

ਖੁਸ਼ਵੰਤ ਸਿੰਘ

ਮੈਤ ਮੇਰੀ ਦਹਿਲੀਜ਼ 'ਤੇ



MAUT MERI DEHLEEZ TE

Punjabi Translation of Khushwant Singh's
Death at my doorstep
by Dr. Gurcharan Singh Aulakh

2008

ਮੁੱਲ : 150/- ਰੁਪਏ

ਪ੍ਰਕਾਸ਼ਕ : ਤੇਜਿੰਦਰ ਬੀਰ ਸਿੰਘ
ਲਾਹੌਰ ਬੁੱਕ ਸ਼ਾਪ, 2-ਲਾਜਪਤ ਰਾਏ ਮਾਰਕਿਟ,
ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ।

Ph. : 2740738, 5540738

FAX :-91-161-2740738

E-Mail:-lahorebookshop40@Rediffmail.com

Printed in India

ਲੋੜਰ ਸੈਟਿੰਗ : ਲਿਟਲ ਗੁਫਕਸ, ਕੋਟ ਕਿਸ਼ਨ ਚੰਦ, ਜਲੰਧਰ।
ਛਾਪਕ : ਸਰਤਾਜ ਪ੍ਰਿੰਟਿੰਗ ਪ੍ਰੈਸ, ਜਲੰਧਰ।

ਵਿਸ਼ਾ-ਵਸਤੂ

ਪੰਨਵਾਦ	5
ਮੁਖ ਬੰਧ	7
ਮਰਨ ਉਪਰੰਤ	9

ਭਾਗ—I

1. ਦਲਾਈਲਾਮਾ ਦੇ ਮੌਤ ਬਾਰੇ ਵਿਚਾਰ	19
2. ਮੌਤ ਦਾ ਭੈਅ ਤੇ ਆਚਾਰੀਆ ਰਜਨੀਸ਼	22
3. ਕੀ ਤੁਸੀਂ ਕਦੇ ਮੌਤ ਬਾਰੇ ਸੋਚਿਆ ਹੈ ?	25
4. ਸਦਾ ਤਿਆਰ ਰਹੋ	27
5. ਮਰਨ ਵਾਲੀ ਸੂਚੀ 'ਤੇ	30
6. ਮੌਤ ਦੇ ਨੇੜੇ-ਤੇੜੇ—ਬੁਢਾਪਾ	31
7. ਮੌਤ ਘਰ ਦੀ ਮਹਿਮਾਨ	33
8. ਮੌਤ ਦਾ ਅਨੁਭਵ	35
9. ਮੁਰਦਿਆਂ ਤੋਂ ਸਿੱਖਿਆ	37
10. ਮੌਤ ਪਿੱਛੋਂ ਜੀਵਨ	39
11. ਬਹੁਤ ਪਿਆਰੇ ਦੀ ਮੌਤ 'ਚੋਂ ਉਭਰਨਾ	41

ਭਾਗ—II

12. ਜੈਡ.ਏ. ਭੁੱਟੇ—ਮਿਤੂ ਦੰਡ ਤੋਂ ਫਾਂਸੀ ਦੇ ਤਖਤੇ ਭੱਕ	43
13. ਸੰਜੈ ਗਾਂਧੀ—ਇਕ ਨੌਜਵਾਨ ਤਾਨਾਸ਼ਾਹ	55
14. ਟਿੱਕਾ ਮਾਂ—ਬੰਗਲਾ ਦੇਸ਼ ਦਾ ਹਤਿਆਰਾ	57
15. ਐਮ.ਓ. ਮਥਾਈ—ਨਹਿਰੂ ਦੀ ਬਰਬਾਦੀ	59
16. ਮਾਊਂਟਬੈਟਨ—ਬਾਲੋਨੀ ਦਾ ਸਰਦਾਰ	62
17. ਰਜਨੀ ਪਟੇਲ—ਲੱਖਪਤੀ ਮਾਰਕਸਵਾਦੀ	65
18. ਗੁਰਚਰਨ ਸਿੰਘ ਟੌਹੜਾ—ਬੇਤਾਜ ਬਾਦਸ਼ਾਹ	68
19. ਧੀਰੇਨ ਭਗਤ—ਤੀਹ ਸਾਲ ਦੀ ਉਮਰੇ ਮਰ ਜਾਣ ਵਾਲਾ	71
20. ਪ੍ਰਭਾ ਦੱਤ—ਮਾਲਕ ਦੀ ਆਕਾ	73
21. ਹਰਦਿਆਲ—ਮਹਾਨ ਕ੍ਰਾਂਤੀਕਾਰੀ ਨੂੰ ਸ਼ਰਧਾਂਜਲੀ	76

22. ਆਰ. ਜੀ. ਕੇ.—ਆਪਾ ਨਕਾਰਨ ਦੀ ਮਿਸ਼ਾਲ	80
23. ਇਕ ਮੇਢੀ ਆਗੂ ਨੂੰ ਯਾਦ ਕਰਦਿਆਂ	82
24. ਅਦੁੱਤੀ ਨੀਰਦ ਬਾਬੂ	86
25. ਨੰਗੀ ਧੁੱਪ ਵਾਲਾ ਬਲਵੰਤ ਗਾਰਗੀ	90
26. ਮਾਲਗੁੱਡੀ ਵਾਲਾ ਆਰ.ਕੇ. ਨਾਗਇਣ ਨਹੀਂ ਰਿਹਾ	93
27. ਤਪਦੀ ਭੱਖਦੀ ਸ਼ਾਇਰੀ ਵਾਲਾ ਅਲੀ ਸਰਦਾਰ ਜਾਫਰੀ	96
28. ਛੈਜ਼ ਅਹਿਮਦ ਛੈਜ਼—ਮਾਰਕਸੀ, ਪੇਮੀ ਤੇ ਕਵੀ	99
29. ਜੀ.ਐਸ. ਡਰੇਜ਼ਰ—ਆਦਿ ਗ੍ਰੰਥ ਦੀ ਬਾਣੀ	104
30. ਫੋਮਸਕੀ ਲਈ ਈਸ਼ਵਰ ਕੋਲ ਅਰਦਾਸ	106
31. ਕਿਸ਼ਨ ਲਾਲ—ਦਹੀ ਭੱਲੇ ਤੇ ਸ਼ਾਇਰੀ	112
32. ਯੋਗੀ ਭਜਨ—ਅੱਧ ਝੁਕਿਆ ਖਾਲਸਈ ਨਿਸ਼ਾਨ ਸਾਹਿਬ	116
33. ਪਰੋਤਿਆ ਬੇਦੀ—ਜਿੰਦਗੀ ਲਈ ਹਾਬੜੀ ਹੋਈ ਤੀਵੀ	119
34. ਨਰਗਿਸ ਦੱਤ—ਭਾਰਤ ਮਾਤਾ	122
35. ਅੰਮ੍ਰਿਤਾ ਸ਼ੇਰਗਿੱਲ—ਇਕ ਘਾਤਕ ਸੁਹਾਗਣ	125
36. ਚੇਤਨ ਅਨੰਦ—ਇਕ ਮਿੱਤਰ ਗੁਆ ਲੈਣ 'ਤੇ	130
37. ਧਰਮ ਕੁਮਾਰ—ਅਮਰ ਹਨ, ਉਸ ਵਰਗੀਆਂ ਇਸਤਰੀਆਂ	133
38. ਪੀ.ਸੀ. ਲਾਲ ਏਅਰ ਚੀਡ ਮਾਰਸ਼ਲ	137
39. ਜੈਕ ਵਿਲਬਰ ਫੋਰਸ ਪੀਲ—ਮੇਰਾ ਅੰਗਰੇਜ਼ ਵੀਰ	141
40. ਮਨਜ਼ੂਰ ਕਾਦਰ—ਮੇਰਾ ਆਦਰਸ਼	144
41. ਭੀਸਮ ਸਾਹਨੀ ਦੇ ਨਾਲ ਜਾਣ-ਪਛਾਣ	149
42. 1973 ਦਾ ਪਾਲਮ ਹਵਾਈ ਹਾਦਸਾ	151
43. ਕੰਜੂਸ ਜਿੰਕਨ	155
44. ਦਾਦੀ ਮਾਂ—ਇਕ ਇਸਤਰੀ ਦਾ ਚਿੱਤਰ	157
45. ਰਾਜ-ਬੰਗਲੇ ਦਾ ਛੱਜੂ ਰਾਮ	161
46. ਪਰਿਵਾਰ ਦਾ ਲਾਡਲਾ ਸਿੰਬਾ	164

ਪੰਨਵਾਦ

ਰੋਲੀ ਬੁਕਸ ਦੇ ਪਰਮੋਦ ਕੁਮਾਰ ਨੇ ਸ਼ਰਧਾਂਜਲੀਆਂ ਨੂੰ ਪੁਸਤਕ ਰੂਪ ਦੇਣ ਦਾ ਸੁਝਾਅ ਦਿੱਤਾ। ਮੈਨੂੰ ਇਹ ਬਹੁਤ ਚੰਗਾ ਲੰਗਿਆ ਤੇ ਇਸ ਬਾਰੇ ਕੁਝ ਹੋਰ ਸੋਚ-ਵਿਚਾਰ ਕੇ ਮੈਂ ਇਸ ਦਾ ਨਾਮ “ਮੌਤ ਮੇਰੀ ਦਹਿਲੀਜ਼ ‘ਤੇ” ਰੱਖਣ ਦਾ ਫੈਸਲਾ ਕਰ ਲਿਆ। ਇਸ ਨੇ ਮੈਨੂੰ ਮੌਤ ਬਾਰੇ ਆਪਣੇ ਵਿਚਾਰਾਂ ਨੂੰ ਤਰਤੀਬ ਦੇਣ ਦਾ ਮੌਕਾ ਦਿੱਤਾ। ਮੈਂ ਮਹਿਸੂਸ ਕੀਤਾ ਹੈ ਕਿ ਨੱਥਿਆਂ 'ਚ ਪਹੁੰਚੇ ਆਦਮੀ ਲਈ ਹੋਰਨਾਂ ਆਦਮੀਆਂ ਨੂੰ ਸ਼ਰਧਾਂਜਲੀਆਂ ਦੇਣ ਦਾ ਇਹ ਇਕ ਢੁੱਕਵਾਂ ਮੌਕਾ ਹੈ। ਮੈਂ ਆਪਣਾ ਮਿਤੂ ਲੇਖ ਵੀ ਨਾਲ ਹੀ ਲਿਖ ਲਿਆ।

“ਮੌਤ ਮੇਰੀ ਦਹਿਲੀਜ਼ ‘ਤੇ” ਦਾ ਬਹੁਤਾ ਆਰੰਭਿਕ ਕੰਮ ਰੋਲੀ ਬੁਕਸ ਦੀ ਦੀਪਾ ਚੌਪਰੀ ਨੇ ਕੀਤਾ ਹੈ। ਉਸ ਨੇ ਬੜੀ ਮਿਹਨਤ ਨਾਲ “ਇਲਸਟਰੇਟਡ ਵੀਕਲੀ ਆਫ਼ ਇੰਡੀਆ”, ਨਿਊ ਦੇਹਲੀ, “ਦੀ ਹਿੰਦੁਸਤਾਨ ਟਾਈਮਜ਼” ਤੇ “ਦੀ ਟ੍ਰਿਬਿਊਨ” ਦੇ ਪਿਛਲੇ ਅੰਕਾਂ ‘ਤੇ ਮੇਰੇ ਕਹਾਣੀ-ਸੰਗ੍ਰਹਿ “ਦੀ ਮਾਰਕ ਆਫ਼ ਵਿਸ਼ਨੂੰ” ਤੋਂ ਇਹ ਇਕੱਤਰ ਕੀਤੇ, ਜਿੱਥੇ ਇਹ ਪਹਿਲਾਂ ਛਪੇ ਸਨ। ਉਸ ਨੇ ਆਪਣੀ ਪਸੰਦ ਨਾਲ ਚੋਣ ਕੀਤੀ। ਉਸ ਦੀ ਮਿਹਨਤ ਤੋਂ ਬਿਨਾਂ ਇਹ ਪੁਸਤਕ ਛਪ ਨ ਸਕਦੀ।

ਢੱਲਦਾ ਸੂਰਜ ਤੇ ਰਾਤ ਦਾ ਚੜ੍ਹਦਾ ਤਾਰਾ ਮੇਰੇ ਲਈ ਸਾਡੇ ਬੁਲਾਵਾ ਹਨ। ਜਦੋਂ ਮੈਂ
ਮੌਤ ਦੇ ਸਾਗਰ ਵਿੱਚ ਠਿੱਲ ਪਵਾਂ, ਕੋਈ ਕੁਰਲਾਹਟ ਨਾ ਹੋਵੇ।

ਘੁਸਮੁਸੇ ਤੇ ਸ਼ਾਮ ਵੇਲੇ ਟੱਲੀਆਂ ਦੀਆਂ ਟੁਣਕਾਰਾਂ ਤੇ ਫਿਰ ਸੰਘਣੀ ਹਨ੍ਹੇਗੀ ਪਿੱਛੋਂ
ਜਦੋਂ ਮੈਂ ਲੰਬੇ ਸਫਰ 'ਤੇ ਭੁਰਾਂ ਤਾਂ ਕੋਈ ਉਦਾਸੀ ਜਾਂ ਘਬਰਾਹਟ ਨਾ ਹੋਵੇ।

(ਖੁਲ੍ਹਾ ਅਨੁਵਾਦ)
ਅਲਫਰੇਡ ਲਾਰਡ ਟੈਨੀਸਨ

ਮੁੱਖ-ਬੰਧ

ਅਸੀਂ ਮੌਤ ਦਾ ਜਿਕਰ ਹਲਕੇ ਅੰਦਾਜ਼ ਵਿੱਚ ਨਹੀਂ ਕਰਦੇ। ਇਸ ਤਰ੍ਹਾਂ ਕਰਨਾ ਬੇਸੁਆਦਾ, ਅਸਿਸਟ ਤੇ ਗਿਲਾਨੀ ਯੋਗ ਸਮਝਿਆ ਜਾਂਦਾ ਹੈ। ਜਿੰਦਗੀ ਦੀ ਮਹੱਤਵਪੂਰਨ ਸੱਚਾਈ ਨੂੰ ਵੇਖਣ ਦਾ ਇਹ ਗਲਤ ਤਰੀਕਾ ਹੈ, ਜਿਸ ਤੋਂ ਕੋਈ ਬਚ ਨਹੀਂ ਸਕਦਾ। ਇਹ ਬਾਦਸ਼ਾਹਾਂ ਨੂੰ ਵੀ ਆਉਂਦੀ ਹੈ ਤੇ ਭਿਖਾਰੀਆਂ ਨੂੰ ਵੀ, ਗਰੀਬਾਂ ਨੂੰ ਵੀ ਤੇ ਅਮੀਰਾਂ ਨੂੰ ਵੀ, ਸੰਤਾਂ ਨੂੰ ਵੀ ਤੇ ਪਾਪੀਆਂ ਨੂੰ ਵੀ, ਜਵਾਨਾਂ ਨੂੰ ਵੀ ਤੇ ਬੁੱਢਿਆਂ ਨੂੰ ਵੀ। ਤੁਸੀਂ ਇਸ ਵੱਲੋਂ ਅੱਖਾਂ ਬੰਦ ਨਹੀਂ ਕਰ ਸਕਦੇ ਤੇ ਇਹ ਸਮਝਣ ਦੀ ਮੂਰਖਤਾ ਵੀ ਨਹੀਂ ਕਰ ਸਕਦੇ ਕਿ ਮੌਤ ਦੂਸਰਿਆਂ ਨੂੰ ਹੀ ਆਵੇਗੀ ਤੇ ਤੁਸੀਂ ਬਚ ਜਾਵੇਗੋ। ਇਹ ਤੁਹਾਨੂੰ ਨਹੀਂ ਬਖ਼ਸ਼ੇਗੀ। ਇਸ ਲਈ ਆਪਣੇ-ਆਪ ਨੂੰ ਤਿਆਰ ਕਰ ਲੈਣਾ ਸਭ ਤੋਂ ਵਧੀਆ ਗੱਲ ਹੈ। ਜਦੋਂ ਇਹ ਆਉਂਦੀ ਹੈ ਤਾਂ ਇਸ ਦਾ ਸੁਆਗਤ ਬੁਲ੍ਹਾਂ 'ਤੇ ਮੁਸਕਰਾਹਟ ਲਿਆ ਕੇ ਕਰਨਾ ਚਾਹੀਦਾ ਹੈ।

ਮੈਂ 90 ਸਾਲ ਤੋਂ ਉੱਪਰ ਦਾ ਹਾਂ ਤੇ ਇਸ ਪੱਖੋਂ ਸੁਚੇਤ ਹਾਂ ਕਿ ਮੌਤ ਨਾਲ ਮੇਰੇ ਮੇਲ ਦੀ ਘੜੀ ਨੋੜੇ ਆ ਰਹੀ ਹੈ। ਮੈਂ ਇਸ ਬਾਰੇ ਬਹੁਤ ਸੋਚ-ਵਿਚਾਰ ਕੀਤੀ ਹੈ। ਇਕ ਤਰਕਵਾਦੀ ਹੋਣ ਕਾਰਨ ਮੈਂ ਜੀਵਨ-ਮਿਤ੍ਰ ਤੇ ਪੁਨਰ-ਜਨਮ ਦਾ ਇਹ ਪ੍ਰਵਾਣਿਤ ਸਿਧਾਂਤ ਮੰਨਣ ਲਈ ਤਿਆਰ ਨਹੀਂ ਕਿ ਅਸੀਂ ਨਿਰਵਾਣ ਪ੍ਰਾਪਤ ਕਰਨ ਤੱਕ ਤੇ ਪ੍ਰਮਾਤਮਾ ਨਾਲ ਅਭੇਦ ਹੋਣ ਤੱਕ ਵੱਖ-ਵੱਖ ਹਾਲਤਾਂ ਦੀ ਅਮੁੱਕ ਪ੍ਰਕਿਰਿਆ ਚੋਂ ਗੁਜ਼ਰਦੇ ਹਾਂ। ਮੈਂ ਇਹ ਮੌਤ ਪ੍ਰਵਾਨ ਨਹੀਂ ਕਰ ਸਕਦਾ ਕਿ ਸਰੀਰ ਖਤਮ ਹੋ ਜਾਂਦਾ ਹੈ ਤੇ ਆਤਮਾ ਜੀਵਤ ਰਹਿੰਦੀ ਹੈ। ਮੈਂ ਨਹੀਂ ਜਾਣਦਾ ਕਿ ਆਤਮਾ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ, ਨਾ ਹੀ ਮੇਰਾ ਖਿਆਲ ਹੈ ਕਿਸੇ ਹੋਰ ਨੇ ਇਸ ਨੂੰ ਵੇਖਿਆ ਹੈ। ਨਾ ਹੀ ਮੈਂ ਯਹੁਦੀਆਂ, ਈਸਾਈਆਂ ਤੇ ਮੁਸਲਮਾਨਾਂ ਦੇ ਹਸ਼ਰ ਵਾਲੇ ਦਿਨ, ਨਰਕ ਜਾਂ ਸਵਰਗ ਦੇ ਵਿਸ਼ਵਾਸ ਨੂੰ ਮੰਨਦਾ ਹਾਂ। ਮੈਂ ਸ਼ਾਇਰ ਮਿਰਜ਼ਾ ਗਾਲਿਬ ਦੇ ਇਸ ਖਿਆਲ ਨੂੰ ਮੰਨਦਾ ਹਾਂ, ਜਿਸ ਵਿੱਚ ਉਸ ਨੇ ਕਿਹਾ ਹੈ :—

ਹਮ ਕੋ ਮਾਲੂਮ ਹੈ ਜਨੱਤ ਕੀ ਹਕੀਕਤ ਲੇਕਿਨ
ਦਿਲ ਕੋ ਭੁਸ਼ ਰਖਨੇ ਕੋ ਗਾਲਿਬ, ਯਹ ਖਿਆਲ ਅੱਛਾ ਹੈ।

ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੈਂ ਮੌਤ ਨੂੰ ਅੰਤਿਮ ਸੱਚ ਮੰਨਦਾ ਹਾਂ। ਅਸੀਂ ਨਹੀਂ ਜਾਣਦੇ ਕਿ ਮਰਨ ਪਿੱਛੋਂ ਸਾਡੇ ਨਾਲ ਕੀ ਵਾਪਰਦਾ ਹੈ?

ਮੈਂ ਆਪਣੇ ਅਤੇ ਦੂਸਰਿਆਂ ਦੇ ਇਸ ਵਿਸ਼ੇ 'ਤੇ ਵਿਚਾਰ ਪੂਰੀ ਈਮਾਨਦਾਰੀ ਨਾਲ ਪੇਸ਼ ਕੀਤੇ ਹਨ। ਮੈਂ ਜਿਹਨਾਂ ਲੋਕਾਂ ਨੂੰ ਮਿਲਿਆ ਹਾਂ ਉਹਨਾਂ ਵਿੱਚੋਂ ਕੁਝ ਪ੍ਰਸਿੱਧ ਸਨ ਤੇ ਜਾਕੀ ਨਿਮਾਣੇ ਨਾਚੀਜ਼—ਉਹਨਾਂ ਨੂੰ ਦਿੱਤੀਆਂ ਸਰਧਾਂਜਲੀਆਂ ਵੀ ਨਾਲ ਹੀ ਦੇ

ਦਿੱਤੀਆਂ ਹਨ। ਇਹਨਾਂ ਵਿੱਚੋਂ ਕੁਝ ਇਕੇ ਵਾਰੀ, ਬਹੁਤ ਸਾਰੇ ਦੋ ਕਾਲਮਾਂ ਵਿੱਚ ਕਈ ਸਾਲਾਂ ਤੋਂ ਹਰ ਹਫ਼ਤੇ ਅਖਬਾਰਾਂ ਵਿੱਚ ਛਾਪੇ ਜਾਂਦੇ ਰਹੇ ਹਨ। “ਦਿੱਸ ਅਥਵਾ ਆਲ” “ਦੀ ਟ੍ਰਿਬਿਊਨ” ਵਿੱਚ ਛਪਦਾ ਰਿਹਾ ਹੈ ਤੇ “ਵਿਦ ਮੈਲਿਸ ਟੂਵਰਡਜ਼ ਵਨ ਐੰਡ ਆਲ” “ਦੀ ਹਿੰਦੁਸਤਾਨ ਟਾਈਮਜ਼” ਵਿੱਚ ਛਪਦਾ ਰਿਹਾ ਹੈ।

ਮੈਂ ਇਸ ਵਿਸ਼ਵਾਸ ਦਾ ਹਮਾਇਤੀ ਕਦੇ ਵੀ ਨਹੀਂ ਰਿਹਾ ਕਿ ਮਰ ਗਿਆਂ ਬਾਰੇ ਕੁਝ ਬੁਰਾ ਨਾ ਕਿਹਾ ਜਾਵੇ। ਜੇ ਲੋਕ ਜਿਉਂਦੇ ਜੀਅ ਭੈੜੇ ਸਨ, ਮੌਤ ਉਹਨਾਂ ਨੂੰ ਸੰਤ ਨਹੀਂ ਬਣਾ ਸਕਦੀ। ਅਜਿਹੇ ਝੂਠ ਕੁਤਬਿਆਂ ਤੇ ਉਕਰੇ ਤਾਂ ਮਾਫ਼ ਕੀਤੇ ਜਾ ਸਕਦੇ ਹਨ, ਪਰ ਸ਼ਰਧਾਂਜਲੀਆਂ ਤਾਂ ਨਿਰਪੱਖ ਤੇ ਸੱਚੀਆਂ ਹੋਣੀਆਂ ਚਾਹੀਦੀਆਂ ਹਨ। ਮੈਂ ਬਹੁਤ ਸਾਰੀਆਂ ਸ਼ਰਧਾਂਜਲੀਆਂ ਉਹਨਾਂ ਲੋਕਾਂ ਬਾਰੇ ਲਿਖੀਆਂ ਹਨ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਸੀ ਤੇ ਜਿਹਨਾਂ ਦੀ ਪ੍ਰਸੰਸਾ ਕਰਦਾ ਸੀ। ਮੈਂ ਉਹਨਾਂ ਬਾਰੇ ਵੀ ਸ਼ਰਧਾਂਜਲੀਆਂ ਲਿਖੀਆਂ ਹਨ ਜਿਹਨਾਂ ਨੂੰ ਮੈਂ ਨਾ-ਪਸੰਦ ਕਰਦਾ ਸੀ ਤੇ ਘਰਣਾ ਕਰਦਾ ਸੀ; ਪਰੰਤੂ ਮੈਂ ਸਭ ਬਾਰੇ ਸੰਭੁਲਤ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੇਰੇ 'ਤੇ ਇਹ ਦੋਸ਼ ਲਾਇਆ ਗਿਆ ਹੈ ਕਿ ਮੈਂ ਉਹਨਾਂ ਲੋਕਾਂ ਨੂੰ ਬਦਨਾਮ ਕੀਤਾ ਹੈ ਜੋ ਮੌਜ਼ਵਾਂ ਵਾਰ ਨਹੀਂ ਕਰ ਸਕਦੇ ਤੇ ਮਾਨ-ਹਾਨੀ ਕਰਨ ਬਦਲੇ ਅਦਾਲਤਾਂ ਵਿੱਚ ਘੜੀਸ ਨਹੀਂ ਸਕਦੇ। ਇਹ ਠੀਕ ਹੈ ਕਿ ਸਾਡੇ ਕਾਨੂੰਨ ਵਿੱਚ ਕੋਈ ਐਸੀ ਧਾਰਾ ਨਹੀਂ ਹੈ ਜਿਸ ਅਨੁਸਾਰ ਕਿਸੇ ਮਿਤਕ ਵਿਅਕਤੀ ਦੇ ਦੋਸਤ ਜਾਂ ਮਿੱਤਰ ਮਾਨਹਾਨੀ ਦੇ ਦੋਸ਼ 'ਤੇ ਲੇਖਕ ਨੂੰ ਕਟਹਿਰੇ 'ਚ ਖੜਾ ਕਰ ਸਕਣ ਬਸ਼ਰਤੇ ਕਿ ਇਸ ਤਰ੍ਹਾਂ ਕਰਨ ਨਾਲ, ਦੋਸਤਾਂ ਤੇ ਰਿਸਤੇਦਾਰਾਂ ਦੀ ਮਾਨਹਾਨੀ ਹੁੰਦੀ ਹੋਵੇ। ਪਰੰਤੂ ਮੈਂ ਰਾਜਾਂ ਦੇ ਰਾਜਪਾਲਾਂ ਸਣੇ ਪ੍ਰਸਿੱਧ ਹਸਤੀਆਂ ਦੇ ਬੜੇ ਕਾਟਵੇਂ ਤੇ ਚੁੱਭਵੇਂ ਰੇਖਾ ਚਿੱਤਰ ਉਲੀਕੇ ਹਨ। ਉਹਨਾਂ 'ਚੋਂ ਦੋ ਨੇ ਤਾਂ ਮੇਰੇ ਅਤੇ ਪ੍ਰੈਸ ਕੇਂਸਲ ਉੱਪਰ ਮੁਕੱਦਮਾ ਵੀ ਦਾਇਰ ਕਰ ਦਿੱਤਾ ਸੀ।

ਦੋਹਾਂ ਮੁਕੱਦਮਿਆਂ ਵਿੱਚ ਗੱਲ ਸਮਝੇਤੇ ਨਾਲ ਨਜ਼ਿਠ ਲਈ ਗਈ ਸੀ, ਜਿਸ ਵਿੱਚ ਮੈਨੂੰ ਇਹ ਕਹਿਣਾ ਪਿਆ ਕਿ ਮੇਰਾ ਉਹਨਾਂ ਦੀ ਭਾਵਨਾ ਨੂੰ ਠੋਸ ਪਹੁੰਚਾਉਣ ਦਾ ਕੋਈ ਇਗਾਦਾ ਨਹੀਂ ਸੀ, ਜਦੋਂ ਕਿ ਮੈਂ ਅਜਿਹਾ ਹੀ ਕੀਤਾ ਸੀ।

ਮੈਂ ਆਪਣੇ ਬਾਰੇ ਵੀ ਮਿਤੂ ਲੇਖ ਲਿਖਿਆ ਹੈ। ਪਹਿਲਾਂ ਜਿਸ ਦਾ ਸਿਰਲੇਖ ਸੀ “ਮਰਨ-ਉਪੰਤ”। ਇਹ ਉਸ ਸਮੇਂ ਲਿਖਿਆ ਜਦੋਂ ਮੇਰੀ ਉਮਰ ਵੀਹਵਿਆਂ ਵਿੱਚ ਸੀ ਤੇ ਇਹ ਮੇਰੀਆਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ “ਦੀ ਮਾਰਕ ਆਫ਼ ਵਿਸ਼ਨੂੰ” ਵਿੱਚ ਸੈਟਰਨ ਪ੍ਰੈਸ ਲੰਡਨ ਨੇ ਛਾਪਿਆ ਸੀ। ਮੈਂ ਇਸ ਨੂੰ ਇਥੇ ਦੁਬਾਰਾ ਦੇਣ ਦੀ ਖੁਲ੍ਹੀ ਇਹ ਸਿੱਧ ਕਰਨ ਵਾਸਤੇ ਲਈ ਹਾਂ ਕਿ ਮੌਤ ਰੋਣ ਕੁਰਲਾਉਣ ਵਾਲੀ ਚੀਜ਼ ਨਹੀਂ ਤੇ ਇਹ ਇਕ ਹਾਸੇ ਮਜ਼ਾਕ ਦਾ ਵਿਸ਼ਾ ਵੀ ਹੋ ਸਕਦੀ ਹੈ।

ਮਰਨ-ਉਪਰੰਤ

ਮੈਂ ਬੁਖਾਰ ਨਾਲ ਬੀਮਾਰ ਬਿਸਤਰੇ 'ਤੇ ਪਿਆ ਹਾਂ। ਚਿੱਤਾ ਵਾਲੀ ਕੋਈ ਗੱਲ ਨਹੀਂ। ਅਸਲੀਅਤ ਤਾਂ ਇਹ ਹੈ ਕਿ ਚਿੱਤਾ ਵਾਲੀ ਉੱਕਾ ਹੀ ਕੋਈ ਗੱਲ ਨਹੀਂ ਕਿਉਂਕਿ ਮੈਂ ਆਪਣੀ ਦੇਖ-ਬਾਲ ਕਰਨ ਲਈ ਆਪ ਇਕੱਲਾ ਹੀ ਹਾਂ। ਮੈਂ ਹੈਰਾਨ ਹੁੰਦਾ ਹਾਂ ਕਿ ਜੇ ਤਾਪਮਾਨ ਅਚਾਨਕ ਬਹੁਤ ਹੋ ਜਾਵੇ ਤਾਂ ਕੀ ਹੋਵੇ? ਸ਼ਾਇਦ ਮੈਂ ਮਰ ਜਾਵਾਂ। ਇਹ ਮੇਰੇ ਮਿੱਤਰਾਂ ਲਈ ਬੜੀ ਭਾਰੀ ਸੱਟ ਹੋਵੇਗੀ। ਮੇਰੇ ਬਹੁਤ ਸਾਰੇ ਮਿੱਤਰ ਹਨ ਤੇ ਮੈਂ ਬਹੁਤ ਹਰਮਨ-ਪਿਆਰਾ ਵੀ ਹਾਂ। ਮੈਂ ਇਹ ਸੋਚਦਾ ਹਾਂ ਕਿ ਅਖਬਾਰ ਮੇਰੇ ਬਾਰੇ ਕੀ ਲਿਖਣਗੇ? ਉਹ ਮੈਨੂੰ ਉੱਕਾ ਹੀ ਅਣਗੌਲਿਆ ਨਹੀਂ ਕਰ ਸਕਣਗੇ। ਸ਼ਾਇਦ “ਦੀ ਟ੍ਰਿਬਿਊਨ” ਮੁੱਖ ਪੰਨੇ 'ਤੇ ਛੋਟੀ ਜਿਹੀ ਛੋਟੇ ਨਾਲ ਮੇਰਾ ਜ਼ਿਕਰ ਕਰੇ। ਸੁਰਖੀ ਹੋਵੇਗੀ : “ਸ. ਖੁਸ਼ਵੰਤ ਸਿੰਘ ਮਰ ਗਿਆ।” ਤੇ ਫਿਰ ਛੋਟੇ ਅੱਖਰਾਂ ਵਿੱਚ ਲਿਖਿਆ ਹੋਵੇਗਾ :

“ਅਸੀਂ ਬੜੇ ਅਫਸੋਸ ਨਾਲ ਸਰਦਾਰ ਖੁਸ਼ਵੰਤ ਸਿੰਘ ਦੀ ਪਿਛਲੀ ਸਾਮ 6 ਵਜੇ ਨੂੰ ਹੋਈ ਮੌਤ ਦੀ ਝਬਰ ਦੇ ਰਹੇ ਹਾਂ। ਉਹ ਆਪਣੇ ਪਿੱਛੇ ਜ਼ਾਨ ਵਿਧਵਾ, ਦੋ ਮਾਸੂਮ ਬੱਚੇ ਤੇ ਬਹੁਤ ਸਾਰੇ ਮਿੱਤਰ ਤੇ ਪ੍ਰਸੰਸਕ ਰੋਦੇ-ਕੁਰਲਾਉਂਦੇ ਛੱਡ ਗਿਆ ਹੈ। ਇਹ ਸਭ ਨੂੰ ਯਾਦ ਹੋਵੇਗਾ ਕਿ ਸਰਦਾਰ ਪੰਜ ਸਾਲ ਪਹਿਲਾਂ ਆਪਣੇ ਮੂਲ ਨਿਵਾਸ ਅਸਥਾਨ ਦਿੱਲੀ ਤੋਂ ਲਾਹੌਰ ਵੱਸਣ ਲਈ ਆਇਆ ਸੀ। ਇਹਨਾਂ ਸਾਲਾਂ ਵਿੱਚ ਉਹ ਬਾਰ ਕੌਸਲ ਵਿੱਚ ਤੇ ਸਿਆਸਤ ਵਿੱਚ ਉੱਚੇ ਸਥਾਨ 'ਤੇ ਪਹੁੰਚਿਆ। ਉਸ ਦੀ ਮੌਤ ਨਾਲ ਪਏ ਘਾਟੇ ਦਾ ਸਾਰੇ ਪ੍ਰਾਂਤ ਵਿੱਚ ਸੋਗ ਮਨਾਇਆ ਜਾਵੇਗਾ।

ਸਰਦਾਰ ਦੇ ਘਰ ਮਾਤਰ ਪੁਰਸੀ ਲਈ ਚੀਡ ਜਸਟਿਸ ਦਾ ਨਿੱਜੀ ਸਹਾਇਕ, ਕਈ ਮੰਤਰੀ ਤੇ ਹਾਈ ਕੋਰਟ ਦੇ ਜੱਜ ਪਹੁੰਚੇ। ਅਖਬਾਰਾਂ ਲਈ ਬਿਆਨ ਦਿੱਦਿਆਂ ਸਤਿਕਾਰਯੋਗ ਚੀਡ ਜਸਟਿਸ ਨੇ ਕਿਹਾ, “ਮੈਂ ਮਹਿਸੂਸ ਕਰਦਾ ਹਾਂ ਕਿ ਇਸ ਵਿਅਕਤੀ ਦੇ ਗੁਜ਼ਰ ਜਾਣ ਨਾਲ ਪੰਜਾਬ ਨੂੰ ਬਹੁਤ ਘਾਟਾ ਪਿਆ ਹੈ। ਮੌਤ ਦੇ ਜ਼ਾਲਮ ਪੰਜੇ ਨੇ ਇਕ ਸ਼ਾਨਦਾਰ ਤੇ ਉੱਭਰ ਰਹੇ ਜੀਵਨ ਦਾ ਅੰਤ ਕਰ ਦਿੱਤਾ ਹੈ।”

ਸਫੇ ਦੇ ਹੇਠਾਂ ਇਹ ਐਲਾਨ ਹੋਵੇਗਾ : “ਅੰਤਮ ਸਸਕਾਰ ਸਵੇਰੇ 10 ਵਜੇ ਹੋਵੇਗਾ।”

ਮੈਨੂੰ ਆਪਣੇ-ਆਪ ਲਈ ਤੇ ਮਿੱਤਰਾਂ ਲਈ ਬੜਾ ਅਫਸੋਸ ਹੈ। ਮੈਂ ਬੜੀ ਮੁਸ਼ਕਲ ਨਾਲ ਆਪਣੀ ਮੌਤ 'ਤੇ ਸੋਗ ਪ੍ਰਗਟ ਕਰ ਰਹੇ ਹੋਣਾਂ ਨੂੰ ਰੋਕਦਾ ਹਾਂ, ਪ੍ਰਤ੍ਵ ਮੈਂ ਇਸ ਗੱਲ 'ਤੇ ਹੁਲਾਸ ਵੀ ਮਹਿਸੂਸ ਕਰਦਾ ਹਾਂ ਕਿ ਲੋਕ ਮੇਰੀ ਮੌਤ 'ਤੇ ਵਿਰਲਾਪ ਕਰਦੇ ਹਨ।

ਇਸ ਲਈ ਮੈਂ ਮਰਨ ਦਾ ਫੈਸਲਾ ਕਰਦਾ ਹਾਂ ਸਿਰਫ਼ ਇਸ ਦਾ ਆਨੰਦ ਲੈਣ ਲਈ। ਸ਼ਾਮ ਨੂੰ ਮੈਂ ਅਖਬਾਰਾਂ ਨੂੰ ਕਾਢੀ ਸਮਾਂ ਦੇਣ ਲਈ, ਸਰੀਰ ਛੱਡ ਦਿੰਦਾ ਹਾਂ।

ਆਪਣੀ ਲੋਬ 'ਚੋ ਬਾਹਰ ਨਿਕਲ ਕੇ ਮੈਂ ਠੰਡੇ ਪੱਥਰ ਦੀਆਂ ਪੌੜੀਆਂ ਕੋਲ ਦਰਵਾਜ਼ੇ ਨੇੜੇ ਮਰਨ ਉਪਰੰਤ ਆਪਣੀ ਪ੍ਰਸਿੱਧੀ ਦਾ ਆਨੰਦ ਮਾਣਦਾ ਹਾਂ।

ਸਵੇਰੇ ਮੈਂ ਆਪਣੀ ਪਤਨੀ ਤੋਂ ਪਹਿਲਾਂ ਹੀ ਅਖਬਾਰ ਉਠਾ ਲੈਂਦਾ ਹਾਂ। ਝਗੜੇ ਦੀ ਕੋਈ ਸੰਭਾਵਨਾ ਨਹੀਂ ਕਿਉਂਕਿ ਮੈਂ ਤਾਂ ਪਹਿਲਾਂ ਹੀ ਪੌੜੀਆਂ ਕੋਲ ਹਾਂ ਤੇ ਮੇਰੀ ਪਤਨੀ ਤਾਂ ਮੇਰੀ ਲੋਬ ਕੋਲ ਕੁੰਭ ਰੱਖਣ ਵਿੱਚ ਰੁੱਝੀ ਹੋਈ ਹੈ। “ਦੀ ਟਿਬਿਊਨ” ਮੈਨੂੰ ਨੀਵਾਂ ਦਿਖਾਉਂਦਾ ਹੈ। ਤੀਸਰੇ ਪੰਨੇ ਦੇ ਪਹਿਲੇ ਕਾਲਮ ਵਿੱਚ ਮੇਰਾ ਨਾਮ ਛੋਟੇ ਬੈਕਟਾਂ ਵਿੱਚ ਰਿਟਾਇਰ ਹੋਏ ਸਰਕਾਰੀ ਅਫਸਰਾਂ ਦੇ ਮਿਤੂ ਲੇਖਾਂ ਦੀ ਸੂਚਨਾ ਵਿੱਚ ਦਰਜ ਹੈ ਤੇ ਬੱਸ! ਮੈਨੂੰ ਗੁੱਸਾ ਆਉਂਦਾ ਹੈ। ਇਹ ਜੜੂਰ ਹੀ ਵਿਸ਼ੇਸ਼ ਪੱਤਰਕਾਰ ਨਿਕੰਮੇ ਸਫੀ ਦਾ ਕੰਮ ਹੋਵੇਗਾ। ਉਹ ਮੈਨੂੰ ਕਦੇ ਵੀ ਪਸੰਦ ਨਹੀਂ ਕਰਦਾ ਸੀ, ਪਰ ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਉਹ ਇਤਨਾ ਕਮੀਨਾ ਨਿਕਲੇਗਾ ਤੇ ਉਹ ਮੈਨੂੰ ਬੜੀ ਜਿਹੀ ਮਹੱਤਤਾ ਵੀ ਨਹੀਂ ਦੇਵੇਗਾ। ਤੇ ਮੇਰੀ ਮੌਤ 'ਤੇ ਬੜੀ ਜਿਹੀ ਥਾਂ ਦੇਣ ਤੋਂ ਵੀ ਇਨਕਾਰ ਕਰੇਗਾ।

ਪੰਤੂ ਸਾਰੇ ਪ੍ਰਾਂਤ ਤੋਂ ਸੋਗ ਦੀਆਂ ਆ ਰਹੀਆਂ ਲਹਿਰਾਂ ਦੇ ਪਰਵਾਹ ਨੂੰ ਆਪਣੇ ਅਖਬਾਰ ਵਿੱਚ ਆਉਣ ਤੋਂ ਉਹ ਰੋਕ ਨਹੀਂ ਸਕੇਗਾ। ਮੇਰੇ ਮਿੱਤਰ ਜੜੂਰ ਇੰਝ ਕਰਨਗੇ।

ਹਾਈ ਕੋਰਟ ਨੇੜੇ ਅਖਬਾਰ ਬਹੁਤ ਸਵੇਰੇ ਵੰਡਿਆ ਜਾਂਦਾ ਹੈ। ਮੇਰੇ ਵਕੀਲ ਮਿੱਤਰ ਕਾਦਰ ਦੇ ਘਰ ਤਾਂ ਇਹ ਸੁਖਹ ਹੋਣ ਤੋਂ ਬਹੁਤ ਪਹਿਲਾਂ ਹੀ ਪਹੁੰਚ ਜਾਂਦਾ ਹੈ। ਇਹ ਗੱਲ ਤਾਂ ਨਹੀਂ ਕਿ ਕਾਦਰ ਹੁਰੀਂ ਸਵੇਰੇ ਜਾਗਦੇ ਹਨ। ਅਸਲੀਅਤ ਤਾਂ ਇਹ ਹੈ ਕਿ 9 ਵਜੇ ਤੋਂ ਪਹਿਲਾਂ ਕੋਈ ਹਿਲਦਾ-ਜੁਲਦਾ ਹੀ ਨਹੀਂ, ਪੰਤੂ ਉਹ ਅਸੂਲ ਦਾ ਪੱਕਾ ਹੈ ਤੇ ਇਸ ਗੱਲ 'ਤੇ ਅੜ ਜਾਂਦਾ ਹੈ ਕਿ ਅਖਬਾਰ ਸਵੇਰੇ-ਸਵੇਰੇ ਹੀ ਮਿਲਣੀ ਚਾਹੀਦੀ ਹੈ ਭਾਵੇਂ ਕੋਈ ਇਸ ਨੂੰ ਪੜ੍ਹੇ ਜਾਂ ਨਾ ਪੜ੍ਹੋ।

ਆਮ ਦਿਨਾਂ ਵਾਂਗ ਕਾਦਰ ਦੰਪਤੀ 9 ਵਜੇ ਸਵੇਰ ਤੱਕ ਅੱਜ ਵੀ ਸੁੱਤੀ ਹੋਈ ਹੈ। ਕਾਦਰ ਦੇਰ ਰਾਤ ਕੰਮ ਕਰਦਾ ਰਿਹਾ ਹੈ ਤੇ ਸੀਮਤੀ ਕਾਦਰ ਦਾ ਵੈਸੇ ਹੀ ਸੌਣ 'ਚ ਪੱਕਾ ਵਿਸ਼ਵਾਸ ਹੈ। ਅਖਬਾਰ ਨਿੱਬੂ ਰਸ ਮਿਲੇ ਹੋਏ ਗਰਮ ਪਾਣੀ ਦੇ ਗਲਾਸ ਨਾਲ ਟ੍ਰੈ 'ਚ ਰੱਖ ਕੇ ਲਿਆਂਦਾ ਗਿਆ। ਕਾਦਰ ਸਿਗਰਟ ਦੇ ਕਸ਼ ਲਾਉਂਦਿਆਂ ਵਿੱਚ-ਵਿੱਚ ਗਰਮ ਪਾਣੀ ਦੀਆਂ ਘੁੱਟਾਂ ਭਰਦਾ ਰਹਿੰਦਾ ਹੈ। ਉਹ ਇਸ ਤਰ੍ਹਾਂ ਇਸ ਲਈ ਕਰ ਰਿਹਾ ਹੈ ਤਾਂ ਜੋ ਉਸ ਨੂੰ ਪਾਖਾਨਾ ਖੁਲ੍ਹੇ ਕੇ ਆ ਜਾਵੇ। ਬਿਸਤਰੇ 'ਚ ਪਿਆ-ਪਿਆ ਉਹ ਅਖਬਾਰ 'ਤੇ ਝਾਡੀ ਮਾਰਦਾ ਹੈ। ਅਖਬਾਰ ਪੂਰੀ ਤਰ੍ਹਾਂ ਤਾਂ ਉਦੋਂ ਪੜ੍ਹਿਆ ਜਾਵੇਗਾ ਜਦੋਂ ਸਿਗਰਟ ਤੇ ਨਿੱਬੂ ਪਾਣੀ ਨੇ ਆਪਣਾ ਅਸਰ ਦਿਖਾਇਆ। ਇਹ ਜਾਣਕਾਰੀ ਕਿ ਕਿਸਮਤ ਨੇ ਮੇਰੇ ਨਾਲ ਕੀ ਕੀਤਾ, ਪਾਖਾਨੇ 'ਚ ਪਿੱਛੋਂ ਹੀ ਹੋਣੀ ਸੀ।

ਹੇਲੀ-ਹੇਲੀ ਕਾਦਰ ਇਕ ਹੱਥ ਵਿੱਚ ਅਖਬਾਰ ਲੈ ਕੇ ਇਸ਼ਨਾਨ ਘਰ 'ਚ ਚਲਾ ਗਿਆ। ਉਹਦੇ ਹੇਠਲੇ ਬੁਲ੍ਹਾਂ ਨਾਲ ਸਿਗਰਟ ਲਮਕ ਰਹੀ ਸੀ। ਆਰਾਮ ਨਾਲ ਬੈਠ ਕੇ ਉਸ ਨੇ ਅਖਬਾਰ ਪੂਰੀ ਤਰ੍ਹਾਂ ਵੇਖਣਾ ਸ਼ੁਰੂ ਕਰ ਦਿੱਤਾ ਤੇ ਉਸ ਦੀਆਂ ਅੱਖਾਂ ਅੱਗਾਂ ਘੱਟ

ਮਹੱਤਵਪੂਰਨ ਖਬਰਾਂ ਲੰਘੀਆਂ। ਜਦੋਂ ਉਹ ਪੰਨਾ 3, ਕਾਲਮ ਇਕ 'ਤੇ ਪੁੱਜਾ, ਉਸ ਨੇ ਇਕ ਪਲ ਲਈ ਸਿਗਰਟ ਪੀਣੀ ਬੰਦ ਕਰ ਦਿੱਤੀ। ਕੀ ਉਹ ਉਸੇ ਵਕਤ ਉੱਠ ਪਵੇ ਤੇ ਚੀਕ ਕੇ ਆਪਣੀ ਪਤਨੀ ਨੂੰ ਦੱਸੇ। ਨਹੀਂ, ਉਸ ਨੇ ਫੈਸਲਾ ਕੀਤਾ, ਇਹ ਥੇਲੋੜੀ ਵਿਖਾਵੇਖਾਜ਼ੀ ਹੋਵੇਗੀ। ਕਾਦਰ ਤਰਕਸ਼ੀਲ ਸੀ। ਉਹ ਜਜ਼ਬਾਤੀ ਤੇ ਕਰੋਪੀ ਪਤਨੀ ਨਾਲ ਵਿਆਹ ਕਰਾਉਣ ਪਿਛੋਂ ਜ਼ਿਆਦਾ ਹੀ ਤਰਕਵਾਦੀ ਹੋ ਗਿਆ ਸੀ। ਉਹ ਤਾਂ ਵਿਚਾਰਾ ਮਰ ਹੀ ਗਿਆ; ਹੁਣ ਹੋ ਹੀ ਕੀ ਸਕਦਾ ਹੈ? ਉਸ ਨੂੰ ਪਤਾ ਸੀ ਕਿ ਜੇ ਉਸ ਨੇ ਆਪਣੀ ਪਤਨੀ ਨੂੰ ਦੱਸ ਦਿੱਤਾ ਤਾਂ ਉਹ ਛੁੱਟ-ਛੁੱਟ ਕੇ ਰੋਣ ਲੱਗ ਪਵੇਗੀ। ਇਕ ਹੋਰ ਵਜ਼ਾ ਵੀ ਸੀ ਜਿਸ ਕਾਰਨ ਉਸ ਨੇ ਹਕੀਕਤ ਪਸੰਦ ਬਣਨਾ ਬਿਹਤਰ ਸਮਝਿਆ। ਜੇ ਉਸ ਨੇ ਪਤਨੀ ਨੂੰ ਦੱਸ ਦਿੱਤਾ ਤਾਂ ਇਸ ਤਰ੍ਹਾਂ ਹੋਵੇਗਾ ਜਿਵੇਂ ਉਹ ਇਕ ਹੋਰ ਮੁਕੱਦਮਾ ਹਾਰ ਗਿਆ ਹੋਵੇ।

ਕਾਦਰ ਆਪਣੀ ਪਤਨੀ ਨੂੰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਉਸ ਨੂੰ ਸਰਸਰੀ ਜਿਹੇ ਦੱਸਿਆ ਤਾਂ ਉਹ ਛੁੱਟ-ਛੁੱਟ ਕੇ ਰੋ ਪਈ। ਉਹਦੀ ਦਸ-ਸਾਲਾ ਬੇਟੀ ਦੌੜਦੀ ਹੋਈ ਕਮਰੇ ਵਿੱਚ ਆਈ। ਉਸ ਨੇ ਆਪਣੀ ਮਾਂ ਵੱਲ ਥੋੜ੍ਹਾ ਚਿਰ ਵੇਖਿਆ ਤੇ ਫਿਰ ਆਪਣੀ ਮਾਂ ਨਾਲ ਮਿਲ ਕੇ ਰੋਣ ਕੁਰਲਾਉਣ ਲੱਗੀ। ਕਾਦਰ ਨੇ ਕੁਝ ਸਖਤ ਹੁੰਦਿਆਂ ਕਿਹਾ, “ਤੂੰ ਕਿਉਂ ਇਹ ਸ਼ੇਰ-ਸ਼ਰਾਬਾ ਕੀਤਾ ਹੋਇਆ ਹੈ? ਕੀ ਤੇਰਾ ਖਿਆਲ ਹੈ ਇਸ ਤਰ੍ਹਾਂ ਉਹ ਜਿਉਂਦਾ ਵਾਪਸ ਆ ਜਾਵੇਗਾ?”

ਕਾਦਰ ਦੀ ਪਤਨੀ ਜਾਣਦੀ ਸੀ ਕਿ ਉਸ ਨਾਲ ਬਹਿਸ ਕਰਨ ਦਾ ਕੋਈ ਲਾਭ ਨਹੀਂ ਸੀ। ਉਹ ਹਰ ਵਾਰ ਹੀ ਬਹਿਸ ਵਿੱਚ ਜਿੱਤ ਜਾਂਦਾ ਸੀ।

“ਮੇਰਾ ਖਿਆਲ ਹੈ ਸਾਨੂੰ ਤੁਰਤ ਉਸ ਦੇ ਘਰ ਜਾਣਾ ਚਾਹੀਦਾ ਹੈ। ਉਸ ਦੀ ਪਤਨੀ ਬਹੁਤ ਦੁੱਖੀ ਹੋਵੇਗੀ।” ਉਸ ਨੇ ਕਿਹਾ।

ਕਾਦਰ ਨੇ ਮੇਢੇ ਛੰਡਦਿਆਂ ਕਿਹਾ, “ਮੈਨੂੰ ਭਰ ਹੈ ਕਿ ਮੈਂ ਅਜਿਹਾ ਨਹੀਂ ਕਰ ਸਕਾਂਗਾ। ਮੈਂ ਉਹਦੀ ਪਤਨੀ ਭਾਵ ਉਸ ਦੀ ਵਿਧਵਾ ਨਾਲ ਭਾਵੇਂ ਕਿਤਨਾ ਵੀ ਅਫਸੋਸ ਕਰਨਾ ਚਾਹੁੰਦਾ ਹੈ, ਪਰ ਮੇਰਾ ਪਹਿਲਾ ਕਰਤੱਵ ਮੇਰੇ ਸਾਇਲਾਂ ਪ੍ਰਤੀ ਹੈ। ਮੈਨੂੰ ਅਧੀ ਘੰਟੇ ਦੇ ਅੰਦਰ ਵਿਸ਼ੇਸ਼ ਅਦਾਲਤ ਵਿੱਚ ਪਹੁੰਚ ਜਾਣਾ ਚਾਹੀਦਾ ਹੈ।”

ਕਾਦਰ ਸਾਰਾ ਦਿਨ ਅਦਾਲਤ ਵਿੱਚ ਰਿਹਾ ਤੇ ਉਹਦਾ ਪਰਿਵਾਰ ਆਪਣੇ ਘਰ।

ਸ਼ਹਿਰ ਦੀ ਵੱਡੀ ਪਾਰਕ ਤੋਂ ਥੋੜ੍ਹੀ ਦੂਰ ਇਕ ਮਿੱਤਰ ਥੇਸਲਾ ਰਹਿੰਦਾ ਹੈ। ਉਹ, ਉਸ ਦੀ ਪਤਨੀ, ਤਿੰਨ ਲੜਕੇ ਤੇ ਇਕ ਲੜਕੀ 'ਤੇ ਆਧਾਰਿਤ ਪਰਿਵਾਰ ਸ਼ਹਿਰ ਦੇ ਅਮੀਰ ਰਿਹਾਇਸ਼ੀ ਥੇਤਰ ਵਿੱਚ ਰਹਿੰਦਾ ਹੈ। ਉਹ ਇਕ ਜੱਜ ਹੈ ਤੇ ਇਕ ਉੱਚੀ ਪਦਵੀ ਦਾ ਅਫਸਰ ਹੈ।

ਥੇਸਲਾ ਸਵੱਖਤੇ ਉੱਠਣ ਦਾ ਆਦੀ ਹੈ। ਉਸ ਨੂੰ ਤਾਂ ਤੜਕੇ ਉੱਠਣਾ ਪੈਂਦਾ ਹੈ ਕਿਉਂਕਿ ਉਸ ਸਮੇਂ ਹੀ ਉਹ ਆਪਣੇ ਬਾਰੇ ਸੋਚ ਸਕਦਾ ਹੈ। ਦਿਨ ਵੇਲੇ ਉਸ ਨੂੰ ਬਚਹਿੰਗੀ ਵਿੱਚ ਕੰਮ ਕਰਨਾ ਪੈਂਦਾ ਹੈ। ਸਾਮ ਵੇਲੇ ਉਹ ਟੈਨਿਸ ਥੇਡਦਾ ਹੈ ਤੇ ਫਿਰ ਉਸ ਨੂੰ ਥੱਚਿਆਂ ਨਾਲ ਸਮਾਂ ਗੁਜ਼ਾਰਨਾ ਪੈਂਦਾ ਹੈ ਤੇ ਫਿਰ ਪਤਨੀ ਨਾਲ ਹੌਲਾ-ਗੁੱਲਾ ਥਰਨਾ।

ਹੁੰਦਾ ਹੈ। ਉਸ ਨੂੰ ਮਿਲਣ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਹੁੰਦੀ ਹੈ ਕਿਉਂਕਿ ਉਹ ਬੜਾ ਲੋਕ-ਪ੍ਰਿਆ ਹੈ, ਪੰਤੂ ਖੇਸਲਾ ਅਭਿਲਾਸ਼ੀ ਵੀ ਹੈ। ਲੜਕਪਣ ਤੋਂ ਹੀ ਉਹ ਆਪਣੇ-ਆਪ ਨੂੰ ਬਹੁਤ ਚੁਸਤ ਸਮਝਦਾ ਹੁੰਦਾ ਸੀ। ਚੜ੍ਹਦੀ ਜਵਾਨੀ ਵਿੱਚ ਗੰਜ ਪੈ ਗਿਆ ਸੀ। ਖੇਸਲਾ ਇਸ ਨੂੰ ਆਪਣੇ ਵਿਚਾਰਾਂ ਦੀ ਕੁਦਰਤ ਵੱਲੋਂ ਪੜ੍ਹਤਾ ਸਮਝਦਾ ਸੀ। ਸ਼ਾਇਦ ਉਹ ਪ੍ਰਤਿਬਾਵਾਨ ਸੀ। ਜਿਤਨਾ ਜ਼ਿਆਦਾ ਉਹ ਆਪਣੇ ਸਿਰ ਨੂੰ ਸੀਸੇ ਵਿੱਚ ਵੇਖਦਾ, ਉਤਨਾ ਹੀ ਜ਼ਿਆਦਾ ਉਸ ਨੂੰ ਵਿਸ਼ਵਾਸ ਹੋ ਜਾਂਦਾ ਕਿ ਕੁਦਰਤ ਨੇ ਉਸ ਨੂੰ ਵੱਡੇ ਕੰਮ ਲਈ ਰਾਖਵਾਂ ਰਖਿਆ ਹੈ, ਇਸ ਲਈ ਉਹ ਹੋਰ ਜ਼ਿਆਦਾ ਮਿਹਨਤ ਕਰਦਾ। ਉਸ ਨੇ ਵਜੀਫ਼ਾ ਪ੍ਰਾਪਤ ਕੀਤਾ ਤੇ ਆਪਣੇ ਅਕਾਦਮਿਕ ਜੀਵਨ ਨੂੰ ਸਿਵਲ ਸਰਵਿਸ ਪ੍ਰੀਖਿਆ ਵਿੱਚੋਂ ਪ੍ਰਥਮ ਰਹਿ ਕੇ ਪੂਰਾ ਕਰ ਲਿਆ। ਉਸ ਨੇ ਮੁਲਕ ਵਿੱਚ ਸਭ ਤੋਂ ਅੱਖੀ ਪ੍ਰੀਖਿਆ ਵਿੱਚ ਪ੍ਰਥਮ ਰਹਿ ਕੇ, ਮਾਨ-ਸਨਮਾਨ ਤੇ ਪ੍ਰਸਿੱਧੀ ਪ੍ਰਾਪਤ ਕਰਕੇ ਆਪਣੇ ਉੱਪਰ ਵਿਸ਼ਵਾਸ ਨੂੰ ਸਹੀ ਸਾਬਤ ਕਰ ਦਿੱਤਾ ਸੀ। ਕੁਝ ਸਾਲ ਤਾਂ ਉਸ ਨੇ ਇਕ ਸੰਤੁਸ਼ਟ ਅਫਸਰ ਵਾਂਗ ਜੀਵਨ ਗੁਜ਼ਾਰਿਆ। ਸੱਚ ਤਾਂ ਇਹ ਹੈ ਕਿ ਉਸ ਨੂੰ ਤਸੱਲੀ ਸੀ ਕਿ ਲੋਕਾਂ ਦੇ ਕਥਨ ਅਨੁਸਾਰ ਉਸ ਦਾ ਜੀਵਨ ਸਫਲ ਹੈ।

ਕੁਝ ਸਾਲਾਂ ਬਾਅਦ ਇਹ ਸੰਤੁਸ਼ਟਤਾ ਮਤਮ ਹੋ ਗਈ। ਹਰ ਵਾਰ ਜਦੋਂ ਉਹ ਆਪਣੇ ਸਿਰ ਦੇ ਪਿਛਲੇ ਹਿੱਸੇ ਵਿੱਚ ਵਾਲਾਂ ਦੇ ਗੁੱਛੇ ਨੂੰ ਕੰਘਾ ਕਰਦਾ ਤੇ ਆਪਣੇ ਚੌੜੇ ਮੱਥੇ 'ਤੇ ਹੱਥ ਫੇਰਦਾ ਤਾਂ ਉਹ ਆਪਣੀਆਂ ਅਪੂਰਨ ਤੇ ਅਧੂਰੀਆਂ ਸੱਧਰਾਂ ਪ੍ਰਤੀ ਸੁਚੇਤ ਹੋ ਜਾਂਦਾ। ਉਹਦੇ ਵਰਗੇ ਸੈਂਕੜੇ ਹੀ ਉੱਚ ਅਧਿਕਾਰੀ ਸਨ। ਸਭ ਨੂੰ ਹੀ ਜੀਵਨ ਵਿੱਚ ਕਾਮਯਾਬ ਸਮਝਿਆ ਜਾਂਦਾ ਸੀ, ਪੰਤੂ ਸਿਵਲ ਸਰਵਿਸ ਸਪੱਸ਼ਟ ਰੂਪ ਵਿੱਚ ਕਾਫ਼ੀ ਨਹੀਂ ਸੀ। ਉਸ ਨੂੰ ਹੋਰ ਕੰਮ ਵੀ ਕਰਨਾ ਚਾਹੀਦਾ ਸੀ। ਉਸ ਨੂੰ ਲੇਖਕ ਬਣਨਾ ਚਾਹੀਦਾ ਸੀ। ਉਸ ਨੂੰ ਪਤਾ ਸੀ ਕਿ ਉਹ ਲਿਖ ਸਕਦਾ ਹੈ। ਇਹ ਤਾਂ ਸਭ ਕੁਝ ਉਹਦੇ ਸਿਰ ਦੇ ਆਕਾਰ ਤੋਂ ਹੀ ਪ੍ਰਤੱਖ ਹੈ। ਇਸ ਤਰ੍ਹਾਂ ਖੇਸਲੇ ਨੇ ਲਿਖਣਾ ਸ਼ੁਰੂ ਕੀਤਾ। ਚੰਗੀ ਤਰ੍ਹਾਂ ਲਿਖਣ ਵਾਸਤੇ ਉਸ ਨੇ ਅਧਿਐਨ ਸ਼ੁਰੂ ਕਰ ਦਿੱਤਾ। ਉਸ ਦੀ ਵੱਡੀ ਸਾਰੀ ਲਾਇਬ੍ਰੇਰੀ ਬਣ ਗਈ ਤੇ ਨਿਰੰਤਰ ਉਹ ਹਰ ਰੋਜ਼ ਕੰਮ 'ਤੇ ਜਾਣ ਤੋਂ ਪਹਿਲਾਂ ਕਈ ਘੰਟੇ ਉੱਥੇ ਗੁਜ਼ਾਰਦਾ।

ਇਸ ਸਵੇਰ ਖੇਸਲੇ ਦਾ ਰੋਂ ਕੁਝ ਲਿਖਣ ਲਈ ਸੀ। ਉਸ ਨੇ ਆਪਣੇ ਲਈ ਚਾਹ ਦਾ ਕੱਪ ਬਣਾਇਆ ਤੇ ਬੜੇ ਆਰਾਮ ਨਾਲ ਬਾਜੂ ਵਾਲੀ ਕੁਰਸੀ ਲੈ ਕੇ ਕਮਰਾ ਗਰਮ ਕਰਨ ਵਾਲੇ ਬਿਜਲੀ ਦੇ ਜੰਤਰ ਕੋਲ ਬੈਠ ਗਿਆ। ਉਸ ਨੇ ਪੈਨਸਿਲ ਮੂੰਹ ਵਿੱਚ ਪਾ ਲਈ ਤੇ ਸੋਚ ਵਿਚਾਰ ਵਿੱਚ ਮਸਤ ਹੋ ਗਿਆ। ਉਸ ਨੂੰ ਸਮਝ ਨਾ ਆਵੇ ਕਿ ਕੀ ਲਿਖੇ? ਉਸ ਨੇ ਆਪਣਾ ਰੋਜ਼ਨਾਮਚਾ ਲਿਖਣ ਦਾ ਫੈਸਲਾ ਕਰ ਲਿਆ। ਪਿਛਲਾ ਸਾਚਾ ਦਿਨ ਉਸ ਨੇ ਇਕ ਮਸ਼ਹੂਰ ਮੁਕੱਦਮੇ ਦੀ ਸੁਣਵਾਈ ਕਰਦਿਆਂ ਲੰਘਾਇਆ। ਇਹ ਮੁਕੱਦਮਾ ਕੁਝ ਦਿਨ ਚਲਦੇ ਰਹਿਣ ਦੀ ਸੰਭਾਵਨਾ ਸੀ। ਅਦਾਲਤ ਦਾ ਕਮਰਾ ਖਚਾਖਚ ਭਰਿਆ ਗੇਇਆ ਸੀ ਤੇ ਸਭ ਦੀਆਂ ਨਜ਼ਰਾਂ ਉਸ ਵੱਲ ਹੀ ਸਨ। ਇਹ ਇਕ ਚੰਗਾ ਵਿਸ਼ਾ ਸੀ। ਸੋ ਉਸ ਨੇ ਲਿਖਣਾ ਸ਼ੁਰੂ ਕਰ ਦਿੱਤਾ।

ਬਹਿਰੇ ਵੱਲੋਂ ਅਖਬਾਰ ਲਿਆਉਣ ਵੇਲੇ ਦਰਵਾਜ਼ੇ ਨੂੰ ਠਕੋਰਨ ਕਰਕੇ ਖੇਸਲੇ ਦਾ ਧਿਆਨ ਉੱਖੜ ਗਿਆ। ਉਸ ਨੇ ਦੁਨੀਆਵੀ ਜੀਵਨ ਦੀ ਸੱਚਾਈ ਤੋਂ ਜਾਣੂੰ ਹੋਣ ਲਈ ਅਖਬਾਰ ਦਾ ਸਫ਼ਾ ਖੇਲਿਆ।

ਖੇਸਲੇ ਦੀ ਦਿਲਚਸਪੀ ਸਮਾਜਿਕ ਕੰਮਾਂ-ਧੇਦਿਆਂ, ਜਨਮ, ਵਿਆਹਾਂ, ਮਰਨੇ-ਪਰਨੇ ਵੱਲ, ਰਾਸ਼ਟਰੀ ਤੋਂ ਅੰਤਰ-ਰਾਸ਼ਟਰੀ ਮਹੱਤਵ ਵਾਲੀਆਂ ਘਟਨਾਵਾਂ ਵੱਲ ਜ਼ਿਆਦਾ ਸੀ। ਉਸ ਨੇ ਸਫ਼ਾ ਤਿੰਨ 'ਤੇ ਕਾਲਮ ਇਕ ਵੇਖਿਆ। ਉਸ ਨੇ ਉੱਥੇ ਐਲਾਨ ਪੜਿਆ ਤੇ ਸਿੱਧਾ ਬੈਠ ਗਿਆ।

ਉਸ ਨੇ ਆਪਣੀ ਕਾਪੀ ਤੇ ਪੈਨਸਿਲ ਨਾਲ ਨਿਸ਼ਾਨ ਲਾਇਆ ਤੇ ਜਗਾਉਣ ਲਈ ਖੰਗੂਰਾ ਮਾਰ ਕੇ ਆਪਣੀ ਘਰ ਵਾਲੀ ਨੂੰ ਸੂਚਨਾ ਦਿੱਤੀ। ਉਸ ਨੇ ਉਡਾਸੀ ਲਈ ਤੇ ਆਪਣੀਆਂ ਚੌੜੀਆਂ ਸੁਪਨੇ ਲੈਂਦੀਆਂ ਅੱਖਾਂ ਖੇਲ੍ਹੀਆਂ। ਉਸ ਨੇ ਕਿਹਾ, “ਮੇਰਾ ਖਿਆਲ ਹੈ ਅੱਜ ਤੁਸੀਂ ਹਾਈ ਕੋਰਟ 'ਚ ਛੁੱਟੀ ਕਰ ਦਿਉਗੇ।” “ਮੈਨੂੰ ਭਰ ਹੈ ਕਿ ਹਾਈ ਕੋਰਟ ਵਿੱਚ ਕਿਸੇ ਵੀ ਬਹਾਨੇ ਛੁੱਟੀ ਨਹੀਂ ਕੀਤੀ ਜਾ ਸਕਦੀ। ਮੈਨੂੰ ਜਾਣਾ ਪਵੇਗਾ। ਜੇ ਮੇਰੇ ਕੋਲ ਸਮਾਂ ਹੋਇਆ ਤਾਂ ਮੈਂ ਆਉਂਦਾ ਹੋਇਆ ਹੁੰਦਾ ਆਵਾਂਗਾ ਜਾਂ ਅਸੀਂ ਅੰਤਵਾਰ ਨੂੰ ਚਲੇ ਜਾਵਾਂਗੇ।”

ਖੇਸਲਾ ਦੇਪਤੀ ਵੀ ਨਾ ਪਹੁੰਚੇ। ਹੋਰ ਬਹੁਤ ਸਾਰੇ ਵੀ ਨਾ ਪਹੁੰਚੇ, ਜਿਹਨਾਂ ਵੱਲੋਂ ਮੇਰੀ ਮੌਤ 'ਤੇ ਦੁੱਖੀ ਹੋਣ ਦਾ ਮੈਨੂੰ ਵੀ ਅਫਸੈਸ ਹੋਇਆ ਸੀ।

ਦਸ ਵਜੇ ਮੇਰੇ ਘਰ ਦੇ ਹੇਠਾਂ ਖੁਲ੍ਹੇ ਅਹਾਤੇ ਵਿੱਚ ਲੋਕਾਂ ਦਾ ਇਕ ਛੋਟਾ ਜਿਹਾ ਇਕੱਠ ਹੋ ਗਿਆ। ਇਹ ਅਜਿਹੇ ਲੋਕਾਂ ਦਾ ਇਕੱਠ ਸੀ ਜਿਨ੍ਹਾਂ ਦੀ ਮੈਨੂੰ ਉਮੀਦ ਨਹੀਂ ਸੀ। ਉਹਨਾਂ ਵਿੱਚ ਕੁਝ ਤਾਂ ਕਚਹਿਗੀ ਵਾਲੇ ਲਿਬਾਸ ਵਿੱਚ ਵਕੀਲ ਸਨ ਤੇ ਬਹੁਤ ਸਾਰੇ ਤਮਾਸ਼ਬੀਨ ਸਨ, ਜੋ ਇਹ ਵੇਖਣ ਲਈ ਆ ਗਏ ਸਨ ਕਿ ਕੀ ਹੋ ਰਿਹਾ ਹੈ? ਮੇਰੇ ਦੋ ਮਿੱਤਰ ਵੀ ਪਹੁੰਚ ਗਏ। ਇਕ ਲੰਮਾ ਪਤਲਾ ਆਦਮੀ ਸੀ ਜੋ ਵੇਖਣ ਵਿੱਚ ਕਲਾਕਾਰ ਲੱਗਦਾ ਸੀ। ਇਕ ਹੱਥ ਨਾਲ ਉਸ ਨੇ ਸਿਗਾਰਟ ਫੜੀ ਸੀ ਤੇ ਦੂਸਰੇ ਹੱਥ ਨਾਲ ਉਹ ਲਗਾਤਾਰ ਮੱਥੇ ਤੋਂ ਵਾਲ ਪਰੇ ਹਟਾ ਰਿਹਾ ਸੀ। ਉਹ ਇਕ ਲੇਖਕ ਸੀ। ਉਹ ਸਸਕਾਰ ਆਦਿ 'ਤੇ ਜਾਣ ਵਿੱਚ ਯਕੀਨ ਨਹੀਂ ਰੱਖਦਾ ਸੀ, ਪੰਤੂ ਫਿਰ ਵੀ ਥੱਡੇ ਸਮੇਂ ਲਈ ਸਮਾਜਿਕ ਫਰਜ਼ ਕਾਰਣ ਉਸ ਨੂੰ ਉੱਥੇ ਰੁਕਣਾ ਪਿਆ। ਉਹਦੇ ਲਈ ਇਹ ਬੜਾ ਬੇਸ਼ੁਆਦਾ ਕੰਮ ਸੀ। ਲੋਥ ਕੋਲ ਠਹਿਰਨਾ ਹੀ ਛੂਡ ਦੀ ਬਿਮਾਰੀ ਵਰਗਾ ਹੈ। ਇਸ ਲਈ ਉਹ ਲਗਾਤਾਰ ਧੂੰਏਂ ਦੇ ਬੱਦਲ ਜਿਹੇ ਆਪਣੇ ਅਤੇ ਦੂਸਰਿਆਂ ਵਿਚਕਾਰ ਸਿਗਾਰਟ ਪੀ-ਪੀ ਬਣਾਈ ਜਾਂਦਾ ਰਿਹਾ।

ਇਕ ਹੋਰ ਮਿੱਤਰ ਜੋ ਮਧਰਾ ਤੇ ਪਤਲਾ ਸੀ ਤੇ ਜਿਸ ਦੇ ਵਾਲ ਲਹਿਰਾ ਰਹੇ ਸਨ ਤੇ ਅੱਖਾਂ ਬਾਜ਼ ਵਰਗੀਆਂ ਸਨ, ਉਹ ਇਕ ਕਮਿਊਨਿਸਟ ਸੀ। ਉਸ ਦਾ ਸਗੋਰਕ ਢਾਂਚਾ ਤੇ ਪ੍ਰਭਾਵ ਅਜਿਹਾ ਸੀ ਜਿਸ ਨਾਲ ਉਸ ਦੇ ਅੰਦਰ ਢੱਕਿਆ ਹੋਇਆ ਅੱਗ ਦਾ ਲਾਵਾ ਛੱਡਦਾ ਪਹਾੜ ਗੁੱਝਾ ਨਹੀਂ ਰਹਿ ਸਕਦਾ ਸੀ। ਉਸ ਦੀ ਹਰ ਚੀਜ਼ ਬਾਰੇ ਪਹੁੰਚ ਮਾਰਕਸੀਆਂ ਵਾਂਗ ਠੰਡੀਰ ਸੀ ਤੇ ਜਜ਼ਬਾਤ ਲਈ ਕੋਈ ਸਥਾਨ ਨਹੀਂ ਸੀ। ਉਹਦੇ ਲਈ

ਮੌਤ ਵਰਗੀਆਂ ਘਟਨਾਵਾਂ ਦੀ ਕੋਈ ਮਹੱਤਤਾ ਨਹੀਂ ਸੀ। ਅਸਲੀ ਮਹੱਤਤਾ ਤਾਂ ਉਦੇਸ਼ ਦਾ ਹੈ। ਉਸ ਨੇ ਲੇਖਕ ਨਾਲ ਹੌਲੀ ਜਿਹੇ ਕੌਨ ਵਿੱਚ ਸਲਾਹ ਕੀਤੀ :

“ਤੁਸੀਂ ਕਿਥੋਂ ਜਾ ਰਹੇ ਹੋ?”

ਦੂਜੇ ਨੇ ਉੱਤਰ ਦਿੱਤਾ, “ਮੈਂ ਤਾਂ ਕਾਫ਼ੀ ਹਾਊਸ ਤੱਕ ਜਾਵਾਂਗਾ। ਕੀ ਤੁਸੀਂ ਧੁਰ ਸ਼ਮਸ਼ਾਨ ਤੱਕ ਜਾ ਰਹੇ ਹੋ?”

ਕਮਿਊਨਿਸਟ ਨੇ ਜੋਰ ਨਾਲ ਕਿਹਾ, “ਨਹੀਂ। ਸ਼ਰਮ ਕਾਹਦੀ। ਅਸਲ ਵਿੱਚ ਮੈਂ ਤਾਂ 10 ਵਜੇ ਮੀਟਿੰਗ 'ਤੇ ਜਾਣਾ ਹੈ, ਮੈਂ ਤਾਂ 9.30 ਵਜੇ ਹੀ ਵਿਹਲੇ ਹੋ ਜਾਣ ਦੀ ਸੋਚ ਰਿਹਾ ਸੀ, ਪਰ ਤੁਸੀਂ ਜਾਣਦੇ ਹੋ ਸਾਡੇ ਲੋਕ ਸਮੇਂ ਦੀ ਕਦਰ ਹੀ ਨਹੀਂ ਕਰਦੇ। ਮੈਂ ਹੁਣ ਤਾਂ ਪਾਰਟੀ ਦੁਫਤਰ ਜਾਂਦਾ ਹਾਂ ਤੇ ਫਿਰ ਤੈਨੂੰ 11.30 ਵਜੇ ਕਾਫ਼ੀ ਹਾਊਸ ਵਿੱਚ ਮਿਲਦਾ ਹਾਂ। ਨਾਲ ਹੀ ਜੇ ਤੈਨੂੰ ਮੌਕਾ ਮਿਲੇ ਤਾਂ ਬਬਾਣ ਲਿਜਾਣ ਵਾਲੇ ਨੂੰ ਪੁੱਛ ਲਵੀਂ ਕਿ ਉਹ ਟਾਂਗਾ ਯੂਨੀਅਨ ਦਾ ਮੈਂਬਰ ਹੈ ਕਿ ਨਹੀਂ। ਅੱਛਾ ਚਲਦਾ ਹਾਂ।”

ਥੋੜ੍ਹੇ ਚਿਰ ਪਿੱਛੋਂ ਹੱਡੀਆਂ ਦੀ ਮੁੱਠ ਜਿਹਾ ਆਦਮੀ ਖਾਲੀ ਘੋੜਾ ਲੈ ਕੇ ਮੇਰੇ ਘਰ ਮੂਹਰੇ ਆ ਕੇ ਰੁੱਕ ਗਿਆ। ਘੋੜਾ ਤੇ ਉਹਦਾ ਮਾਲਕ ਮੌਕੇ ਦੀ ਗੰਭੀਰਤਾ ਤੋਂ ਉੱਕਾ ਹੀ ਅਣਜਾਣ ਸੀ। ਟਾਂਗਾ ਡਰਾਈਵਰ ਤਾਂ ਮਜ਼ੇ ਨਾਲ ਪਾਨ ਚਬਾਂਦਾ ਰਿਹਾ ਤੇ ਇਕੱਠ ਵੱਲ ਵੇਖਦਾ ਰਿਹਾ। ਉਹ ਇਹ ਸੋਚ ਰਿਹਾ ਸੀ ਕਿ ਇਹ ਮਰਨ ਵਾਲਾ ਐਸਾ ਤਾਂ ਨਹੀਂ ਕਿ ਉਸ ਦੇ ਮਰਨ 'ਤੇ ਕੋਈ ਬਖਸ਼ੀਸ਼ ਵੀ ਮਿਲੇ। ਘੋੜੇ ਨੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ ਤੇ ਇਕੱਠੇ ਲੋਕਾਂ ਨੇ ਪਿਸ਼ਾਬ ਦੇ ਛਿੱਟਿਆਂ ਤੋਂ ਬਚਣ ਲਈ ਖਿਲਰਣਾ ਸ਼ੁਰੂ ਕਰ ਦਿੱਤਾ। ਘੋੜੇ ਦੇ ਪਿਸ਼ਾਬ ਨਾਲ ਇੱਟਾਂ ਦਾ ਫੁਰਸ਼ ਭਰ ਗਿਆ।

ਹਜ਼ੂਮ ਨੂੰ ਬਹੁਤੀ ਦੇਰ ਉਡੀਕ ਨਾ ਕਰਨੀ ਪਈ। ਮੇਰੀ ਲੋਬ ਨੂੰ ਚਿੱਟੇ ਕਪੜੇ ਵਿੱਚ ਵਲੋਟ ਕੇ ਹੇਠਾਂ ਲਿਆਂਦਾ ਗਿਆ ਤੇ ਫਿਰ ਬਬਾਣ ਵਿੱਚ ਰੱਖ ਦਿੱਤਾ ਗਿਆ। ਕੁਝ ਛੁੱਲ ਵੀ ਰਿਵਾਜ ਅਨੁਸਾਰ ਉੱਪਰ ਰੱਖ ਦਿੱਤੇ ਗਏ। ਹੁਣ ਇਹ ਮਾਤਮੀ ਜਲੂਸ ਤੁਰਨ ਲਈ ਤਿਆਰ ਸੀ।

ਸਾਡੇ ਤੁਰਨ ਤੋਂ ਪਹਿਲਾਂ ਹੀ ਇਕ ਹੋਰ ਮਿੱਤਰ ਸਾਈਕਲ 'ਤੇ ਪਹੁੰਚ ਗਿਆ। ਉਹ ਕੁਝ ਕਾਲਾ ਤੇ ਚਿੱਲੜ ਜਿਹਾ ਸੀ। ਉਸ ਨੇ ਸਾਈਕਲ ਦੇ ਕੈਰੀਅਰ 'ਤੇ ਬਹੁਤ ਸਾਰੀਆਂ ਕਿਤਾਬਾਂ ਰੱਖੀਆਂ ਹੋਈਆਂ ਸਨ ਤੇ ਉਹਦੀ ਸ਼ਕਲ ਗੰਭੀਰ ਵਿਚਾਰਵਾਨ ਪ੍ਰੈਫੈਸਰ ਦਾ ਪ੍ਰਭਾਵ ਦਿੰਦੀ ਸੀ। ਜਿਉਂ ਹੀ ਉਸ ਨੇ ਬਬਾਨ ਤਿਆਰ ਵੇਖਿਆ, ਉਹ ਸਾਈਕਲ ਤੋਂ ਉੱਤਰ ਪਿਆ। ਉਹ ਮਿੱਤਰ ਦਾ ਬੜਾ ਸ਼ਰਧਾਲੂ ਸੀ ਤੇ ਆਪਣੀ ਸ਼ਰਧਾ ਪ੍ਰਗਟਾਉਣ ਦਾ ਇੱਛੁਕ ਸੀ। ਉਸ ਨੇ ਸਾਈਕਲ ਨੂੰ ਹਾਲ ਵਿੱਚ ਰੱਖਿਆ, ਸੰਗਲੀ ਮਾਰੀ ਤੇ ਭੀਜ ਵਿੱਚ ਸ਼ਾਮਲ ਹੋ ਗਿਆ। ਜਦੋਂ ਮੇਰੀ ਪਤਨੀ ਆਖਰੀ ਵਾਰੀ ਅਲਵਿਦਾ ਕਹਿਣ ਆਈ, ਉਸ ਦੇ ਮਨ 'ਤੇ ਬਹੁਤ ਅਸਰ ਹੋਇਆ। ਉਸ ਨੇ ਆਪਣੀ ਜੇਬ 'ਚੋਂ ਛੋਟੀ ਜਿਹੀ ਕਿਤਾਬ ਕੱਢੀ ਤੇ ਉਸ ਨੇ ਸੋਚ ਕੇ ਕੁਝ ਵਰਕੇ ਉੱਥਲੇ। ਫਿਰ ਉਹ ਲੋਕਾਂ ਵਿੱਚੋਂ ਹੁੰਦਾ ਹੋਇਆ ਮੇਰੀ ਪਤਨੀ ਕੋਲ ਪਹੁੰਚਿਆ। ਹੇਠਾਂ ਨਾਲ ਭਰੀਆਂ ਅੱਖਾਂ ਨਾਲ ਉਸ ਨੇ ਉਹ ਕਿਤਾਬ ਮੇਰੀ ਪਤਨੀ ਨੂੰ ਦੇ ਦਿੱਤੀ।

“ਮੈਂ ਤੁਹਾਡੇ ਲਈ ‘ਗੀਤਾ’ ਦੀ ਪੋਥੀ ਲਿਆਇਆ ਹਾਂ। ਇਹ ਤੁਹਾਨੂੰ ਧਰਵਾਸ

ਦੇਵੇਗੀ।” ਜਜ਼ਬਾਤ ਵਿੱਚ ਗੜ੍ਹੁੱਚ ਉਹ ਅੱਖਾਂ ‘ਚੋ ਅੱਖਰੂ ਪੂੰਝਦਾ ਪਿਛਾਂਹ ਖਿਸਕ ਗਿਆ। ਉਸ ਨੇ ਹੋਕਾ ਲੈਂਦਿਆਂ ਆਪਣੇ ਆਪ ਨੂੰ ਕਿਹਾ, “ਇਹੋ ਮਨੁੱਖੀ ਜੀਵਨ ਦਾ ਅੰਤ ਹੈ। ਇਹੋ ਸੱਚ ਹੈ।”

ਉਹ ਉਕਤੀਆਂ ਬੋਲਣ ਦਾ ਬਹੁਤ ਸ਼ੇਕੀਨ ਸੀ ਤੇ ਉਸ ਲਈ ਸਾਧਾਰਨ ਉਕਤੀਆਂ ਵੀ ਗੰਭੀਰਤਾ ਵਾਲੀਆਂ ਸਨ ਤੇ ਉਹਦੇ ਲਈ ਸ਼੍ਰਿਹਨਾਂ ਵਿੱਚ ਹੀ ਮੌਲਿਕ ਵਿਚਾਰਾਂ ਦੀ ਤਾਜ਼ਗੀ ਤੇ ਸ਼ਕਤੀ ਹੈ। ਉਸ ਨੇ ਕਿਹਾ, “ਬੁਲਬੁਲਿਆਂ ਵਰਗਾ ਹੈ ਜੀਵਨ। ਮਨੁੱਖੀ ਜੀਵਨ ਤਾਂ ਬੁਲਬੁਲਿਆਂ ਵਾਂਗ ਛਿਣ-ਮਾਡ੍ਰ ਹੀ ਹੈ।”

ਪਰ ਆਦਮੀ ਕੇਵਲ ਮਰ ਕੇ ਹੀ ਅਲੋਪ ਨਹੀਂ ਹੋ ਜਾਂਦਾ। ਮਾਦਾ ਪ੍ਰਤਮ ਨਹੀਂ ਹੁੰਦਾ, ਇਹ ਸ਼ਕਲ ਬਦਲਦਾ ਹੈ। ਗੀਤਾ ਵਿੱਚ ਕਿਤਨੀ ਖੁਬਸੂਰਤੀ ਨਾਲ ਕਿਹਾ ਗਿਆ ਹੈ : “ਜਿਵੇਂ ਆਦਮੀ ਪੁਰਾਣੇ ਕੱਪੜੇ ਉਤਾਰ ਕੇ ਨਵੇਂ ਪਹਿਨ ਲੈਂਦਾ ਹੈ, ਇਸ ਤਰ੍ਹਾਂ ਹੀ ਆਤਮਾ ਕਰਦੀ ਹੈ, ਆਦਿ ਆਦਿ।”

ਪ੍ਰੇਫੈਸਰ ਸੋਚਾਂ ਵਿੱਚ ਗੜ੍ਹੁੱਦ ਸੀ। ਉਹ ਸੋਚ ਰਿਹਾ ਸੀ ਕਿ ਉਸ ਦੇ ਮਿਤ੍ਰ ਮਿੱਤਰ ਨੂੰ ਕਿਹੜੇ ਨਵੇਂ ਕੱਪੜੇ ਮਿਲੇ ਹੋਣਗੇ?

ਝੱਟ ਹੀ ਉਸ ਦੀਆਂ ਲੱਤਾਂ ਵਿੱਚ ਹੋਈ ਹਿਲਜੁਲ ਨੇ ਉਸ ਦੇ ਖਿਆਲਾਂ ਦੀ ਲੜੀ ਤੋਂ ਦਿੱਤੀ। ਇਕ ਛੋਟਾ ਜਿਹਾ ਕਡੂਰਾ ਪ੍ਰੇਫੈਸਰ ਦੀਆਂ ਲੱਤਾਂ ਉਦਾਲੇ ਆ ਕੇ ਉਸ ਦੀ ਪੈਟ ਚੱਟਣ ਲੱਗ ਪਿਆ ਤੇ ਉਹਦੇ ਵੱਲ ਵੇਖਣ ਲੱਗਾ। ਪ੍ਰੇਫੈਸਰ ਭਲਾ ਆਦਮੀ ਸੀ। ਉਹ ਆਪ ਮੁਹਾਰੇ ਹੀ ਝੁਕਿਆ ਤੇ ਕਡੂਰੇ ਨੂੰ ਥਪਕੀ ਦੇਣ ਲੱਗਾ ਤੇ ਉਸ ਨੂੰ ਆਪਣੇ ਹੱਥ ਚੱਟਦੇ ਰਹਿਣ ਦੀ ਖੁੱਲ੍ਹੇ ਦੇ ਦਿੱਤੀ।

ਪ੍ਰੇਫੈਸਰ ਦਾ ਮਨ ਇਧਰ-ਉਧਰ ਸੋਚਣ ਲੱਗਾ। ਉਹ ਬੇਚੈਨ ਹੋ ਗਿਆ। ਉਸ ਨੇ ਲੇਖ ਵੱਲ ਤੇ ਫਿਰ ਜੱਤਲ ਕਡੂਰੇ ਵੱਲ ਵੇਖਿਆ ਜੋ ਉਸ ਦੇ ਪੈਰਾਂ ਕੌਲ ਸੀ ਤੇ ਸੋਚਣ ਲੱਗਾ ਕਿ ਉਹ ਵੀ ਪ੍ਰਮਾਤਮਾ ਦੀ ਕਾਇਨਾਤ ਦਾ ਇਕ ਹਿੱਸਾ ਹੈ।

“ਜਿਵੇਂ ਆਦਮੀ ਪੁਰਾਣੇ ਕੱਪੜੇ ਉਤਾਰ ਕੇ ਨਵੇਂ ਪਹਿਨਦਾ ਹੈ, ਇਵੇਂ ਹੀ ਆਤਮਾ ਕਰਦੀ ਹੈ।”

ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਉਸ ਨੇ ਆਪਣੇ ਮਨ ਵਿੱਚ ਕਿਹਾ। ਉਸ ਦੇ ਮਨ ਵਿੱਚ ਅਜਿਹੇ ਕਠੋਰ ਵਿਚਾਰ ਨਹੀਂ ਘੁਸੜਨੇ ਚਾਹੀਦੇ, ਪਰ ਉਹ ਮਨ ‘ਤੇ ਕਾਬੂ ਨ ਪਾ ਸਕਿਆ। ਇਹ ਅਸੰਭਵ ਵੀ ਨਹੀਂ ਸੀ। ਗੀਤਾ ਵਿੱਚ ਵੀ ਕਿਹਾ ਗਿਆ ਹੈ। ਉਹ ਫਿਰ ਝੁਕਿਆ ਤੇ ਕਡੂਰੇ ਨੂੰ ਵਧੇਰੇ ਪਿਆਰ ਤੇ ਭਰਾਤਰੀ ਭਾਵ ਨਾਲ ਪੁਚਕਾਰਨ ਲੱਗ ਪਿਆ।

ਹੁਣ ਜਲੂਸ ਜਾ ਰਿਹਾ ਸੀ। ਮੈਂ ਸਭ ਤੋਂ ਅੱਗੇ ਸੀ ਤੇ ਸ਼ੀਸ਼ੇ ਦੇ ਬਥਾਣ ਵਿੱਚ ਮੈਂ ਆਰਾਮ ਨਾਲ ਲੇਟਿਆ ਹੋਇਆ ਸੀ। ਅੱਧੀ ਕੁ ਦਰਜਨ ਲੋਕ ਪਿੱਛੇ-ਪਿੱਛੇ ਆ ਰਹੇ ਸਨ। ਇਹ ਮਾਤਮੀ ਜਲੂਸ ਦਰਿਆ ਵੱਲ ਜਾ ਰਿਹਾ ਸੀ।

ਜਦੋਂ ਇਹ ਵੱਡੇ ਬਾਜ਼ਾਰ ’ਚੋ ਗੁਜ਼ਰਿਆ, ਮੈਂ ਬੜਾ ਸ਼ਾਂਤ ਮਹਿਸੂਸ ਕੀਤਾ। ਕੁਝ ਹਕੀਲ ਹਾਈਕੋਰਟ ਕੌਲ ਹੀ ਰਹਿ ਗਏ ਸਨ। ਮੇਰਾ ਲੇਖਕ ਮਿੱਤਰ ਸਿਗਾਰਟ ਪੀਂਦਾ-ਪੀਂਦਾ ਕਾਢੀ ਹਾਊਸ ਨੂੰ ਟਿਥ ਗਿਆ। ਸਥਾਨਕ ਕਾਲਜ ਦਾ ਪ੍ਰੇਫੈਸਰ ਮੈਨੂੰ ਆਖਰੀ ਵਾਰ

ਦੇਰ ਤੱਕ ਉਤਸੁਕਤਾ ਨਾਲ ਵੇਖਦਾ ਰਿਹਾ ਤੇ ਫਿਰ ਜਮਾਤ ਦੇ ਕਮਰੇ ਵੱਲ ਉਪਰ ਚੜ੍ਹਗਿਆ। ਬਾਕੀ ਅੱਠ ਸੱਤ ਬਚੇ ਹੋਏ ਵੀ ਜ਼ਿਲ੍ਹਾ ਕਚਹਿਰੀਆਂ ਕੌਲ ਜਾ ਕੇ ਅਲੋਪ ਹੋ ਗਏ।

ਮੈਂ ਆਪਣੇ-ਆਪ ਨੂੰ ਬੜਾ ਤੁੱਛ ਜਿਹਾ ਮਹਿਸੂਸ ਕੀਤਾ। ਮੇਰੇ ਨਾਲੋਂ ਤਾਂ ਛੋਟੇ ਆਦਮੀਆਂ ਦੇ ਹੀ ਵੱਡੇ ਮਾਤਮੀ ਜਲ੍ਹਸ ਹੁੰਦੇ ਹਨ। ਇਕ ਮਰੇ ਜੇਏ ਭਿਖਾਰੀ ਨੂੰ ਮਿਉਨਿਸਪਲ ਕਮੇਟੀ ਦੀ ਗੱਡੀ 'ਤੇ ਦੋ ਸਫ਼ਾਈ ਸੇਵਕ ਲੈ ਕੇ ਜਾਂਦੇ ਹਨ। ਮੈਨੂੰ ਲਿਜਾਣ ਵਾਲਾ ਇਕੋ-ਇਕ ਆਦਮੀ ਟਾਂਗਾ ਚਾਲਕ ਸੀ ਤੇ ਉਹ ਵੀ ਮੇਰੀ ਮਹਾਨਤਾ ਤੋਂ ਬੇਖਬਰ ਸੀ ਜਿਸ ਦੀ ਮਿਤ੍ਰਕ ਦੇਹ ਉਹ ਆਖਰੀ ਸਫਰ 'ਤੇ ਲਿਜਾ ਰਿਹਾ ਸੀ। ਜਿੱਥੋਂ ਤੱਕ ਘੋੜੇ ਦਾ ਸੰਬੰਧ ਹੈ, ਉਹ ਤਾਂ ਮੁੱਢੇਂ ਹੀ ਉਜੱਡ ਸੀ।

ਸਮਸ਼ਾਨ ਘਾਟ ਨੂੰ ਜਾਂਦੇ ਰਾਹ ਵਿੱਚ ਬੇਹਿਸਾਬ ਬਦੂੰ ਆਉਂਦੀ ਹੈ। ਇਸ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਸੜਕ ਸਮਸ਼ਾਨ ਘਾਟ ਨੂੰ ਇਕ ਤੰਗ ਰਾਹ ਵੱਲ ਪਾਟਦੀ ਹੈ, ਜਿਹੜਾ ਸ਼ਹਿਰ ਦੇ ਇਕੋ-ਇਕ ਗੰਦੇ ਨਾਲੇ ਦੇ ਨਾਲ-ਨਾਲ ਹੈ। ਇਹ ਗੰਦੇ, ਹੌਲੀ-ਹੌਲੀ ਵਗਦੇ ਤਰਲ ਪਦਾਰਥ ਦੀ ਨਦੀ ਹੈ ਜੋ ਹਰ ਸਮੇਂ ਬੁਲਬੁਲੀਆਂ ਛੱਡਦੀ ਰਹਿੰਦੀ ਹੈ।

ਖੁਸ਼ਕਿਸਮਤੀ ਨਾਲ ਮੈਨੂੰ ਧੋੜ੍ਹਾ ਜਿਹਾ ਸਮਾਂ ਮਰਨ-ਉਪਰੰਤ ਆਪਣੇ ਮਹੱਤਵ ਬਾਰੇ ਲਾਏ ਗਲੜ ਅੰਦਾਜ਼ੇ ਬਾਰੇ ਸੋਚਣ ਦਾ ਮਿਲ ਗਿਆ। ਚਾਲਕ ਪਿੱਪਲ ਦੇ ਦਰੱਖਤ ਹੇਠ ਆ ਕੇ ਰੁਕ ਗਿਆ ਜਿੱਥੋਂ ਸੜਕ ਸਮਸ਼ਾਨ ਘਾਟ ਵੱਲ ਮੁੜਦੀ ਹੈ। ਪਿੱਪਲ ਦੇ ਦਰੱਖਤ ਹੇਠ ਹੀ ਟਾਂਗਾ ਖੜਾ ਕਰਨ ਵਾਲੀ ਥਾਂ 'ਤੇ ਘੜਿਆਂ ਨੂੰ ਪਾਣੀ ਪਿਲਾਉਣ ਲਈ ਚੁਬੱਚਾ ਹੈ। ਘੜਾ ਪਾਣੀ ਵੱਲ ਅਹੁਲਿਆ ਤੇ ਘੜਾ ਗੱਡੀ ਦਾ ਚਾਲਕ ਆਪਣੀ ਗੱਦੀ ਤੋਂ ਉੱਤਰ ਕੇ ਦੂਜੇ ਟਾਂਗਾ ਚਾਲਕਾਂ ਤੋਂ ਸਿਗਰਟ ਸੁਲਗਾਉਣ ਲਈ ਢੱਬੀ ਜਾਂ ਲਾਈਟਰ ਮੰਗਣ ਲੱਗਾ।

ਟਾਂਗੇ ਦੇ ਚਾਲਕ ਬਬਾਣ ਉਦਾਲੇ ਇਕੱਠੇ ਹੋ ਗਏ ਤੇ ਪਾਸਿਆਂ ਤੋਂ ਵੇਖਣ ਲੱਗੇ। ਇਕ ਨੇ ਕਿਹਾ, “ਕੋਈ ਅਮੀਰ ਹੋਣਾ ਹੈ।” ਇਕ ਹੋਰ ਨੇ ਪੁੱਛਿਆ, “ਪਰ ਉਹਦੇ ਨਾਲ ਤਾਂ ਕੋਈ ਨਹੀਂ ਹੈ।” “ਮੇਰਾ ਮਿਆਲ ਹੈ ਇਹ ਅੰਗਰੇਜ਼ਾਂ ਦਾ ਇਕ ਹੋਰ ਰਿਵਾਜ ਹੋਣਾ ਹੈ, ਜਿਸ ਅਨੁਸਾਰ ਦਾਹ ਸਸਕਾਰ ਵੇਲੇ ਕੋਈ ਨਾਲ ਨਹੀਂ ਜਾਂਦਾ।”

ਹੁਣ ਤਾਂ ਮੈਂ ਪੂਰੀ ਤਰ੍ਹਾਂ ਅੱਕ ਚੁੱਕਿਆ ਸੀ। ਮੇਰੇ ਲਈ ਤਿੰਨ ਰਸਤੇ ਸਨ। ਇਕ ਤਾਂ ਇਹ ਸੀ ਕਿ ਮੈਂ ਵੀ ਸਮਸ਼ਾਨ ਘਾਟ ਦੇ ਰਾਹ ਦੂਸਰਿਆਂ ਵਾਂਗ ਜਾ ਕੇ ਆਪਣੇ-ਆਪ ਨੂੰ ਬਲ ਰਹੇ ਸ਼ੁਅਲਿਆਂ ਦੇ ਹਵਾਲੇ ਕਰ ਦਿਆਂ ਤੇ ਸ਼ਾਇਦ ਨਵੀਂ ਚੰਗੀ ਦੁਨੀਆਂ ਵਿੱਚ ਫਿਰ ਜਨਮ ਲੈ ਸਕਾਂ ਪਰ ਵਧੇਰੇ ਸੰਭਵ ਇਹ ਹੈ ਕਿ ਸੂਨਯ ਵਿੱਚ ਭਸਮ ਹੋ ਕੇ ਰਲ ਜਾਵਾਂ। ਇਕ ਹੋਰ ਸੜਕ ਸੀ ਜੋ ਸਿੱਧੀ ਸ਼ਹਿਰ ਨੂੰ ਜਾਂਦੀ ਸੀ। ਉਸ ਰਾਹ 'ਤੇ ਵੇਸਵਾਵਾਂ ਦੇ ਚਕਲੇ ਸਨ ਤੇ ਹੋਰ ਬਦਨਾਮ ਲੋਕ ਰਹਿੰਦੇ ਸਨ। ਉਹ ਜੂਆ ਖੇਡਦੇ, ਸ਼ਰਾਬ ਪੀਦੇ ਤੇ ਬਦਕਾਰੀ ਕਰਦੇ। ਉਹਨਾਂ ਦੀ ਦੁਨੀਆਂ ਹਲਚਲ ਤੇ ਉਤੇਜਨਾ ਭਰਪੂਰ ਸੀ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਹਰ ਪ੍ਰਕਾਰ ਦੀ ਭਰਮਾਰ ਸੀ ਜੋ ਸਾਡੀਆਂ ਇੰਦਰੀਆਂ ਵੇਖ ਜਾਂ ਚਿੱਤਰ-ਪਟ 'ਤੇ ਦਰਜ ਕਰ ਸਕਦੀਆਂ ਸਨ। ਤੀਸਰਾ ਰਾਹ ਪਿੱਛੇ ਜਾਣ ਦਾ ਸੀ। ਇਸ

ਵੇਲੋ ਪੱਕਾ ਫੈਸਲਾ ਕਰਨਾ ਅੰਖਾ ਸੀ। ਅਜਿਹੇ ਸਮੇਂ ਸਿੱਕਾ ਸੁੱਟ ਕੇ ਪਾਸਾ ਮੱਲਣ ਨਾਲ ਸਹਾਇਤਾ ਮਿਲ ਸਕਦੀ ਹੈ। ਜੋ ਮੈਂ ਸਿੱਕਾ ਸੁੱਟ ਕੇ ਫੈਸਲਾ ਕਰਨ ਬਾਰੇ ਸੋਚਿਆ। ਜੇ ਸਿਰ ਵਾਲਾ ਪਾਸਾ ਆਵੇ ਤਾਂ ਪਿੱਛੇ ਰਹਿ ਗਈ ਦੁਨੀਆਂ 'ਚ ਜਾਣ ਦਾ ਖਤਰਾ ਲੈਣਾ ਹੋਵੇਗਾ, ਜੇ ਪੂਛ ਵਾਲਾ ਪਾਸਾ ਆਵੇ ਤਾਂ ਮੈਂ ਸ਼ਹਿਰ ਵਿੱਚ ਮਜ਼ੇ ਲੁੱਟਣ ਵਾਲਿਆਂ ਦੀ ਭੀੜ ਵਿੱਚ ਜਾ ਰਲਾਂਗਾ। ਜੇ ਕੁਝ ਵੀ ਨਾ ਹੋਵੇ ਤੇ ਸਿੱਕਾ ਅੱਸੀ ਪਰਨੇ ਖੜਾ ਹੋਵੇ ਤਾਂ ਮੈਂ ਇਸ ਨੀਰਸ ਜੀਵਨ ਤੋਂ ਜਿਸ ਵਿੱਚ ਹੌਸਲੇ ਦੀ ਕੋਈ ਭਾਵਨਾ ਨਹੀਂ ਹੈ ਤੇ ਜੇ ਸੰਭੋਗ ਦੇ ਸੁਆਦਾਂ ਤੋਂ ਮਹਿਰੂਮ ਹੈ, ਉਸ ਪਾਸੇ ਵੱਲੋਂ ਆਪਣੇ ਕਦਮ ਮੌਜ਼ ਲਵਾਂ।

1948 ਵਿੱਚ ਮੈਂ ਭਾਰਤੀ ਉੱਚ ਆਯੁਕਤ ਲੰਡਨ ਦੇ ਪੈਸ ਦਫ਼ਤਰ ਵਿੱਚ ਲੋਕ ਸੰਪਰਕ ਵਿਭਾਗ ਦਾ ਮੁੱਖੀ ਸੀ। ਕ੍ਰਿਸ਼ਨਾ ਮੈਨਨ ਉੱਚ ਆਯੁਕਤ ਸੀ। ਇਕ ਦਿਨ ਸ਼ਾਮ ਦੇ ਅਖਬਾਰ ਵਿੱਚ ਰਿਆਸਤ ਮੰਡੀ ਦੀ ਗਣੀ ਦੀ ਮੌਤ ਦੀ ਖਬਰ ਫੋਟੋ ਸਮੇਤ ਛਪੀ। ਸਪੱਸ਼ਟ ਸੀ ਕਿ ਉਹ ਜਵਾਨ ਸੀ ਤੇ ਮਰਨ ਸਮੇਂ ਸੁੰਦਰ ਵੀ ਬਹੁਤ ਸੀ।

ਅਗਲੀ ਸਵੇਰ ਜਦ ਮੈਂ ਦਫ਼ਤਰ ਵਿੱਚ ਸੀ ਤਾਂ ਇਕ ਮੁਲਾਕਾਤੀ ਮੈਨੂੰ ਮਿਲਣ ਆਇਆ। ਉਹ ਉੱਚਾ ਲੰਮਾ ਵਿਅਕਤੀ ਕਾਲੀ ਉੱਚੀ ਟੋਪੀ, ਕਾਲਾ ਕੋਟ ਤੇ ਟਾਈ ਲਾ ਕੇ ਤੇ ਧਾਰੀਦਾਰ ਪੈਂਟ ਪਾ ਕੇ ਆਇਆ। ਉਸ ਨੇ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ ਮੈਂ ਮਿਸਟਰ ਕੇਨਿਯੁਉਨ ਹਾਂ ਤੇ “ਕੇਨਿਯੁਉਨ ਤੇ ਕੇਨਿਯੁਉਨ ਠੇਕੇਦਾਰਾਂ” ਦੀ ਫਰਮ ਦਾ ਮਾਲਕ ਹਾਂ। ਨਿਰਸੰਦੇਹ ਤੁਸੀਂ ਸਾਡੇ ਬਾਰੇ ਸੁਣਿਆ ਹੋਵੇਗਾ।

ਸੱਚਮੁੱਚ ਹੀ ਮੈਂ ਉਹਨਾਂ ਬਾਰੇ ਸੁਣਿਆ ਵੀ ਸੀ ਤੇ ਲੰਡਨ ਦੇ ਵੱਖ-ਵੱਖ ਭਾਗਾਂ ਵਿੱਚ ਉਹਨਾਂ ਦੇ ਦਫ਼ਤਰ ਵੇਖੇ ਸਨ ਜੋ ਬਲੂਡ ਦੀ ਲੱਕੜੀ ਦੇ ਪਾਲਿਸ਼ ਕੀਤੇ ਤਾਬੂਤ ਤੇ ਚਿੱਟੇ ਨਰਗਸੀ ਫੁੱਲਾਂ ਦੇ ਫੂਲਦਾਨ ਆਪਣੀਆਂ ਪ੍ਰਦਰਸ਼ਨ ਖਿੜਕੀਆਂ ਵਿੱਚ ਰੱਖਦੇ ਸਨ। ਤਾਬੂਤ ਦੇ ਠੇਕੇਦਾਰਾਂ ਦੀ, ਉਹਨਾਂ ਦੀ ਫਰਮ ਇੰਗਲੈਂਡ ਵਿੱਚ ਸਭ ਤੋਂ ਵੱਡੀ ਸੀ। ਮੈਂ ਮਿਸਟਰ ਕੇਨਿਯੁਉਨ ਨੂੰ ਯਕੀਨ ਦੁਆਇਆ ਕਿ ਮੈਂ ਉਹਨਾਂ ਦੀ ਮਹੱਤਤਾ ਤੋਂ ਪੂਰੀ ਤਰ੍ਹਾਂ ਸੁਚੇਤ ਹਾਂ।

ਉਸ ਨੇ ਉੱਤਰ ਵਿੱਚ ਕਿਹਾ, “ਜਨਾਬ, ਆਪ ਦਾ ਸੁਕਰੀਆ” ਤੇ ਇਹ ਕਹਿੰਦਿਆਂ ਆਪਣੇ ਹੱਥ ਵਿਚਲਾ ਪਾਰਸਲ ਮੇਰੇ ਮੇਜ਼ 'ਤੇ ਰੱਖ ਦਿੱਤਾ। ਉਸ ਨੇ ਫਿਰ ਕਹਿਣਾ ਸ਼ੁਰੂ ਕੀਤਾ, “ਸ਼੍ਰੀਮਾਨ ਜੀ, ਤੁਸੀਂ ਮੰਡੀ ਦੀ ਗਣੀ ਦੀ ਮੌਤ ਦੀ ਖਬਰ ਤਾਂ ਜ਼ਰੂਰ ਪੜ੍ਹੀ ਹੋਵੇਗੀ।”

ਮੈਂ ਉਸ ਨੂੰ ਦੱਸਿਆ ਕਿ ਮੈਂ ਇਹ ਕੱਲ ਸ਼ਾਮ ਦੇ ਅਖਬਾਰ ਵਿੱਚ ਪੜ੍ਹੀ ਹੈ।

“ਬਹੁਤ ਅਫਸੋਸ ਹੈ, ਹੈ ਨਾ ?” ਉਸ ਨੇ ਮੂੰਹ ਲਟਕਾਉਂਦਿਆਂ ਹੋਇਆਂ ਕਿਹਾ। ਮੈਂ ਵੀ ਮੂੰਹ ਲਟਕਾਉਂਦਿਆਂ ਉਦਾਸੀ ਨਾਲ ਕਿਹਾ, “ਬਹੁਤ ਹੀ ਅਫਸੋਸ ਹੈ।”

ਮਿਸਟਰ ਕੇਨਿਯੁਉਨ ਨੇ ਉਹ ਪਾਰਸਲ ਖੇਲੂਣਾ ਸ਼ੁਰੂ ਕੀਤਾ ਜੋ ਉਹ ਲੈ ਕੇ ਆਇਆ ਸੀ ਤੇ ਫਿਰ ਬੋਲੂਣਾ ਸ਼ੁਰੂ ਕੀਤਾ :

“ਭਾਵੇਂ ਸਾਨੂੰ ਗੁਜ਼ਰ ਗਏ ਲੋਕਾਂ ਦੇ ਦਫ਼ਨ-ਕਫ਼ਨ ਦਾ ਬਹੁਤ ਤਜਰਬਾ ਹੈ, ਪਰ ਇਹ ਕੰਮ ਸਾਡੇ ਲਈ ਨਵਾਂ ਹੈ।” ਉਸ ਨੇ ਪਾਰਸਲ ਦੀਆਂ ਰਸੀਆਂ ਖੇਲ੍ਹੀਆਂ ਤੇ ਉਸ ਨੇ

ਉਸ ਵਿੱਚੋਂ ਚਮਕਾਂ ਮਾਰਦੀ ਸੰਭਗੀ ਰੰਗ ਦੀ ਰੇਸ਼ਮੀ ਸਾੜੀ ਜਿਸ ਦੀਆਂ ਸੁਨਹਿਰੀ ਕੰਨੀਆਂ ਸਨ, ਬਾਹਰ ਕੱਢੀ। “ਮਹਾਰਾਣੀ ਨੇ ਇਹ ਵਸੀਅਤ ਕੀਤੀ ਹੈ ਕਿ ਉਹਦੇ ਦਾਹ ਸਸਕਾਰ ਵੇਲੇ ਉਸ ਦੀ ਲਾਸ਼ ਨੂੰ ਉਹਦੀ ਮਨ-ਪਸੰਦ ਸਾੜੀ ਵਿੱਚ ਲਪੇਟਿਆ ਜਾਵੇ ਜੋ ਉਸ ਨੇ ਆਪਣੀ ਸ਼ਾਦੀ ਵੇਲੇ ਪਹਿਨੀ ਸੀ। ਬਾਵਜੂਦ ਸਾਡੇ ਲੰਬੇ ਤਜਰਬੇ ਦੇ ਅਸੀਂ ਇਹ ਨਹੀਂ ਜਾਣਦੇ ਕਿ ਭਾਰਤੀ ਇਸਤਰੀਆਂ ਸਾੜੀ ਕਿਵੇਂ ਲਾਉਂਦੀਆਂ ਹਨ? ਮੈਂ ਇਸ ਸੰਬੰਧ ਵਿੱਚ ਆਪ ਦੀ ਸਹਾਇਤਾ ਲੈਣ ਦੀ ਖੁਲ੍ਹ ਲਈ ਹੈ।”

ਇਕ ਪਲ ਰੁਕੇ ਬਗੀਚ ਮੈਂ ਉੱਤਰ ਦਿੱਤਾ, “ਮਿਸਟਰ ਕੇਨਿਯੂਉਨ, ਮੈਨੂੰ ਅਫਸੋਸ ਹੈ ਕਿ ਮੈਨੂੰ ਭਾਵੇਂ ਕੁਝ ਸਾੜੀਆਂ ਉਤਾਰਨ ਦਾ ਅਨੁਭਵ ਤਾਂ ਹੈ, ਪ੍ਰੰਤੂ ਮੈਨੂੰ ਇਹਨਾਂ ਦੇ ਪਹਿਨਣ ਦਾ ਕੋਈ ਤਜਰਬਾ ਨਹੀਂ ਹੈ।”

ਮਿਸਟਰ ਕੇਨਿਯੂਉਨ ਨੇ ਬਹੁਤ ਗੁੱਸਾ ਕੀਤਾ। ਉਸ ਨੇ ਸਾੜੀ ਪਾਰਸਲ ਵਿੱਚ ਰੱਖ ਲਈ ਤੇ ਆਪਣੇ 6 ਤੋਂ ਕੁਝ ਵੱਧ ਇੱਚ ਲੰਬੇ ਸਰੀਰ ਨਾਲ ਹੰਭਲਾ ਮਾਰ ਕੇ ਉੱਠਿਆ। ਉਸ ਨੇ ਕਾਲਾ ਟੋਪ ਪਹਿਨ ਲਿਆ ਤੇ ਮੇਰੇ ਕਮਰੇ 'ਚੋਂ ਇਹ ਕਹਿੰਦਾ ਬਾਹਰ ਤੁਰ ਗਿਆ, “ਸ੍ਰੀਮਾਨ ਜੀ, ਸ਼ੁਭ ਦਿਨ ਥੀਤੇ।”

ਉਹ ਸਿੱਧਾ ਹਾਈ ਕਮਿਸ਼ਨਰ ਦੇ ਦਫਤਰ ਤੀਸਰੀ ਮੰਜ਼ਿਲ 'ਤੇ ਜਾ ਪਹੁੰਚਿਆ ਤੇ ਮੇਰੇ ਉਜੱਡਤਾ ਭਰਪੂਰ ਵਤੀਰੇ ਵਿਰੁੱਧ ਸ਼ਿਕਾਇਤ ਕਰ ਦਿੱਤੀ।

ਉਹ ਕੁਝ ਭਾਰਤੀ ਲੜਕੀਆਂ ਦੀ ਟੋਲੀ ਤੋਂ ਜੋ ਉੱਥੇ ਹਾਈ ਕਮਿਸ਼ਨਰ ਦੇ ਦਫਤਰ ਵਿੱਚ ਟਾਈਪ ਵਿਭਾਗ ਵਿੱਚ ਸਨ, ਤੋਂ ਸਾੜੀ ਪਹਿਨਣ ਦੀਆਂ ਹਿਦਾਇਤਾਂ ਲੈ ਕੇ ਚਲਾ ਗਿਆ। ਉਸ ਦੇ ਜਾਣ ਪਿੱਛੋਂ, ਮੈਨੂੰ ਹਾਈ ਕਮਿਸ਼ਨਰ ਨੇ ਬੁਲਾਇਆ।

“ਸਰਦਾਰ, ਕੀ ਤੁਸੀਂ ਮਖੌਲ ਕਰਨ ਤੋਂ ਬਾਜ਼ ਨਹੀਂ ਰਹਿ ਸਕਦੇ?” ਤੇ ਫਿਰ ਉਸ ਨੇ ਮੇਰੀ ਵੱਲ ਮੁਸਕਰਾਹਟ ਬਖੇਰ ਦਿੱਤੀ।

ਦਲਾਈਲਾਮਾ ਦੇ ਮੌਤ ਬਾਰੇ ਵਿਚਾਰ

ਮੈਂ ਕਿਹਾ, “ਮੈਂ ਨਾ ਤਾਂ ਪੁਨਰ-ਜਨਮ ਵਿੱਚ ਵਿਸ਼ਵਾਸ ਕਰਦਾ ਹਾਂ ਤੇ ਨਾ ਹੀ ਹਸ਼ਤ ਦੇ ਦਿਨ ਵਿੱਚ, ਜਿਸ ਪਿੱਛੋਂ ਵਿਅਕਤੀ ਨੂੰ ਸਵਰਗ ਜਾਂ ਨਰਕ ਵਿੱਚ ਭੇਜਿਆ ਜਾਂਦਾ ਹੈ। ਕਿਸੇ ਬਾਰੇ ਵੀ ਕੋਈ ਵਿਗਿਆਨਿਕ ਪ੍ਰਮਾਣ ਨਹੀਂ ਹੈ। ਮੇਰੇ ਲਈ ਮੌਤ ਅੰਤਿਮ-ਵਿਰਾਮ ਹੈ।”

ਤੁਹਾਡਾ ਇਸ ਕਥਨ ਬਾਰੇ ਕੀ ਪ੍ਰਤੀਕਰਮ ਹੈ?”

ਦਲਾਈਲਾਮਾ ਉੱਤਰ ਦੇਣ ਤੋਂ ਪਹਿਲਾਂ ਖੁੱਲ੍ਹੇ ਕੇ ਹੋਸਿਆ। ਉਸ ਨੇ ਕਿਹਾ, “ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੇਰੇ ਵਿਚਾਰ ਵਿੱਚ ਇਹ ਤੁਹਾਡੇ ਹੱਥ ਵੱਸ ਹੈ ਕਿ ਤੁਸੀਂ ਉਸ ਨੂੰ ਹੀ, ਜੋ ਤੁਹਾਨੂੰ ਪਸੰਦ ਹੈ, ਉਸ ‘ਤੇ ਹੀ ਵਿਸ਼ਵਾਸ ਕਰੋ। ਇਸ ਨੂੰ ਪ੍ਰਵਾਨ ਜਾਂ ਅਪ੍ਰਵਾਨ ਕਰਨਾ ਤੁਹਾਡੀ ਮਰਜ਼ੀ ਹੈ। ਇਹ ਤੁਹਾਡਾ ਮਾਮਲਾ ਹੈ।”

ਮੈਂ ਇਤਰਾਜ਼ ਕਰਦਿਆਂ ਕਿਹਾ, “ਕੀ ਇਹ ਮੰਨ ਲੈਣਾ ਵਧੇਰੇ ਈਮਾਨਦਾਰੀ ਨਹੀਂ ਕਿ ਤੁਸੀਂ ਨਹੀਂ ਜਾਣਦੇ ਕਿ ਮੌਤ ਪਿੱਛੋਂ ਕੀ ਹੁੰਦਾ ਹੈ?”

ਦਲਾਈਲਾਮਾ ਨੇ ਢਿੱਲੇ ਪੈਂਦਿਆਂ ਕਿਹਾ, “ਤੁਹਾਨੂੰ ਇਕ ਚੰਗਾ ਤੇ ਈਮਾਨਦਾਰ ਪੁਰਸ਼ ਬਣਨ ਦੀ ਲੋੜ ਹੈ। ਉਸ ਬਾਰੇ ਦਲੀਲਬਾਜ਼ੀ ਵਿੱਚ ਪੈਣ ਦੀ ਲੋੜ ਨਹੀਂ।”

“ਪ੍ਰੰਤੂ ਮੈਨੂੰ ਮੌਤ ਦਾ ਭੈਅ ਹੈ। ਜੀਵਨ ਅਨੰਦਦਾਇਕ ਵਸਤੂਆਂ ਨਾਲ ਭਰਪੂਰ ਹੈ। ਮੈਂ ਇਹਨਾਂ ਤੋਂ ਵੰਚਿਤ ਨਹੀਂ ਹੋਣਾ ਚਾਹੁੰਦਾ।”

ਉਸ ਨੇ ਮੇਰੇ ਕਥਨ ਨੂੰ ਅੱਗੇ ਤੇਰਦਿਆਂ ਕਿਹਾ, “ਪਰ ਇਹ ਦੁੱਖਾਂ ਨਾਲ ਵੀ ਭਰਪੂਰ ਹੈ।”

“ਹਾਂ।” ਮੈਂ ਮੰਨ ਗਿਆ। “ਪ੍ਰੰਤੂ ਇਹ ਦੁੱਖ ਇਸ ਸਮੇਂ ਮੈਨੂੰ ਨਹੀਂ ਸਭਾਉਂਦੇ। ਜਦੋਂ ਦੁੱਖ ਤੰਗ ਕਰਨਗੇ, ਉਸ ਸਮੇਂ ਸ਼ਾਇਦ ਮੈਂ ਜਿਊਣਾ ਨਾ ਚਾਹਾਂ, ਪ੍ਰੰਤੂ ਇਸ ਸਮੇਂ ਮੈਂ ਮਰਨਾ ਨਹੀਂ ਚਾਹੁੰਦਾ। ਮੈਂ ਮਰਨ ਦੇ ਡਰ ਉੱਪਰ ਕਿਸ ਤਰ੍ਹਾਂ ਵਿਜੈ ਪ੍ਰਾਪਤ ਕਰਾਂ?”

ਮੌਤ ਬਾਰੇ ਅਨੇਕਾਂ ਗੱਲਾਂ ਐਸੀਆਂ ਹਨ, ਜਿਹਨਾਂ ਦਾ ਸਾਨੂੰ ਕੋਈ ਗਿਆਨ ਨਹੀਂ ਹੈ, ਜਿਵੇਂ ਯਾਦ ਸ਼ਕਤੀ ਬਾਰੇ। ਸਰੀਰ ਦੇ ਚਲੇ ਜਾਣ ਨਾਲ ਮਾਨਸਿਕ ਸ਼ਕਤੀਆਂ ਤਾਂ ਚਲੀਆਂ ਜਾਂਦੀਆਂ ਹਨ, ਪਰ ਇਕ ਹੋਰ ਤੱਤ ਹੈ ਜੋ ਦਿਮਾਗ ਦੇ ਕੌਸ਼ਾਣੂਆਂ ਤੋਂ ਪਰੇ ਹੈ। ਪਿਛਲੇ ਸਾਲ ਵਿਗਿਆਨੀਆਂ ਨੇ ਇਕ ਬੌਧੀ ਉੱਪਰ ਪ੍ਰਯੋਗ ਕੀਤਾ ਸੀ। ਉਸ ਨੇ ਇਕਾਗਰਤਾ ਨਾਲ ਪੂਰੇ 40 ਮਿੰਟ ਸਾਹ ਲੈਣ ਦੀ ਪ੍ਰਕਿਰਿਆ ਰੋਕ ਲਈ ਸੀ।

“ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਉਸ ਦੇ ਦਿਲ ਦੀ ਪੜਕਣ ਬੰਦ ਹੋ ਗਈ ਸੀ ਜਾਂ ਨਹੀਂ, ਪ੍ਰੰਤੂ ਉਸ ਨੂੰ ਮਿਤਕ ਘੋਸ਼ਿਤ ਨਹੀਂ ਕੀਤਾ ਗਿਆ ਸੀ ਕਿਉਂਕਿ ਉਹ ਫਿਰ ਜੀਵਿਤ ਹੋ ਗਿਆ ਸੀ। ਇਸ ਤੋਂ ਸਿੱਧ ਹੁੰਦਾ ਹੈ ਕਿ ਸੋਚ-ਸ਼ਕਤੀ ਤੋਂ ਵੱਖਰੀ ਵੀ ਕੋਈ ਸ਼ਕਤੀ ਹੈ—ਸ਼ਾਇਦ ਇਹ ਮਨ ਜਾਂ ਜੀਵਨ-ਸ਼ਕਤੀ ਹੋਵੇ। ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ, ਪਰ ਮਨ ਐਸਾ ਨਹੀਂ ਕਰਦਾ। ਤੁਸੀਂ ਉਸ ਸ਼ਕਤੀ ਨੂੰ ਸਿਧਾ ਸਕਦੇ ਹੋ, ਅਭਿਆਸ ਦੁਆਰਾ ਸਿਖਲਾਈ ਦੇ ਸਕਦੇ ਹੋ। ਉਸ ਸਿਖਲਾਈ ਨਾਲ ਹੀ ਕੁਝ ਲੋਕਾਂ ਨੂੰ ਆਪਣੇ ਪਿਛਲੇ ਜਨਮਾਂ ਦਾ ਬੋਧ ਹੋ ਜਾਂਦਾ ਹੈ। ਉਸ ਨੇ ਦੋ ਲੜਕੀਆਂ ਦੀ ਮਿਸਾਲ ਦਿੱਤੀ ਜਿਨ੍ਹਾਂ ਨੂੰ ਆਪਣੇ ਪਿਛਲੇ ਜਨਮ ਦਾ ਗਿਆਨ ਸੀ। ਇਕ ਲੜਕੀ ਅੰਬਾਲੇ ਤੋਂ ਸੀ ਤੇ ਦੂਸਰੀ ਕਾਨੂੰਪੁਰ ਤੋਂ। ਹੁਣ ਉਹਨਾਂ ਦੇ ਮਾਪਿਆਂ ਦੇ ਚਾਰ-ਚਾਰ ਚੁੱਟ ਹਨ—ਦੋ-ਦੋ ਇਸ ਜਨਮ ਦੇ, ਦੋ-ਦੋ ਪਿਛਲੇ ਜਨਮਾਂ ਦੇ। ਅਜਿਹਾ ਕੁਝ ਵਾਪਰਦਾ ਹੀ ਹੈ। ਮੇਰੀ ਆਪਣੀ ਜੀਵਨ-ਕਹਾਣੀ ਵੀ ਐਸੀ ਹੀ ਹੈ। ਇਸੇ ਕਾਰਨ ਅਸੀਂ ਪੁਨਰ-ਜਨਮ ਵਿੱਚ ਵਿਸ਼ਵਾਸ ਕਰਦੇ ਹਾਂ। ਕਿਉਂਕਿ ਇਸ ਤਰ੍ਹਾਂ ਹੁੰਦਾ ਹੈ, ਇਸ ਲਈ ਅਸੀਂ ਇਸ ਨੂੰ ਵਿਗਿਆਨਕ ਪ੍ਰਮਾਣ ਮੰਨਦੇ ਹਾਂ ਤੇ ਪ੍ਰਵਾਨ ਕਰਦੇ ਹਾਂ। ਵਰਤਮਾਨ ਸਮੇਂ ਵਾਲਾ ਸਾਡਾ ਸਗੀਰ ਪਿਛਲੇ ਜਨਮ ਦੀ ਲਗਾਤਾਰਤਾ ਹੈ, ਪੁਨਰ-ਆਰੰਭ ਹੈ। ਅਣਜੰਮੇ ਬੱਚੇ ਦੇ ਪਿਤਾ ਦੇ ਸ਼ੁਕਰਾਨੂੰ ਦਾ ਮਾਂ ਦੇ ਅੰਡੇ ਨਾਲ ਮੇਲ ਹੋਣਾ ਤੇ ਗਰਭ ਠਹਿਰਨ ਤੱਕ ਅਣਜੰਮੇ ਬੱਚੇ ਦਾ ਇਕ ਨਵਜਾਤ ਬੱਚੇ ਤੱਕ ਦਾ ਸਫ਼ਰ ਇਕ ਕੜੀ ਹੈ ਜਾਂ ਪੁਨਰ-ਆਰੰਭ ਹੀ ਹੁੰਦਾ ਹੈ। ਸਦਾ ਹੀ ਗਰਭ ਠਹਿਰਨਾ ਸੰਭਵ ਨਹੀਂ ਹੁੰਦਾ। ਇਸ ਦਾ ਇਕ ਤੀਸਰਾ ਕਾਰਕ ਵੀ ਹੁੰਦਾ ਹੈ ਜੋ ਮਨ ਜਾਂ ਚੇਤਨਾ ਹੈ ਤੇ ਜੋ ਨਿਰੰਤਰਤਾ ਪ੍ਰਦਾਨ ਕਰਦਾ ਹੈ।”

ਉਸ ਨੇ ਆਪਣਾ ਨੁਕਤਾ ਸਪੱਸ਼ਟ ਕਰਨ ਲਈ ਇਕ ਗਰਮ ਪਾਣੀ ਨਾਲ ਭਰੀ ਚਾਹਦਾਨੀ ਦੀ ਉਦਾਹਰਣ ਦਿੱਤੀ। ਉਜ ਦੀ ਗਰਮੀ ਜਾਂ ਤਾਪ ਅੱਗ ਦੇ ਪ੍ਰਭਾਵ ਕਾਰਨ ਸੀ। ਇਹ ਠੰਢ ਦੇ ਪ੍ਰਭਾਵ ਕਾਰਨ ਜੰਮ ਵੀ ਜਾਏਗਾ, ਪ੍ਰੰਤੂ ਪਾਣੀ ਦੀ ਨਿਰੰਤਰ ਹੋਂਦ ਤੋਂ ਬਿਨਾਂ ਇਸ ਦਾ ਗਰਮ ਜਾਂ ਠੰਡਾ ਹੋਣਾ ਸੰਭਵ ਨਹੀਂ ਹੈ। ਇਹੋ ਹੀ ਹਾਲਤ ਮਨ ਤੇ ਸਗੀਰ ਦੀ ਹੈ। ਪੂਰਬਲੇ ਮਨ ਤੋਂ ਬਿਨਾਂ ਵਰਤਮਾਨ ਸਮੇਂ ਦੇ ਮਨ ਦੀ ਹੋਂਦ ਸੰਭਵ ਨਹੀਂ ਹੈ।

ਫਿਰ ਮੈਂ ਪੂਰਵ-ਨਿਰਧਾਰਿਤ ਵਿਚਾਰ ਤੋਂ ਬਿਨਾਂ ਆਖਰੀ ਸੁਆਲ ਕਰ ਦਿੱਤਾ। “ਲੋਕ ਪ੍ਰਾਰਥਨਾ ਕਿਉਂ ਕਰਦੇ ਹਨ? ਕਾਤਲ ਵੀ ਕਤਲ ਕਰਨ ਜਾਣ ਸਮੇਂ ਸਫ਼ਲਤਾ ਲਈ ਪ੍ਰਾਰਥਨਾ ਕਰਦੇ ਹਨ। ਬਹੁਤੇ ਲੋਕ ਧਨ ਜਾਂ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੇ ਹਨ।”

ਉਸ ਨੇ ਉੱਤਰ ਦਿੱਤਾ, “ਬੁੱਧ ਧਰਮ ਉੱਚਤਮ ਹਸਤੀ ਅੱਗੇ ਅਗਵਾਈ ਲਈ ਬੇਨਤੀ ਕਰਦਾ ਹੈ। ਇਸ ਦਾ ਪ੍ਰਭਾਵ ਸੀਮਤ ਹੁੰਦਾ ਹੈ। ਅੰਤ ਆਦਮੀ ਆਪਣੇ ਕਰਮਾਂ ਦਾ ਜ਼ਿੰਮੇਵਾਰ ਹੀ ਹੁੰਦਾ ਹੈ। ਜੇ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਬੁੱਧ ਵੀ ਬਚਾ ਨਹੀਂ ਸਕਦਾ। ਹਰ ਕੋਈ ਆਪਣਾ ਆਪ ਮਾਲਕ ਹੈ।”

ਫਿਰ ਮੈਂ ਮੌਤ ਤੇ ਜੀਵਨ ਮਗਰੋਂ ਦੀ ਅਵਸਥਾ ਵੱਲ ਮੁੜ ਪਿਆ। ਮੈਂ ਕਿਹਾ, “ਹੋ ਹਜ਼ਰਤ! ਮੈਂ ਇਹ ਜਾਣਦਾ ਹਾਂ ਕਿ ਬੁੱਧ ਧਰਮ ਦੇ ਰੱਬ ਬਾਰੇ ਵਿਚਾਰ ਸਪੱਸ਼ਟ ਹਨ। ਮੈਂ

ਉਹਨਾਂ ਨੂੰ ਹੀ ਸਵੀਕਾਰ ਕਰਦਾ ਹਾਂ, ਪੰਡੂ ਮੈਂ ਤੁਹਾਡੇ ਪੁਨਰ-ਜਨਮ ਵਾਲੇ ਵਿਚਾਰ ਨੂੰ
ਪ੍ਰਵਾਨ ਨਹੀਂ ਕਰ ਸਕਦਾ। ਇਸ ਦੀ ਪ੍ਰੇੜੂਤਾ ਲਈ ਕੋਈ ਵਿਗਿਆਨਕ ਆਧਾਰ ਨਹੀਂ
ਹੈ।

ਦਲਾਈਲਾਮਾ ਨੇ ਫਿਰ ਉਹਨਾਂ ਬੱਚਿਆਂ ਦੀਆਂ ਕਹਾਣੀਆਂ ਵਰਣਨ ਕਰਨੀਆਂ
ਸ਼ੁਰੂ ਕਰ ਦਿੱਤੀਆਂ, ਜਿਹਨਾਂ ਨੂੰ ਆਪਣੇ ਪੂਰਬਲੇ ਜਨਮਾਂ ਦੀਆਂ ਗੱਲਾਂ, ਉਹਨਾਂ
ਮਾਪਿਆਂ ਤੇ ਥਾਵਾਂ ਦੇ ਨਾਮ ਯਾਦ ਸਨ ਜਿੱਥੇ ਉਹ ਪੈਦਾ ਹੋਏ ਸਨ।

ਮੈਂ ਉਸ ਨੂੰ ਟੋਕਿਆ। ਮੈਂ ਕਿਹਾ, “ਹਜ਼ਰਤ! ਇਹ ਉਹਨਾਂ ਬਾਲਕਾਂ ਦੀਆਂ
ਕਲਪਨਾਵਾਂ ਹਨ ਜੋ ਹਿੰਦੂ, ਜੈਨ, ਬੌਧੀ ਜਾਂ ਸਿੱਖ ਪਰਿਵਾਰਾਂ ਵਿੱਚ ਪੈਦਾ ਹੋਏ ਹਨ ਜਿੱਥੇ
ਉਹ ਵੱਡਿਆਂ ਨੂੰ “ਪਿਛਲੇ ਤੇ ਅਗਲੇ ਜਨਮ” ਬਾਰੇ ਗੱਲਾਂ ਕਰਦੇ ਸੁਣਦੇ ਰਹਿੰਦੇ ਹਨ।
ਕੀ ਤੁਸੀਂ ਮੈਨੂੰ ਕਿਸੇ ਮੁਸਲਮਾਨ ਬਾਲਕ ਦੀ ਉਦਾਹਰਣ ਦੇ ਸਕਦੇ ਹੋ ਜੋ ਆਪਣੇ
ਪਿਛਲੇ ਜਨਮ ਜਾਂ ਪਿਛਲੀ ਹੋਂਦ ਨੂੰ ਚੇਤੇ ਕਰਦਾ ਹੋਵੇ।”

ਦਲਾਈਲਾਮਾ ਨੇ ਫਿਰ ਹਾਸੇ ਦਾ ਠਹਾਕਾ ਮਾਰਿਆ ਤੇ ਉੱਤਰ ਦਿੱਤਾ, “ਤੁਸੀਂ
ਇਸ ਨੁਕਤੇ ‘ਤੇ ਜੇਤੂ ਜਾਪਦੇ ਹੋ। ਤੁਹਾਡੀ ਗੱਲ ਵਿੱਚ ਵਜ਼ਨ ਹੈ, ਪੰਡੂ ਜੋ ਮੈਂ ਪੁਨਰ-
ਜਨਮ ਵਿੱਚ ਵਿਸ਼ਵਾਸ ਨਾ ਕਰਾਂ ਤਾਂ ਮੇਰਾ ਸਾਰਾ ਕਾਰੋਬਾਰ ਹੀ ਚੰਪੱਟ ਹੋ ਜਾਵੇ।”

ਮੌਤ ਦਾ ਕੈਅ ਤੇ ਆਚਾਰੀਆ ਰਜਨੀਸ਼

ਇਕੋ ਵਾਰ ਹੀ ਜਦ ਮੈਂ ਆਚਾਰੀਆ ਰਜਨੀਸ਼ ਨੂੰ ਮਿਲਿਆ ਤਾਂ ਮੈਂ ਉਸ ਨੂੰ ਮੌਤ ਬਾਰੇ ਪ੍ਰਸ਼ਨ ਕੀਤਾ। ਸਾਡੀ ਗੱਲਬਾਤ ਬਹੁਤੀ ਗੰਭੀਰ ਜਾਂ ਡੂੰਘਾਈ ਵਾਲੀ ਨਹੀਂ ਸੀ। ਕਿਉਂ ਇਹ ਉਸ ਸਾਧਾਰਣ ਉਕਤੀ ਦੇ ਪੁਨਰ-ਕਬਨ ਤੋਂ ਅੱਗੇ ਨਹੀਂ ਜਾ ਸਕੀ ਕਿ ਮੌਤ ਅਟੱਲ ਹੈ, ਅਸੀਂ ਇਸ ਤੋਂ ਕਿਉਂ ਡਰਦੇ ਹਾਂ? ਕੀ ਇਸ ਡਰ ਤੋਂ ਮੁਕਤੀ ਪਾਉਣ ਦਾ ਕੋਈ ਰਸਤਾ ਹੈ? ਕੀ ਅਸੀਂ ਜਾਣਦੇ ਹਾਂ ਕਿ ਮੌਤ ਪਿੱਛੋਂ ਸਾਡੇ ਨਾਲ ਕੀ ਵਾਪਰਦਾ ਹੈ? ਇਤਿਆਦ। ਆਚਾਰੀਆ ਨੇ ਆਪਣੇ ਸਾਰੇ ਵਿਚਾਰ ਆਪਣੀ ਸੌ ਪੰਨਿਆਂ ਦੀ ਛੋਟੀ ਜਿਹੀ ਕਿਤਾਬੜੀ, “ਮੌਤ—ਸਭ ਤੋਂ ਵੱਡਾ ਝੂਠਾ ਬਿਰਤਾਂਤ” ਵਿੱਚ ਇਕੱਠੇ ਕਰ ਦਿੱਤੇ ਹਨ। ਮੈਨੂੰ ਇਕ ਗੰਭੀਰ ਤੇ ਬੇਚੈਨ ਕਰਨ ਵਾਲੇ ਵਿਸ਼ੇ ਬਾਰੇ ਉਸ ਦੇ ਨਿਗੁਪਣ ਤੇ ਵਰਤਾਰੇ ਨੇ ਨਿਰਾਸ ਕੀਤਾ ਹੈ। ਮੌਤ ਕੋਈ ਕਲਪਨਾ ਜਾਂ ਝੂਠ ਨਹੀਂ ਹੈ, ਇਹ ਇਕ ਗੰਭੀਰ ਸੱਚਾਈ ਹੈ, ਜਿੰਦਗੀ ਵਿੱਚ ਕਿਸੇ ਹੋਰ ਚੀਜ਼ ਨਾਲੋਂ ਵਧੇਰੇ ਹਕੀਕੀ।

ਆਚਾਰੀਆ ਕੋਲ ਜਿੰਦਗੀ ਦੇ ਜਟਿਲ ਤੇ ਸੂਖਮ ਵਿਸ਼ਿਆਂ ਨੂੰ ਸੁਥੋਧ ਬਣਾਉਣ ਤੇ ਅਰਥ-ਭਰਪੂਰ ਕਥਾਵਾਂ ਨਾਲ ਸਪੱਸ਼ਟ ਕਰਨ ਦੀ ਅਦੁੱਤੀ ਸ਼ੈਲੀ ਹੈ। ਜਿਸ ਢੰਗ ਨਾਲ ਉਹ ਬਿਨਾਂ ਉਚੇਚ ਅਤੇ ਤਿਆਰੀ ਦੇ ਪੈਗਾਬਨਾਂ ਤੇ ਦਾਰਸ਼ਨਿਕਾਂ ਦੇ ਦਾਅਵਿਆਂ ਦਾ ਮਖੌਲ ਉਡਾਉਂਦਾ ਹੈ, ਉਹ ਨਵਾਂ ਹੁਲਾਸ ਦੇਣ ਵਾਲਾ ਹੈ। ਪਰ ਇਸ ਵਾਰ ਉਹ ਕਿਸੇ ਨੂੰ ਕਾਇਲ ਨਹੀਂ ਕਰ ਸਕਿਆ।

ਉਹ ਆਪਣਾ ਪ੍ਰਵਚਨ ਮੌਤ ਦੇ ਆਪਣੇ ਪਹਿਲੇ ਪ੍ਰਭਾਵ ਨਾਲ ਸ਼ੁਰੂ ਕਰਦਾ ਹੈ। ਉਹ ਉਸ ਸਮੇਂ ਸਿਰਫ ਸੱਤ ਸਾਲ ਦਾ ਸੀ। ਉਹ ਆਪਣੇ ਬੀਮਾਰ ਦਾਦੇ ਨੂੰ ਬੈਲ-ਗੱਡੀ 'ਤੇ ਲੈ ਕੇ ਹਸਪਤਾਲ ਲਿਜਾ ਰਿਹਾ ਸੀ। ਉਸ ਦੀ ਦਾਦੀ ਤੇ ਗਾਡੀਵਾਨ ਹੀ ਉਸ ਦੇ ਸਾਥੀ ਸਨ।

ਗਾਹ ਵਿੱਚ ਹੀ ਉਸ ਦਾ ਦਾਦਾ ਜੋ ਮਸਾਂ 50 ਸਾਲ ਦਾ ਸੀ, ਸਰੀਰ ਛੱਡ ਗਿਆ। ਉਸ ਦੇ ਆਖਰੀ ਸ਼ਬਦ ਸਨ, “ਹੇ ਪ੍ਰਮਾਤਮਾ! ਜੋ ਜਿੰਦਗੀ ਤੂੰ ਮੈਨੂੰ ਦਿੱਤੀ ਸੀ, ਮੈਂ ਪੈਨਵਾਦ ਸਹਿਤ ਤੇਰੇ ਹਵਾਲੇ ਕਰਦਾ ਹਾਂ।” ਗੱਡੇ ਵਿੱਚ ਬੈਠਿਆਂ ਚੌਂ ਕਿਸੇ ਨੇ ਵੀ ਅੱਖਰੂ ਨਾ ਕੇਰੋ। ਜਦੋਂ ਦਾਦੀ ਨੂੰ ਦੱਸਿਆ ਗਿਆ ਕਿ ਉਹਦੇ ਪਤੀ ਨੇ ਸਾਹ ਛੱਡ ਦਿੱਤੇ ਹਨ ਤਾਂ ਉਸ ਨੇ ਰਜਨੀਸ਼ ਨੂੰ ਤਸੱਲੀ ਦਿੰਦਿਆਂ ਕਿਹਾ, “ਸਭ ਠੀਕ ਹੈ, ਉਹ ਕਾਢੀ ਸਮਾਂ ਜੀ ਚੁੱਕਿਆ ਹੈ, ਹੋਰ ਵਧੇਰੇ ਆਯੂ ਮੰਗਣ ਦੀ ਲੋੜ ਨਹੀਂ।...ਯਾਦ ਰੱਖੋ, ਕੁਝ ਪਲ ਐਸੇ ਹੁੰਦੇ ਹਨ, ਜੋ ਅਭੂਲ ਹੁੰਦੇ ਹਨ। ਹੋਰ ਵਧੇਰੇ ਦੀ ਮੰਗ ਨਾ ਕਰੋ। ਜੋ ਹੈ, ਕਾਢੀ ਹੈ।” ਤੇ ਫਿਰ ਉਹ ਗੀਤ ਗਾਉਣ ਲੱਗ ਪਈ।

ਆਚਾਰੀਆ ਇਹ ਵਿਸ਼ਵਾਸ ਦੁਆਰਿਦਾ ਹੈ ਕਿ ਮੌਤ ਜਿੰਦਗੀ ਦਾ ਅੰਤ ਨਹੀਂ,

ਸਗੋਂ ਪੁਮਾਤਮਾ ਕੋਲ ਜਾਣ ਦਾ ਪ੍ਰਵੇਸ਼ ਦੁਆਰ ਹੈ। ਕਿਸੇ ਪ੍ਰਿਯ ਜਨ ਦੀ ਮੌਤ ਨਿਸਚੇ ਹੀ ਸਾਡੇ ਜੀਵਨ ਵਿੱਚ ਖਲਾਅ ਪੈਦਾ ਕਰਦੀ ਹੈ, ਪਰ ਕਿਉਂਕਿ ਜਿੰਦਗੀ ਵੀ ਨਿਗਰਥਕ ਹੈ, ਇਸ ਲਈ ਰੋਣ-ਕੁਰਲਾਉਣ ਵਾਲੀ ਕੋਈ ਗੱਲ ਨਹੀਂ। ਆਦਮੀ ਨੂੰ ਮੌਤ ਤੋਂ ਭੈਬੀਤ ਨਹੀਂ ਹੋਣਾ ਚਾਹੀਦਾ, ਸਗੋਂ ਇਸ ਨੂੰ ਇਕ ਲੰਬੀ ਨੀਂਦ ਸਮਝਣਾ ਚਾਹੀਦਾ ਹੈ ਜਿਸ ਪਿੱਛੋਂ ਤੁਸੀਂ ਇਕ ਸੋਨ-ਸਵੇਰ ਵਿੱਚ ਜਾਗਦੇ ਹੋ। ਉਹ ਲਿਖਦਾ ਹੈ : “ਜੋ ਲੋਕ ਮੌਤ ਤੋਂ ਡਰਦੇ ਹਨ ਉਹ ਨੀਂਦ ਵਿੱਚ ਵੀ ਆਰਾਮ ਨਹੀਂ ਲੈ ਸਕਦੇ ਕਿਉਂਕਿ ਨੀਂਦ ਵੀ ਅਲਪ-ਕਾਲੀਨ ਮੌਤ ਹੈ ਜੋ ਹਰ ਰੋਜ਼ ਆਉਂਦੀ ਹੈ। ਜੋ ਲੋਕ ਮੌਤ ਤੋਂ ਡਰਦੇ ਹਨ ਉਹ ਪਿਆਰ ਤੋਂ ਵੀ ਭੈਅ ਖਾਂਦੇ ਹਨ ਕਿਉਂਕਿ ਪਿਆਰ ਵੀ ਮੌਤ ਹੈ। ਉਹ ਲੋਕ ਜੋ ਮੌਤ ਤੋਂ ਡਰਦੇ ਹਨ ਉਹ ਸੰਭੋਗ ਦੇ ਅਨੁਭਵ ਤੋਂ ਵੀ ਡਰਦੇ ਹਨ ਕਿਉਂਕਿ ਹਰ ਵਾਰ ਸੰਭੋਗ ਕਰਨ ਨਾਲ ਹਉਂਦੀ ਮੌਤ ਹੁੰਦੀ ਹੈ, ਪਰ ਮੈਂ ਦਿਲੋਂ ਸਵੀਕਾਰ ਕਰਦਾ ਹਾਂ ਕਿ ਮੈਨੂੰ ਪਿਆਰ ਤੋਂ ਕੋਈ ਡਰ ਨਹੀਂ ਲੱਗਦਾ। ਮੈਂ ਸੰਭੋਗ ਨੂੰ ਵੀ ਸਰੀਰਕ ਆਨੰਦ ਦੀ ਸਿਖਰ ਮੰਨਦਾ ਹਾਂ। ਫਿਰ ਵੀ ਮੈਂ ਮੌਤ ਤੋਂ ਡਰਦਾ ਨਹੀਂ।

ਆਚਾਰੀਆ ਹੋਰ ਵੀ ਦਾਅਵੇ ਕਰਦਾ ਹੈ ਜੋ ਮੈਨੂੰ ਹੈਰਾਨ ਕਰ ਦਿੰਦੇ ਹਨ। ਉਹ ਦਾਅਵਾ ਕਰਦਾ ਹੈ ਕਿ ਮਰ ਰਿਹਾ ਵਿਅਕਤੀ ਇਕ ਝਲਕਾਰੇ ਵਿੱਚ ਆਪਣੇ ਸਾਰੇ ਜੀਵਨ 'ਤੇ ਝਾਤ ਪਾ ਲੈਂਦਾ ਹੈ, ਪਰ ਜੇ ਉਹਦੀਆਂ ਕੁਝ ਇੱਛਾਵਾਂ ਅਪੂਰਨ ਰਹਿਗਈਆਂ ਹੋਣ ਤਾਂ ਉਹਨਾਂ ਅਨੁਸਾਰ ਹੀ ਉਸ ਦੇ ਅਗਲੇ ਜੀਵਨ ਦਾ ਨਿਰਣਾ ਹੁੰਦਾ ਹੈ। ਉਹ ਕਹਿੰਦਾ ਹੈ ਕਿ “ਜੇ ਕੁਝ ਤੁਸੀਂ ਮਰਨ ਸਮੇਂ ਕਰਦੇ ਹੋ ਉਸ ਨੇ ਹੀ ਨਿਰਧਾਰਿਤ ਕਰਨਾ ਹੈ ਕਿ ਤੁਹਾਡਾ ਅਗਲਾ ਜਨਮ ਕੈਸਾ ਹੋਵੇਗਾ?”

ਜਦੋਂ ਰਜਨੀਸ਼ ਕਹਿੰਦਾ ਹੈ ਕਿ ਜਿੰਦਗੀ ਨੂੰ, ਜਿੱਥੋਂ ਤੱਕ ਸੰਭਵ ਹੋ ਸਕੇ, ਤੀਬਰਤਾ ਨਾਲ ਜੀਵਿਆ ਜਾਵੇ ਤਾਂ ਮੈਂ ਉਸ ਨਾਲ ਸਹਿਮਤ ਹਾਂ (ਭਾਵੇਂ ਉਹ ਇਹ ਕਹਿ ਕੇ ਆਪਣੇ ਪਹਿਲੇ ਕਬਨ ਦਾ ਵਿਰੋਧ ਕਰਦਾ ਹੈ, ਜਿੱਥੇ ਉਸ ਨੇ ਜੀਵਨ ਨੂੰ ਨਿਗਰਥਕ ਆਖਿਆ ਹੈ।) ਪ੍ਰਤੂ ਮੈਂ ਉਸ ਦਾ ਭਾਵ ਸਮਝ ਸਕਣ ਤੋਂ ਅਸਮਰਥ ਹਾਂ ਜਦੋਂ ਉਹ ਕਹਿੰਦਾ ਹੈ, “ਮੇਰੇ ਧਰਮ ਵਿੱਚ ਮੌਤ ਦਾ ਜਸ਼ਨ ਮਨਾਇਆ ਜਾਂਦਾ ਹੈ ਕਿਉਂਕਿ ਮੌਤ ਨਾਮ ਦੀ ਕੋਈ ਚੀਜ਼ ਨਹੀਂ। ਇਹ ਤਾਂ ਕੇਵਲ ਕਿਸੇ ਹੋਰ ਜਿੰਦਗੀ ਲਈ ਪ੍ਰਵੇਸ਼ ਦਾ ਨਾਮ ਹੈ। ਉਹ ਇਥਰਾਨੀ ਧਰਮਾਂ (ਯਹੂਦੀ, ਈਸਾਈ ਤੇ ਇਸਲਾਮ) ਦੇ ਇਸ ਸਿਧਾਂਤ 'ਚ ਨੁਕਸ ਕੱਢਦਾ ਹੈ ਕਿ ਵਿਅਕਤੀ ਦਾ ਇਕ ਹੀ ਜੀਵਨ ਹੁੰਦਾ ਹੈ। ਉਸ ਅਨੁਸਾਰ ਇਹੋ ਕਾਰਨ ਹੈ ਕਿ ਪੱਛਮੀ ਲੋਕ ਜੋ ਇਹਨਾਂ ਧਰਮਾਂ ਨੂੰ ਮੰਨਦੇ ਹਨ, ਕਾਹਲੀ-ਕਾਹਲੀ ਸਭ ਕੁਝ ਕਰਦੇ ਹਨ ਤੇ ਭਗਤੀ ਦੇ ਸਿਧਾਂਤ ਨੂੰ ਨਹੀਂ ਸਮਝਦੇ।

ਇਸ ਦੇ ਉਲਟ ਭਾਰਤੀ, ਜੋ ਪੁਨਰ-ਜਨਮ ਵਿੱਚ ਵਿਸ਼ਵਾਸ ਕਰਦੇ ਹਨ, ਉਹ ਸਮੇਂ ਦੀ ਤੰਗੀ ਮਹਿਸੂਸ ਨਹੀਂ ਕਰਦੇ। ਉਹ ਜੀਵਨ ਵਿੱਚ ਪ੍ਰਾਪਤੀ ਲਈ ਤੇ ਪੂਰਨਤਾ ਪ੍ਰਾਪਤ ਕਰਨ ਵਿੱਚ ਪਿੱਛੋਂ ਰਹਿੰਦੇ ਹਨ ਤੇ ਧਿਆਨ-ਮਗਨ ਰਹਿੰਦੇ ਹਨ।

ਆਚਾਰੀਆ ਰਜਨੀਸ਼ ਕਹਿੰਦਾ ਹੈ ਕਿ ਧਰਮ ਦੀ ਉੱਚਿਤਤਾ ਮੌਤ ਕਰਕੇ ਹੀ ਹੈ। ਜੇ ਮੌਤ ਨਾ ਹੁੰਦੀ ਤਾਂ ਕਿਸੇ ਨੂੰ ਵੀ ਧਰਮ ਦੀ ਪ੍ਰਵਾਹ ਨਾ ਹੁੰਦੀ। ਇਥੋਂ ਤੱਕ ਤਾਂ ਉਹ

ਠੀਕ ਹੈ, ਪਰ ਫਿਰ ਪਰਮ ਭਾਰਤ ਵਿੱਚ ਹੀ ਆਪਣੇ ਫਾਲਡੂ ਪ੍ਰਕਾਸ਼ ਵਿੱਚ ਕਿਉਂ ਪ੍ਰਤੱਖ ਹੈ ਜਿੱਥੇ ਕਿਸੇ ਹੋਰ ਥਾਂ ਨਾਲੋਂ ਬਹੁ-ਗਿਣਤੀ ਪੁਨਰ-ਜਨਮ ਵਿੱਚ ਵਧੇਰੇ ਵਿਸ਼ਵਾਸ ਰੱਖਦੀ ਹੈ? ਉਸ ਕੋਲ ਇਸ ਕਥਨ ਦਾ ਕੀ ਪ੍ਰਮਾਣ ਹੈ ਕਿ ਮੌਤ ਇਕ ਸੁੰਦਰ ਨੀਦਰ ਹੈ ਤੇ ਇਕ ਸੁਪਨਹੀਣ ਨੀਦ ਦੀ ਸਾਨੂੰ ਚੁੱਪਚਾਪ ਤੇ ਸ਼ਾਂਤੀ ਨਾਲ ਕਿਸੇ ਹੋਰ ਕਾਇਆ ਵਿੱਚ ਦਾਖਲ ਹੋਣ ਦੀ ਲੋੜ ਹੈ। ਉਹ ਇਹ ਦਾਅਵਾ ਵੀ ਕਰਦਾ ਹੈ ਕਿ ਜੋ ਬੇਸੁਰਤੀ 'ਚ ਮਰ ਜਾਂਦੇ ਹਨ, ਕਿਸੇ ਹੋਰ ਗ੍ਰਹਿ ਵਿੱਚ ਕਿਸੇ ਹੋਰ ਯੋਨੀ ਰਾਹੀਂ ਜਨਮ ਲੈਣਗੇ।

ਆਚਾਰੀਆ ਵੱਲੋਂ ਇਹ ਕਹਿਣਾ ਉੱਚਿਤ ਨਹੀਂ ਕਿ ਆਸੀਂ ਉਹਦੇ 'ਤੇ ਇਤਥਾਰ ਕਰਕੇ ਆਤਮਾ ਦੇ ਪੁਨਰ-ਜਨਮ ਦੇ ਸਿਧਾਂਤ ਨੂੰ ਪ੍ਰਵਾਨ ਕਰ ਲਈਏ। “ਇਹ ਮੇਰਾ ਅਨੁਭਵ ਹੈ...ਜਦੋਂ ਮੈਂ ਕਹਿੰਦਾ ਹਾਂ ਕਿ ਆਤਮਾ ਦਾ ਆਵਾਗਮਨ ਹੁੰਦਾ ਹੈ, ਇਹ ਮੇਰਾ ਅਨੁਭਵ ਹੈ। ਮੈਨੂੰ ਆਪਣੇ ਪਿਛਲੇ ਜਨਮ ਯਾਦ ਹਨ, ਮੈਂ ਦੇਹ-ਅੰਤਰਨ ਕੀਤਾ ਹੈ। ਮੇਰਾ ਇਸ 'ਤੇ ਸ਼ੱਕ ਕਰਨ ਦਾ ਸੁਆਲ ਹੀ ਨਹੀਂ, ਪਰ ਮੈਂ ਭੁਹਾਨੂੰ ਇਸ ਉੱਪਰ ਵਿਸ਼ਵਾਸ ਕਰਨ ਲਈ ਨਹੀਂ ਕਹਿੰਦਾ।” ਉਹ ਪਹਿਲਾਂ ਦੇਖੀ ਹੋਈ ਚੀਜ਼ ਦੀ ਗੱਲ ਕਰਦਾ ਹੈ ਜਿਵੇਂ ਕੁਝ ਲੋਕ ਜਦੋਂ ਕੋਈ ਨਵੀਂ ਥਾਂ 'ਤੇ ਜਾਂਦੇ ਹਨ ਤਾਂ ਕਹਿੰਦੇ ਹਨ ਕਿ ਉਹ ਥਾਂ ਉਹਨਾਂ ਪਹਿਲਾਂ ਵੇਖੀ ਹੈ। ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਨੇ ਉਹ ਥਾਂ ਪਹਿਲਾਂ ਵੀ ਵੇਖਿਆ ਹੈ ਕਿਉਂਕਿ ਉਹਨਾਂ ਨੇ ਕਿਸੇ ਪਹਿਲੇ ਜਨਮ ਵਿੱਚ ਉਹ ਸਥਾਨ ਵੇਖਿਆ ਹੁੰਦਾ ਹੈ, ਪੰਡੂ ਕੋਈ ਤਰਕਵਾਦੀ ਜਾਂ ਨਾਸਤਕ ਇਸ ਦਲੀਲ 'ਤੇ ਵਿਸ਼ਵਾਸ ਨਹੀਂ ਕਰੇਗਾ।

ਮੈਂ ਜਿੰਦਗੀ ਬਾਰੇ ਆਮ ਪਹੁੰਚ ਤੱਕ ਤਾਂ ਉਸ ਨਾਲ ਸਹਿਮਤ ਹਾਂ। ਉਹ ਕਹਿੰਦਾ ਹੈ ਕਿ ਉਸ ਦੇ ਜੀਵਨ ਫਲਸਫੇ ਦਾ ਆਧਾਰ ਤਿੰਨ ‘ਐਲ’ ਹਨ : ਲਾਈਫ਼, ਲਵ, ਲਾਫਟਰ। ਜਿੰਦਗੀ (ਲਾਈਫ਼) ਬੀਜ ਹੈ, ਪਿਆਰ (ਲਵ) ਫੁੱਲ ਹੈ, ਹਾਸਾ (ਲਾਫਟਰ) ਮਹਿਕ ਹੈ।

ਪੈਦਾ ਹੋਣਾ ਹੀ ਕਾਢੀ ਨਹੀਂ, ਆਦਮੀ ਨੂੰ ਜ਼ਿਊਣ ਦੀ ਸ਼ੈਲੀ ਵੀ ਆਉਣੀ ਚਾਹੀਦੀ ਹੈ, ਤੇ ਉਹ ਚਿੰਤਨ ਦਾ ਪਹਿਲਾ ਅੱਖਰ ਹੈ। ਫਿਰ ਆਦਮੀ ਨੂੰ ਪੇਮ ਕਰਨ ਦੀ ਸ਼ੈਲੀ ਤੋਂ ਵੀ ਜਾਣੂੰ ਹੋਣਾ ਚਾਹੀਦਾ ਹੈ, ਇਹ ਚਿੰਤਨ ਦਾ ਦੂਜਾ ਅੱਖਰ ਹੈ ਤੇ ਫਿਰ ਆਦਮੀ ਨੂੰ ਹੱਸਣ ਦਾ ਗੁਣ ਵੀ ਸਿੱਖਣ ਦੀ ਜ਼ਰੂਰਤ ਹੈ, ਇਹ ਚਿੰਤਨ ਦਾ ਤੀਜਾ ਅੱਖਰ ਹੈ ਤੇ ਚਿੰਤਨ ਇਹਨਾਂ ਤਿੰਨਾਂ ਅੱਖਰਾਂ ਨਾਲ ਹੀ ਸੰਭਵ ਹੈ।

ਆਚਾਰੀਆ ਦੇ ਮੌਤ ਬਾਰੇ ਵਿਚਾਰ ਪਰਵਾਨ ਕਰ ਲੈਣੇ ਮੁਸ਼ਕਲ ਹਨ। ਉਸ ਨੇ ਆਪਣੇ-ਆਪ ਨੂੰ ਭਗਵਾਨ ਅਖਵਾ ਕੇ ਇਹ ਕਹਿਣ ਦਾ ਹੱਕ ਗੁਆ ਲਿਆ ਹੈ ਕਿ “ਮੈਂ ਨਹੀਂ ਜਾਣਦਾ।” ਕੋਈ ਵੀ, ਭਗਵਾਨ ਰਜਨੀਸ਼ ਵੀ ਨਹੀਂ ਜਾਣਦਾ ਕਿ ਮਰਨ ਪਿੱਛੋਂ ਸਾਡੇ ਨਾਲ ਕੀ ਵਾਪਰਦਾ ਹੈ? ਜਦ ਤੱਕ ਸਾਨੂੰ ਇਸ ਬਾਰੇ ਗਿਆਨ ਨਹੀਂ ਹੁੰਦਾ, ਅਸੀਂ ਮੌਤ ਤੋਂ ਭੈਅ-ਭੀਤ ਹੁੰਦੇ ਰਹਾਂਗੇ।

ਕੀ ਤੁਸੀਂ ਕਦੀ ਮੌਤ ਬਾਰੇ ਸੋਚਿਆ ਹੈ?

ਇਨਕਮ ਟੈਕਸ ਦੇ ਅਵਿਕਾਸ ਪ੍ਰਾਪਤ ਅਫਸਰ ਐਸ. ਪਾਸ਼ਰ, ਜੋ “ਕਸੌਲੀ ਬਚਾਓ ਸਮਾਜ” ਦੀ ਰੂਹ ਹੈ, ਨੂੰ ਅਜਿਹੇ ਸੁਆਲ ਉਛਾਲਣ ਤੇ ਪੁੱਛਣ ਦੀ ਆਦਤ ਹੈ ਜਿਹਨਾਂ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਹੁੰਦਾ। ਇਹ ਦੂਸਰੀ ਵਾਰ ਸੀ ਜਦੋਂ ਉਸ ਨੇ ਪੁੱਛਿਆ, “ਕੀ ਤੁਸੀਂ ਕਦੇ ਮੌਤ ਬਾਰੇ ਸੋਚਿਆ ਹੈ?”

ਮੈਂ ਉੱਤਰ ਦਿੱਤਾ, “ਹਾਂ, ਮੈਂ ਸੱਚਮੁੱਚ ਹੀ ਸੋਚਿਆ ਹੈ। ਮੈਂ ਇਸ ਬਾਰੇ ਜੋ ਕੁਝ ਪੜ੍ਹ ਸਕਦਾ ਹਾਂ, ਪੜ੍ਹਿਆ ਹੈ।” ਮੈਨੂੰ ਕੋਈ ਉੱਤਰ ਨਹੀਂ ਮਿਲਿਆ। ਮੈਂ ਇਸ ਵਿਸ਼ੇ ‘ਤੇ ਆਪਣੀ ਮਨਪਸੰਦ ਪੰਕਤੀਆਂ ਕਹੀਆਂ :

ਇਕ ਦਰਵਾਜ਼ਾ ਸੀ ਜਿਸਦੀ ਮੈਨੂੰ ਚਾਬੀ ਨਾ ਮਿਲੀ,
ਇਕ ਪਰਦਾ ਸੀ ਜਿਸ ਪਿਛੇ ਮੈਨੂੰ ਕੁਝ ਨਾ ਦਿੱਸਿਆ,
ਜਦ ਤੱਕ ਮੈਂ ਤੇਰੀਆਂ ਗੱਲਾਂ ਕਰਦਾ ਰਿਹਾ, ਮੈਂ ਤਦ ਤੱਕ ਹੀ ਸੀ,
ਉਸ ਪਿਛੋਂ ਮੇਰਾ ਤੇਰਾ ਕੁਝ ਨਹੀਂ ਸੀ।

ਉਸ ਨੇ ਵਿਜਈ ਅੰਦਾਜ਼ ਵਿੱਚ ਆਖਿਆ : “ਇਹ ਸਤਰਾਂ ਉਮਰ ਖ਼ਜਾਮ ਦੀਆਂ ਹਨ, ਪੰਤੂ ਸੱਚਮੁੱਚ ਇਸ ਬਾਰੇ ਹੋਰ ਬਹੁਤ ਕੁਝ ਹੈ। ਤੁਹਾਡਾ ਇਹ ਕਹਿ ਦੇਣਾ ਤੇ ਮੰਨ ਲੈਣਾ ਕਿ ਮੈਂ ਕੁਝ ਨਹੀਂ ਜਾਣਦਾ, ਕਾਢੀ ਨਹੀਂ ਹੈ। ਸਗੀਰ ਚਲਾ ਜਾਂਦਾ ਹੈ ਤੇ ਇਸ ਨਾਲ ਸ਼ਾਇਦ ਮਨ ਵੀ। ਤੁਹਾਡੀ ਯਾਦ ਕੁਝ ਲੋਕਾਂ ਦੇ ਮਨ ਵਿੱਚ ਰਹਿ ਜਾਂਦੀ ਹੈ ਤੇ ਉਹ ਵੀ ਜਦੋਂ ਤੱਕ ਉਹ ਜਿਉਂਦੇ ਰਹਿੰਦੇ ਹਨ। ਉਹਨਾਂ ਪਿਛੋਂ ਉਹ ਵੀ ਖਤਮ ਹੋ ਜਾਂਦੀ ਹੈ। ਤੁਸੀਂ ਆਪਣੇ ਨਾਮ ‘ਤੇ “ਖਰੈਤੀ ਟਰੱਸਟ” ਬਣਾ ਸਕਦੇ ਹੋ, ਤੁਸੀਂ ਪੁਸਤਕਾਂ ਲਿਖ ਸਕਦੇ ਹੋ, ਜੋ ਤੁਹਾਡੇ ਮਰਨ ਪਿਛੋਂ ਪੜ੍ਹੀਆਂ ਜਾਣ, ਪੰਤੂ ਮੇਰਾ ਭਾਵ ਇਸ ਸਭ ਬਾਰੇ ਨਹੀਂ ਹੈ। ਮੈਂ ਪੁੱਛਦਾ ਹਾਂ ਕਿ ਚੇਤਨਤਾ ਕਿੱਥੇ ਜਾਂਦੀ ਹੈ?” ਉਸ ਨੂੰ ਮੈਂ ਉੱਤਰ ਵਜੋਂ ਕਹਿੰਦਾ ਹਾਂ, “ਕਾਹਦੀ ਚੇਤਨਾ? ਇਹ ਕਿੱਥੇ ਬਚੀ ਰਹਿ ਸਕਦੀ ਹੈ? ਚੇਤਨਾ ਦੀ ਭਾਵਨਾ ਨਾਲੋਂ ਕੁਝ ਸਥੂਲ ਤੇ ਕੁਝ ਵਾਸਤਵਿਕ ਹੋਣਾ ਚਾਹੀਦਾ ਹੈ।”

ਉਸ ਨੇ ਹੋਰ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਬਹੁਤੀ ਵਿਆਖਿਆ ਮੇਰੀ ਸਮਝ ਤੋਂ ਪਰੇ ਸੀ। ਮੈਂ ਉਸ ਨੂੰ ਅਸਲੀਅਤ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ। ਬਹੁਤੇ ਵਿਚਾਰਵਾਨ ਤਾਂ ਸ਼ਬਦਾਂ ਦੀ ਜਾਦੂਗਰੀ ਹੀ ਕਰਦੇ ਹਨ, ਕਈ ਉਸ ਨੂੰ ਜਿੰਦਗੀ ਦਾ ਅਨਿਖੜਵਾਂ ਅੰਗ ਮੰਨਦੇ ਹਨ। ਮੈਂ ਇਸ ਨਾਲ ਸਹਿਮਤ ਹਾਂ। ਕਈ ਜਿੰਦਗੀ ਨੂੰ ਗੱਡੀ ‘ਤੇ ਕੀਤਾ ਸਫਰ ਖਿਆਲ ਕਰਦੇ ਹਨ; ਕੁਝ ਮੁਸਾਫਰ ਇਕ ਸਟੇਸ਼ਨ ਤੋਂ ਉੱਤਰ ਜਾਂਦੇ ਹਨ ਤੇ ਕੁਝ ਹੋਰ ਥੋੜ੍ਹੀ ਦੂਰ ਅਗਲੇ ਸਟੇਸ਼ਨਾਂ ਤੱਕ ਜਾਂਦੇ ਹਨ। “ਭੇਲਾ ਨਾਥ ਜੀ” ਆਪਣੀ ਪੁਸਤਕ “ਮੌਤ ਦੇ ਰਹੱਸ” ਵਿੱਚ ਲਿਖਦੇ ਹਨ : “ਕੋਈ ਰੱਬ ਦੀ ਹੋਂਦ ਤੋਂ

ਮੁਨਕਰ ਹੋ ਸਕਦਾ ਹੈ, ਪਰ ਮੌਤ ਦੀ ਹੋਂਦ ਤੋਂ ਨਹੀਂ। ਜ਼ਿੰਦਗੀ ਇਕ ਐਸੀ ਚੀਜ਼ ਹੈ ਜਿਸ ਨੇ ਜਾਣਾ ਹੀ ਜਾਣਾ ਹੈ ਤੇ ਮੌਤ ਹਰ ਹਾਲਤ ਵਿੱਚ ਆਉਣੀ ਹੈ।” ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਪੰਤੂ ਇਸ ਤੋਂ ਇਹ ਪਤਾ ਤਾਂ ਨਹੀਂ ਲੱਗਦਾ ਕਿ ਅਸੀਂ ਮਰਨ ਪਿੱਛੋਂ ਕਿੱਥੇ ਜਾਂਦੇ ਹਾਂ, ਕੀ ਸਾਡੀ ਕੋਈ ਚੀਜ਼ ਜਿਉਂਦੀ ਵੀ ਰਹਿੰਦੀ ਹੈ?

ਬਹੁਤ ਸਾਰੇ ਲੋਕਾਂ ਨੇ, ਜਿਹਨਾਂ ਨੇ ਮੈਨੂੰ ਮੌਤ ਬਾਰੇ ਲਿਖਿਆ ਹੈ, ਬਹੁਤਿਆਂ ਨੇ ਮੌਤ ਨਾਲੋਂ ਜ਼ਿਆਦਾ ਮੌਤ ਦੇ ਮੁੱਢਲੇ (ਨਿਹਤ) ਡਰ ਬਾਰੇ ਹੀ ਧਿਆਨ ਕੇਂਦ੍ਰਿਤ ਕੀਤਾ ਹੈ। ਉਹਨਾਂ ਨੇ ਝੂਠਾ ਭਰੋਸਾ ਦਿੱਤਾ ਹੈ ਕਿ ਮੌਤ ਕੋਈ ਡਰਾਉਣੀ ਚੀਜ਼ ਨਹੀਂ ਹੈ। ਜੋਨ ਫਲਨ (1573—1631) ਅਨੁਸਾਰ ਇਹ ਕੇਵਲ ‘ਆਰਾਮ ਤੇ ਨੀਂਦ’ ਦਾ ਸਰੂਪ ਹੀ ਹੈ। ਉਹ ਕਹਿੰਦਾ ਹੈ : “ਐ ਮੌਤ! ਤੂੰ ਮਾਨ ਨ ਕਰ। ਭਾਵੇਂ ਕਈਆਂ ਨੇ ਤੈਨੂੰ ਸ਼ਕਤੀਸ਼ਾਲੀ ਤੇ ਭੈਅ-ਭੀਤ ਕਰਨ ਵਾਲੀ ਮੰਨਿਆ ਹੈ, ਪਰ ਤੂੰ ਐਸੀ ਵੀ ਨਹੀਂ ਹੈ। ਜਿਹਨਾਂ ਬਾਰੇ ਤੇਰਾ ਖਿਆਲ ਹੈ ਕਿ ਤੂੰ ਉਹਨਾਂ ਨੂੰ ਪਟਕਾ ਮਾਰਿਆ ਹੈ, ਐ ਭੋਲੀਏ ਮੌਤੇ! ਉਹ ਮਰਦੇ ਨਹੀਂ। ਤੂੰ ਹੁਣ ਮੈਨੂੰ ਵੀ ਨਹੀਂ ਮਾਰ ਸਕਦੀ!”

ਫਲਨ ਅਨੁਸਾਰ ਇਕ ਛੋਟੀ ਜਿਹੀ ਨੀਂਦਰ ਪਿੱਛੋਂ ਅਸੀਂ ਸਦਾ ਲਈ ਜਾਗ ਪੈਂਦੇ ਹਾਂ। ਤੇ ਫਿਰ ਮੌਤ ਕਦੇ ਨਹੀਂ ਆਉਂਦੀ। ਮੌਤੇ ਤੂੰ ਹੀ ਮਰਨਾ ਹੈ। ਇਹ ਉਸ ਆਦਮੀ ਦੇ ਸ਼ਬਦਾਂ ਵਾਂਗ ਲੱਗਦੇ ਹਨ ਜੋ ਭੂਤਾਂ ਤੋਂ ਡਰਦਾ ਹਨੇਰੇ ਵਿੱਚ ਉੱਚੀ-ਉੱਚੀ ਲਲਕਾਰੇ ਮਾਰਦਾ ਹੋਵੇ। ਜੋਨ ਕੀਟਸ (1795—1822) 26 ਸਾਲ ਦੀ ਜਵਾਨ ਉਮਰੇ ਹੀ ਮਰਿਆ ਸੀ, ਉਸ ਨੂੰ ਮਰਨ ਪਿੱਛੋਂ ਕਿਸੇ ਚੀਜ਼ ਦੇ ਜਿਉਂਦੇ ਰਹਿਣ ਬਾਰੇ ਕੋਈ ਭਰਮ-ਭੁਲੇਖਾ ਨਹੀਂ ਸੀ। ਉਹ ਜਾਣਦਾ ਸੀ ਕਿ ਉਸ ਨੇ ਅਜੇ ਬਹੁਤ ਕੁਝ ਕਰਨਾ ਸੀ ਤੇ ਸਮਾਜ ਨੂੰ ਦੇਣਾ ਸੀ, ਪੰਤੂ ਉਸ ਨੂੰ ਅਨੁਭਵ ਹੁੰਦਾ ਸੀ ਕਿ ਉਸ ਦੀ ਸੁੰਦਰ ਜ਼ਿੰਦਗੀ ਪਲ ਭਰ ਦੀ ਪਾਹੁਣੀ ਹੈ। ਉਸ ਪਿੱਛੋਂ ਪ੍ਰੇਮ ਤੇ ਸੁਹਰਤ ਅੰਧਕਾਰ ਵਿੱਚ ਗੁੰਮ ਹੋ ਜਾਣਗੇ। ਮੈਂ ਪ੍ਰਾਸ਼ਰ ਨੂੰ ਸਮਝਾਉਂਦਾ ਹਾਂ ਕਿ ਮੁੱਢਲੀ ਗੱਲ ਜਾਂ ਮੁੱਖ ਸ਼ਬਦ ਹੈ : “ਸੂਨਤਾ”। ਮੌਤ ਨਾਲ ਹੀ ਸਾਡੇ ਸਰੀਰ ਖਤਮ ਹੋ ਜਾਂਦੇ ਹਨ; ਮਨ, ਬੁੱਧੀ ਤੇ ਉਹ ਸਾਰੀਆਂ ਚੀਜ਼ਾਂ ਜੋ ਸਾਡੀ ਬੁੱਧੀ ਤੇ ਸਰੀਰਾਂ ਨੇ ਪ੍ਰਾਪਤ ਕੀਤੀਆਂ ਹੁੰਦੀਆਂ ਹਨ, ਸਮਾਪਤ ਹੋ ਜਾਂਦੀਆਂ ਹਨ। ਪ੍ਰਾਸ਼ਰ ਦੀ ਮੌਰੇ ਉੱਤਰਾਂ ਨਾਲ ਤਸੱਲੀ ਨਹੀਂ ਹੁੰਦੀ, ਪੰਤੂ ਉਸ ਕੋਲ ਬਿਨਾਂ ਇਹ ਅਨੁਮਾਨ ਲਾਉਣ ਦੇ ਕੋਈ ਉੱਤਰ ਨਹੀਂ ਕਿ ਚੇਤਨਤਾ ਬਚੀ ਰਹਿੰਦੀ ਹੈ। ਮੈਂ ਪੁੱਛਦਾ ਹਾਂ, “ਕਿੱਥੇ ਬਚੀ ਰਹਿੰਦੀ ਹੈ—ਹਵਾ ਵਿੱਚ ਜਾਂ ਖਲਾਅ ਵਿੱਚ?” ਉਹ ਮੈਨੂੰ ਹੋਰ ਗੰਭੀਰਤਾ ਨਾਲ ਸੋਚਣ ਦੀ ਨਸ਼ੀਹਤ ਕਰਦਾ ਹੈ। ਮੈਂ ਪੂਰੀ ਤਰ੍ਹਾਂ ਅਸਲੀਅਤ ਜਾਣਦਾ ਹੋਇਆ ਵੀ ਕਿ ਮੈਨੂੰ ਕੋਈ ਉੱਤਰ ਮਿਲਣ ਵਾਲਾ ਨਹੀਂ ਹੈ, ਉਸ ਨਾਲ ਇਕਰਾਰ ਕਰ ਲੈਂਦਾ ਹਾਂ।

ਸਦਾ ਤਿਆਰ ਰਹੋ

ਬਹੁਤ ਘੱਟ ਲੋਕਾਂ ਦਾ, ਬਿਨਾਂ ਉਹਨਾਂ ਦੇ ਜੋ ਆਤਮਧਾਰ ਕਰਦੇ ਹਨ ਜਾਂ ਜਿਨ੍ਹਾਂ ਨੂੰ ਕਚਹਿਗੀਆਂ ਵੱਲੋਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਮੌਤ ਦਾ ਦਿਨ ਨਿਸ਼ਚਿਤ ਹੁੰਦਾ ਹੈ। ਬੁੱਢੇ ਜਾਂ ਬੀਮਾਰਾਂ ਨੂੰ ਭਾਵੇਂ ਇਹ ਗਿਆਨ ਹੋ ਜਾਂਦਾ ਹੈ ਕਿ ਉਹਨਾਂ ਦਾ ਅੰਤ ਸਮਾਂ ਨੇਤ੍ਰੇ ਆ ਗਿਆ ਹੈ, ਪਰ ਉਹਨਾਂ ਨੂੰ ਦਿਨ ਜਾਂ ਸਮੇਂ ਦੀ ਪੂਰਨ ਸਹੀ ਜਾਣਕਾਰੀ ਨਹੀਂ ਹੁੰਦੀ। ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਮੌਤ ਦਾ ਬੜਾ ਨੇੜਲਾ ਅਨੁਭਵ ਉਦੋਂ ਹੁੰਦਾ ਹੈ ਜਦ ਅਸੀਂ ਉਹਨਾਂ ਬੱਸਾਂ, ਗੱਡੀਆਂ ਜਾਂ ਜਹਾਜ਼ਾਂ ਵਿੱਚ ਸਫਰ ਕਰਦੇ ਹਾਂ ਜੋ ਮਗਰੋਂ ਤਬਾਹ ਹੋ ਜਾਂਦੇ ਹਨ। ਮੈਂ ਆਪਣੇ ਕੁਝ ਅਨੁਭਵਾਂ ਬਾਰੇ ਲਿਖਿਆ ਹੈ ਜਦੋਂ ਕਿ ਅਚਾਨਕ ਹਨ੍ਹੇਗੀ ਆਉਣ ਨਾਲ ਇਕ ਦਰੱਖਤ ਦਾ ਵੱਡਾ ਟਾਹਣਾ, ਜਿੱਥੇ ਗੱਡੀ ਚਲਾਉਂਦਿਆਂ ਮੈਂ ਆ ਕੇ ਖੜੀ ਕੀਤੀ ਸੀ, ਮੇਰੇ ਉੱਥੋਂ ਗੱਡੀ ਚਲਾ ਕੇ ਚਲੇ ਜਾਣ ਪਿੱਛੋਂ ਕੁਝ ਛਿਣਾਂ ਵਿੱਚ ਹੀ ਟਾਹਣਾ ਟੁੱਟ ਕੇ ਡਿੱਗ ਪਿਆ। ਮੈਂ ਅਗਿਆਤ ਖਾਲਿਸਤਾਨੀ ਆਤੰਕਵਾਦੀਆਂ ਵੱਲੋਂ ਮਾਰੇ ਜਾਣ ਵਾਲਿਆਂ ਦੀ ਸੂਚੀ ਵਿੱਚ ਵੀ ਸੀ। ਇਕ ਤਾਂ ਮੇਰੀ ਰਿਹਾਇਸ਼ ਵੀ ਵੇਖ ਗਿਆ ਸੀ ਤੇ ਕਸੌਲੀ ਤੱਕ ਮੇਰੇ ਪਿੱਛੇ ਲੱਗਾ ਰਿਹਾ, ਜਿੱਥੇ ਉਸ ਨੂੰ ਪਤਾ ਲੱਗ ਗਿਆ ਕਿ ਪੁਲਿਸ ਮੇਰੀ ਸੁਰੱਖਿਆ ਲਈ ਨਾਲ-ਨਾਲ ਫਿਰ ਰਹੀ ਹੈ। ਉਸ ਨੂੰ ਦਿੱਲੀ ਮੁੜਨ 'ਤੇ ਪੁਲਿਸ ਨੇ ਦਬੋਚ ਲਿਆ ਤੇ ਪਿੱਛੋਂ ਉਸ ਨੂੰ ਪਹਿਲਾਂ ਕੀਤੇ ਹੋਏ ਕਤਲ ਕਾਰਨ ਪੂਨੇ ਵਿੱਚ ਫਾਂਸੀ 'ਤੇ ਲਟਕਾ ਦਿੱਤਾ ਗਿਆ।

ਸਾਨੂੰ ਇਹ ਗੱਲ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ਮੌਤ ਅਟੱਲ ਹੈ। ਮੌਤ ਨੂੰ ਸਦਾ ਯਾਦ ਰੱਖੋ। ਇਸ ਦੀ ਚਿੰਤਾ ਕਰਨ ਦੀ ਥਾਂ 'ਤੇ ਇਸ ਦੇ ਸੁਆਗਤ ਲਈ ਤਿਆਰ ਰਹੋ। ਸ਼ਾਇਰ ਅਸਦੂਲਾ ਖਾਂ ਗਾਲਿਬ ਨੇ ਕਿਤਨੇ ਖੂਬਸੂਰਤ ਸ਼ਬਦਾਂ ਵਿੱਚ ਕਿਹਾ ਹੈ :

ਰੰ ਮੈਂ ਹੈ ਨਕਸ਼-ਇ-ਉਮਰ ਕਰਾਂ ਦੇਖੀਏ ਬਾਮੀਏ?

ਨਾ ਹਾਬ ਬਾਗ ਪਰ ਹੈ ਨਾ ਪਾ ਹੈ ਰਕਾਬ ਪਰ।

ਪਿਛਲੇਰੇ ਸਾਲ ਤੋਂ ਪਹਿਲਾਂ ਮੈਨੂੰ ਕਸੌਲੀ ਵਿੱਚ ਮੌਤ ਦਾ ਬੜਾ ਨੇੜਿਊਂ ਅਨੁਭਵ ਹੋਇਆ। ਮੈਂ 88 ਸਾਲ ਦਾ ਸੀ ਤੇ ਆਪਣੀ ਉਮਰ ਦੇ ਹਿਸਾਬ ਨਾਲ ਮੁਕਾਬਲਤਨ ਬੜੀ ਚੰਗੀ ਦਸ਼ਾ ਵਿੱਚ ਸੀ। ਮੈਂ ਬੁਢਾਪੇ ਵਿੱਚ ਆਉਣ ਵਾਲੀਆਂ ਬਿਮਾਰੀਆਂ—ਲਹੂ ਦੇ ਵਧਦੇ ਘਟਦੇ ਦਬਾਅ, ਗਦੂਦਾਂ ਦੇ ਰੋਗ ਤੇ ਜਿਗਰ ਦੇ ਘੱਟ ਕੰਮ ਕਰਨ ਆਦਿ ਦਾ ਟਾਕਰਾ ਕਰਨ ਲਈ ਸਵੇਰ-ਸ਼ਾਮ ਗੋਲੀਆਂ ਲੈਂਦਾ ਸੀ। ਮੌਨਸੂਨ ਦਾ ਅੰਤਲਾ ਸਮਾਂ ਸੀ ਤੇ ਹਵਾ ਵਿੱਚ ਸਿਲ੍ਹੀ ਸੀ। ਮੈਨੂੰ ਇਹ ਪਤਾ ਨਹੀਂ ਸੀ ਕਿ ਗੋਲੀਆਂ ਨੂੰ ਉੱਲੀ ਲੱਗ ਗਈ ਹੋ ਤੇ ਉਹ ਹੁਣ ਬੇਅਸਰ ਹੋ ਗਈਆਂ ਹਨ।

ਇਕ ਸ਼ਾਮ ਦੁਪਹਿਰੇ ਵੇਲੇ ਆਰਾਮ ਕਰਨ ਪਿੱਛੋਂ ਮੈਂ ਉਠਿਆ, ਸ਼ਾਲ ਇਕੱਠਾ ਕੀਤਾ, ਲਿਖਣ ਲਈ ਗੱਤਾ ਲਿਆ ਤੇ ਉਸ ਵਰਾਂਡੇ ਵੱਲ ਤੁਰ ਪਿਆ ਜਿਸ ਦਾ ਮੂੰਹ

ਬਗੀਚੇ ਵੱਲ ਸੀ ਜਿਥੇ ਆਮ ਕਰਕੇ ਮੈਂ ਸੂਰਜ ਛਿਪਣ ਤੱਕ ਬੋਠਿਆ ਕਰਦਾ ਸੀ। ਮੈਨੂੰ ਮਹਿਸੂਸ ਹੋਇਆ ਕਿ ਛੱਤ ਮੇਰੇ ਸਿਰ 'ਤੇ ਛਿੱਗ ਪਈ ਹੈ ਤੇ ਕਿਤਾਬਾਂ ਵਾਲੀ ਅਲਮਾਰੀ 'ਚੋਂ ਕਿਤਾਬਾਂ ਮੇਰੇ ਉੱਪਰ ਛਿੱਗ ਰਹੀਆਂ ਹਨ। ਮੈਂ ਮੁੰਹ ਭਾਰ ਸਿੱਧਾ ਫਰਸ਼ 'ਤੇ ਛਿੱਗ ਗਿਆ, ਮੇਰਾ ਮੱਥਾ ਤੇ ਨੱਕ ਵੀ ਫਰਸ਼ ਨਾਲ ਵੱਸਣ ਕਰਕੇ ਛਿੱਲੇ ਗਏ। ਕੁਝ ਸਮੇਂ ਲਈ ਮੈਂ ਫਰਸ਼ 'ਤੇ ਚੌਫਾਲ ਪਿਆ ਰਿਹਾ। ਉਸ ਸਮੇਂ ਆਲੇ-ਦੁਆਲੇ ਵੀ ਕੋਈ ਨਹੀਂ ਸੀ ਜਿਸ ਨੂੰ ਮੈਂ ਸਹਾਇਤਾ ਲਈ ਬੁਲਾ ਸਕਦਾ। ਮੈਂ ਉੱਠ ਵੀ ਨਹੀਂ ਸਕਦਾ ਸੀ। ਮੈਂ ਕੇਂਕੜੇ ਵਾਂਗ ਫਰਸ਼ 'ਤੇ ਰੰਗਣ ਲੱਗ ਪਿਆ ਤਾਂ ਜੋ ਮੇਰਾ ਹੱਥ ਕਿਸੇ ਪੱਥਰ ਜਾਂ ਕੁਰਸੀ ਮੇਜ਼ ਨੂੰ ਪੈ ਜਾਏ ਤੇ ਮੈਂ ਉਸ ਦੇ ਆਸਰੇ, ਉਸ ਨੂੰ ਫੜ ਕੇ ਖੜਾ ਹੋ ਸਕਾਂ। ਮੈਨੂੰ ਜਾਪਿਆ ਕਿ ਮੇਰਾ ਅੰਤ ਆ ਗਿਆ ਹੈ। ਫਿਰ ਮੈਨੂੰ ਮੇਰੇ ਪ੍ਰਕਾਸ਼ਕਾਂ ਤੇ ਸੰਪਾਦਕਾਂ ਵੱਲੋਂ ਸੌਂਪੇ ਗਏ ਕੰਮਾਂ ਦੇ ਚੇਤਾ ਆ ਗਿਆ ਜੋ ਮੈਂ ਮੁਕੰਮਲ ਕਰਨੇ ਸਨ। ਮੈਂ ਉਹਨਾਂ ਪ੍ਰਕਾਸ਼ਕਾਂ ਤੇ ਅਖਬਾਰਾਂ ਦੇ ਸੰਪਾਦਕਾਂ ਨੂੰ ਨਿਰਾਸ ਕਰ ਰਿਹਾ ਹੋਵਾਂਗਾ ਜਿਨ੍ਹਾਂ ਵਾਸਤੇ ਮੈਂ ਪਿਛਲੇ 60 ਸਾਲਾਂ ਤੋਂ ਵਕਤ ਖੁੰਝਾਏ ਬਿਨਾਂ ਐਨ ਸਮੇਂ 'ਤੇ ਲਿਖਦਾ ਆ ਰਿਹਾ ਸੀ। ਮੈਂ ਥੋੜ੍ਹੇ ਜਿਹੇ ਸਮੇਂ ਲਈ ਵੀ ਪਾਰਥਨਾ ਨ ਕੀਤੀ। ਮੈਨੂੰ ਅਲਾਮਾ ਇਕਬਾਲ ਦੀ ਪੇਰਨਾਦਾਇਕ ਪੰਕਤੀਆਂ ਯਾਦ ਆਈਆਂ :

ਬਾਗ-ਬਹਿਸਤ ਸੇ ਮੁਝੇ ਹੁਕਮ-ਇ-ਸਫਰ ਦੀਆ ਥਾ ਕਿਉਂ?

ਕਾਰਿ-ਜਹਾਂ ਦਰਾਜ਼ ਹੈ, ਅੱਥ ਮੇਰਾ ਇੰਤਜ਼ਾਰ ਕਰ।

ਮੈਂ ਬੱਦਲਾਂ ਵਿੱਚ ਬੈਠੇ ਅੱਲਾ ਮੀਆਂ ਨੂੰ (ਮਾਲਕ) ਨੂੰ ਕਿਹਾ ਕਿ ਮੇਰੇ ਕੋਲ ਉਸ ਪਾਸ ਆਉਣ ਦੀ ਵਿਹਲ ਨਹੀਂ, ਇਸ ਲਈ ਉਸ ਨੂੰ ਮੇਰੇ ਆਉਣ ਦੀ ਉਡੀਕ ਕਰਨੀ ਪਵੇਗੀ।

ਮੈਂ ਆਪਣੇ ਮੰਜੇ ਦੇ ਇਕ ਪਾਵੇ ਨੂੰ ਹੱਥ ਪਾ ਲਿਆ ਤੇ ਉੱਠ ਖੜਾ ਹੋਇਆ। ਮੈਂ ਡਾਕਟਰ ਕਿੱਟੀ ਨੂੰ ਇਹ ਪੁੱਛਣ ਲਈ ਬੁਲਾਇਆ ਕਿ ਕੀ ਗਜ਼ਬੜ ਹੋਈ ਹੈ? ਉਸ ਨੇ ਮੇਰੇ ਮੂਨ ਦਾ ਦਬਾਉ ਦੇਖਿਆ ਜੋ ਮਤਰੇ ਦੀ ਹੱਦ ਤੱਕ ਘੱਟ ਸੀ। ਉਸ ਨੇ ਉਹ ਗੋਲੀਆਂ ਵੇਖੀਆਂ ਜੋ ਮੈਂ ਲੈ ਰਿਹਾ ਸੀ ਤੇ ਵੇਖਦਿਆਂ ਹੀ ਕਹਿ ਦਿੱਤਾ ਕਿ ਇਹਨਾਂ ਦਾ ਕੋਈ ਲਾਭ ਨਹੀਂ। ਉਸ ਨੇ ਮੈਨੂੰ ਖੰਡ ਤੇ ਲੂਣ ਦਾ ਘੋਲ ਪਿਲਾਇਆ। ਤੇ ਮੈਂ ਆਪਣੀ ਕਹਾਣੀ ਦੱਸਣ ਲਈ ਜਿਉਂਦਾ ਰਹਿ ਗਿਆ।

ਹਰ ਇਕ ਨੂੰ ਅਟੱਲ ਅੰਤ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਜਿਤਨੀ ਵੀ ਇਹਨਾਂ ਦੀ ਮਹੱਤਤਾ ਹੋਵੇ। ਮੈਂ ਕੁਝ ਸੁਝਾਅ ਪੇਸ਼ ਕਰਦਾ ਹਾਂ ਜਿਨ੍ਹਾਂ ਨਾਲ ਸ਼ਾਇਦ ਕਿਸੇ ਵਿਅਕਤੀ ਨੂੰ ਆਪਣੇ-ਆਪ ਤੇ ਦੁਨੀਆਂ ਨਾਲ ਆਰਾਮ ਚੈਨ ਨਾਲ ਰਹਿਣ ਵਿੱਚ ਸਹਾਇਤਾ ਮਿਲ ਸਕੇ। ਜੇ ਤੁਸੀਂ ਅਮੀਰ ਹੋ, ਜਾਇਦਾਦ ਦੇ ਮਾਲਕ ਹੋ ਤਾਂ ਸਗੀਰਕ ਤੇ ਮਾਨਸਿਕ ਤੰਦਰੁਸਤੀ ਦੇ ਹੁੰਦਿਆਂ ਵਸੀਅਤ ਕਰਨ ਤੋਂ ਥੇਥਿਆਨ ਨਾ ਹੋਵੇ। ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਰਿਟਾਇਰ ਹੋਣ 'ਤੇ ਵਸੀਅਤ ਕਰਨਾ ਬਹੁਤ ਵਧੀਆ ਕਾਰਜ ਹੈ। ਤੁਸੀਂ ਆਪਣੀ ਵਸੀਅਤ ਆਪਣੇ ਲਾਭ-ਪਾਤਰਾਂ ਨੂੰ ਵਿਖਾ ਲਵੇ ਤੇ ਜਿਉਂਦਿਆਂ ਹੀ ਉਹਨਾਂ ਦੀ ਸੰਮਤੀ ਤੇ ਸਹਿਮਤੀ ਲੈ ਲਵੇ ਤਾਂ ਜੋ ਉਹ ਤੁਹਾਡੀ ਮੌਤ ਪਿੱਛੋਂ ਆਪਸ ਵਿੱਚ ਝਗੜਾ ਨਾ ਕਰਦੇ ਫਿਰਨ। ਜੇ ਤੁਸੀਂ ਆਪਣੇ ਨੌਕਰਾਂ, ਅਮਲੇ ਜਾਂ ਮਿੱਤਰਾਂ ਲਈ ਕੁਝ ਰੁਪਿਆ ਰੱਖਣਾ ਹੈ ਜਾਂ ਦਾਨ ਦੇਣਾ ਹੈ ਤਾਂ ਇਹ ਜਿਉਂਦੇ ਜੀਅ

ਕਰਨਾ ਹੀ ਬਿਹਤਰ ਹੈ। ਇਹ ਵਸੀਅਤ ਦੇ ਲਾਭ-ਪਾਤਰਾਂ 'ਤੇ ਛੱਡਣਾ ਠੀਕ ਨਹੀਂ ਕਿ ਉਹ ਤੁਹਾਡੇ ਵਚਨਾਂ ਦਾ ਸਤਿਕਾਰ ਕਰਕੇ ਪੂਰਾ ਕਰਨ ਕਿਉਂਕਿ ਬਹੁਤੀ ਵਾਰ ਉਹ ਅਣਗਹਿਲੀ ਕਰ ਜਾਂਦੇ ਹਨ।

ਆਪਣੀ ਜਾਇਦਾਦ ਤੋਂ ਛੁਟਕਾਰਾ ਪਾਉਣਾ ਸ਼ੁਰੂ ਕਰ ਦਿਉ। ਆਪਣੇ ਬੈਂਕ ਖਾਤੇ ਵਿੱਚ ਉਤਨੇ ਪੈਸੇ ਹੀ ਰੱਖੋ ਜਿਤਨੇ ਤੁਹਾਨੂੰ ਮਹੀਨੇ ਦੇ ਖਰਚ ਲਈ ਚਾਹੀਦੇ ਹਨ ਤੇ ਕੁਝ ਛਾਕਟਰਾਂ ਦੀ ਫੀਸ, ਦੁਆਈਆਂ, ਹਸਪਤਾਲ ਦੇ ਬਿੱਲਾਂ ਲਈ ਵੀ ਮੁਸ਼ਕਲ ਸਮੇਂ ਲਈ ਰਾਖਵੇਂ ਰੱਖ ਲਉ। ਸਭ ਕਰਜ਼ਾ ਉਤਾਰ ਦਿਉ। ਮਰਨ ਸਮੇਂ ਤੁਸੀਂ ਕਿਸੇ ਦੇ ਦੇਣਦਾਰ ਨਹੀਂ ਹੋਣੇ ਚਾਹੀਦੇ। ਤੁਹਾਡੀ ਮਾਇਕ ਸਥਿਤੀ ਇਤਨੀ ਸਾਫ਼ ਹੋਣੀ ਚਾਹੀਦੀ ਹੈ ਕਿ ਤੁਹਾਡੇ ਸਿਰ ਕੁਝ ਨਾ ਹੋਵੇ ਤੇ ਬਹੁਤ ਬੋੜੀ ਲੋਣਦਾਰੀ ਹੋਵੇ।

ਤੁਹਾਡੀਆਂ ਨਿੱਜੀ ਵਸਤੂਆਂ ਜਿਵੇਂ—ਘੜੀਆਂ, ਕਲਮਾਂ, ਰੇਡੀਓ, ਟੀ.ਵੀ., ਵਾਧੂ ਸੂਟਾਂ, ਟਾਈਆਂ, ਦਸਤਾਰਾਂ, ਕਮੀਜ਼ਾਂ ਆਦਿ ਉਪਰ ਇਹ ਨਿਯਮ ਲਾਗੂ ਹੁੰਦਾ ਹੈ। ਆਪਣੇ ਪਾਸ ਉਹੋ ਕੁਝ ਰੱਖੋ ਜੋ ਤੁਹਾਡੇ ਰੁਝੇਵਿਆਂ ਲਈ ਅਤਿ ਜ਼ਰੂਰੀ ਹੈ। ਇਹ ਚੇਤੇ ਕਰਦੇ ਰਹੋ ਕਿ ਤੁਸੀਂ ਕੋਈ ਵੀ ਵਸਤੂ ਆਪਣੇ ਨਾਲ ਲਿਜਾ ਨਹੀਂ ਸਕਦੇ।

ਆਪਣੇ ਸਮਾਜਿਕ ਰੁਝੇਵੇਂ ਵੀ ਘੱਟ ਤੋਂ ਘੱਟ ਕਰ ਲਵੋ। ਪਾਰਟੀਆਂ 'ਤੇ ਜਾਣਾ ਜੁਆਨਾਂ ਦਾ ਕੰਮ ਹੈ, ਜਿਨ੍ਹਾਂ ਕੋਲ ਸ਼ਰਾਬ ਪੀਣ ਤੇ ਫਜ਼ੂਲ ਗੱਪਾਂ ਮਾਰਨ ਲਈ ਫਾਲਤੂ ਸਮਾਂ ਹੈ। ਤੁਹਾਡੇ ਕੋਲ ਗੁਆਉਣ ਲਈ ਸਮਾਂ ਹੀ ਕਿਥੇ ਹੈ? ਆਪਣੇ ਘਰ ਵਿੱਚ ਹੀ ਸਿਰਜਣਾਤਮਕ ਸੁੱਖ ਚੈਨ ਨਾਲ, ਸੰਨਿਆਸ ਲੈ ਲਵੋ। ਸੌਖਾ ਪਚਣ ਵਾਲਾ ਭੋਜਨ ਹੀ ਖਾਓ, ਸਿਰਫ਼ ਚੰਗੀ ਸ਼ਰਾਬ ਤੇ ਸਕਾਚ ਹੀ ਪੀਓ। ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਤੇ ਪੇਮ ਕਰਦੇ ਹੋ, ਉਹਨਾਂ ਦੀਆਂ ਭਾਵਨਾਵਾਂ ਨੂੰ ਠੋਸ ਪਹੁੰਚਾਏ ਬਿਨਾਂ ਹੀ ਉਹਨਾਂ ਤੋਂ ਕਿਨਾਰਾ ਕਰਦੇ ਜਾਓ। ਇਹ ਯਾਦ ਰੱਖੋ ਕਿ ਅਗਿਆਤ ਸੰਸਾਰ ਵਿੱਚ ਤੁਹਾਡੇ ਆਖਰੀ ਸਫਰ 'ਤੇ ਤੁਹਾਡੇ ਨਾਲ ਕਿਸੇ ਨਹੀਂ ਹੋਣਾ।

ਇਕੱਲੇ ਰਹਿਣ ਦੀ ਆਦਤ ਪਾਉ। ਇਕਾਂਤ ਵਿੱਚ ਹੀ ਸੁੱਖ ਹੈ। ਜੇ ਤੁਹਾਨੂੰ ਬਾਗਬਾਨੀ, ਬੋਨਸਈ ਉਗਾਊਣ, ਪੁਸਤਕਾਂ ਪੜ੍ਹਨ, ਪੰਛੀਆਂ ਨੂੰ ਵੇਖਣ ਤੇ ਬਦਲਦੇ ਮੌਸਮਾਂ ਵਿੱਚ ਰੁੱਖਾਂ ਨੂੰ ਨਿਹਾਰਨ ਦਾ ਸੌਂਕ ਹੋਵੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਇਕਲਾਪਾ ਮਹਿਸੂਸ ਕੀਤੇ ਬਿਨਾਂ ਵੀ ਇਕੱਲੇ ਰਹਿ ਸਕਦੇ ਹੋ।

ਸਭ ਤੋਂ ਵਿਸ਼ੇਸ਼ ਤਾਂ ਇਹ ਹੈ ਕਿ ਜਦ ਤੁਰ ਜਾਣ ਦੀ ਘੜੀ ਆਵੇ ਤਾਂ ਬਿਨਾਂ ਪਛਤਾਵੇ ਦੇ ਕਿਸੇ ਵਿਰੁੱਧ ਬਿਨਾਂ ਕਿਸੇ ਸ਼ਿਕਾਇਤ-ਉਲੂਅਮੇ ਦੇ ਏਥੋਂ ਤੁਰੋ। ਅਲਾਮਾ ਇਕਬਾਲ ਨੇ ਛਾਰਸੀ ਦੇ ਇਕ ਦੋਹੇ ਵਿੱਚ ਇਸ ਨੂੰ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ :

ਨਿਸ਼ਾਨਿ ਮਰਦਿ ਮੌਮਨ ਬਾ ਤੂੰ ਗੋਯਮ?

ਤੂੰ ਮਰਗ ਆਯਦ, ਤਬਸੱਮ ਬਰ ਲਥਿ-ਓਸਤ।

(ਤੁਸੀਂ ਮੈਨੂੰ ਧਰਮੀ ਆਦਮੀ ਦੀ ਨਿਸ਼ਾਨੀ ਪੁੱਛਦੇ ਹੋ? ਉਹ ਐਸਾ ਵਿਅਕਤੀ ਹੈ, ਮੈਤ ਆਉਣ ਤੇ ਜਿਸ ਦੇ ਬੁਲ੍ਹਾਂ 'ਤੇ ਮੁਸਕਰਾਹਟ ਹੁੰਦੀ ਹੈ।)

ਮਾਰ ਵਾਲੀ ਸੂਚੀ 'ਤੇ

ਪਿਛਲੇ ਹਫ਼ਤੇ ਇਕ ਦਿਨ ਮੈਨੂੰ ਡਾਕ ਵਿੱਚ ਛਾਪੀ ਹੋਈ ਦੁਪੱਤਰੀ ਪ੍ਰਾਪਤ ਹੋਈ ਜਿਸ ਵਿੱਚ ਲਿਖਿਆ ਹੋਇਆ ਸੀ ਕਿ “ਪ੍ਰਾਪਤ ਕਰਤਾ” ਤੇ ਉਹਨਾਂ ਦੇ ਪਰਿਵਾਰ ਦੇ ਸਾਰੇ ਜੀਆਂ (ਸਦੱਸਵੀਆਂ) ਨੂੰ ਦਸਾਂ ਦਿਨਾਂ ਦੇ ਅੰਦਰ-ਅੰਦਰ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਸਾਨੂੰ ਖਾਲਿਸਤਾਨ ਦੇ ਦੁਸ਼ਮਣ ਘੋਸ਼ਿਤ ਕੀਤਾ ਜਾ ਚੁੱਕਿਆ ਸੀ। ਪਿਛਲੇ ਚਾਰ ਸਾਲਾਂ ਵਿੱਚ ਮੈਨੂੰ ਲਿਖਤੀ ਤੌਰ 'ਤੇ ਵੀ ਅਤੇ ਛੇਨ 'ਤੇ ਵੀ ਕਈ ਧਮਕੀਆਂ ਮਿਲ ਚੁੱਕੀਆਂ ਸਨ। ਇਹ ਲਿਖਤੀ ਤੌਰ 'ਤੇ ਪਹਿਲੀ ਧਮਕੀ ਸੀ ਤੇ ਮੇਰੀ ਜ਼ਿੰਦਗੀ ਦੀ ਸੀਮਾ ਮਿਥਣ ਵਾਲੀ ਵੀ ਪਹਿਲੀ ਧਮਕੀ ਸੀ। ਪਹਿਲਾਂ ਮਿਲੀਆਂ ਧਮਕੀਆਂ ਵਧੇਰੇ ਕਰਕੇ ਅਸਲੀਲ ਭਾਸ਼ਾ ਵਿੱਚ ਹੁੰਦੀਆਂ ਸਨ ਤੇ ਮੈਨੂੰ ਤਾਜ਼ਨਾ ਕੀਤੀ ਜਾਂਦੀ ਸੀ ਕਿ “ਤੂੰ ਬੇਗੀ ਬਿਸਤਰਾ ਗੋਲ ਕਰ ਲੈ ਜਾਂ ਤੈਨੂੰ ਸੋਧ ਦਿਆਂਗੇ।”

ਮੈਂ ਆਪਣੀ ਨੀਂਦ ਹਰਾਮ ਕੀਤੇ ਬਿਨਾਂ ਅਜਿਹੀਆਂ ਧਮਕੀਆਂ ਨਾਲ ਨਜ਼ਿੱਠਣ ਦੀ ਜਾਚ ਸਿੱਖ ਲਈ ਹੈ। ਜਿਸ ਉਮਰ ਦੀ ਪੌੜੀ 'ਤੇ ਮੈਂ ਹਾਂ, ਮੈਂ ਕਿਸੇ ਹਸਪਤਾਲ ਵਿੱਚ ਆਪਣੇ ਚਿੱਤੜਾਂ ਹੇਠ ਕਈ ਮਹੀਨੇ ਬਰਬਾਦ ਕਰਨ ਤੇ ਟੱਟੀ ਪਿਸ਼ਾਬ ਵਾਲਾ ਭਾਂਡਾ ਰੱਖਣ ਦੀ ਪੜਾਲਤ ਤੇ ਅਨਾਦਰ ਨਾਲੋਂ ਤਾਂ ਤੱਤ ਫੱਟ ਮੌਤ ਨੂੰ ਤਰਜੀਹ ਦਿਆਂਗਾ ਤੇ ਮੁਫ਼ਤ ਵਿੱਚ ਸ਼ਹੀਦ ਹੋਣ ਦਾ ਜੱਸ ਵੀ ਪ੍ਰਾਪਤ ਕਰ ਲਵਾਂਗਾ।

ਮੈਂ ਕੋਈ ਸੂਰਮਤਾਈ ਦੇ ਵਿਖਾਵੇ ਦਾ ਸੌਕ ਪੂਰਾ ਕਰਨ ਦਾ ਲਾਡ ਨਹੀਂ ਕਰ ਰਿਹਾ। ਭਾਵੇਂ ਮੈਂ ਇਕ ਸਿੱਖ ਹਾਂ ਪਰ ਮੈਂ ਕੁਝ ਹੱਦ ਤੱਕ ਬੁਜ਼ਦਿਲ ਹਾਂ। ਮੈਂ ਜਾਣਦਾ ਹਾਂ, ਜਿਵੇਂ ਕਿ ਮੈਨੂੰ ਮਾਰਨ ਵਾਲੇ ਹਤਿਆਰੇ ਵੀ ਜਾਣਦੇ ਹਨ, ਕਿ ਗੋਲੀ ਉਹਨਾਂ ਲੋਕਾਂ ਦੀ ਆਖਰੀ ਦਲੀਲ ਹੁੰਦੀ ਹੈ ਜੋ ਤਰਕ ਤੇ ਦਲੀਲ ਵਿੱਚੋਂ ਹਰ ਜਾਂਦੇ ਹਨ। ਮੈਂ ਉਹਨਾਂ ਨੂੰ ਯਕੀਨ ਕਰਾ ਦੇਣਾ ਚਾਹੁੰਦਾ ਹਾਂ ਕਿ ਜੇ ਉਹ ਕਿਸੇ ਭੁਲੇਖੇ ਵਿੱਚ ਹਨ ਕਿ ਉਹ ਧਮਕੀਆਂ ਨਾਲ ਮੈਨੂੰ ਡਰਾ ਲੈਣਗੇ ਤੇ ਮੈਨੂੰ ਖਾਲਿਸਤਾਨ, ਜੋ ਖਾਲਸਾ ਪੰਥ ਲਈ ਇਕ ਆਤਮ-ਘਾਤ ਹੈ, ਦੇ ਵਿਰੁੱਧ ਲਿਖਣ ਤੋਂ ਰੋਕ ਲੈਣਗੇ ਤਾਂ ਉਹ ਬਹੁਤ ਵੱਡੇ ਭੁਲੇਖੇ ਵਿੱਚ ਹਨ। ਜੇ ਮੈਨੂੰ ਲੋੜ ਪਈ ਤਾਂ ਮੈਂ ਸਿੱਧ ਕਰ ਦਿਆਂਗਾ ਕਿ ਕਲਮ ਆਜੇ ਵੀ ਤਲਵਾਰ, ਕਾਲਾਸ਼ਨੀਕੋਡ ਜਾਂ ਸ੍ਰੈ-ਚਾਲਕ ਰਾਈਫਲ ਨਾਲੋਂ ਤਾਕਤਵਰ ਹੈ।

ਪੰਤੂ ਛਪੇ ਹੋਏ ਦੁਪੱਤਰੀ ਦੇ ਕੁਝ ਅੰਸ਼ਾਂ ਤੋਂ ਮੇਰਾ ਮਨ ਦੁੱਖੀ ਵੀ ਹੋਇਆ ਤੇ ਉਦਾਸ ਵੀ। ਉਹਨਾਂ ਨੇ ਕੋਵਲ ਮੇਰੇ ਲਈ ਹੀ ਦੁਪੱਤਰੀ ਨਹੀਂ ਛਾਪੀ ਹੋਵੇਗੀ, ਸ਼ਾਇਦ ਸੈਂਕੜਿਆਂ ਤੇ ਹਜ਼ਾਰਾਂ ਲੋਕਾਂ ਨੂੰ ਇਹ ਦੁਪੱਤਰੀਆਂ ਮਿਲੀਆਂ ਹੋਣਗੀਆਂ। ਮੇਰਾ ਨਾਮ ਸ਼ਾਇਦ ਉਹਨਾਂ ਦੀ ਮਾਰ ਸੂਚੀ ਵਿੱਚ ਕਾਢੀ ਬੱਲੇ ਹੋਵੇ। ਉਹ ਮੇਰੇ ਤੱਕ ਉਸ ਸਮੇਂ ਹੀ ਆਉਣਗੇ ਜਦੋਂ ਮੇਰੇ ਨਾਲੋਂ ਕੋਈ ਮਸ਼ੁਹੂਰ ਤੇ ਉੱਘਾ ਵਿਅਕਤੀ ਉਹਨਾਂ ਦੇ ਹੱਥ ਨਾ ਆਇਆ। ਇਹ ਮੇਰੇ ਸ੍ਰੈ-ਅਭਿਮਾਨ ਤੇ ਸੱਟ ਮਾਰਨ ਵਾਲੀ ਗੱਲ ਹੈ। ਜੇ ਮੇਰਾ ਨਾਮ ਉਹਨਾਂ ਦੀ “ਮਾਰ ਵਾਲੀ ਸੂਚੀ” ਵਿੱਚ ਹੀ ਹੋਣਾ ਹੈ ਤਾਂ ਇਹ ਸਭ ਤੋਂ ਸਿਖਰ 'ਤੇ ਹੋਣਾ ਚਾਹੀਦਾ ਹੈ। ਸ਼ਾਇਦ ਮੇਰੇ ਹੋਣ ਵਾਲੇ ਕਾਤਲ ਮੇਰੇ 'ਤੇ ਇਹ ਕ੍ਰਿਪਾ ਕਰਕੇ ਮਾਨ ਬਖਸ਼ ਦੇਣਗੇ।

ਮੌਤ ਦੇ ਨੇੜੇ-ਤੇੜੇ ਬੁਢਾਪਾ (ਬਿਰਧ ਅਵਸਥਾ)

ਮੈਨੂੰ ਆਉਣ ਵਾਲੀ ਡਾਕ ਵਿੱਚ ਇਕ ਵੱਡਾ ਭਾਗ ਉਹਨਾਂ ਲੋਕਾਂ ਦੇ ਖਤਾਂ-ਪੱਤਰਾਂ ਦਾ ਹੁੰਦਾ ਹੈ ਜੋ ਆਪਣੇ-ਆਪ ਨੂੰ ਬਿਰਧਜਨ ਤੇ ਪੈਨਸ਼ਨਰ ਵਰਣਨ ਕਰਦੇ ਹਨ। ਉਹਨਾਂ ਖਤਾਂ ਦੀ ਪ੍ਰਧਾਨ ਸੁਰ ਇਹੋ ਹੁੰਦੀ ਹੈ ਕਿ ਸਾਡੇ ਮੁਲਕ ਵਿੱਚ ਉਹਨਾਂ ਲੋਕਾਂ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਜੋ ਆਪਣੇ ਬੁਢਾਪੇ ਲਈ ਬਚਾ ਕੇ ਰੱਖਣ ਅਤੇ ਆਪਣੀ ਸਾਂਭ-ਸੰਭਾਲ ਕਰਨ ਦੇ ਯੋਗ ਨਹੀਂ ਹੁੰਦੇ। ਉਹਨਾਂ ਵਿੱਚ ਵਧੇਰੇ ਸੱਠਵਿਆਂ ਤੇ ਸੱਤਰਵਿਆਂ ਦੇ ਆਖਰੀ ਸਾਲਾਂ 'ਚ ਹੁੰਦੇ ਹਨ ਤੇ ਟਾਂਵੇ-ਟਾਂਵੇਂ ਅੱਜੀਵਿਆਂ ਵਿੱਚ ਵੀ। ਮੈਂ ਕੋਈ ਹਮਦਰਦੀ ਦੇ ਭਾਵ ਪ੍ਰਗਟ ਕੀਤੇ ਬਿਨਾਂ ਹੀ ਜਾਂ ਉਹਨਾਂ ਦੇ ਵਿਚਾਰਾਂ ਦੀ ਪ੍ਰੰਜੂਤਾ ਕੀਤੇ ਬਿਨਾਂ ਉੱਤਰ ਦੇ ਦਿੰਦਾ ਹਾਂ। ਮੈਂ, ਜੋ ਉਹਨਾਂ ਤੋਂ ਬਿਰਧ ਨਹੀਂ ਤਾਂ ਉਹਨਾਂ ਵਿੱਚ ਬਹੁਤਿਆਂ ਦਾ ਹਮ-ਉਮਰ ਤਾਂ ਹਾਂ ਹੀ। ਮੈਂ ਆਪਣੀ ਉਮਰ ਦੇ ਸੱਤਰਵਿਆਂ ਵਿੱਚ ਆਪਣੀ ਆਯੂ ਦੇ ਚਾਲੀਵਿਆਂ ਦੇ ਟਾਕਰੇ 'ਤੇ ਜ਼ਿਆਦਾ ਸਖਤ ਕੰਮ ਕਰਦਾ ਹਾਂ ਅਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਕਮਾਈ ਕਰ ਰਿਹਾ ਹਾਂ। ਮੈਂ ਮੰਦਰ ਵਿੱਚ ਜਾ ਕੇ ਪਾਰਥਨਾ ਕਰਨ ਵਿੱਚ ਸਮਾਂ ਨਸ਼ਟ ਨਹੀਂ ਕਰਦਾ, ਨਾ ਹੀ ਮੈਂ ਪੋਤਰਿਆਂ-ਪੋਤਰੀਆਂ ਜਾਂ ਦੋਹਤੇ-ਦੋਹਤਰੀਆਂ ਦੀ ਸਾਂਭ-ਸੰਭਾਲ ਦੇ ਜੰਜਾਲ ਵਿੱਚ ਪੈਂਦਾ ਹਾਂ ਤੇ ਨਾ ਹੀ ਮੈਂ ਬੈਂਡ ਜਾਂ ਡੰਗੋਰੀ ਲੈ ਕੇ ਹਵਾਖੋਗੀ ਲਈ ਕਿਸੇ ਪਾਰਕ ਜਾਂ ਘਾਹ ਦੇ ਮੈਦਾਨ ਵਿੱਚ ਜਾਂਦਾ ਹਾਂ।

ਮੈਂ ਇਹ ਮੰਨ ਸਕਦਾ ਹਾਂ ਕਿ ਸਹੀ ਡੌਰ 'ਤੇ ਬੁੱਛਿਆਂ (ਤੇ ਬੁਢਾਪੇ ਦੀ ਘੱਟੋ-ਘੱਟ ਸਹੀ ਉਮਰ 80 ਸਾਲ ਹੈ) ਜਿਨ੍ਹਾਂ ਦੀ ਕੋਈ ਦੇਖ-ਭਾਲ ਕਰਨ ਵਾਲਾ ਨਹੀਂ ਹੁੰਦਾ ਜਾਂ ਜੋ ਬੀਮਾਰ ਜਾਂ ਜਗਾਗਰਸਤ ਹੁੰਦੇ ਹਨ, ਉਹਨਾਂ ਲਈ ਬਿਰਧ ਘਰਾਂ ਵਿੱਚ ਨਿਵਾਸ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਪੁੱਤ੍ਰ ਦੂਸਰਿਆਂ ਟਾ ਕੋਈ ਹੱਕ ਨਹੀਂ ਕਿ ਉਹ ਟੈਲੀਵਿਜ਼ਨ ਵੇਖਣ ਤੋਂ ਬਿਨਾਂ ਕੁਝ ਵੀ ਨਾ ਕਰਨ ਜਾਂ ਮਿੱਤਰਾਂ ਨੂੰ ਆਪਣੇ ਬੀਤੇ ਕਾਲ ਦੀਆਂ ਕਹਾਣੀਆਂ ਸੁਣਾ-ਸੁਣਾ ਕੇ ਅਕਾਊਣਟ। ਇਹ ਕਥਾਕਾਰੀ ਤੇ ਗੱਪਬਾਜ਼ੀ ਮੁਆਫ ਕੀਤੇ ਜਾਣ ਯੋਗ ਨਹੀਂ।

ਇਸ ਕਿਸਮ ਦਾ ਨਿਰਾਸਾਵਾਦ ਸ਼ਾਇਰਾਂ ਲਈ ਛੱਡ ਦੇਣਾ ਹੀ ਵਧੇਰੇ ਉੱਚਿਤ ਹੈ :

ਨਾ ਪੂਛ ਕੌਨ ਹੈ
ਕਿਉਂ ਰਾਹ ਮੇਂ ਲਾਚਾਰ ਬੈਠੇ ਹੈਂ।
ਮੁਸਾਫਰ ਹੈਂ, ਸਫਰ ਕਰਨੇ ਕੀ
ਤਮਨਾ ਹਾਰ ਬੈਠੇ ਹੈਂ।

ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਕੇ ਟਾਹਰਾਂ ਨਾ ਮਾਰੋ। ਜੋ ਕੁਝ ਤੁਸਾਂ

ਜਵਾਨੀ ਦੇ ਦਿਨਾਂ ਵਿੱਚ ਕੀਤਾ ਹੈ, ਤੁਸੀਂ ਉਸ ਨੂੰ ਮੁੜ ਨਹੀਂ ਕਰ ਸਕਦੇ। ਇਸ ਤਰ੍ਹਾਂ
ਨਾਲ ਨਿਰਾਸਤਾ ਹੀ ਹੱਥ ਲੱਗੇਗੀ।

ਜਵਾਨੀ ਜਾਤੀ ਰਹੀ ਅੰਦਰ ਹਮੇਂ ਪਤਾ ਨਾ ਚਲਾ।

ਇਸੀ ਕੋ ਢੂੰਡ ਰਹੇ ਹੈਂ, ਕਮਰ ਝੁਕਾਏ ਹੁਏ।

“ਹਿੰਦੁਸਤਾਨ ਟਾਈਮਜ਼” ਦੇ ਸੰਪਾਦਕ ਵਜੋਂ ਮੇਰਾ ਤੀਸਰਾ ਸਾਲ ਸੀ ਤੇ ਉਦੋਂ
ਮੇਰੀ ਮੁਲਾਜ਼ਮਤ ਦੇ ਇਕਰਾਰਨਾਮੇ ਦੇ ਨਵਿਆਉਣ ਦਾ ਮੌਕਾ ਸੀ। ਉਸ ਸਮੇਂ ਮੇਰੇ
ਅੰਨਦਾਤਾ ਕੇ.ਕੇ. ਬਿਰਲਾ ਨੇ ਮੈਨੂੰ ਪੁੱਛਿਆ, “ਸਰਦਾਰ ਸਾਹਿਬ, ਆਪ ਕਾ ਰਿਟਾਇਰ
ਹੋਨੇ ਕਾ ਵਿਚਾਰ ਨਹੀਂ?” ਉਸ ਸਮੇਂ ਮੇਰੀ ਉਮਰ 69 ਸਾਲ ਦੀ ਸੀ। ਮੈਂ ਉੱਤਰ ਦਿੱਤਾ,
“ਬਿਰਲਾ ਜੀ, ਰਿਟਾਇਰ ਤੇ ਮੈਂ ਨਿਗਮਬੇਧ ਘਾਟ ਮੈਂ ਹੀ ਹੂੰਗਾ।”

ਅਸਲ ਵਿੱਚ ਮੇਰੀ ਯੋਜਨਾ ਹੈ ਕਿ ਮੈਨੂੰ ਮਿੱਟੀ ਵਿੱਚ ਦਬਾਇਆ ਜਾਏ ਤਾਂ ਜੋ ਮੇਰਾ
ਹੀਆ ਮੇਰੀ ਮਾਡਰਨੀ ਦੀ ਮਿੱਟੀ ਨੂੰ ਮੇਰੇ ਮਰਨ ਪਿੱਛੋਂ ਜ਼ਰੂਰੀ ਤੇ ਉਪਜਾਊ ਬਣਾਵੇ।

ਮੌਤ ਘਰ ਦੀ ਮਹਿਮਾਨ

ਉਸ ਨੇ ਉਦਾਸ ਮੁਸਕਰਾਹਟ ਨਾਲ ਕਿਹਾ, “ਮੈਂ ਨੌਜਵਾਨਾਂ ਤੋਂ ਮੌਤ ਦੇ ਅੰਗ-ਸੰਗ ਰਹਿ ਰਿਹਾ ਹਾਂ।” ਇਹ ਭੂਤਪੂਰਵ ਪ੍ਰਧਾਨ ਮੰਤਰੀ ਵਿਸ਼ਵਾਸ ਪ੍ਰਤਾਪ ਸਿੰਘ ਸਨ। ਅਸੀਂ ਆਪਣੇ ਪਿਛਵਾੜੇ ਦੇ ਬਗੀਚੇ ਵਿੱਚ ਬੈਠੇ ਸਾਂ। ਚਮਕੀਲੀ ਪੁੱਪ ਸੀ, ਪੱਕ ਰਹੇ ਅੰਗੂਝਾਂ ਦੀ ਮੁਸ਼ਥੁ ਖਿੜਾਂ ਰੁੱਤ ਦੀ ਹਵਾ ਦੀ ਸੁਗਿਆਂ ਵਿੱਚ ਘੁਲ-ਮਿਲ ਰਹੀ ਸੀ, ਬਸੰਤਾ ਪੰਛੀ ਗਲ ਰਿਹਾ ਸੀ, ਤਿੰਨ ਬਲੂਗੜੇ ਝੂਠੀ-ਮੂਠੀ ਲੜਾਈ ਲੜਦੇ ਇਕ-ਦੂਸਰੇ ਦੀ ਪੂਛ 'ਤੇ ਝਪਟਾ ਮਾਰ ਰਹੇ ਸਨ। ਪ੍ਰਮਾਤਮਾ ਸਵਰਗ ਵਿੱਚ ਸੀ ਤੇ ਦੁਨੀਆਂ ਵਿੱਚ ਸਭ ਪੈਰ-ਸੁੱਖ ਸੀ।

ਮੈਂ ਉਸ ਨੂੰ ਪੁੱਛਿਆ, “ਕੀ ਤੁਸੀਂ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹੋ?” ਉਸ ਨੇ ਸਾਡ-ਸਾਡ ਉੱਤਰ ਦਿੱਤਾ, “ਨਹੀਂ। ਮੈਂ ਲੋਕਤੰਤਰੀ ਸਮਾਜ ਵਿੱਚ ਸਰਵ-ਸ਼ਕਤੀਮਾਨ ਦਾ ਸੰਕਲਪ ਨਾ ਮੰਨਣਯੋਗ ਸਮਝਦਾ ਹਾਂ। ਕੋਈ ਵੀ ਦੂਸਰੇ ਨਾਲੋਂ ਸ਼ਕਤੀਸ਼ਾਲੀ ਨਹੀਂ ਹੈ। ਸਭ ਇਕ ਸਮਾਨ ਹਨ।”

ਵੀ.ਪੀ. ਸਿੰਘ ਨੂੰ ਪਿਛਲੇ ੯ ਸਾਲਾਂ ਤੋਂ ਗੁੱਦੇ ਵਾਲੀ ਨਲੀ ਦਾ ਤੇ ਲਹੂ ਦੇ ਕੈਂਸਰ ਦਾ ਰੋਗ ਹੈ। ਉਸ ਦੇ ਗੁਰਦੇ ਨਾਕਾਰਾ ਹੋ ਚੁੱਕੇ ਹਨ। ਉਸ ਨੂੰ ਹਰ ਹਫ਼ਤੇ ਮੂਨ ਚੜ੍ਹਾਉਣਾ ਪੈਦਾ ਹੈ। ਉਸ ਨੇ ਇਕ ਕਵਿਤਾ ਸੁਣਾਈ :

ਮੈਂ ਹਰ ਹਫ਼ਤੇ ਮੌਤ ਨੂੰ ਪੁੱਛਦਾ ਹਾਂ ਕਿ “ਕੀ ਤੇਰੇ ਨਾਲ ਜਾਣ ਦਾ ਮੇਰਾ ਸਮਾਂ ਆ ਪਹੁੰਚਿਆ ਹੈ?” ਉਹ ਉੱਤਰ ਵਿੱਚ ਕਹਿੰਦੀ ਹੈ, “ਨਹੀਂ, ਅਜੇ ਨਹੀਂ।”

ਇਸ ਦੇ ਟਾਕਰੇ 'ਤੇ ਮੈਂ ਅਲਾਮਾ ਇਕਬਾਲ ਦਾ ਉਤਕਥਨ ਹਵਾਲੇ ਵਜੋਂ ਪਕ੍ਕਿਆ :
ਬਾਗ-ਬਹਿਸਤ ਸੇ ਮੁਝੇ ਹੁਕਮਿ-ਸਫਰ ਦੀਆ ਥਾ ਕਿਉਂ?

ਕਾਰਿ-ਜਹਾਂ ਦਰਾਜ਼ ਹੈ, ਅੱਥ ਮੇਰਾ ਇੰਤਜ਼ਾਰ ਕਰ।

ਵੀ.ਪੀ. ਸਿੰਘ ਨੇ ‘ਵਾਹ, ਵਾਹ’ ਕਹਿ ਕੇ ਉੱਤਰ ਦਿੱਤਾ। ਮੈਂ ਆਪਣਾ ਕਥਨ ਜਾਰੀ ਰੱਖਦਿਆਂ ਕਿਹਾ, “ਜਦੋਂ ਮੈਂ ਅਨੁਭਵ ਕਰਦਾ ਹਾਂ ਕਿ ਮੇਰੀ ਮੌਤ ਆਉਣ ਵਾਲੀ ਹੈ ਤਾਂ ਮੈਂ ਬੱਦਲਾਂ ਤੋਂ ਉੱਪਰ ਭਾਵ ਆਕਾਸ਼ ਵਿੱਚ ਬੈਠੇ “ਅੱਲਾ ਮੀਆਂ” ਨੂੰ ਆਖਦਾ ਹਾਂ, “ਮੀਆਂ ਸਾਹਿਬ! ਮੈਂ ਤੁਹਾਡੇ ਕੋਲ ਉਦੋਂ ਹੀ ਆਵਾਂਗਾ, ਜਦੋਂ ਮੈਨੂੰ ਵਿਹਲ ਮਿਲੀ।” ਵੀ.ਪੀ. ਸਿੰਘ ਨੇ ਸਹਿਮਤੀ ਵਜੋਂ ਸਿਰ ਹਿਲਾਇਆ।

ਮੈਂ ਉਸ ਨੂੰ ਪੁੱਛਿਆ, “ਕੀ ਤੁਸੀਂ ਅਰਦਾਸ ਕਰਦੇ ਹੋ?” ਉਸ ਨੇ ਜ਼ੋਰਦਾਰ ਸਥਦਾਂ ਵਿੱਚ ਕਿਹਾ, “ਕਦੇ ਵੀ ਨਹੀਂ।” ਫਿਰ ਉਸ ਨੇ ਆਪਣੇ-ਆਪ ਨੂੰ ਸੋਧਦਿਆਂ ਕਿਹਾ, “ਮੈਂ ਇਕ ਵਾਰ ਅਰਦਾਸ ਕੀਤੀ ਸੀ ਜਦੋਂ ਮੇਰੀ ਮਾਂ ਮਰਨ ਵਾਲੀ ਹੀ ਸੀ। ਮੈਂ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਕਿ ‘ਰੱਬਾ ਉਸ ਦੀ ਜਾਨ ਬਖਸ਼ ਦੋ।’ ਉਸ ਦੀ ਹਾਲਤ ਵਿੱਚ ਸੁਧਾਰ

ਹੋ ਗਿਆ, ਜਾਨ ਬਚ ਗਈ ਤੇ ਉਹ ਹੋਰ ਦੋ ਸਾਲ ਜਿਉਂਦੀ ਰਹੀ, ਪਰ ਮੈਂ ਆਪਣੀ ਖਾਤਰ ਕਦੇ ਅਰਦਾਸ (ਪ੍ਰਾਰਥਨਾ) ਨਹੀਂ ਕੀਤੀ। ਮੈਨੂੰ ਤਾਂ ਇਹ ਸੌਦੇਬਾਜ਼ੀ ਲੱਗਦੀ ਹੈ ਕਿ ਜੇ ਤੂੰ ਮੈਨੂੰ ਪੈਸਾ, ਸਫਲਤਾ ਤੇ ਚੰਗੀ ਸਿਹਤ ਬਖਸ਼ੇਂ ਤਾਂ ਮੈਂ ਤੇਰੀ ਉਸਤਿਤ ਕਰਾਂਗਾ।”

ਮੈਂ ਉਸ ਦੀ ਉੱਗਲੀ ਵਿੱਚ ਲਾਜਵਰਦੀ ਰੰਗ ਦੇ ਕੀਮਤੀ ਪੱਥਰ ਵਾਲੀ ਅੰਗੂਠੀ ਵੇਖੀ। ਮੈਂ ਸੁਆਲ ਕੀਤਾ, “ਤੁਸੀਂ ਇਹ ਸ਼ੁਭ ਕਿਸਮਤ ਦੇ ਮੰਤਰ ਵਾਲੀ ਅੰਗੂਠੀ ਕਿਉਂ ਪਾਈ ਹੋਈ ਹੈ?” ਉਸ ਨੇ ਇਸ ਨੂੰ ਲਾਹ ਲਿਆ ਤੇ ਉੱਤਰ ਦਿੱਤਾ, “ਇਹ ਮੇਰੇ ਬੇਟੇ ਨੇ ਮੈਨੂੰ ਦਿੱਤੀ ਸੀ। ਜਦੋਂ ਉਹ ਮੇਰੇ ਕੋਲ ਹੁੰਦਾ ਹੈ, ਮੈਂ ਪਹਿਨ ਲੈਂਦਾ ਹਾਂ।” ਉਸ ਨੇ ਕਮੀਜ਼ ਥੌਲੀਉਂ ਇਕ ਹਾਰ ਬਾਹਰ ਕੱਢਿਆ। ਇਸ ਦੇ ਵਿੱਚ ਇਕ ਸੋਨੇ ਦੀ ਅੰਗੂਠੀ ਵਿੱਚ ਰੁਦਰਾਖਸ਼ ਦਾ ਮਣਕਾ ਮੜ੍ਹਿਆ ਹੋਇਆ ਸੀ। “ਮੈਂ ਇਹ ਇਸ ਲਈ ਪਹਿਨਦਾ ਹਾਂ ਕਿਉਂਕਿ ਅਜੀਤ ਨੇ ਬੁਰਾਈ ਨੂੰ ਮੈਥੋਂ ਦੂਰ ਰੱਖਣ ਲਈ (ਦੁਸ਼ਟ ਗ੍ਰਹਿ ਟਾਲਣ ਲਈ) ਮੇਰੇ ਵਾਸਤੇ ਇਸ ਨੂੰ ਬਣਵਾਇਆ।” ਅਜੀਤ ਕੌਰ, ਜੋ ਉਸ ਦੇ ਨਾਲ ਹੀ ਆਈ ਸੀ, ਉਸ ਨੇ ਮੁਸਕਰਾਹਟ ਬਿਖੇਰੀ। ਮੌਤ ਬਾਰੇ ਸਾਡੀ ਗੱਲਬਾਤ ਸਮਾਪਤ ਹੋ ਗਈ।

ਮੌਤ ਦਾ ਅਨੁਭਵ

ਕਾਫ਼ੀ ਸਾਰਾ ਸਾਹਿਤ ਉਹਨਾਂ ਲੋਕਾਂ ਦੇ ਅਨੁਭਵਾਂ ਬਾਰੇ ਹੈ ਜਿਨ੍ਹਾਂ ਨੂੰ ਡਾਕਟਰੀ ਪੇਰ 'ਤੇ ਮਿਤਕ ਐਲਾਨ ਕਰ ਦਿੱਤਾ ਗਿਆ, ਭਾਵ ਉਹਨਾਂ ਦੇ ਦਿਲਾਂ ਨੇ ਕੰਮ ਕਰਨਾ ਪੀਂਦ ਕਰ ਦਿੱਤਾ, ਪੰਡੂ ਕੁਝ ਮਿੰਟਾਂ ਵਿੱਚ ਉਹ ਫਿਰ ਜੀ ਉੱਠੇ। ਬਹੁਤ ਸਾਰੇ ਇਹ ਗੱਲਾਂ ਕਰਦੇ ਹਨ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਦੀ ਮੌਤ ਬਾਰੇ ਰੱਦੇ ਥੁਰਲਾਂਦੇ ਸੁਣਿਆ, ਚੁੰਪਿਆ ਦੇਣ ਵਾਲੀਆਂ ਰੌਸ਼ਨੀਆਂ ਵੇਖੀਆਂ ਤੇ ਉਹਨਾਂ ਨੂੰ ਪਿੰਨਾ-ਬਿੰਨਾ ਸੰਗੀਤ ਸੁਣਾਈ ਦਿੱਤਾ। ਨਾਸਤਕ ਇਹਨਾਂ ਅਨੁਭਵਾਂ ਨੂੰ ਪਹਿਲਾਂ ਤੋਂ ਪਈ ਹੋਏ ਉਹਨਾਂ ਵਿਚਾਰਾਂ ਦਾ ਅਸਰ ਮੰਨਦੇ ਹਨ ਜੋ ਆਮ ਲੋਕਾਂ ਵਿੱਚ ਰੱਬ, ਸਵਰਗ, ਨਰਕ ਤੇ ਮਰਨ ਉਪਰੰਤ ਜਿੰਦਗੀ ਵਿੱਚ ਵਿਸ਼ਵਾਸ ਰੱਖਣ ਕਰਕੇ ਪੈਂਦੇ ਹਨ। ਇਸ ਲਈ ਉਹ ਇਹਨਾਂ ਨੂੰ ਰੱਦ ਕਰ ਦਿੰਦੇ ਹਨ। ਪੰਡੂ ਇਹਨਾਂ ਵਿੱਚੋਂ ਕੋਈ ਵਿਸ਼ਵਾਸ ਵੀ ਪ੍ਰਛੋਸ਼ ਹੈ, ਜੇ, ਅੱਜਰ 'ਤੇ ਲਾਗੂ ਨਹੀਂ ਹੁੰਦਾ, ਜਿਸ ਨੂੰ ਮਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਤੇ ਉਹਦਾ ਦਿਲ ਚਾਰ ਮਿੰਟਾਂ ਪਿੱਛੋਂ ਦੁਬਾਰਾ ਹਰਕਤ ਕਰਨ ਲੱਗਾ ਸੀ। ਉਸ ਨੇ ਆਪਣੇ ਮੌਤ ਉਪਰੰਤ ਅਨੁਭਵਾਂ ਨੂੰ ਇਕ ਲੇਖ-ਲੜੀ ਵਿੱਚ ਪ੍ਰਕਾਸ਼ਿਤ ਕਰਵਾਇਆ ਸੀ।

ਆਓ, ਪਹਿਲਾਂ ਮੈਂ ਅੱਜਰ ਨਾਲ ਤੁਹਾਡੀ ਜਾਣ-ਪਹਿਚਾਣ ਕਰਵਾਵਾਂ ਜਿਸ ਨੇ 30 ਸਾਲ ਪਹਿਲਾਂ ਮੇਰੇ ਘਰ ਖਾਣਾ ਖਾ ਕੇ ਮੈਨੂੰ ਮਾਨ ਬਖਸ਼ਿਆ ਸੀ। ਸਰ ਅਲਫਰੇਡ ਜੂਲੀਅਸ ਦਾ ਜਨਮ 1910 ਵਿੱਚ ਹੋਇਆ ਸੀ। ਉਸ ਨੇ ਐਟਨ ਤੇ ਕਰਾਈਸਟ ਚਰਚ ਥਾਲਜ ਐਕਸਫੋਰਡ ਵਿੱਚ ਪੜ੍ਹਾਈ ਕੀਤੀ। ਉਹ ਨਿਆਇ ਸ਼ਾਸਤਰ ਦਾ ਪ੍ਰਛੋਸ਼ ਥਾਣਿਆ ਤੇ ਉਸ ਨੇ ਆਪਣੀ ਮਾਤਰੀ ਸੰਸਥਾ ਸਣੇ ਕਈ ਪ੍ਰਤਿਸ਼ਠਾਵਾਨ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ। ਉਹ 1936 ਵਿੱਚ “ਭਾਸ਼ਾ, ਸੱਚ ਤੇ ਤਰਕ” ਦੇ ਵਾਪਣ ਨਾਲ, ਜੋ ਉਸ ਦੀ ਤਰਕਮਈ ਪ੍ਰਮਾਣਵਾਦ ਦੀ ਵਿਆਖਿਆ ਸੀ, ਪ੍ਰਸਿੱਧ ਹੋ ਗਿਆ। ਉਸ ਦੀਆਂ ਹੋਰ ਰਚਨਾਵਾਂ ਵੀ ਛਪੀਆਂ ਜਿਨ੍ਹਾਂ ਵਿੱਚ ‘ਪ੍ਰਯੋਗਵਾਦੀ ਗਿਆਨ ਦਾ ਸਿਧਾਂਤ’ (1940) ਤੇ ‘ਗਿਆਨ ਦੀ ਗ੍ਰੰਥਲ’ (1956) ਸ਼ਾਮਿਲ ਹਨ। ਅੱਜਰ ਨੂੰ ਇਂਗਲੈਂਡ ਦਾ ਪ੍ਰਮੁੱਖ ਸੰਕਾਵਾਦੀ ਤੇ ਸੁਤੰਤਰ ਚਿੱਤਕ ਮੰਨਿਆ ਗਿਆ ਹੈ।

ਜਦ ਉਹ ਦੇ ਮਹੀਨੇ ਪਹਿਲਾਂ ਮਰ ਗਿਆ ਤੇ ਫਿਰ ਚਾਰ ਮਿੰਟਾਂ ਪਿੱਛੋਂ ਜਿਊਂਦਾ ਹੈ ਪਿਆ ਤਾਂ ਉਸ ਨੇ ਆਪਣੇ ਅਨੁਭਵ ਦਾ ਉਲੇਖ ਇਕ “ਅਣਖੋਜੇ ਮੁਲਕ” ਨਾਮ ਦੇ ਨਿਖੰਧ ਵਿੱਚ ਕੀਤਾ। ਉਸ ਨੇ ਇਹ ਮੰਨਿਆ ਕਿ ਮੇਰੇ ਤਾਜ਼ਾ ਅਨੁਭਵ ਨੇ ਮੇਰੇ ਇਸ ਵਿਸ਼ਵਾਸ ਨੂੰ ਕਮਜ਼ੋਰ ਬਣਾ ਦਿੱਤਾ ਹੈ ਕਿ ਮੇਰੀ ਅਸਲੀ ਮੌਤ ਮੇਰਾ ਅੰਤ ਹੋਵੇਗੀ। ਇਕ ਅਗਲੇ ਲੇਖ ਵਿੱਚ ਉਸ ਨੇ ਮੌਤ ਬਾਰੇ ਅੰਤਿਮ ਵਿਰਾਮ ਦੇ ਸਿਧਾਂਤ ਨੂੰ ਇਹ ਕਹਿ ਕੇ ਕੁਝ ਹੌਦ ਤੱਕ ਬਲ ਦਿੱਤਾ ਹੈ ਕਿ ਮੇਰੇ ਅਨੁਭਵ ਨੇ ਇਸ ਵਿਸ਼ਵਾਸ ਨੂੰ ਕਮਜ਼ੋਰ ਨਹੀਂ

ਬਣਾਇਆ ਕਿ ਮੌਤ ਪਿੱਛੋਂ ਕੋਈ ਜੀਵਨ ਨਹੀਂ ਹੈ, ਸਗੋਂ ਮੇਰੇ ਇਸ ਵਿਸ਼ਵਾਸ ਬਾਰੇ ਅਮੇੜਾ ਦਿਸ਼ਟੀਕੋਣ ਨੂੰ ਕਮਜ਼ੋਰ ਕੀਤਾ ਹੈ।

ਕੀ ਅੱਜਰ ‘ਸੱਚਮੁੱਚ’ ਹੀ ਮਰ ਗਿਆ ਸੀ ਤੇ ਦੂਸਰੇ ਸੰਸਾਰ ਵਿੱਚ ਚਲਾ ਗਿਆ ਸੀ? ਉਹਦਾ ਇਲਾਜ ਕਰ ਰਹੇ ਡਾਕਟਰਾਂ ਦਾ ਵਿਚਾਰ ਹੈ ਕਿ ਭਾਵੇਂ ਉਹਦੇ ਦਿਲ ਦੀ ਪੜਕਣ ਬੰਦ ਹੋ ਗਈ ਸੀ, ਪਰ ਉਹਦਾ ਦਿਮਾਗ ਉਵੇਂ ਹੀ ਕੰਮ ਕਰਦਾ ਰਿਹਾ। ਨਾਲ ਹੀ ਇਹ ਵੀ ਕਿਹਾ ਕਿ ਜਦੋਂ ਦਿਲ ਦੀ ਹਰਕਤ ਬੰਦ ਹੋ ਜਾਂਦੀ ਹੈ ਤਾਂ ਦਿਮਾਗ ਦੇ ਕੰਮ ਕਰਨ ਦੀ ਗਤੀ ਵੀ ਘੱਟ ਜਾਂਦੀ ਹੈ ਤੇ ਚਾਰ ਮਿੰਟਾਂ ਦੇ ਅੰਦਰ ਦਿਮਾਗ ਵੀ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅੱਜਰ ਦੇ ਮੌਤ ਉਪਰੰਤ ਦੇ ਅਨੁਭਵ ਵੱਧ ਤੋਂ ਵੱਧ ਨਕਾਰਾ ਦਿਮਾਗ ਦੀ ਯਾਦਦਾਸ਼ਤ ਹੀ ਸਨ।

ਅੱਜਰ ਮੁੱਢੇਂ ਹੀ ਯਹੂਦੀਆਂ, ਈਸਾਈਆਂ ਤੇ ਮੁਸਲਮਾਨਾਂ ਦੇ ਇਸ ਵਿਸ਼ਵਾਸ ਨੂੰ ਰੱਦ ਕਰ ਦਿੰਦਾ ਰਿਹਾ ਹੈ ਕਿ ਹਸ਼ਰ ਦੇ ਦਿਨ ਮੁਰਦੇ ਉੱਠੇ ਪੈਣਗੇ। ਸਾਨੂੰ ਕੋਈ ਇਹ ਨਹੀਂ ਦੱਸਦਾ ਕਿ ਮੁਰਦੇ ਕਿਸ ਸ਼ਕਲ ਵਿੱਚ ਉੱਠਣਗੇ, ਜਿਵੇਂ ਉਹ ਮਰਨ ਵੇਲੇ ਸੀ ਜਾਂ ਜਦੋਂ ਉਹ ਜਵਾਨ ਸਨ ਤੇ ਚੰਗੀ ਸਿਹਤ ਵਿੱਚ ਸਨ। ਫਿਰ ਉਹਨਾਂ ਦਾ ਕੀ ਬਣੇਗਾ ਜੋ ਬਚਪਨ 'ਚ ਮਰ ਗਏ ਜਾਂ ਅਪਾਹਜ ਸਨ ਜਾਂ ਦਿਮਾਗੀ ਤੰਰ 'ਤੇ ਮੰਦ-ਬੁੱਧੀ ਸਨ? ਕੀ ਅਸੀਂ ਉਸੇ ਹੀ ਲਿੰਗ ਵਿੱਚ ਜਨਮ ਲਵਾਂਗੇ? ਕੀ ਅਸੀਂ ਆਪਣੇ ਇਸ ਜਨਮ ਦੀਆਂ ਯਾਦਾਂ ਭਵਿੱਖ ਜੀਵਨ ਵਿੱਚ ਵੀ ਨਾਲ ਲੈ ਜਾਵਾਂਗੇ?

ਅੱਜਰ ਹਿੰਦੂਆਂ, ਜੈਨੀਆਂ, ਬੋਧੀਆਂ ਤੇ ਸਿੱਖਾਂ ਦੇ ਪੁਨਰ-ਜਨਮ ਦੇ ਸਿਧਾਂਤ ਨੂੰ ਰੱਦ ਕਰਦਾ ਹੈ, ਪ੍ਰੰਤੂ ਉਹ ਇਹ ਜ਼ਰੂਰ ਮੰਨਦਾ ਹੈ ਕਿ ਜੇ ਕਦੀ ਅਜਿਹਾ ਮੌਕਾ ਆਇਆ ਜਦੋਂ ਭਾਗੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਪਿਛਲੇ ਜਨਮ ਦੇ ਅਨੁਭਵ ਯਾਦ ਹੋਣਗੇ ਤਾਂ ਫਿਰ ਪੁਨਰ-ਜਨਮ ਦੇ ਸਿਧਾਂਤ ਨੂੰ ਕੁਝ ਹਾਲਤ ਤੱਕ ਅਨੁਮਤੀ ਦਿੱਤੀ ਜਾ ਸਕਣ ਦੀ ਸੰਭਾਵਨਾ ਹੈ। ਅਜੇ ਤੱਕ ਤਾਂ ਇਸ ਨੂੰ ਵਿਗਿਆਨਕ ਗਲਪ ਹੀ ਕਹਿਣਾ ਚਾਹੀਦਾ ਹੈ।

ਮੁਰਦਿਆਂ ਤੋਂ ਸਿੱਖਿਆ

ਕਬਰਸਤਾਨ ਮੇਰੇ ਮਨ-ਪ੍ਰਚਾਵੇ ਲਈ ਮਨ-ਪਸੰਦ ਥਾਵਾਂ ਹਨ। ਮੈਂ ਰਾਤ ਨੂੰ ਮੁਰਦਿਆਂ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਮੈਨੂੰ ਪ੍ਰੇਤਾਂ ਤੋਂ ਡਰ ਲੱਗਦਾ ਹੈ, ਪੂੰਜੀ ਪੁਧਿਆਲੇ ਚਮਕਦੇ ਦਿਨ ਵਿੱਚ ਮੈਂ ਪਾਰਕ ਜਾਂ ਬਾਗ ਨਾਲੋਂ ਕਬਰਸਤਾਨ ਵਿੱਚ ਸੈਰ ਕਰਨੀ ਵਧੇਰੇ ਪਸੰਦ ਕਰਦਾ ਹਾਂ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਜੀਵਤ ਲੋਕਾਂ ਵਿੱਚੋਂ ਬਹੁਤੇ ਮੇਰੇ ਇਸ ਚਾਅ ਵਿੱਚ ਮੇਰੇ ਨਾਲ ਨਹੀਂ ਹੋਣਗੇ। ਦੂਜਾ ਕਾਰਨ ਇਹ ਵੀ ਹੈ ਕਿ ਸੈਂਕੜੇ ਲੋਕਾਂ ਨੂੰ ਆਪਣੇ ਪੈਰਾਂ ਹੇਠ ਪਏ ਹੋਣ ਤੇ ਮੌਗ ਜਿਊਂਦੇ ਹੋਣਾ ਮੈਨੂੰ ਉਹਨਾਂ ਉੱਪਰ ਜੇਡੂ ਹੋਣ ਦਾ ਅਹਿਸਾਸ ਦਿੰਦਾ ਹੈ। ਮੈਂ ਉਹਨਾਂ ਦੀ ਕਬਰ ਦਾ ਕੁਤਬਾ ਪੜ੍ਹਦਾ ਹਾਂ ਤੇ ਮੂੰਹ ਵਿੱਚ ਗੁਣਗੁਣਾਂਦਾ ਹਾਂ : “ਵਿਚਾਰੇ ਮਿੱਟੀ ਦੀ ਢੇਗੀ—ਮੈਥੋਂ ਮਗਰੋਂ ਜੰਮੇ, ਪਰ ਪਹਿਲਾਂ ਮਰ ਗਏ।” ਤੇ ਫਿਰ ਮੈਂ ਅਗਲੀ ਕਬਰ ਦਾ ਲੇਖ ਪੜ੍ਹਦਾ ਹਾਂ।

ਮੈਂ ਭੁਸ਼ਨਸੀਬ ਸਾਂ ਕਿ ਵਾਸ਼ਿੰਗਟਨ ਵਿੱਚ ਮੈਨੂੰ ਰਿਹਾਇਸ਼ ਲਈ ਘਰ ਅਰਲਿੰਗਟਨ ਦੇ ਕਬਰਸਤਾਨ ਦੇ ਨੇੜੇ ਹੀ ਮਿਲ ਗਿਆ ਜੋ ਹਰੀ-ਭਰੀ ਪਰਬਤ ਵੱਖੀ ਵਿੱਚ ਪੋਟੋਮੈਕ ਦਰਿਆ ਨਾਲ ਲੱਗਦਾ ਮੀਲਾਂ ਵਿੱਚ ਫੈਲਿਆ ਮੁਲਕ ਦਾ ਸਭ ਤੋਂ ਵੱਡਾ ਕਬਰਸਤਾਨ ਸੀ। ਹਰ ਐਤਵਾਰ ਦੀ ਸਵੇਰ ਨੂੰ ਭਾਵੋਂ ਗੜ੍ਹੇ ਪੈਣ, ਮੀਂਹ ਪੈਂਦਾ ਹੋਵੇ ਜਾਂ ਬਰਛ, ਮੈਂ ਫਰਲਾਂਗਾਂ ਵਿੱਚ ਫੈਲੇ ਕਬਰਾਂ ਦੇ ਕੁਤਬਿਆਂ ਵਿੱਚ ਟਹਿਲਦਾ ਰਹਿੰਦਾ ਸੀ, ਕਿਉਂਕਿ ਅਰਲਿੰਗਟਨ ਦੇ ਕਬਰਸਤਾਨ ਵਿੱਚ ਕੇਵਲ ਉਹਨਾਂ ਲੋਕਾਂ ਦੀਆਂ ਦੇਹਾਂ ਜਾਂ ਯਾਦਾਂ ਹੀ ਦਫਨਾਈਆਂ ਜਾਂਦੀਆਂ ਹਨ ਜੋ ਜੰਗ ਵਿੱਚ ਸ਼ਹੀਦ ਹੁੰਦੇ ਹਨ ਜਾਂ ਫਿਰ ਉਹਨਾਂ ਦੀਆਂ ਪਤਨੀਆਂ ਦੀਆਂ ਦੇਹਾਂ ਨੂੰ ਦਫਨਾਇਆ ਜਾਂਦਾ ਹੈ, ਇਸ ਲਈ ਬਹੁਤੀਆਂ ਕਬਰਾਂ ਵਿੱਚ ਦਫਨ ਲੋਕਾਂ ਦੇ ਨਾਮ ਤੇ ਜਨਮ-ਮਿਤੀਆਂ ਹੀ ਹੁੰਦੀਆਂ ਹਨ।

ਅਰਲਿੰਗਟਨ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਬੋੜ੍ਹੇ ਜਿਹੇ ਰਾਸ਼ਟਰਪਤੀਆਂ ਨੂੰ ਵੀ ਦਫਨ ਕੀਤਾ ਹੋਇਆ ਹੈ। ਮੈਨੂੰ ਇਹ ਜਾਣ ਕੇ ਹੋਰਾਨੀ ਹੋਈ ਕਿ ਉਹਨਾਂ ਵਿੱਚੋਂ ਬਹੁਤ ਸਾਰਿਆਂ ਦਾ ਅੰਤ ਹਿੱਸਕ ਢੰਗ ਨਾਲ ਹੋਇਆ ਸੀ। ਉਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਜਾਨ ਫਿਟਜ਼ਰਗਲਡ ਕੈਨੇਡੀ ਸੀ, ਜਿਸ ਦੀ ਕਬਰ ਪਹਾੜੀ ਦੀ ਚੋਟੀ 'ਤੇ ਵਿਸ਼ੇਸ਼ ਆਕਰਸ਼ਣ ਸੀ।

ਸੈਲਾਨੀ ਵਿਸ਼ਵ ਦੇ ਹਰ ਭਾਗ 'ਚੋਂ ਬੱਸਾਂ ਭਰ ਕੇ ਚੌਵੀ ਘੰਟੇ ਬਲ ਰਹੀ ਜੋਤ ਦੇ ਨੇੜੇ ਛੋਟੇ ਖਿਚਾਉਣ ਆਉਂਦੇ ਹਨ ਤੇ ਉਸ ਦੇ ਦਿੱਤੇ ਭਾਸ਼ਣਾਂ 'ਚੋਂ ਪ੍ਰੇਰਨਾਦਾਇਕ ਪੈਕੂੰ ਪੜ੍ਹਦੇ ਹਨ ਜੋ ਗੋਲ ਆਕਾਰ ਦੀ ਰੰਗਸ਼ਾਲਾ 'ਤੇ ਉੱਕਰੇ ਹੋਏ ਹਨ। ਇਸ ਸਥਾਨ ਨੂੰ ਪਵਿੱਤਰ ਬਣਾਉਂਦਾ, ਕੈਨੇਡੀ ਦੇ ਰਹੱਸ ਤੋਂ ਬਿਨਾਂ ਉਸ ਸਥਾਨ ਦਾ ਮਨਮੋਹਕ ਦ੍ਰਿਸ਼ ਵੀ ਭੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਤੁਸੀਂ ਉੱਤਰੀ ਦੁਮੇਲ ਤੋਂ ਦੱਖਣੀ ਦੁਮੇਲ

ਤੱਕ ਬਿਨਾਂ ਕਿਸੇ ਰੁਕਾਵਟ ਦੇ ਪੋਟੋਮੈਕ ਦਰਿਆ 'ਤੇ ਕੈਨੇਡੀ ਕੇਂਦਰ, ਲਿੰਕਨ ਤੇ ਵਾਸ਼ਿੰਗਟਨ ਦੀਆਂ “ਕੈਪੀਟਲ ਹਿੱਲ” (ਰਾਸ਼ਟਰਪਤੀ ਭਵਨ) ਤੱਕ ਫੈਲੀਆਂ ਯਾਦਗਾਰਾਂ ਦੇ, ਕਿਸੇ ਸਾਫ਼ ਦਿਨ ਸਮੇਂ ਸ਼ਾਨਦਾਰ ਨਜ਼ਾਰੇ ਵੇਖ ਸਕਦੇ ਹੋ।

ਅਮਰੀਕਨ ਭਾਵੋਂ ਉਹ ਵੱਡੇ-ਵੱਡੇ ਝੰਡੇ ਲਹਿਰਾਉਂਦੇ ਹਨ (ਬਹੁਤ ਸਾਰੀਆਂ ਇਮਾਰਤਾਂ 'ਤੇ ਤਾਗਿਆਂ ਤੇ ਚੌੜੀਆਂ ਪੱਟੀਆਂ ਵਾਲੇ ਝੰਡੇ ਝੁਲਾਉਂਦੇ ਹਨ) ਪੂੰਜੂ ਸਾਡੇ ਵਾਂਗ ਨਾਇਕ-ਪ੍ਰਸ਼ਾਸਨ ਨਹੀਂ ਹਨ। ਇਸ 'ਤੇ ਉਲਟ ਆਪਣੇ ਰਾਜਸੀ ਨੇਤਾਵਾਂ, ਉਦਯੋਗਪਤੀਆਂ ਤੇ ਪ੍ਰਸਿੱਧ ਹਸਤੀਆਂ ਦੇ ਭੈੜੇ ਪੱਖਾਂ ਦੇ ਬਖੀਏ ਉਧੇੜਣੇ ਤੇ ਖੋਜ ਕਰਨੀ ਉਹਨਾਂ ਦਾ ਰਾਸ਼ਟਰੀ ਸੁਗਾਲ ਹੈ। ਬਹੁਤੀ ਵਾਰ ਜਦੋਂ ਸਵੇਰ ਵੇਲੇ ਮੈਂ ਕੈਨੇਡੀ ਦੀ ਕਬਰ 'ਤੇ ਹੁੰਦਾ ਸੀ, ਮੈਂ ਕਦੇ ਹੀ ਕਿਸੇ ਅਮਰੀਕੀ ਨੂੰ ਵੇਖਿਆ ਸੀ ਜਦੋਂ ਕਿ ਰੂਸੀ, ਚੀਨੀ, ਜਾਪਾਨੀ ਤੇ ਭਾਰਤੀਆਂ ਨਾਲ ਬੱਸਾਂ ਭਰੀਆਂ ਆਉਂਦੀਆਂ ਸਨ।

ਅਰਲਿੰਗਟਨ ਕਬਰਸਤਾਨ ਦੀ ਚੋਟੀ ਬਹੁਤ ਪੁਰਾਣੀ ਹੈ ਤੇ ਕਬਰਾਂ ਫਰਿਸ਼ਤਿਆਂ ਦੇ ਆਮ ਲਾਮ-ਲਸ਼ਕਰ, ਬਾਈਬਲ 'ਚੋਂ ਉਤਕਥਨਾਂ 'ਤੇ ਮਰ ਚੁੱਕਿਆਂ ਦੀ ਉਸਤੁਤੀ ਨਾਲ ਸਜਾਈਆਂ ਹੋਈਆਂ ਹਨ। ਬਹੁਤ ਸਾਰੀਆਂ ਕਬਰਾਂ 'ਤੇ ਘੋੜਿਆਂ 'ਤੇ ਅਸਵਾਰ ਬੁੱਤ ਵੀ ਹਨ।

ਸੋਵੀਅਤ ਸਿਫਾਰਤਖਾਨੇ 'ਚ ਕੰਮ ਕਰਦੇ ਮੇਰੇ ਮਿੱਤਰ ਓਗੀਕੋਡ ਨੇ ਇਸ਼ਾਰਾ ਕਰਕੇ ਮੈਨੂੰ ਪੁੰਛਿਆ “ਕੀ ਤੁਹਾਨੂੰ ਪਤਾ ਹੈ ਕਿ ਜਦੋਂ ਘੋੜੇ ਦੀ ਇਕ ਲੱਤ ਉੱਪਰ ਚੁੱਕੀ ਦਿਖਾਈ ਗਈ ਹੋਵੇ ਤਾਂ ਇਸ ਦਾ ਭਾਵ ਹੈ ਕਿ ਉਹ ਰਣ-ਭੂਮੀ ਵਿੱਚ ਮਰਿਆ ਸੀ?”

ਮੈਂ ਕਿਹਾ, “ਘੋੜਾ ਕਿ ਅਸਵਾਰ ?”

ਉਸ ਨੇ ਕਿਹਾ, “ਘੋੜਾ ਨਹੀਂ, ਉਸ ਉੱਪਰ ਸਵਾਰ ਆਦਮੀ। ਇਹ ਨਿਯਮਿਤ ਕਾਨੂੰਨੀ ਰਵਾਇਤ ਹੈ ਜਿਸ ਦੀ ਯੂਰਪ ਤੇ ਉੱਤਰ ਅਮਰੀਕਾ ਵਿੱਚ ਪਾਲਣਾ ਕੀਤੀ ਜਾਂਦੀ ਹੈ।”

ਮੈਂ ਸਰਤ ਲਗਾਉਂਦਾ ਹਾਂ ਕਿ ਤੁਸੀਂ ਵੀ ਇਸ ਬਾਰੇ ਨਹੀਂ ਜਾਣਦੇ। ਇਸ ਰਵਾਇਤ ਦੀ ਅਸੀਂ ਪਾਲਣਾ ਨਹੀਂ ਕਰਦੇ। ਸ਼ਿਵਾ ਜੀ ਦੇ ਬਹੁਤ ਸਾਰੇ ਬੁੱਤਾਂ ਵਿੱਚ ਘੋੜੇ ਨੇ ਅਗਲੀ ਲੱਤ ਉੱਪਰ ਚੁੱਕੀ ਹੋਈ ਹੈ, ਪਰ ਸ਼ਿਵਾ ਜੀ ਜੰਗ ਵਿੱਚ ਨਹੀਂ ਮਰਿਆ ਸੀ। ਇਸ ਦੇ ਵਧੇਰੇ ਯੋਗ ਤਾਂ ਟੀਪੂ ਸੁਲਤਾਨ ਜਾਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਹਨ।

ਮੌਤ ਪਿੱਛੋਂ ਜੀਵਨ

ਯੂਰਪ ਅਤੇ ਅਮਰੀਕਾ ਤੋਂ ਭਾਸ਼ਣ ਕਰਕੇ ਦੇਰੇ ਤੋਂ ਮੁੜੇ ਦਿੱਲੀ ਯੂਨੀਵਰਸਿਟੀ ਵਿੱਚ ਸੰਸਕ੍ਰਿਤ ਦੇ ਪ੍ਰਫੈਸਰ, ਡਾਕਟਰ ਸਤਯਵਾਤ ਸ਼ਾਸਤਰੀ ਨੇ ਸੁਣਿਆ ਕਿ ਉੱਤਰ ਪਰਦੇਸ਼ ਦੀ ਸੰਸਕ੍ਰਿਤ ਅਕਾਦਮੀ ਨੇ 25000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

ਜਿਨ੍ਹਾਂ ਅਨੇਕ ਵਿਸ਼ਿਆਂ 'ਤੇ ਭਾਸ਼ਣ ਦਿੱਤੇ ਗਏ ਸਨ, ਉਹਨਾਂ ਵਿੱਚੋਂ ਇਕ ਸੀ "ਉਪਨਿਸ਼ਦਾਂ ਵਿੱਚ ਮੌਤ ਦਾ ਸੰਕਲਪ।" ਉਹ ਸਾਨੂੰ ਦੱਸਦਾ ਹੈ ਕਿ ਇਟਲੀ ਵਿੱਚ ਉਹਦਾ ਭਾਸ਼ਣ ਸੁਣਨ ਵਾਲੇ ਸਰੋਤਿਆਂ ਵਿੱਚ ਡਾਕਟਰ ਤੇ ਵਿਗਿਆਨੀ ਵੀ ਸਨ। ਜੋ ਉਸ ਨੇ ਕਿਹਾ ਉਹ ਲੋਕ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਮੈਂ ਸਮਝਦਾ ਹਾਂ ਇਹ ਇਸ ਕਰਕੇ ਸੀ ਕਿ ਪੱਛਮ ਦੇ ਬੁਧੀਜੀਵੀਆਂ ਨੂੰ ਯਹੂਦੀ, ਈਸਾਈ ਤੇ ਇਸਲਾਮ ਦੇ ਹਸ਼ਰ ਦੇ ਦਿਨ, ਸਵਰਗ-ਨਰਗ ਦੇ ਸਿਧਾਤਾਂ ਨਾਲੋਂ ਹਿੰਦੂ-ਜੈਨ-ਬੈਧੀ ਤੇ ਸਿੱਖ ਦਾ ਜਨਮ, ਮੌਤ ਤੇ ਪੁਨਰ-ਜਨਮ ਦਾ ਸੰਕਲਪ ਵਧੇਰੇ ਸੂਝ ਭਰਿਆ ਤੇ ਵਿਵੇਕਸ਼ੀਲ ਲੱਗਦਾ ਹੈ।

ਪੰਤੁ ਇਸ ਪ੍ਰਸ਼ਨ ਦਾ ਉੱਤਰ ਅਜੇ ਵੀ ਨਹੀਂ ਮਿਲਦਾ ਕਿ ਇਸ ਵਿਸ਼ਵਾਸ ਦਾ ਕੋਈ ਤਰਕਮਈ ਆਧਾਰ ਹੈ ਕਿ ਮੌਤ ਪਿੱਛੋਂ ਵੀ ਜੀਵਨ ਹੁੰਦਾ ਹੈ? ਸਾਡੇ ਧਰਮ-ਗ੍ਰੰਥ—ਹਿੰਦੂਆਂ, ਜੈਨੀਆਂ, ਬੈਧੀਆਂ ਤੇ ਸਿੱਖਾਂ ਦੇ—ਸਾਫ਼ ਮੰਨਦੇ ਹਨ ਕਿ ਐਸਾ ਹੈ। ਇਹ ਵਿਸ਼ਵਾਸ ਉਪਨਿਸ਼ਦਾਂ ਵਿੱਚੋਂ ਲਿਆ ਗਿਆ ਹੈ ਤੇ ਗੀਤਾ ਵਿੱਚ ਵੀ ਇਸ ਦਾ 'ਸਾਰ' ਦਿੱਤਾ ਗਿਆ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਰੀਰ ਤਾਂ ਨਸ਼ਟ ਹੋ ਜਾਂਦਾ ਹੈ, ਪਰ ਆਤਮਾ ਅਮਰ ਰਹਿੰਦੀ ਹੈ। ਆਤਮਾ ਉਵੇਂ ਹੀ ਸਰੀਰ ਬਦਲਦੀ ਹੈ ਜਿਵੇਂ ਅਸੀਂ ਆਪਣੇ ਕੱਪੜੇ ਬਦਲਦੇ ਹਾਂ। ਕਥੇਉਪਨਿਸ਼ਦ ਇਹ ਦ੍ਰਿੜ੍ਹਤਾ ਨਾਲ ਕਹਿੰਦਾ ਹੈ ਕਿ ਭੌਤਿਕ ਵਸਤੂ ਦੀ ਹੀ ਮੌਤ ਹੁੰਦੀ ਹੈ, ਪੰਤੁ ਸਰੀਰ ਤੋਂ ਬਿਨਾਂ ਵੀ ਕੁਝ ਹੈ ਜਿਸ ਦਾ ਵਿਨਾਸ਼ ਨਹੀਂ ਹੁੰਦਾ। ਇਹ ਦਿਲ ਅੰਦਰ ਛੁਪੀ ਹੋਈ ਆਤਮਾ ਹੁੰਦੀ ਹੈ।

ਹਰ ਸੱਤਵੇਂ ਸਾਲ ਸਰੀਰ ਦੇ ਸਾਰੇ 'ਅਣੂ' ਬਦਲਦੇ ਹਨ ਤੇ ਨਵੇਂ ਬਣਦੇ ਹਨ, ਪਰ ਵਿਅਕਤੀ ਉਹੋ ਹੀ ਰਹਿੰਦਾ ਹੈ, ਉਸ ਦੀ 'ਪਛਾਣ' ਚ ਕੋਈ ਤਬਦੀਲੀ ਨਹੀਂ ਹੁੰਦੀ। ਪ੍ਰਸ਼ਨ ਇਹ ਹੈ ਕਿ ਇਸ ਪਛਾਣ ਦਾ ਆਧਾਰ ਕੀ ਹੈ? ਸ਼ਾਸਤਰੀ ਜੀ ਉੱਤਰ ਦਿੰਦੇ ਹਨ : ਵਿਅਕਤੀ ਦੇ ਅੰਦਰ ਜੋ ਅਬਦਲ ਹੈ ਉਹ ਹੀ ਬੁੱਧੀ ਦਾ ਤੇ ਹੋਂਦ ਦਾ ਆਧਾਰ ਹੈ ਤੇ ਉਹਦੇ ਉਪਰ ਹੀ ਸਾਡੀ ਹੋਂਦ ਨਿਰਭਰ ਕਰਦੀ ਹੈ। ਆਤਮਾ ਜਾਂ ਸਥਾਈ ਪਹਿਚਾਣ ਜਨਮ-ਮਰਨ ਤੋਂ ਰਹਿਤ ਹੈ।

ਪੰਤੁ ਆਤਮਾ ਕੀ ਹੈ? ਇਹ ਅਜੇ ਵੀ ਇਕ ਰਹੱਸ ਹੈ ਤੇ ਇਸ ਦਾ ਉੱਤਰ ਨਿਖੇਧਾਤਮਕ ਹੀ ਦਿੱਤਾ ਜਾਂਦਾ ਹੈ ਕਿ ਇਹ ਨਹੀਂ ਹੈ, ਉਹ ਨਹੀਂ ਹੈ। ਇਹ ਸਰਵ-ਵਿਆਪਕ ਪਰਮਾਤਮਾ ਤੇ ਵਿਅਕਤੀ ਵਿਸ਼ੇਸ਼ ਦੀ ਆਤਮਾ ਭਾਵ ਜੀਵਾਤਮਾ ਹੈ। ਜਦੋਂ

ਜੀਵਾਤਮਾ ਪ੍ਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ—ਜੋਤਿ ਜੋਤ ਮਿਲੈ (ਆਦਿ ਗ੍ਰੰਥ) ਤੇ ਆਦਮੀ ਮੋਖਸ਼ ਪ੍ਰਾਪਤ ਕਰ ਲੈਂਦਾ ਹੈ ਤੇ ਜਨਮ-ਮਰਨ ਤੇ ਪੁਨਰ-ਜਨਮ ਦੇ ਚੱਕਰ 'ਚੋਂ ਮੁਕਤ ਹੋ ਜਾਂਦਾ ਹੈ।

ਇਸ ਦੇ ਨਾਲ ਹੀ ਹਿੰਦੂ ਧਰਮ ਸ਼ਾਸਤਰ ਆਤਮਾ ਦੇ ਆਵਾਗਮਨ ਦੇ ਸਿਧਾਂਤ ਰਾਹੀਂ ਕਰਮਾਂ ਦੇ ਫਲ (ਸਜ਼ਾ ਤੇ ਇਨਾਮ) ਦੀ ਉਪਸਥਿਤੀ ਕਰਦਾ ਹੈ ਤੇ ਉਸ ਨਰਕੀ ਅਵਸਥਾ ਦਾ ਜ਼ਿਕਰ ਵੀ ਕਰਦਾ ਹੈ ਜਿਥੇ ਆਤਮਾ ਇਸ ਫੈਸਲੇ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ ਕਿ ਉਸ ਨੇ ਚੰਗੇ ਕਰਮਾਂ ਕਰਕੇ ਇਕ ਚੰਗੇ ਇਨਸਾਨ ਵਜੋਂ ਮੁੜ ਜਨਮ ਲੈਣਾ ਹੈ ਜਾਂ ਉਸ ਨੇ ਪਿਛਲੇ ਜਨਮਾਂ ਦੇ ਡੈੜੇ ਕੰਮਾਂ ਕਰਕੇ ਸਜ਼ਾ ਵਜੋਂ ਦੁਸ਼ਟ ਕੀਟ ਜਾਂ ਦੁਰਜਨ ਬਣਨਾ ਹੈ।

“ਕੋਈ ਤਰਕ ਜਾਂ ਦਲੀਲ ਰਾਹੀਂ ਦੱਸ ਨਹੀਂ ਸਕਦਾ ਕਿ ਮੌਤ ਪਿੱਛੋਂ ਕੀ ਰਹਿੰਦਾ ਹੈ” ਇਹ ਗੱਲ ਡਾ. ਸ਼ਾਸਤਰੀ ਪ੍ਰਵਾਨ ਕਰਦੇ ਹਨ। ‘ਇਸ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ ਕਿ ਮੌਤ ਪਿੱਛੋਂ ਆਤਮਾ ਰਹਿੰਦੀ ਹੈ, ਇਹ ਇਸ ਕਰਕੇ ਹੀ ਸਦੈਵ ਹੈ ਕਿ ਇਸ ਦੀ ਥੇਜ-ਪੜਤਾਲ ਨਹੀਂ ਕੀਤੀ ਜਾ ਸਕਦੀ।’

ਤੇ ਫਿਰ ਕਿਉਂ ਮਗਾਜ਼ ਖਪਾਈ ਕਰਨੀ ਹੈ? ਜੋ ਇਸ ਦੀ ਹੋਦ ਵਿੱਚ ਯਕੀਨ ਕਰਦੇ ਹਨ ਉਹ ਕਰਦੇ ਰਹਿਣਗੇ ਤੇ ਜਿਨ੍ਹਾਂ ਦਾ ਵਿਸ਼ਵਾਸ ਨਹੀਂ ਹੈ, ਉਹ ਸੁੰਦਰ ਵਾਕੀਆਂ ਦੇ ਜਾਦੂ ਨਾਲ ਕਦੇ ਕਾਇਲ ਨਹੀਂ ਹੋਣਗੇ। ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੇਰੇ ਲਈ ਮੌਤ ਆਖਰੀ ਵਿਰਾਮ ਹੈ। ਪੰਤੂ ਮੈਂ ਇਸ ਰਹੱਸ ਨੂੰ ਜਾਣਨ ਦਾ ਬਹੁਤ ਚਾਹਵਾਨ ਹਾਂ ਤੇ ਸਰਧਕ ਲੋਕਾਂ ਨਾਲ ਇਹ ਪ੍ਰਾਰਥਨਾ ਕਰਨ ਲਈ ਉਤਸੁਕ ਹਾਂ :

“ਪ੍ਰਮਾਤਮਾ ਮੈਨੂੰ ਅਸੱਤ ਤੋਂ ਸਤਯ ਵੱਲ ਦਾ ਮਾਰਗ ਦਸ਼,
ਹਨੂਰੇ ਤੋਂ ਰੋਸ਼ਨੀ ਵੱਲ ਅਗਵਾਈ ਦੇਵੀਂ,
ਮੈਨੂੰ ਮੌਤ ਦੇ ਚੱਕਰ ਚੋਂ ਕੱਢ ਕੇ ਅਮਰ ਬਣਾ ਦੋ।”

ਬਹੁਤ ਪਿਆਰੇ ਦੀ ਮੌਤ 'ਚੋਂ ਉਭਰਨਾ

ਇਸ ਵਿਸ਼ੇ 'ਤੇ ਪੁਰਬ ਤੇ ਪੱਛਮ ਦੀਆਂ ਦੇ ਵਿਚਾਰਪਾਰਾਵਾਂ ਹਨ। ਪੂਰਬੀ ਦੇਸ਼ਾਂ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਆਪਣੇ ਪ੍ਰਿਆਜਨ ਜਿਵੇਂ ਮਾਤਾ-ਪਿਤਾ, ਪਤੀ-ਪਤਨੀ ਜਾਂ ਬੱਚੇ-ਬੱਚੀ ਦੀ ਮੌਤ ਤੋਂ ਉਭਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਦੋਂ ਤੱਕ ਰੋ-ਰੋ ਕੇ ਦਿਲ ਹੌਲਾ ਕਰ ਲਵੇ ਜਦ ਤੱਕ ਅੱਖਾਂ ਵਿੱਚ ਇਕ ਵੀ ਅੱਖਰੂ ਨਾ ਰਹੇ। ਵੈਣ ਪਾਉਣ ਦਾ ਤੇ ਛਾਤੀ ਪਿੱਟ-ਪਿੱਟ ਕੇ ਰੋਣ ਦੇ ਰਿਵਾਜ ਨਾਲ ਗਮ ਦਾ ਵਿਰੇਚਨ ਹੁੰਦਾ ਹੈ। ਇਸ ਮਗਰੋਂ ਵਿਛੜੀ ਆਤਮਾ ਦੀ ਯਾਦ ਵਿੱਚ ਚੌਥਾ, ਚਾਲੀਸਵਾਂ ਭੋਗ, ਅੰਤਿਮ ਅਰਦਾਸ ਜਾਂ ਪੁਰਖਨਾ ਕੀਤੀ ਜਾਂਦੀ ਹੈ। ਮਿੱਤਰ ਇਸ ਵਿਸ਼ਵਾਸ ਵਿੱਚ ਰੁਆਉਣ ਲਈ ਆਉਂਦੇ ਹਨ ਕਿ ਵੰਡਣ ਨਾਲ ਗਮ ਅੱਧਾ ਭਾਵ ਘੱਟ ਜਾਂਦਾ ਹੈ। ਪੱਛਮੀ ਲੋਕਾਂ ਦਾ ਵਿਚਾਰ ਹੈ ਕਿ ਗਮ ਨਿੱਜੀ ਤੇ ਵਿਅਕਤੀਗਤ ਮਾਮਲਾ ਹੈ ਤੇ ਜਨਤਕ ਤੌਰ 'ਤੇ ਇਸ ਦਾ ਖਿਲਾਰਾ ਜਾਂ ਵਿਖਾਵਾ ਨਹੀਂ ਕਰਨਾ ਚਾਹੀਦਾ। ਹੰਝੂ ਕੇਰਨਾ ਮਰਦਾਉਪੁਣੇ ਦੇ ਵਿਰੁੱਧ ਹੈ। ਆਦਮੀ ਨੂੰ ਸਹਿਜ ਅਵਸਰਾ ਵਿੱਚ ਵਿਚਰ ਕੇ ਸਦਮੇ 'ਤੇ ਨਾ ਪੂਰੇ ਜਾਣ ਵਾਲੇ ਘਾਟੇ ਨੂੰ ਸਹਿਣ ਕਰਕੇ ਇਸ 'ਤੇ ਕਾਬੂ ਪਾਉਣਾ ਚਾਹੀਦਾ ਹੈ।

ਮੈਨੂੰ ਵੀ ਇਸ ਸਮੱਸਿਆ ਨਾਲ ਹੁਣੇ-ਹੁਣੇ ਨਜਿੱਠਣਾ ਪਿਆ ਹੈ। ਮੈਨੂੰ ਪਾਰਮਿਕ ਰਸਮਾਂ ਵਿੱਚੋਂ ਕੋਈ ਧਰਵਾਸ ਨਾ ਮਿਲਿਆ। ਮੁੱਖ ਰੂਪ ਵਿੱਚ ਇਕੱਲ-ਪ੍ਰੇਮੀ ਹੋਣ ਕਰਕੇ ਮੈਂ ਮਿੱਤਰਾਂ ਤੇ ਰਿਸਤੇਦਾਰਾਂ ਨੂੰ ਆਪਣੀ ਪਤਨੀ ਦੀ ਮੌਤ 'ਤੇ ਅਫਸੋਸ ਕਰਨ ਆਉਣ ਤੋਂ ਮਨੁ ਕਰਦਾ ਸੀ। ਬਹੁਤ ਸਾਰੇ ਮੇਗੀ ਬੇਨਤੀ ਦੀ ਕੋਈ ਪਰਵਾਹ ਨਾ ਕਰਦੇ ਤੇ ਮੇਰੇ ਕੌਲ ਪਰਚਾਉਣੀ ਕਰਨ ਲਈ ਮਿਲਣ ਆਉਂਦੇ। ਮੈਨੂੰ ਇਸ ਹਮਦਰਦੀ ਨਾਲ ਭਾਵਾਤਮਕ ਕਸ਼ਟ ਹੁੰਦਾ। ਪਹਿਲੀ ਅੱਧੀ ਰਾਤ ਮੈਂ ਹਨੂੰਰੇ ਵਿੱਚ ਕੁਰਸੀ 'ਤੇ ਬੈਠ ਕੇ ਇਕੱਲਾ ਲੰਘਾਉਂਦਾ। ਕਈ ਵਾਰ ਤਾਂ ਮੇਰੇ ਸਬਰ ਦਾ ਬੰਧੇਜ ਟੁੱਟ ਜਾਂਦਾ ਪਰ ਮੈਂ ਛੇਤੀ ਹੀ ਧੀਰਜ ਕਰ ਲੈਂਦਾ। ਕੁਝ ਦਿਨਾਂ ਮਗਰੋਂ ਮੈਂ ਆਪਣਾ ਸਾਧਾਰਣ ਨਿੱਤ-ਕਾਰਜ, ਸਵੇਰ ਤੋਂ ਸ਼ਾਮ ਤੱਕ ਦਾ, ਕਰਨਾ ਸ਼ੁਰੂ ਕਰ ਦਿੱਤਾ। ਇਸ ਨੇ ਮੈਨੂੰ ਥਾਕੀ ਉਮਰ ਦੇ ਦਿਨਾਂ ਲਈ ਪ੍ਰਾਲੀ ਘਰ ਵਿੱਚ ਇਕੱਲੇ ਰਹਿਣ ਦੀ ਤਲਖ ਹਕੀਕਤ ਭੁਲਾ ਦਿੱਤੀ, ਪ੍ਰੰਤੂ ਲੋਕ ਮੈਨੂੰ ਮਿਲਣ ਆਉਂਦੇ ਰਹੇ ਤੇ ਮੇਰੀ ਸਥਿਰਤਾ ਨੂੰ ਡਾਂਵਾਂ-ਡੋਲ ਕਰਦੇ ਰਹੇ। ਇਸ ਤੋਂ ਬਚਣ ਲਈ ਮੈਂ ਇਕੱਲ ਵਿੱਚ ਰਹਿਣ ਲਈ ਗੋਆ ਜਾਣ ਲਈ ਸਾਮਾਨ ਬੰਨ੍ਹ ਲਿਆ। ਮੈਨੂੰ ਯਕੀਨ ਨਹੀਂ ਸੀ ਕਿ ਇਸ ਤਰ੍ਹਾਂ ਠੀਕ ਰਹੇਗਾ ਕਿ ਨਹੀਂ।

ਗਮ ਤੋਂ ਉਭਰਨ ਲਈ ਹਰ ਆਦਮੀ ਜਾਂ ਇਸਤਰੀ ਦੀ ਆਪਣੀ ਵਧੀ ਹੁੰਦੀ ਹੈ। ਜਿਹੜੇ ਲੋਕ ਆਸਤਕ ਹੁੰਦੇ ਹਨ ਉਹ ਰੱਬ ਦਾ ਧਿਆਨ ਕਰਦੇ ਹਨ। ਇਸ ਸੰਬੰਧ ਵਿੱਚ ਬਾਈਬਲ ਦੇ 34ਵੇਂ ਸਤੋਤਰ ਦੇ ਸ਼ਬਦ ਢੁੱਕਵੇਂ ਹਨ : “ਪ੍ਰਭੂ ਉਹਨਾਂ ਦੇ ਨੇੜੇ ਹੁੰਦਾ ਹੈ ਜਿਹਨਾਂ ਦੇ ਦਿਲ 'ਤੇ ਸਦਮਾ ਹੁੰਦਾ ਹੈ ਤੇ ਜਿਨ੍ਹਾਂ ਦੀ ਆਤਮਾ ਪੀੜ੍ਹਤ ਹੁੰਦੀ ਹੈ।” ਈਸਾ ਮਸੀਹ, ਜੋ ਪੂਰਬ ਵਾਸੀ ਸੀ, ਆਪਣੇ ਮਿੱਤਰ ਦੀ ਮੌਤ 'ਤੇ ਹਰ ਇਕ ਦੇ ਸਾਹਮਣੇ ਰੋਣ

ਤੇ ਸ਼ਰਮ ਅਨੁਭਵ ਨਹੀਂ ਕਰਦਾ ਸੀ। ਇਸ ਲਈ ਬਾਈਬਲ ਵਿੱਚ (ਜੋਨ 11-33-38) ਲਿਖਿਆ ਹੈ : “ਜਦੋਂ ਈਸਾ ਨੇ ਬਹੁਤ ਸਾਰੇ ਲੋਕਾਂ ਨੂੰ ਰੋਦਿਆਂ ਵੇਖਿਆ ਤੇ ਯਹੂਦੀ ਜੋ ਉਹਦੇ ਨਾਲ ਆਏ ਸਨ ਉਹ ਵੀ ਰੋਹੇ ਸਨ ਤਾਂ ਉਸ ਦਾ ਮਨ ਬੜਾ ਖਰਾਬ ਹੋਇਆ ਤੇ ਉਹ ਦੁੱਖੀ ਹੋਇਆ। ਉਸ ਨੇ ਪੁੱਛਿਆ, “ਤੁਸੀਂ ਉਸ ਨੂੰ ਕਿਥੇ ਲਿਟਾਇਆ ਹੋਇਆ ਹੈ?” ਉਹਨਾਂ ਨੇ ਉੱਤਰ ਵਿੱਚ ਕਿਹਾ, “ਹੋ ਮਾਲਕ! ਆਓ, ਵੇਖ ਲਵੋ।” ਫਿਰ ਯਹੂਦੀਆਂ ਨੇ ਕਿਹਾ, “ਵੇਖੋ, ਉਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ?”

ਜਿਸ ਤਰ੍ਹਾਂ ਸਭ ਨੂੰ ਉਮੀਦ ਹੋਵੇਗੀ, ਉਸੇ ਰਜਨੀਸ਼ ਮਾੜੇ ਤੋਂ ਮਾੜੇ ਵਿਸ਼ਿਆਂ, ਗਾਮ ਤੋਂ ਉਭਰਨ ਦੇ ਢੰਗਾਂ ਦਾ ਮਖੌਲ ਉਡਾਉਂਦਾ ਸੀ। ਉਸ ਨੇ ਆਪਣੇ ਉਪਦੇਸ਼ਾਂ ਦੇ ਸੰਗਹਿ “ਜੈਨ ਵਿੱਚ ਤੁਰਦਿਆਂ, ਜੈਨ ਵਿੱਚ ਬੈਠਿਆਂ” ਇਕ ਪੇਰੇਲੀ ਨਾਂ ਦੇ ਇਤਲਾਵੀ ਦੀ ਉਦਾਹਰਣ ਦਿੱਤੀ ਹੈ ਤੇ ਉਸ ਵੱਲੋਂ ਆਪਣੀ ਪਤਨੀ ਦੀ ਮੌਤ ਦੇ ਸਦਮੇ ‘ਚੋ ਉਭਰਨ ਦੀ ਵਿਧੀ ਦਾ ਵਰਣਨ ਕੀਤਾ ਹੈ। ‘ਪਤਨੀ ਦੇ ਦਫ਼ਨਾਉਣ ਸਮੇਂ ਪੇਰੇਲੀ ਨੇ ਬੜਾ ਭਿਆਨਕ ਦਿਸ਼ਾ ਪੈਦਾ ਕਰ ਦਿੱਤਾ। ਸੱਚਮੁੱਚ ਹੀ ਇਤਨਾ ਭਿਆਨਕ ਤੇ ਦਿਲ ਚੀਰਵਾਂ ਕਿ ਉਹਦੇ ਮਿੱਤਰ ਬੜਾ ਜੋਰ ਲਾ ਕੇ ਉਸ ਨੂੰ ਆਪਣੀ ਪਿਆਰੀ ਮਾਰੀਆ ਦੀ ਕਬਰ ਵਿੱਚ ਕੁੱਦਣ ਤੋਂ ਰੋਕ ਸਕੇ। ਫਿਰ ਉਸ ਨੂੰ ਗਾਮ ਵਿੱਚ ਛੁੱਥੇ ਨੂੰ ਕਿਰਾਏ ਦੀ ਲਿਮੋਸਿਨ ਕਾਰ ਵਿੱਚ ਘਰ ਲਿਜਾਇਆ ਗਿਆ, ਜਿੱਥੋਂ ਉਹ ਇਕਾਂਤ ਵਿੱਚ ਚਲਾ ਗਿਆ।

ਹਫਤਾ ਗੁਜ਼ਰ ਜਾਣ ਪਿੱਛੋਂ ਵੀ ਕਿਸੇ ਨੇ ਉਸ ਬਾਰੇ ਕੁਝ ਨਾ ਸੁਣਿਆ। ਅਖਰ ਉਸ ਗਾਰੀਬ ਦਾ ਫਿਕਰ ਕਰਦਾ ਹੋਇਆ, ਉਹਦਾ ਸਾਲਾ ਉਹਦੇ ਘਰ ਗਿਆ। ਦਸ ਮਿੰਟ ਦਰਵਾਜ਼ੇ ਦੀ ਘੰਟੀ ਵਜਾਣ ਪਿੱਛੋਂ ਤੇ ਉਹਦੀ ਚਿੰਤਾ ਵਿੱਚ ਛੁੱਥੇ ਉਹਦੇ ਸਾਲੇ ਨੇ ਦਰਵਾਜ਼ਾ ਤੋਕਿਆ, ਪੌੜੀਆਂ ਚੜ੍ਹ ਕੇ ਉੱਪਰ ਗਿਆ ਤੇ ਵੇਖਿਆ ਕਿ ਉਸ ਦਾ ਬਹਿਨੋਈ ਆਪਣੀ ਨੌਕਰਾਣੀ ਨਾਲ ਰੰਗ-ਰਲੀਆਂ ਮਨਾ ਰਿਹਾ ਸੀ।

ਖਵਾਬਗਾਹ (ਸੌਣ ਵਾਲਾ ਕਮਰਾ) ਵਿੱਚ ਭੜਖੂ ਪਿਆ ਹੋਇਆ ਸੀ—ਹਰ ਥਾਂ ਸੈੱਪਨ ਦੀਆਂ ਖਾਲੀ ਥੋੜਲਾਂ ਖਿਲਗੀਆਂ ਪਈਆਂ ਸਨ। ਉਹਦੇ ਸਾਲੇ ਨੇ ਸਦਮੇ ਵਾਲੇ ਲਹਿਜੇ ਵਿੱਚ ਕਿਹਾ, “ਪੇਰੇਲੀ ਕਿਤਨੀ ਭਿਆਨਕ ਗੱਲ ਹੈ, ਤੇਰੀ ਸਵਰਗਵਾਸੀ ਪਤਨੀ, ਮੇਰੀ ਭੈਣ ਨੂੰ ਮਰਿਆਂ ਇਕ ਹਫਤਾ ਵੀ ਨਹੀਂ ਹੋਇਆ ਤੇ ਤੂੰ ਇਹ ਕੁਝ ਕਰ ਰਿਹਾ ਹੈਂ?” ਪੇਰੇਲੀ ਆਪਣੇ ਕੰਮ ਵਿੱਚ ਏਨਾ ਮਗਨ ਸੀ ਕਿ ਉਸ ਨੇ ਆਪਣਾ ਸਿਰ ਢੂਜੇ ਪਾਸੇ ਕਰਕੇ ਕਿਹਾ, “ਮੈਂ ਕਿਵੇਂ ਜਾਣ ਸਕਦਾ ਹਾਂ ਕਿ ਮੈਂ ਕੀ ਕਰ ਰਿਹਾ ਹਾਂ, ਮੈਨੂੰ ਤਾਂ ਬਹੁਤ ਭਾਰੀ ਸਦਮਾ ਹੋਇਆ ਹੈ—ਅਸਹਿ ਸਦਮਾ।”

ਕਿਸੇ ਸਮੇਂ ਜੈਨੀ, ਹਿੰਦੂ ਤੇ ਸਿੱਖ ਆਪਣੇ ਵੱਡੀ ਉਮਰ ਦੇ ਵਿਅਕਤੀਆਂ ਦੇ ਮਰ ਜਾਣ ‘ਤੇ ਜਸ਼ਨ ਮਨਾਉਂਦੇ ਸਨ—ਉਹਨਾਂ ਨੂੰ ‘ਵੱਡਾ’ ਕਿਹਾ ਕਰਦੇ ਸਨ। ਉਹ ਉਹਨਾਂ ਦੇ ਬਬਾਣ ਨੂੰ ਬੁਲਬਲਿਆਂ ਤੇ ਗੁੱਡੀਆਂ ਨਾਲ ਸਜਾਉਂਦੇ ਸਨ ਤੇ ਉਹਨਾਂ ਦੇ ਮਾਤਮੀ ਜਲੂਸ ਅੱਗੇ ਫੌਜੀ ਬੈਡ ਵਾਜੇ ਵਜਾਏ ਜਾਂਦੇ ਸਨ ਤੇ ਘਰ ਤੋਂ ਲੈ ਕੇ ਮੜ੍ਹੀਆਂ ਤੱਕ ਫਿਲਮੀ ਗੀਤ ਗਾਏ ਜਾਂਦੇ ਸਨ। ਬੜਾ ਅਫਸੋਸ ਹੈ ਕਿ ਹੁਣ ਬਹੁਤੇ ਲੋਕ ਇਸ ਰਿਵਾਜ ਨੂੰ ਛੱਡ ਰਹੇ ਹਨ। ਬਜ਼ੁਰਗ ਲੋਕ ਖਾਸ ਕਰਕੇ, ਜੋ ਲੰਬੀ ਬਿਮਾਰੀ ਪਿੱਛੋਂ ਮਰਦੇ ਹਨ, ਉਹਨਾਂ ਦੀ ਮੌਤ ਤਾਂ ਦੁੱਖਾਂ ਤੋਂ ਛੁਟਕਾਰਾ ਸਮਝਣੀ ਚਾਹੀਦੀ ਹੈ ਤੇ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ।

ਜ਼ਲਫਿਕਾਰ ਅਲੀ ਭੁੱਟੋ—ਮ੍ਰਿਤੁ ਦੰਡ ਤੋਂ ਫਾਂਸੀ ਦੇ ਤਖਤੇ ਤਕ

ਪਿਛਲੇ ਦੋ ਦਿਨਾਂ ਤੋਂ ਜਦ ਦਾ ਮੈਂ ਇਸਲਾਮਾਬਾਦ ਤੇ ਰਾਵਲਪਿੰਡੀ ਗਿਆ ਹਾਂ, ਇਹਨਾਂ ਸ਼ਹਿਰਾਂ ਵਿੱਚ ਬੇਮੌਸਮੀ ਵਰਖਾ ਹੋ ਰਹੀ ਹੈ ਤੇ ਬੱਦਲਾਂ ਨਾਲ ਢੱਕੀਆਂ ਹੋਈਆਂ ਮਰਗਲਾਂ ਪਹਾੜੀਆਂ ਤੋਂ ਠੰਡੀ ਹਵਾ ਵਗ ਰਹੀ ਹੈ। ਫਿਰ ਵੀ ਲੋਕ ਠੰਡ ਤੇ ਬਾਗਸ ਦੇ ਬਾਵਜੂਦ ਉਰਦੂ ਅਖਬਾਰਾਂ ਦੇ ਤਾਜ਼ਾ ਪੂਰਕਾਂ ਤੋਂ ਖਬਰਾਂ 'ਤੇ ਝਾਤੀ ਮਾਰਨ ਲਈ ਅਖਬਾਰਾਂ ਦੀਆਂ ਸਟਾਲਾਂ ਤੇ ਕੁੰਡਾਂ ਵਿੱਚ ਆ ਜੁੜੇ ਹਨ।

ਜਦੋਂ ਇਹ ਜਾਣਕਾਰੀ ਮਿਲੀ ਕਿ ਭੁੱਟੋ ਨੂੰ ਚਾਰ ਅਪੈਲ ਨੂੰ ਫਾਂਸੀ ਲਟਕਾਇਆ ਜਾਵੇਗਾ ਤਾਂ ਮੈਂ ਉਸ ਸਮੇਂ ਸਦਰ ਬਾਜ਼ਾਰ ਵਿੱਚ ਸੀ। “ਦਦਾਗਤ” ਦੀਆਂ ਪ੍ਰੀਅਂ ਤੇਜ਼ੀ ਨਾਲ ਵਿਕ ਰਹੀਆਂ ਸਨ ਤੇ ਟੇਲੀਆਂ ਚੁੱਪ-ਚਾਪ ਪੜ੍ਹ ਰਹੀਆਂ ਸਨ। ਕਈਆਂ ਨੇ ਹੇਥੂ ਵਹਾਏ, ਕਈਆਂ ਨੇ ਹੌਕੇ ਭਰੇ ਪਰ ਕਿਸੇ ਨੇ ਵੀ ਉੱਚੀ ਆਵਾਜ਼ ਨਾ ਕੱਢੀ। ਹਰ ਪਾਸੇ ਸ਼ਸਤਰਬੱਧ ਪੁਲੀਸ ਸੀ ਤੇ ਸੈਨਾ ਦੀਆਂ ਟੁਕੜੀਆਂ ਸਾਰੇ ਬਾਜ਼ਾਰ ਵਿੱਚ ਹਰ ਥਾਂ ਸ਼ਹਿਰੀਆਂ ਦੀ ਧੋਣ ਤੇ ਖੜੀਆਂ ਸਨ। ਭਾਵੇਂ ਸਾਰੇ ਸ਼ਹਿਰ ਵਿੱਚ ਉਦਾਸੀ ਦੀ ਗਹਿਰ ਜਿਹੀ ਸੀ, ਪ੍ਰੰਤੂ ਸੈਨਿਕਾਂ ਤੇ ਪੁਲੀਸ ਵੱਲੋਂ ਹਿੱਸਾ ਦਾ ਕੋਈ ਡਰ ਨਹੀਂ ਸੀ। ਉਹਨਾਂ ਨੂੰ ਵੀ ਆਪਣੇ ਮੁਲਕ ਦੇ ਅਨਿਸ਼ਚਿਤ ਭਵਿੱਖ ਦੀ ਲੋਕਾਂ ਵਾਂਗ ਹੀ ਡਰ ਤੇ ਚਿੰਤਾ ਸੀ।

ਲੋਕ ਭੁੱਟੋ ਦੇ ਫਾਂਸੀ ਲਾਏ ਜਾਣ ਦੇ ਵਿਚਾਰ ਨੂੰ ਪ੍ਰਵਾਨ ਕਰੀ ਬੈਠੇ ਸਨ। ਜੇ ਵੀ ਭੁੱਟੋ ਦੀ ਹਮਾਇਤ ਵਿੱਚ ਸਨ ਤੇ ਜੇ ਵੀ ਵਰਤਮਾਨ ਸਰਕਾਰ ਦੀ ਕਿਧਰੇ ਵਿਰੋਧਤਾ ਸੀ ਉਹ ਵਿਕਰਿਤ ਤੇ ਖੰਡਤ ਸੀ। ਭੁੱਟੋ ਦੇ ਬਹੁਤੇ ਹਮਾਇਤੀ ਨਜ਼ਰਬੰਦ ਸਨ। ਭਾਵੇਂ ਕੋਈ ਭਰੋਸੇਯੋਗ ਅੰਕੜੇ ਤਾਂ ਪ੍ਰਾਪਤ ਨਹੀਂ ਹਨ, ਪ੍ਰੰਤੂ 25000 ਤੋਂ ਉੱਪਰ ਲੋਕਾਂ ਨੂੰ ਮੁਲਕ ਭਰ ਵਿੱਚ ਗ੍ਰਿਹਤਾਰ ਕੀਤੇ ਜਾਣ ਦੀ ਜਾਣਕਾਰੀ ਹੈ।

ਅਸਲੀ ਸੰਖਿਆ ਭਾਵੇਂ ਚੌਗੁਣੀ ਹੋਵੇ। ਭੁੱਟੋ ਦੇ ਮੰਤਰੀ ਮੰਡਲ ਵਿੱਚ ਰਹੇ ਕਾਨੂੰਨ ਮੰਤਰੀ ਅਬਦੁਲ ਹਾਫ਼ੀਜ਼ ਪੀਰਜ਼ਾਦਾ ਅਨੁਸਾਰ ਇਹ ਸੰਖਿਆ 2 ਲੱਖ ਸੀ। ਇਹ ਸਪੱਸ਼ਟ ਸੀ ਕਿ ਭਾਵੇਂ ਪ੍ਰਸ਼ਾਸਨ ਦੀ ਤੁਰਤ ਹੀ ਕੋਈ ਕਦਮ ਉਠਾਉਣ ਦੀ ਇੱਛਾ ਨਹੀਂ ਸੀ, ਪ੍ਰੰਤੂ ਜੇ ਵਿਰੋਧ ਲੋਕ-ਲਹਿਰ ਦੇ ਰੂਪ ਵਿੱਚ ਦਿਸੇ ਤਾਂ ਇਹ ਉਸ ਨੂੰ ਕੁਚਲਣ ਲਈ ਵੀ ਦਿੜ੍ਹ ਸੀ। ਵਿਰੋਧ ਤਾਂ ਯਕੀਨੀ ਤੌਰ 'ਤੇ ਹੋਵੇਗਾ, ਪਰ ਇਹ ਚਿਰ ਪਿੱਛੋਂ ਹੋਵੇਗਾ ਤੇ ਖਾਸ ਕਰਕੇ ਆਮ ਚੋਣਾਂ ਸਮੇਂ ਪ੍ਰਗਟ ਹੋਵੇਗਾ, ਜਿਨ੍ਹਾਂ ਬਾਰੇ ਅਗਲੇ ਨਵੰਬਰ 'ਚ ਕਰਵਾਏ ਜਾਣ ਦਾ ਇਕਰਾਰ ਕੀਤਾ ਗਿਆ ਹੈ।

ਪਾਕਿਸਤਾਨ ਦੇ ਰਾਜਸੀ ਦ੍ਰਿਸ਼ ਵਿੱਚ ਇਕ ਅਜੀਬ ਵਿਰੋਧਾਭਾਸ ਹੈ। ਬਹੁਤ ਸਾਰੇ ਲੋਕ ਪ੍ਰਵਾਨ ਕਰਦੇ ਹਨ ਕਿ ਜੇ ਭੂਟੋ ਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਜਾਂਦਾ ਤੇ ਨਿਰਪੱਖ ਤੇ ਸੁਤੰਤਰ ਚੋਣਾ ਹੁੰਦੀਆਂ ਤਾਂ ਉਸ ਦੀ ਪਾਰਟੀ ਚੋਣਾ ਵਿੱਚ ਹੂੰਝਾ-ਫੇਰੂ ਜਿੱਤ ਪ੍ਰਾਪਤ ਕਰਦੀ। ਇਸ ਦੇ ਨਾਲ ਰਾਜਸੀ ਸਮੀਖਿਆਕਾਰ ਇਹ ਗੱਲ ਵੀ ਪ੍ਰਵਾਨ ਕਰਦੇ ਹਨ ਕਿ ਭੂਟੋ ਦੀ ਹਮਾਇਤ ਵਿੱਚ ਸੁਭਾਵਕ ਤੇ ਆਪਮੁਹਾਰੇ ਵਿਦੇਹ ਦੀ ਬੜੀ ਘੱਟ ਸੰਭਾਵਨਾ ਹੈ। ਇਸ ਵਿਰੋਧਾਭਾਸ ਬਾਰੇ ਸਫ਼ਾਈ ਇਸ ਤਰ੍ਹਾਂ ਦਿੱਤੀ ਜਾਂਦੀ ਹੈ ਕਿ ਨਿਰਸੰਦੇਹ ਭੂਟੋ ਲੋਕਾਂ ਵਿੱਚ ਲੋਕ-ਪ੍ਰਿਆ ਨਾਅਰੇ ਘੜਨ ਤੇ ਉਹਨਾਂ ਨਾਲ ਰੋਟੀ, ਕੱਪੜਾ ਤੇ ਮਕਾਨ ਦੇ ਇਕਰਾਰ ਕਰਨ ਕਾਰਣ ਬੜਾ ਹਰਮਨ ਪਿਆਰਾ ਸੀ, ਪਰ ਉਹ ਇਹ ਵੀ ਜਾਣਦੇ ਸਨ ਕਿ ਉਸ ਕੋਲ ਉਹਨਾਂ ਇਕਰਾਰਾਂ ਨੂੰ ਪੂਰਾ ਕਰਨ ਦੇ ਸਾਧਨ ਵੀ ਨਹੀਂ ਸਨ ਤੇ ਨਾ ਹੀ ਉਹਦੀ ਇੱਛਾ ਸੀ, ਪੰਤੂ ਭੁਖੇ ਬੇਘਰ ਤੇ ਹਕਾਰਤ ਮਾਰੇ ਲੱਖਾਂ ਲੋਕਾਂ ਲਈ ਇਹ ਮ੍ਰਿਗ-ਜਾਲ ਅਭਾਵ ਦੀ ਸਥਿਤੀ ਨਾਲੋਂ ਤਾਂ ਕਿਤੇ ਚੰਗਾ ਸੀ।

ਗੁਸੇ ਵਿੱਚ ਆਏ ਭੂਟੋ-ਵਿਰੋਧੀ ਇਕ ਸਿਆਸੀ ਨੇਤਾ ਨੇ ਕਮੀਨਾਂ, ਭੂਮੀ-ਹੀਣਾਂ ਦੇ ਇਕ ਹਜ਼ੂਮ ਨੂੰ ਪੁੱਛਿਆ, “ਭੂਟੋ ਨੇ ਤੁਹਾਨੂੰ ਕੀ ਦਿੱਤਾ?” ਤੁਰਤ ਉੱਤਰ ਮਿਲਿਆ, “ਬਾਵੇਂ ਉਸ ਨੇ ਜੋ ਵਚਨ ਕੀਤਾ ਸੀ, ਪੂਰਾ ਨਹੀਂ ਕੀਤਾ ਪੰਤੂ ਉਸ ਨੇ ਸਾਨੂੰ ਆਪਣੇ ਹੱਕ ਮੰਗਣ ਲਈ ਜ਼ਬਾਨ ਤਾਂ ਦਿੱਤੀ, ਹੱਕ ਮੰਗਣ ਦਾ ਹੌਸਲਾ ਤਾਂ ਦਿੱਤਾ।”

ਇਹ ਭੂਟੋ ਹੀ ਸੀ ਜਿਸ ਨੇ ਅਰਥੀ ਦੇ ਸ਼ਬਦ “ਇਸਤੀਸਾਲ” (ਜਿਸ ਦਾ ਭਾਵ ਹੈ “ਸ਼ੋਸ਼ਣ”), ਦਾ ਸ਼ਬਦ ਵਰਤੋਂ ਵਿੱਚ ਲਿਆਂਦਾ ਤੇ ਕਾਰਖਾਨਿਆਂ ਵਿੱਚ ਕੰਮ ਕਰ ਰਹੇ ਕਾਮਿਆਂ ਤੇ ਮਜ਼ਦੂਰਾਂ ਨੂੰ ਕਿਹਾ ਕਿ ਉਹਨਾਂ ਦੇ ਕਾਰਖਾਨੇਦਾਰ ਤੇ ਜਾਗੀਰਦਾਰ ਸ਼ੋਸ਼ਣ ਕਰਦੇ ਸਨ ਤੇ ਆਮ ਸੈਨਿਕਾਂ ਨੂੰ ਕਿਹਾ ਕਿ ਉਹਨਾਂ ਦੇ ਉੱਚ ਅਫਸਰ ਉਹਨਾਂ ਦੀ ਦੂਰ-ਵਰਤੋਂ ਕਰ ਰਹੇ ਸਨ।

ਉਸ ਨੇ ਇਕਰਾਰ ਕੀਤਾ, “ਹੋਰ ਇਸਤੀਸਾਲ ਬਰਦਾਸ਼ਤ ਨਾ ਕਰੋ। ਮੈਂ ਇਸ ਦਾ ਮਾਤਮਾ ਕਰ ਦਿਆਂਗਾ।”

ਬਹੁਤ ਸਾਰੇ ਲੋਕਾਂ ਨੂੰ ‘ਇਸਤੀਸਾਲ’ ਸ਼ਬਦ ਦੇ ਅਰਥ ਦਾ ਇਸ ਤੋਂ ਵੱਧ ਕੋਈ ਇਲਮ ਨਹੀਂ ਸੀ ਕਿ ਇਸ ਦਾ ਭਾਵ ਇਕ ਅਜਿਹੀ ਚੀਜ਼ ਹੈ ਜਿਸ ਤੋਂ ਬਿਨਾਂ ਹੀ ਉਹਨਾਂ ਦਾ ਗੁਜ਼ਾਰਾ ਹੋ ਸਕਦਾ ਹੈ। ਭੂਟੋ ਦੀ ਇਕ ਹੁਸ਼ਿਆਰ ਤੇ ਚੁਸਤ ਨੇਤਾ ਵਜੋਂ ਪ੍ਰਸਿੱਧੀ ਸੀ ਤੇ ਉਹ ਮੁਲਕ ਦੇ ਕਿਸੇ ਵੀ ਹੋਰ ਸਿਆਸੀ ਨੇਤਾ ਨਾਲੋਂ ਵਧੇਰੇ ਚਾਲਾਕ ਤੇ ਢੁਨੀਆਂ ਦੇ ਸਭ ਤੋਂ ਚਾਲਬਾਜ਼ ਨੇਤਾਵਾਂ ਦੇ ਟਾਕਰੇ ਅਤੇ ਪੱਧਰ 'ਤੇ ਗੱਲ ਕਰਨ ਦੇ ਸਮਰੱਥ ਸੀ। ਲੋਕਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਕਿ ਭੂਟੋ ਆਪ ਵੀ ਜਾਗੀਰਦਾਰ (ਵਡੇਰੇ) ਸੀ ਤੇ ਉਹ ਠਾਠ-ਬਾਠ ਵਾਲੀ ਸ਼ਾਹਾਨਾ ਜ਼ਿੰਦਗੀ ਬਸਰ ਕਰਦਾ ਸੀ। ਜੇ ਉਸ ਦੀਆਂ ਅਨੇਕਾਂ ਪਤਨੀਆਂ ਹਨ ਤੇ ਇਕ ਜਾਂ ਦੋ ਰਖੇਲਾਂ ਹਨ ਤਾਂ ਕੀ ਫੁਰਕ ਪੈਂਦਾ ਹੈ? ਕੀ ਹੋਇਆ ਜੇ ਉਹ ਕਦੇ-ਕਦੇ ਸ਼ਰਾਬ-ਨੋਸ਼ੀ ਕਰਦਾ ਹੈ ਤੇ ਪੀ ਕੇ ਗਾਲ੍ਹਾਂ ਕੱਢਦਾ ਤੇ ਅਸਲੀਲ ਜ਼ਬਾਨ ਦੀ ਵਰਤੋਂ ਕਰਦਾ ਹੈ ਜਾਂ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਚੁਕਵਾ ਕੇ ਪੱਕੇ ਨਾਲ ਮਾਰ ਕੁੱਟ ਕੇ ਨਜ਼ਰਬੰਦ ਕਰ ਛੱਡਿਆ ਹੈ। ਬਹੁਤੇ ਰਾਜਮੁਖੀ ਅਜਿਹਾ ਕਰਦੇ ਹਨ ਤੇ ਸੁੱਕੇ ਨਿਕਲਦੇ ਰਹੇ ਹਨ। ਉਹਨਾਂ ਅਨੁਸਾਰ ਭੂਟੋ ਦੀ ਇਹ ਗਲਤੀ ਹੈ ਕਿ

ਉਸ ਨੇ ਜੁਰਮ ਕਰਕੇ ਉਸ ਦੇ ਨਿਸ਼ਾਨੇ ਪਿੱਛੇ ਰਹਿਣ ਦਿੱਤੇ ਤੇ ਇਸ ਤਰ੍ਹਾਂ ਉਹ ਕੁਝਿੱਕੀ ਵਿੱਚ ਫਸ ਗਿਆ।

ਭੁੱਟੇ ਦੇ ਵਿਚਾਰਾਂ ਨਾਲ ਪਾਕਿਸਤਾਨ ਦੇ ਪੜ੍ਹੇ-ਲਿਖੇ ਸ਼ਹਿਰੀ ਕੁਲੀਨ ਵਰਗ ਦੇ ਲੋਕ ਸਹਿਮਤ ਨਹੀਂ ਸਨ ਜਿਹੜੇ ਭੁੱਟੇ ਦੇ ਕੁਸ਼ਾਸਨ ਦੇ ਸਮੇਂ ਨੂੰ ਚੇਤੇ ਕਰਦੇ ਹਨ ਜਦੋਂ ਉਸ ਨੇ ਮੁਖਾਲਿਡ ਸਿਆਸਤਦਾਨਾਂ ਦਾ ਕਤਲ ਕੀਤਾ, ਉਹਨਾਂ ਦੇ ਪਹਿਵਾਰਾਂ ਨੂੰ ਸਮੇਤ ਉਹਨਾਂ ਦੀਆਂ ਤ੍ਰੀਮਤਾਂ ਦੇ ਬੇਪਤ ਕੀਤਾ ਤੇ ਹਜ਼ਾਰਾਂ ਹੀ ਬੇਕਸੂਰ ਪੁਰਸ਼ਾਂ ਤੇ ਭੀਵੀਆਂ ਨੂੰ ਜੇਲ੍ਹ ਵਿੱਚ ਨਜ਼ਰਬੰਦ ਕੀਤਾ। ਪਾਕਿਸਤਾਨ ਦੇ ਲੋਕ ਭੁੱਟੇ ਪੱਤੀ ਸਪੱਸ਼ਟ ਤੌਰ 'ਤੇ ਦੇ ਹਿੱਸਿਆਂ ਵਿੱਚ ਵੰਡੇ ਹੋਏ ਸਨ। ਕੁਝ ਉਸ ਦੀ ਪੂਜਾ ਕਰਦੇ ਸਨ ਤੇ ਕੁਝ ਉਸ ਨੂੰ ਨਫਰਤ ਕਰਦੇ ਸਨ। ਇਕ ਇਸਤਰੀ ਜਿਸਦੇ ਪੱਤੀ ਨੂੰ ਕੁਟ ਮਾਰ ਕਰਕੇ ਭੁੱਟੇ ਨੇ ਕੈਦ ਕੀਤਾ ਸੀ, ਗੁਸੈਂ ਨਾਲ ਉੱਚੀ ਆਵਾਜ਼ ਵਿੱਚ ਮੈਨੂੰ ਕਹਿਣ ਲੱਗੀ, “ਮੈਂ ਉਸ ਨੂੰ ਆਪਣੇ ਹੱਥੀਂ ਫਾਹੇ ਲਾਉਂਦੀ, ਮੈਂ ਤਾਂ ਉਸ ਨੂੰ ਦਸ ਵਾਰ ਫਾਂਸੀ ਲਾਉਂਦੀ।” ਹੁਣ ਤਾਂ ਜਖਮ ਭਰਨ ਦੀ ਲੋੜ ਸੀ ਤੇ ਇਹ ਕੰਮ ਕੇਵਲ ਰਾਸ਼ਟਰਪਤੀ ਜ਼ਿਆ-ਉਲ-ਹਕ ਹੀ ਕਰ ਸਕਦਾ ਸੀ। ਪੰਡੂ ਜਿਸ ਦਿਨ ਤੋਂ ਭੁੱਟੇ ਦੀ ਕਿਸੇ ਵੀ ਪਤਨੀ ਜਾਂ ਬੱਚਿਆਂ ਤੋਂ ਉਹਦੀ ਜਾਨ ਬਖਸ਼ੀ ਲਈ ਰਹਿਮ ਦੀ ਅਰਜੀ ਦੇਣ ਦਾ ਆਖਰੀ ਦਿਨ ਵੀ ਲੰਘ ਗਿਆ ਤਾਂ ਇਹ ਵਿਚਾਰ ਪੈਦਾ ਹੋ ਗਈ ਕਿ ਰਾਸ਼ਟਰਪਤੀ ਜੀਆ ਵੱਲੋਂ ਰਹਿਮ ਜਾਂ ਮਾਫ਼ੀ ਦੇਣ ਦਾ ਰਾਹ ਤੇ ਜਖਮ ਭਰੇ ਜਾਣ ਦਾ ਆਖਰੀ ਮੌਕਾ ਵੀ ਖੁੱਝ ਗਿਆ ਸੀ।

ਸ੍ਰੀ ਅਬਦੂਲ ਹਾਫ਼ੀਜ਼ ਪੀਰਜਾਦਾ ਜੋ ਭੁੱਟੇ ਸਮੇਂ ਕਾਨੂੰਨ ਮੰਤਰੀ ਸੀ ਤੇ ਸ੍ਰੀ ਅਜੀਜ਼ ਅਹਿਮਦ ਜੋ ਭੁੱਟੇ ਦਾ ਵਿਦੇਸ਼ ਮੰਤਰੀ ਸੀ, ਦੋਹਾ ਨੇ ਭੁੱਟੇ ਦੀ ਜਾਨ ਬਖਸ਼ੀ ਲਈ ਪੱਖ ਪੇਸ਼ ਕੀਤਾ। ਤੇ ਚਾਰ ਹੋਰਨਾਂ ਨੇ, ਜਿਨ੍ਹਾਂ ਨੂੰ ਭੁੱਟੇ ਨਾਲ ਹੀ ਸਜ਼ਾ ਹੋਈ ਸੀ, ਰਹਿਮ ਦੀ ਬੇਨਤੀ ਕਰਦਿਆਂ ਕਿਹਾ ਕਿ ਉਹਨਾਂ ਦੀ ਅਹਿਮਦ ਰਜ਼ਾ ਕਸੂਰੀ ਜਾਂ ਉਹਨਾਂ ਦੇ ਪਿਤਾ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਤਾਂ ਭੁੱਟੇ ਦੇ ਹੁਕਮਾਂ ਦੀ ਹੀ ਪਾਲਣਾ ਕਰ ਰਹੇ ਸਨ। ਇਕ ਦੰਡਿਤ ਵਿਅਕਤੀ ਅਰਸਦ ਇਕਬਾਲ ਦੀ ਮਾਂ ਰਾਬੀਆ ਪ੍ਰਾਨਮ ਨੇ, ਭੁੱਟੇ 'ਤੇ ਦੇਸ਼ ਲਾਉਂਦਿਆਂ ਉਸ ਨੂੰ ਤਾਨਾਸ਼ਾਹ ਆਖਿਆ, ਜਿਸ ਦੀ ਹੁਕਮ ਅਦੂਲੀ ਦਾ ਕੋਈ ਵੀ ਹੋਸਲਾ ਨਹੀਂ ਕਰ ਸਕਦਾ ਸੀ। ਰਾਸ਼ਟਰਪਤੀ ਜ਼ਿਆ-ਉਲ-ਹਕ ਨੂੰ ਸ਼ਾਇਦ ਜਿਸ ਚੀਜ਼ ਨੇ ਬਿਨਾਂ ਝਿਜਕ ਸਜ਼ਾ ਨੂੰ ਲਾਗੂ ਕਰਨ ਲਈ ਉਕਸਾਇਆ, ਉਹ ਅਹਿਮਦ ਰਜ਼ਾ ਕਸੂਰੀ ਦੀਆਂ ਦਲੀਲਾਂ ਸਨ, ਜਿਸ ਨੂੰ ਕਾਤਲਾਂ ਨੇ ਮਾਰਨ ਦੀ ਵਿਉੰਤ ਬਣਾਈ ਸੀ ਪਰ ਉਹਦੀ ਥਾਂ 'ਤੇ ਉਹਦਾ ਪਿਤਾ ਮਾਰਿਆ ਗਿਆ ਸੀ। ਅਹਿਮਦ ਰਜ਼ਾ ਕਸੂਰੀ ਨੇ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਜੇ ਭੁੱਟੇ ਜਿਉਂਦਾ ਰਿਹਾ ਤਾਂ ਉਹ ਪਾਕਿਸਤਾਨ ਲਈ ਵੀ ਖਤਰਾ ਬਣਿਆ ਰਹੇਗਾ ਤੇ ਜੇ ਉਸ ਨੂੰ ਫਾਂਸੀ 'ਤੇ ਨਾ ਲਟਕਾਇਆ ਗਿਆ ਤਾਂ ਉਸ ਦੀ ਮਾਤਾ ਸਦਰ ਦੇ ਘਰ ਮੂਹਰੇ ਮੁਜ਼ਾਹਰਾ ਕਰੇਗੀ। ਕਸੂਰੀ ਨੇ ਇਹ ਵੀ ਕਿਹਾ ਕਿ ਜੇ ਭੁੱਟੇ ਦੀ ਫਾਂਸੀ ਨੂੰ ਉਫਰ ਕੈਦ ਵਿੱਚ ਬਦਲ ਦਿੱਤਾ ਗਿਆ ਜਾਂ ਉੱਕਾ ਹੀ ਮਾਫ਼ੀ ਦੇ ਦਿੱਤੀ ਗਈ ਤਾਂ ਮੁਲਕ ਲਈ ਖਤਰਾ ਬਣਿਆ ਰਹੇਗਾ ਤੇ ਜੇ ਰਾਜਸੀ ਦਬਾਅ ਹੇਠ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਤਾਂ ਬਾਹਰ ਆ ਕੇ ਸ਼ੈਤਾਨੀ ਕਾਰਜ ਕਰੇਗਾ। ਭੁੱਟੇ ਆਪ ਵੀ ਕਿਸੇ 'ਤੇ ਤਗ ਨਹੀਂ ਕਰਦਾ ਸੀ। ਉਹਦੇ

ਸ਼ਬਦਕੋਸ਼ ਵਿੱਚ 'ਰਹਿਮ' ਨਾਮ ਦਾ ਸ਼ਬਦ ਹੀ ਨਹੀਂ ਸੀ, ਇਸ ਲਈ ਉਹ ਮਾਫ਼ੀ ਦਾ ਹੱਕਦਾਰ ਨਹੀਂ ਸੀ। ਇਹੋ ਜਿਹੇ ਜਜ਼ਬਾਤ ਹੀ ਧਰਮ-ਸ਼ਾਸਤਰੀਆਂ, ਖਾਸ ਕਰਕੇ ਪਾਕਿਸਤਾਨੀ ਕੌਮੀ ਮੁਹਾਜ਼ ਦੇ ਉਲੇਮਾ ਦੀ ਕੌਸਲ ਦੇ ਸੀਨੀਅਰ ਉਪ-ਪ੍ਰਧਾਨ ਮੌਲਾਨਾ ਮੁਹੰਮਦ ਹੁਸੈਨ ਹਜ਼ਰਤ ਨੇ ਪ੍ਰਗਟ ਕੀਤੇ। ਮੌਲਾਨਾ ਨੇ ਭੁੱਟੇ ਨੂੰ ਮਨੁੱਖਤਾ ਦੇ ਚਿਹਰੇ 'ਤੇ ਬਦ-ਨੁਮਾ ਪੱਥਾ ਵਰਣਨ ਕੀਤਾ ਤੇ ਉਸ ਨੇ ਉਸ ਨੂੰ ਮੁਲਕ ਦਾ ਵਿਭਾਜਨ ਦਾ ਜਿੰਮੇਵਾਰ ਵੀ ਠਹਿਰਾਇਆ।

ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਮੈਨੂੰ ਕਿਹਾ ਕਿ ਮਾਮਲਾ ਕਾਫ਼ੀ ਦੇਰ ਤੋਂ ਲਟਕਦਾ ਆ ਰਿਹਾ ਸੀ। ਜਦੋਂ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ, ਇਸ ਦਾ ਇਕ ਪਾਸੜ ਛੈਸਲਾ ਹੋ ਹੀ ਜਾਣਾ ਚਾਹੀਦਾ ਸੀ। ਭੁੱਟੇ ਵਿਰੋਧੀ ਤੱਤ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਉਹ ਤਾਂ ਇਹ ਵੀ ਕਹਿੰਦੇ ਸਨ ਕਿ ਜਨਰਲ ਜ਼ਿਆ 5 ਜੁਲਾਈ 1977 ਦੀ ਰਾਤ ਨੂੰ ਭੁੱਟੇ ਨੂੰ ਗ੍ਰਿਹਤਾਰ ਕਰਨ ਦੀ ਥਾਂ 'ਤੇ ਗੋਲੀ ਮਾਰ ਦਿੰਦਾ ਤਾਂ ਮੁਲਕ ਇਹਨਾਂ ਮਹੀਨਿਆਂ ਵਿੱਚ ਉਠਾਏ ਗਏ ਕਸ਼ਟਾਂ ਤੋਂ ਬਚ ਜਾਂਦਾ। "ਗਰਬਾ ਕੁਸ਼ਤਨ ਰੋਜ਼-ਅਵੱਲ" ਭਾਵ ਜੇ ਤੁਸੀਂ ਬਲੂਗੜੇ ਨੂੰ ਮਾਰਨਾ ਚਾਹੁੰਦੇ ਹੋ ਤਾਂ ਪਹਿਲੇ ਦਿਨ ਭਾਵ ਜੰਮਦੇ ਨੂੰ ਹੀ ਮਾਰ ਦਿਓ।

ਭੁੱਟੇ ਦੀ ਜ਼ਿੰਦਗੀ ਦੇ ਨਾਟਕ ਦੇ ਆਖਰੀ ਅੰਕ ਤੋਂ ਪਰਦਾ 18 ਮਾਰਚ 1978 ਦੀ ਸਵੇਰੇ ਨੂੰ 8.30 ਵਜੇ ਉੱਠਿਆ। ਦ੍ਰਿਸ਼ ਦਾ ਸਥਾਨ ਲਾਹੌਰ ਦੀ ਹਾਈਕੋਰਟ ਦਾ ਮੁੱਖ ਅਦਾਲਤੀ ਕਮਰਾ ਸੀ। ਇਹ ਇਕ ਵੱਡਾ ਹਾਲ ਹੈ ਜੋ ਲੱਕੜੀ ਦੇ ਦੋ ਜੰਗਲਿਆਂ ਨਾਲ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਉੱਤਰੀ ਸਿਰੇ 'ਤੇ ਉੱਚੇਰੀ ਥਾਂ 'ਤੇ ਕਾਲੇ ਚੌਗੇ ਅਤੇ ਜੱਜਾਂ ਦੇ ਨਿਸ਼ਾਨ ਵਜੋਂ ਟੋਪੀਆਂ ਪਾ ਕੇ ਪੰਜ ਜੱਜ ਬੈਠੇ ਸਨ। ਉਹਨਾਂ ਦੇ ਸਾਮੁਣੇ ਹਾਲ ਦੇ ਮੁੱਖ ਭਾਗ ਵਿੱਚ ਮੁਦੱਈ ਤੇ ਮੁੱਦਾਲਿਯ ਦੇ ਵਕੀਲਾਂ ਸਮੇਤ ਹਾਈ ਕੋਰਟ ਦੇ ਵਕੀਲ ਵੀ ਉਹਨਾਂ ਵਾਂਗ ਹੀ ਕਾਲੇ ਚੌਗੇ ਪਾ ਕੇ ਬੈਠੇ ਸਨ। ਉਹਨਾਂ ਪਿੱਛੇ ਇਕ ਹੋਰ ਜੰਗਲੇ ਨਾਲ ਅੱਡ ਕੀਤੇ ਹੋਏ ਆਮ ਲੋਕ ਸਨ। ਤੇ ਖੱਬੀ ਬਾਹੀ ਜੱਜਾਂ ਤੇ ਵਕੀਲਾਂ ਦੇ ਨਾਲ ਪੰਜ ਮੁਲਜ਼ਮ ਸ਼ਸਤਰਬੱਧ ਪੁਲੀਸ ਦੀ ਨਿਗਰਾਨੀ ਤੇ ਰਾਖੀ ਵਿੱਚ ਪਿੱਛੇ ਖੜ੍ਹੇ ਸਨ। ਉਹਨਾਂ 'ਚੋਂ ਮੁੱਖ ਮੁਲਜ਼ਮ ਜੁਲਫ਼ਕਾਰ ਅਲੀ ਭੁੱਟੇ ਸੀ ਜਿਸ ਨੇ ਹਲਕਾ ਬਸੰਤੀ ਸੂਟ ਤੇ ਟਾਈ ਲਾਈ ਹੋਈ ਸੀ।

ਛੈਸਲੇ ਦੇ ਇਸ ਦਿਨ ਬਾਰੇ ਕੋਈ ਅਗੋਤੀ ਸੂਚਨਾ ਨਹੀਂ ਸੀ। ਮੁਕੱਦਮੇ ਦੀ ਪੈਰਵੀ ਕਰ ਰਹੇ ਵਕੀਲਾਂ ਨੂੰ ਰਜਿਸਟਰਾਰ ਨੇ ਸਵੇਰੇ ਹੀ ਮੁੱਖ ਹਾਲ ਵਿੱਚ ਉਪਸਥਿਤ ਰਹਿਣ ਲਈ ਛੋਨ 'ਤੇ ਜਾਣਕਾਰੀ ਦੇ ਦਿੱਤੀ ਸੀ। ਮੁਲਜ਼ਮਾਂ ਨੂੰ "ਕੋਟ ਲਖਪਤ" ਜੇਲ੍ਹ ਵਿੱਚੋਂ 'ਕਾਲੀ ਮਾਰੀਆ' ਗੱਡੀ ਵਿੱਚ ਪੁਲੀਸ ਦੀ ਭਾਗੀ ਰੱਖਿਆ ਤੇ ਨਿਗਰਾਨੀ ਹੇਠ ਲਿਆਂਦਾ ਗਿਆ। ਇਸ ਬਾਰੇ ਵੀ ਸਭ ਨੂੰ ਪਤਾ ਲੱਗ ਗਿਆ ਤੇ ਅਦਾਲਤ ਦਾ ਕਮਰਾ ਖਚਾਖੱਚ ਭਰ ਗਿਆ।

ਸਭ ਦੀਆਂ ਨਜ਼ਰਾਂ ਕਾਇਮ ਮੁਕਾਮ ਜੱਜ ਮੁਸ਼ਤਾਕ ਹੁਸੈਨ ਵੱਲ ਲੱਗ ਗਈਆਂ। ਉਹਨਾਂ ਨੇ ਨਵਾਬ ਮੁਹੰਮਦ ਰਜ਼ਾ ਕਸੂਰੀ ਦੇ 10-11 ਨਵੰਬਰ 1974 ਦੀ ਰਾਤ ਨੂੰ ਲਾਹੌਰ ਵਿੱਚ ਹੋਏ ਕਤਲ ਦੇ ਮੁਕੱਦਮੇ ਬਾਰੇ ਸਰਬ-ਸੰਮੱਤੀ ਨਾਲ ਲਏ ਛੈਸਲੇ ਦਾ ਸਾਰ

ਪੜ੍ਹ ਕੇ ਸੁਣਾਇਆ। ਸਭ ਮੁਲਜ਼ਮਾਂ ਨੇ ਆਪਣੇ-ਆਪ ਨੂੰ ਨਿਰਦੇਸ਼ ਆਖਿਆ। ਚਾਰ ਮੁਲਜ਼ਮਾਂ ਨੇ ਆਪਣੇ ਬਚਾਅ ਲਈ ਵਕੀਲ ਕੀਤੇ ਸਨ। ਕੇਵਲ ਜੁਲਫਿਕਾਰ ਅਲੀ ਭੁੱਟੋ, ਇਕੱਲੇ ਨੇ ਹੀ ਅਦਾਲਤੀ ਕਾਰਵਾਈ ਵਿੱਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਹੋਇਆ ਸੀ। ਜੱਜ ਮੁਸ਼ਤਾਕ ਹੁਸੈਨ ਨੇ ਜੱਜਾਂ ਦੀ ਟੋਲੀ ਦੇ ਨਿਸਕਰਸ਼ ਭਾਵ ਨਿਰਣੇ ਨੂੰ ਪੜ੍ਹਨ ਉਪਰੰਤ ਫੈਸਲਾ ਸੁਣਾਇਆ : “ਉਹਨਾਂ ਨੂੰ ਮਰਨ ਤੱਕ ਫਾਹੇ ਲਾਇਆ ਜਾਵੇ।”

ਸਭ ਨਜ਼ਰਾਂ ਹੁਣ ਜੱਜਾਂ ਵੱਲੋਂ ਹੱਟ ਕੇ ਮੁਲਜ਼ਮਾਂ, ਪ੍ਰਾਸ ਕਰਕੇ ਜੁਲਫਿਕਾਰ ਅਲੀ ਭੁੱਟੋ ਵੱਲ ਮੁੜੀਆਂ। ਉਸ ਨੇ, ਬਿਨਾਂ ਕਿਸੇ ਬੇਚੈਨੀ ਦੇ, ਫੈਸਲਾ ਸੁਣਿਆ ਤੇ ਜੱਜਾਂ ਵੱਲੋਂ ਆਪਣਾ ਮੂੰਹ ਵੱਟ ਕੇ ਦੂਸਰੇ ਪਾਸੇ ਕਰ ਲਿਆ। ਉਹ ਆਪਣੇ ਹੀ ਧਿਆਲਾਂ ਵਿੱਚ ਗੁੰਮ ਸੀ। ਇਕ ਵਕੀਲ ਨੇ ਕਿਹਾ, “ਤੁਸੀਂ ਵੇਖਿਆ ਹੋਣਾ ਹੈ ਕਿ ਉਹ ਚਕਿਤ ਰਹਿ ਗਿਆ ਸੀ, ਪ੍ਰੰਤੂ ਉਸ ਨੇ ਡਰ ਜਾਂ ਗੁਸੈਂ ਦਾ ਕੋਈ ਭਾਵ ਪ੍ਰਗਟ ਨਾ ਕੀਤਾ, ਜਿਵੇਂ ਉਸ ਨੇ ਜੱਜ ਨੂੰ ਸੁਣਿਆ ਹੀ ਨਾ ਹੋਵੇ। ਤੇ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਜਿਵੇਂ ਉਹ ਕਿਸੇ ਗੰਭੀਰ ਪਹੇਲੀ ਦਾ ਸ਼ਾਹਦ ਜਾਂ ਗਵਾਹ ਹੋਵੇ।

ਉਸ ਸਮੇਂ ਹੱਕ ਜਾਂ ਵਿਰੋਧ ਦਾ ਪ੍ਰਗਟਾਵਾ ਕਰਨ ਲਈ ਕਿਸੇ ਪ੍ਰਕਾਰ ਦੀ ਨਾਅਰੇਬਾਜ਼ੀ ਨਹੀਂ ਹੋਈ ਸੀ। ਅਦਾਲਤ ਦੇ ਕਮਰੇ ਵਿੱਚ ਨਾ ਤਾਂ ਭੁੱਟੋ ਦੀ ਪਤਨੀ ਨੁਸਰਤ ਸੀ ਤੇ ਨਾ ਹੀ ਉਸ ਦੀ ਬੇਟੀ ਬੇਨਜ਼ੀਰ। ਥਾਂ-ਥਾਂ ਸ਼ਸ਼ਤਰਬੱਧ ਪੁਲੀਸ ਸੀ।

ਦੂਸਰੇ ਚਾਰਾਂ ਮੁਲਜ਼ਮਾਂ ਦੇ ਵਕੀਲ ਉਹਨਾਂ ਨਾਲ ਸਲਾਹ ਮਸ਼ਵਰਾ ਕਰ ਰਹੇ ਸਨ। ਭੁੱਟੋ ਨੇ ਕਿਉਂਕਿ ਅਦਾਲਤ ਦੀ ਕਾਰਵਾਈ ਦਾ ਬਾਣੀਕਾਟ ਕੀਤਾ ਹੋਇਆ ਸੀ, ਇਸ ਲਈ ਉਸ ਨਾਲ ਗੱਲਬਾਤ ਕਰਨ ਵਾਲਾ ਕੋਈ ਨਹੀਂ ਸੀ। ਉਹ ਕੁਝ ਸਮਾਂ ਆਪਣੇ ਹੀ ਧਿਆਲਾਂ ਵਿੱਚ ਢੁੱਬਿਆ ਰਿਹਾ।

ਕੌਟ ਲਖਪਤ ਜੇਲ੍ਹ ਵਿੱਚ ਛੇ ਕਮਰੇ ਭੁੱਟੋ ਲਈ ਰਾਖਵੇਂ ਰੱਖਿ ਗਏ ਸਨ। ਉਹ ਸਿੱਧਾ ਆਪਣੇ ਕਮਰੇ ਵਿੱਚ ਰਿਹਾ ਤੇ ਸਮੇਤ ਕੱਪੜਿਆਂ ਦੇ ਆਪਣੇ ਬਿਸਤਰੇ ’ਤੇ ਧੜ੍ਹਮ ਕਰਕੇ ਢਿੱਗਾ ਪਿਆ। ਉਸ ਦੀਆਂ ਅੱਖਾਂ ਛੱਡੇ ’ਤੇ ਗੱਢੀਆਂ ਹੋਈਆਂ ਸਨ। ਇਕ ਸੰਤਰੀ ਨੇ ਕਿਹਾ, “ਉਹ ਇਕ ਘੰਟੇ ਲਈ ਅਹਿੱਲ ਪਿਆ ਰਿਹਾ। ਜਦੋਂ ਮੈਂ ਉਸ ਦੇ ਕੋਲ ਜਾ ਕੇ ਪੁੱਛਿਆ ਕਿ ਕੀ ਉਹ ਕੁਝ ਖਾਣਾ ਚਾਹੁੰਦੇ ਹਨ ਤਾਂ ਮੈਂ ਵੇਖਿਆ ਕਿ ਉਹ ਰੇ ਰਿਹਾ ਸੀ। ਉਸ ਨੇ ਮੈਨੂੰ ਕੋਈ ਉੱਤਰ ਨਾ ਦਿੱਤਾ।”

11 ਵਜੇ ਸਵੇਰੇ ਵਕੀਲ ਯਾਹੀਆ ਬਖਤਿਆਰ ਉਸ ਨੂੰ ਮਿਲਣ ਆਇਆ। ਦੋਵੇਂ ਇਕ ਦੂਸਰੇ ਨੂੰ ਜੱਫੀ ਪਾ ਕੇ ਮਿਲੇ ਤੇ ਛੁੱਟ-ਛੁੱਟ ਕੇ ਰੋ ਪਏ। ਭੁੱਟੋ ਨੇ ਪੁੱਛਿਆ, “ਕੀ ਸਭ ਖਤਮ ਹੋ ਗਿਆ ਹੈ?” ਬਖਤਿਆਰ ਨੇ ਦਿੜ੍ਹਤਾ ਨਾਲ ਉੱਤਰ ਦਿੱਤਾ, “ਨਹੀਂ। ਅਸੀਂ ਸਜ਼ਾ ਵਿਰੁੱਧ ਅਪੀਲ ਕਰਾਂਗੇ।” ਉਹ ਕਾਫੀ ਸਮਾਂ ਗੱਲਾਂ ਕਰਦੇ ਰਹੇ। ਭੁੱਟੋ ਫਿਰ ਹੋਸਲੇ ਵਿੱਚ ਹੋ ਗਿਆ ਤੇ ਉਹ ਕਾਇਮ ਹੋ ਗਿਆ।

ਜੇਲ੍ਹ ਦੇ ਨਿਯਮਾਂ ਅਨੁਸਾਰ ਮੌਤ ਦੀ ਸਜ਼ਾ ਵਾਲੇ ਕੈਦੀਆਂ ਨੂੰ ਇਕ ਵਿਸ਼ੇਸ਼ ਬਣਤਰ ਵਾਲੀਆਂ ਕੈਦ-ਕੋਠੜੀਆਂ ਚੰਗੀਆਂ ਰੱਖਿਆ ਜਾਂਦਾ ਹੈ, ਜਿਨ੍ਹਾਂ ਉੱਪਰ ਪ੍ਰਾਸ ਨਿਗਰਾਨੀ ਰੱਖੀ ਜਾਂਦੀ ਹੈ ਤਾਂ ਜੋ ਆਪਣੀ ਜਾਨ ਆਪ ਲੈ ਕੇ ਆਤਮਘਾਤ ਨਾ ਕਰ ਲੈਣ। ਉਹਨਾਂ ਨੂੰ ਸਵੇਰੇ ਤੇ ਸ਼ਾਮ ਵੇਲੇ ਇਕ ਘੰਟਾ ਸੈਰ ਕਰਨ ਜਾਂ ਟਹਿਲਣ ਦੀ ਆਗਿਆ ਦਿੱਤੀ ਜਾਂਦੀ ਹੈ।

5 ਵਜੇ ਸ਼ਾਮ ਨੂੰ ਭੁੱਟੋ ਨੂੰ ਅਪਰਾਧੀ ਦੀ ਕੈਦ-ਕੋਠੜੀ ਵਿੱਚ ਭੇਜ ਦਿੱਤਾ ਗਿਆ ਪਰ ਉਹਦੇ ਜ਼ੋਰ ਦੇਣ 'ਤੇ ਉਸ ਨੂੰ ਆਪਣੇ ਕੱਪੜੇ ਪਹਿਨਣ, ਆਪਣਾ ਬਿਸਤਰਾ ਤੇ ਆਪਣਾ ਭੇਜਨ ਖਾਣ ਦੀ ਆਗਿਆ ਦਿੱਤੀ ਗਈ। ਉਸ ਨੂੰ ਲਿਖਣ-ਸਮੱਗਰੀ ਦਿੱਤੀ ਗਈ ਤੇ ਉਹਦੀ ਇੱਛਾ ਅਨੁਸਾਰ ਮੈਗਜ਼ੀਨ ਤੇ ਅਖਬਾਰ ਦਿੱਤੇ ਗਏ। ਇਕ ਵਾਰ ਉਹ ਉਦਾਸ ਹੋ ਗਿਆ ਤੇ ਜੇਲ੍ਹ ਦੇ ਮੰਤਰੀ ਅਨੁਸਾਰ “ਉਹ ਬਿਸਤਰੇ 'ਤੇ ਮਰੇ ਹੋਏ ਚੂਹੇ ਵਾਂਗ ਪਿਆ ਰਿਹਾ।” ਇਹ ਹਾਲਤ ਦੋ ਕੁ ਦਿਨ ਰਹੀ।

ਜਾਪਦਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਵੱਲੋਂ ਰਹਿਮ ਦੀਆਂ ਬੇਨਤੀਆਂ ਨੇ ਉਸ ਦੇ ਢਹਿਦੇ ਹੋਸਲੇ ਨੂੰ ਟਹਿਕਾ ਦਿੱਤਾ। ਉਸ ਨੇ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਕਿ ਸੰਸਾਰ ਦੇ ਸਭ ਭਾਗਾਂ ਵਿੱਚੋਂ ਵਿਰੋਧ ਦੀ ਸੁਰ ਪਾਕਿਸਤਾਨ ਦੇ ਹਾਕਮਾਂ ਤੇ ਅਦਾਲਤਾਂ ਨੂੰ ਉਸ ਦਾ ਨੁਕਸਾਨ ਕਰਨ ਤੋਂ ਰੋਕੇਗੀ ਤੇ ਉਹ ਉਸਦਾ ਹੋਸਲਾ ਨਹੀਂ ਢੇਗ ਸਕਣਗੇ। ਉਸ ਨੇ ਮਨ ਬਣਾ ਲਿਆ ਕਿ ਉਹ ਤਨਾਅ ਕਾਰਨ ਨਹੀਂ ਤਿੜਕੇਗਾ।

ਯਾਹੀਆ ਬਖਤਿਆਰ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ। ਕਿਉਂਕਿ ਅਦਾਲਤ ਰਾਵਲਪਿੰਡੀ ਵਿੱਚ ਸਥਿਤ ਸੀ, ਇਸ ਲਈ ਅੱਧ ਮਈ ਵਿੱਚ ਭੁੱਟੋ ਤੇ ਉਹਦੇ ਨਾਲ ਦੇ ਦੂਸਰੇ ਮੁਲਜ਼ਮਾਂ ਨੂੰ ਵੀ ਰਾਵਲਪਿੰਡੀ ਜੇਲ੍ਹ ਤਬਦੀਲ ਕਰਕੇ ਭੇਜ ਦਿੱਤਾ ਗਿਆ। ਕਿਸਮਤ ਦਾ ਮਜ਼ਾਕ ਵੇਖੋ ਕਿ ਉਹ ਉਸ ਦੇ ਨਾਲ ਲਗਵੇਂ ਭਵਨ ਵਿੱਚੋਂ ਕੁਝ ਮਹੀਨੇ ਪਹਿਲਾਂ ਪਾਕਿਸਤਾਨ 'ਤੇ ਰਾਜ ਕਰਦਾ ਰਿਹਾ ਸੀ। ਉਸ ਲਈ ਸੌਣ ਵਾਲਾ ਕਮਰਾ ਸੀ, ਪੜ੍ਹਾਈ ਲਈ ਕਮਰਾ ਸੀ, ਗੁਸਲਖਾਨਾ ਸੀ ਤੇ ਰਸੋਈਘਰ ਵੀ। ਇਕ ਵਾਰ ਫਿਰ ਜੇਲ੍ਹ ਦੇ ਅਧਿਨਿਯਮਾਂ ਨੂੰ ਉੱਘੇ ਕੈਦੀ ਦੇ ਆਰਾਮ ਲਈ ਅਣਗੋਲਿਆਂ ਕਰ ਦਿੱਤਾ ਗਿਆ ਸੀ। ਉਸ ਨੂੰ ਹਸਪਤਾਲਾਂ ਵਿੱਚ ਮਿਲਦੇ ਲੋਹੇ ਦੇ ਮੰਜੇ ਦੀ ਥਾਂ ਨਿਵਾਰ ਦਾ ਮੰਜਾ ਦਿੱਤਾ ਗਿਆ ਤੇ ਉਸ ਉੱਪਰ ਰਬੜ ਦਾ ਗੱਦਾ, ਆਪਣੇ ਕੰਬਲ, ਪੱਖਾ ਤੇ ਉਹਦੇ ਹੱਥ ਦੀ ਪਹੁੰਚ ਤੱਕ ਦੇ ਬਿਜਲੀ ਦੀ ਬੱਤੀ ਵਾਲੇ ਬੋਰਡ ਦਾ ਪ੍ਰਬੰਧ ਸੀ। ਉਸ ਨੂੰ ਮੇਜ਼, ਕੁਰਸੀ, ਟੇਬਲ ਲੈਪ, ਕਿਤਾਬਾਂ ਤੇ ਮੇਜ਼ ਵੀ ਮੁਹੱਈਆ ਕੀਤੇ ਗਏ। ਉਸ ਲਈ ਖਾਣਾ ਤੇ “ਹਵਾਨਾ” ਦੇ ਸਿਗਾਰਟ ਘਰੋਂ ਆਉਂਦੇ। ਉਹ ਆਪਣੇ ਕੱਪੜੇ ਪਹਿਨਦਾ। ਉਸ ਕੋਲ ਕੱਪੜਿਆਂ ਦੇ ਭਰੇ ਹੋਏ ਦੋ ਸੂਟਕੇਸ ਸਨ। ਉਸ ਕੋਲ ਹਜ਼ਾਮਤ ਕਰਨ ਲਈ ਆਪਣਾ ਸਾਜ਼-ਸਾਮਾਨ ਸੀ। ਉਸ ਨੂੰ ਇਕ ਘੰਟੇ ਲਈ ਹਰ ਰੋਜ਼ ਆਪਣੇ ਵਕੀਲ ਨੂੰ ਮਿਲਣ ਦੀ ਆਗਿਆ ਸੀ ਤੇ ਆਪਣੀ ਮਰਜ਼ੀ ਨਾਲ ਉਹ ਅੱਧੇ ਘੰਟੇ ਲਈ ਟਹਿਲ ਸਕਦਾ ਸੀ। ਕਿਉਂਕਿ ਰਾਵਲਪਿੰਡੀ ਵਿੱਚ ਸਰਦੀਆਂ ਨੂੰ ਬਹੁਤੀ ਠੰਢ ਹੁੰਦੀ ਹੈ, ਉਸ ਨੂੰ ਬਿਜਲੀ ਦਾ ਹੀਟਰ ਵੀ ਦਿੱਤਾ ਗਿਆ। ਹਰ ਰੋਜ਼ ਤੀਸਰੇ ਪਹਿਰ ਉਹਦੀ ਪਤਨੀ ਤੇ ਬੇਟੀ ਉਸ ਨਾਲ ਚਾਹ ਪੀਣ ਲਈ ਆ ਜਾਂਦੀਆਂ। ਬਹੁਤੀ ਵਾਰ ਬੇਨਜ਼ੀਰ ਆਪਣੇ ਪਿਤਾ ਨਾਲ ਉਸੇ ਬਿਸਤਰੇ ਤੇ ਲੇਟ ਜਾਂਦੀ ਤੇ ਦੋਵੇਂ ਸਦਾ ਹਾਜ਼ਰ ਰਹਿੰਦੇ ਸੇਤਰੀ ਤੋਂ ਬਚ ਬਚਾ ਕੇ ਕੰਨਾਂ ਵਿੱਚ ਘੁਸਰ-ਮੁਸਰ ਕਰਦੇ ਰਹਿੰਦੇ ਤੇ ਇਹ ਗੱਲ ਯਕੀਨੀ ਬਣਾ ਲੈਂਦੇ ਕਿ ਉਹਨਾਂ ਦੀ ਗੱਲਬਾਤ ਕੋਈ ਖੁਡੀਆ ਢੰਗਾਂ ਨਾਲ ਰਿਕਾਰਡ ਨਾ ਕਰ ਲਵੇ।

6 ਡਰਵਰੀ 1979 ਨੂੰ ਸੁਪਰੀਮ ਕੋਰਟ ਨੇ ਭੁੱਟੋ ਦੀ ਅਪੀਲ ਰੱਦ ਕਰ ਦਿੱਤੀ। ਉਹ ਉਸ ਸਮੇਂ ਅਦਾਲਤ ਵਿੱਚ ਨਹੀਂ ਸੀ। ਉਸ ਨੂੰ ਇਹ ਮੁਬਾਰ ਜੇਲ੍ਹ ਸੁਪਰਫੋਟ ਨੇ ਦਿੱਤੀ।

ਉਸ ਦੀ ਟਿੱਪਣੀ ਸੀ, “ਇਹ ਤਾਂ ਬਹੁਤ ਬੁਰਾ ਹੋਇਆ।” ਉਸ ਨੇ ਫਿਰ ਇਕ ਸੁਆਲ ਕੀਤਾ, “ਕੀ ਇਹ ਸਰਬ-ਸੰਮਤੀ ਦਾ ਨਿਰਣਾ ਸੀ?” ਸੁਪਰਡੈਂਟ ਨੇ ਬਿਨਾਂ ਪੜਤਾਲ ਕੀਤਿਆਂ ਉੱਤਰ ਦਿੱਤਾ, ‘ਹਾਂ। ਭੁੱਟੇ ਨੇ ਟਿੱਪਣੀ ਕੀਤੀ, “ਇਹ ਤਾਂ ਬੜਾ ਅਜੀਬ ਹੈ।”

ਜਦੋਂ ਨੁਸਰਤ ਭੁੱਟੇ ਨੂੰ ਖਬਰ ਪਹੁੰਚੀ ਤਾਂ ਉਹ ਪਿੰਡੀ ਤੋਂ 15 ਮੀਲ ਦੂਰ ਸਿਹਾਲਾ ਵਿੱਚ ਘਰ ਵਿੱਚ ਹੀ ਨਜ਼ਰਬੰਦ ਸੀ। ਉਸ ਨੇ ਕਾਰ ਲਈ ਤੇ ਪੁਲੀਸ ਦਾ ਘੇਰਾ ਤੋੜ ਕੇ ਜੇਲ੍ਹ ਦੇ ਦਰਵਾਜ਼ੇ ਤੱਕ ਪਹੁੰਚ ਗਈ। ਉਸ ਨੂੰ ਆਪਣੇ ਪਤੀ ਨੂੰ ਮਿਲਣ ਦੀ ਆਗਿਆ ਦੇ ਦਿੱਤੀ ਗਈ। ਉਹ ਪਤੀ ਦੀਆਂ ਬਾਹਾਂ ਵਿੱਚ ਢੇਰੀ ਹੋ ਗਈ। ਜਦੋਂ ਉਹ ਅੰਦਰ ਗਈ ਤਾਂ ਉਸ ਨੂੰ ਉਸ ਦੇ ਪਤੀ ਨੇ ਪਹਿਲਾ ਪ੍ਰਸ਼ਨ ਇਹ ਪੁੱਛਿਆ, “ਕੀ ਅਦਾਲਤ ਦਾ ਫੈਸਲਾ ਸਰਬ-ਸੰਮਤੀ ਦਾ ਫੈਸਲਾ ਸੀ?” ਨੁਸਰਤ ਨੇ ਉਸ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਸੱਤਾਂ ਜੱਜਾਂ ‘ਚੋਂ ਤਿੰਨਾਂ ਨੇ ਉਸ ਨੂੰ “ਸ਼ੱਕ ਦਾ ਲਾਭ” ਦਿੱਤਾ ਸੀ। ਉਸ ਨੇ ਪਤਨੀ ਨੂੰ ਯਕੀਨ ਦੁਆਉਂਦਿਆਂ ਕਿਹਾ, “ਘਬਰਾਉਣ ਦੀ ਲੋੜ ਨਹੀਂ। ਅਸੀਂ ਨਜ਼ਰਸਾਨੀ ਲਈ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਂਵਾਂਗੇ।”

ਮੌਤ ਦੀ ਸਜ਼ਾ ਦੀ ਪੁਸ਼ਟੀ ਹੋਣ ਪਿੱਛੋਂ ਜੇਲ੍ਹ ਅਧਿਕਾਰੀਆਂ ਨੇ ਭੁੱਟੇ ਨਾਲ ਵੀ ਉਹੋ ਵਤੀਰਾ ਧਾਰਨ ਕਰਨ ਦਾ ਫੈਸਲਾ ਕਰ ਲਿਆ ਜੇ ਉਹ ਦੂਸਰੇ ਫਾਸੀ ਲਾਏ ਜਾਣ ਵਾਲੇ ਮੁਲਜ਼ਮਾਂ ਪ੍ਰਤੀ ਧਾਰਨ ਕਰਦੇ ਸਨ। ਉਹਨਾਂ ਨੇ ਉਸ ਦਾ ਹਜ਼ਾਮਤ ਦਾ ਸਾਜ਼-ਸਾਮਾਨ, ਨਿਵਾਰੀ ਪਲੰਘ (ਨਿਵਾਰ ਨਾਲ ਉਹ ਫਾਹਾ ਲੈ ਸਕਦਾ ਸੀ) ਤੇ ਘਰੋਂ ਖਾਣਾ ਲਿਆਂਦੇ ਜਾਣ ਦੀ ਸਹੂਲਤ ਸਮਾਪਤ ਕਰ ਦਿੱਤੀ। ਭੁੱਟੇ ਨੇ ਹਸਪਤਾਲੀ ਮੰਜੇ ‘ਤੇ ਪੈਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਥਾਂ ਉਸ ਨੇ ਫੌਮ ਦੇ ਗੱਦੇ ਨੂੰ ਫਰਸ਼ ‘ਤੇ ਵਿਛਾ ਲਿਆ ਤੇ ਆਖਰੀ ਦਿਨ ਤੱਕ ਉਸ ਨੇ ਇਸ ਨੂੰ ਹੀ ਮੰਜੇ ਵਾਂਗ ਵਰਤਣਾ ਸੀ। ਤੀਸਰੇ ਪਹਿਰ ਸਰਕਾਰ ਨਰਮ ਪੈ ਗਈ ਤੇ ਉਸ ਨੂੰ ਘਰ ਦਾ ਬਣਿਆ ਖਾਣਾ ਮੰਗਵਾਉਣ ਦੀ ਆਗਿਆ ਦੇ ਦਿੱਤੀ ਗਈ।

24 ਮਾਰਚ 1978 ਨੂੰ ਸੁਪਰੀਮ ਕੋਰਟ ਨੇ ਉਸ ਦੀ ਨਜ਼ਰਸਾਨੀ ਵੀ ਰੱਦ ਕਰ ਦਿੱਤੀ। ਉਮੀਦ ਦੀ ਆਖਰੀ ਕਿਰਨ ਵੀ ਖਤਮ ਹੋ ਗਈ ਸੀ। ਭੁੱਟੇ ਦੇ ਵਕੀਲ ਵਜੋਂ ਯਾਹੀਆ ਬਖਤਿਆਰ ਦੀ ਭੂਮਿਕਾ ਖਤਮ ਹੋ ਗਈ ਸੀ, ਪ੍ਰੰਤੂ ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਭੁੱਟੇ ਨੂੰ ਮਿਲਣ ਦੀ ਉਸ ਨੂੰ ਆਗਿਆ ਦਿੱਤੀ ਜਾਵੇ। ਮੁਦੱਈ ਪੱਖ ਦੇ ਵਕੀਲ ਐਮ.ਏ. ਰਹਿਮਾਨ ਨੇ ਕੋਈ ਇਤਰਾਜ਼ ਨਾ ਕੀਤਾ। ਅਦਾਲਤ ਦੇ ਕਮਰੇ ਬਾਹਰ ਯਾਹੀਆ ਬਖਤਿਆਰ ਨੇ ਉਡੀਕ ਰਹੇ ਪੱਤਰਕਾਰਾਂ ਨੂੰ ਕਿਹਾ ਕਿ ਦੂਸਰੀ ਨਜ਼ਰਸਾਨੀ ਦੀ ਵਜ੍ਹਾ ਹੈ। ਇਸ ਦੌਰਾਨ ਜੇਲ੍ਹ ਸੁਪਰਡੈਂਟ ਨੇ ਭੁੱਟੇ ਨੂੰ ਮੌਤ ਦੀ ਸਜ਼ਾ ਬਹਾਲ ਰੱਖੇ ਜਾਣ ਦੀ ਸੂਚਨਾ ਦੇਣ ਲਈ ਰਸਮੀ ਯਾਦ-ਪੱਤਰ ਲਿਖਿਆ ਤੇ ਉਸ ਨੂੰ ਇਹ ਵੀ ਦੱਸਿਆ ਕਿ ਉਸ ਕੋਲ ਰਹਿਮ ਦੀ ਅਪੀਲ ਲਈ ਸੱਤ ਦਿਨ ਹਨ। ਜਦੋਂ ਉਹ ਭੁੱਟੇ ਕੋਲ ਕਾਰਬਨ ਕਾਪੀ ਤੋਂ ਦਸਤਖਤ ਕਰਾਉਣ ਲਈ ਲੈ ਕੇ ਗਿਆ ਤਾਂ ਉਸ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਬੜੇ ਰੁਖੇਪਣ ਨਾਲ ਉਸ ਨੂੰ ਉੱਥੋਂ ਭੇਜਿਆ ਕਿਹਾ, “ਹਾਂ, ਹਾਂ, ਮੈਂ ਸਭ ਜਾਣਦਾ ਹਾਂ।”

ਅਗਲੇ ਦਿਨ ਭਾਵ 25 ਮਾਰਚ 1979 ਨੂੰ ਲਾਹੌਰ ਹਾਈਕੋਰਟ ਨੇ ਪੰਜਾਂ ਸਜ਼ਾ

ਯਾਫਤਾ ਮੁਲਜ਼ਮਾਂ ਨੂੰ ਸਪੱਸ਼ਟ ਕਰਦਿਆਂ ‘ਕਾਲੇ-ਵਾਰੇਟ’ ਜਾਰੀ ਕਰ ਦਿੱਤੇ ਕਿ ਉਹਨਾਂ ਨੂੰ 4 ਅਪੈਲ 1979 ਨੂੰ ਫਾਂਸੀ ਲਾਇਆ ਜਾ ਸਕਦਾ ਹੈ। ਸਹੀ ਤਾਰੀਖ ਗੁਪਤ ਰੱਖੀ ਗਈ ਸੀ।

ਭੁੱਟੇ ਨੂੰ ਇੱਛਾ ਅਨੁਸਾਰ ਵੱਧ ਤੋਂ ਵੱਧ ਗਿਸਤੇਦਾਰਾਂ ਤੇ ਮਿੱਤਰਾਂ ਨੂੰ ਮਿਲਣ ਦੀ ਆਗਿਆ ਦਿੱਤੀ ਗਈ। ਉਸ ਦੀ ਪਹਿਲੀ ਪਤਨੀ ਅਮੀਰ ਬੇਗਮ, ਚਾਚੇ, ਮਾਮੇ ਤੇ ਉਹਨਾਂ ਦੇ ਪੁੱਤਰਾਂ ਸਣੇ ਮੁਮਤਾਜ਼ ਭੁੱਟੇ ਦੇ ਇਕ ਸਾਬਕਾ ਮੰਤਰੀ-ਮੰਡਲ ਦੇ ਸਹਿਯੋਗੀ ਹਾਫ਼ੀਜ਼ ਪੀਰਜ਼ਾਦਾ ਉਸ ਨੂੰ ਮਿਲਣ ਵਾਲਿਆਂ ਵਿੱਚੋਂ ਕੁਝ ਕੁ ਸਨ। ਸਭ ਮੁਲਾਕਾਤੀਆਂ ਦੀ ਤਲਾਸ਼ੀ ਲਈ ਜਾਂਦੀ ਸੀ ਤੇ ਕਿਸੇ ਨੂੰ ਵੀ ਕੈਦ-ਕੋਠੜੀ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਇਕ ਛੇ ਭੁੱਟ ਚੌੜਾ ਮੇਜ਼ ਲੋਹੇ ਦੀਆਂ ਸਲਾਖਾਂ ਦੇ ਅੱਗੇ ਰੱਖਿਆ ਗਿਆ ਸੀ ਤਾਂ ਜੋ ਸਾਇਨਾਈਡ ਜਾਂ ਹੋਰ ਕੋਈ ਜ਼ਹਿਰ ਪਹੁੰਚਾਏ ਜਾਣ ਲਈ ਸਰੀਰਕ ਸੰਪਰਕ ਵਿੱਚ ਰੁਕਾਵਟ ਪੈ ਸਕੇ।

ਇਕ ਰਾਤ ਭੁੱਟੇ ਨੇ ਜੇਲ੍ਹ ਦੇ ਡਿਪਟੀ ਸੁਪਰਫੈਂਟ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਕਿ ਉਹ ਹਾਫ਼ੀਜ਼ ਪੀਰਜ਼ਾਦਾ ਨੂੰ ਬੁਲਾ ਭੇਜੋ। ਭੁੱਟੇ ਨੇ ਪੀਰਜ਼ਾਦਾ ਨੂੰ ਰਹਿਮ ਦੀ ਅਪੀਲ ਲਈ ਕੋਈ ਸਪੱਸ਼ਟ ਬੇਨਤੀ ਤਾਂ ਨਾ ਕੀਤੀ ਪਰ ਉਸ ਨੇ ਕਿਹਾ, “ਮਰਨਾ ਬਹੁਤ ਮੁਸਕਲ ਹੇਤਾ ਹੈ” ਤੇ ਇਹ ਵੀ ਹਕੀਕਤ ਹੈ ਕਿ ਪੀਰਜ਼ਾਦਾ ਨੇ 1 ਅਪੈਲ 1979 ਨੂੰ ਭੁੱਟੇ ਨਾਲ ਆਖਰੀ ਮੁਲਾਕਾਤ ਪਿੱਛੋਂ ਰਹਿਮ ਦੀ ਅਪੀਲ ਕਰ ਦਿੱਤੀ। ਉਸ ਤੋਂ ਪਤਾ ਲੱਗਦਾ ਹੈ ਕਿ ਉਹ ਬਿਨਾਂ ਆਪਣੇ ਦ੍ਰਿੜ੍ਹ ਇਗਾਦੇ ਤੋਂ ਪਿੱਛੇ ਹਟਿਆਂ ਕਿ ਉਹ ਆਪਣੀ ਜਾਨ ਬਖਸ਼ੀ ਦੀ ਮੰਗ ਨਹੀਂ ਕਰੇਗਾ, ਫਿਰ ਵੀ ਉਸ ਨੂੰ ਇਹ ਆਸ ਸੀ ਕਿ ਕੋਈ ਜਨਰਲ ਜ਼ਿਆ ਨੂੰ ਆਪਣਾ ਹੁਕਮ ਵਾਪਸ ਲੈਣ ਲਈ ਰੋਕ ਲਵੇਗਾ। ਜੇਲ੍ਹ 'ਚੋਂ ਜਾਣ ਲੱਗੇ ਪੀਰਜ਼ਾਦਾ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਭੁੱਟੇ ਨੇ ਰਹਿਮ ਲਈ ਬੇਨਤੀ ਕੀਤੀ ਹੈ? “ਨਹੀਂ, ਉਸ ਨੇ ਤਾਂ ਅਜਿਹਾ ਨਹੀਂ ਕੀਤਾ, ਪਰ ਮੈਂ ਜ਼ਰੂਰ ਬੇਨਤੀ ਕਰਾਂਗਾ।”

ਪੀਰਜ਼ਾਦਾ ਨੇ ਸਦਰ ਜ਼ਿਆ ਨੂੰ ਭੁੱਟੇ ਦੀ ਜਾਨ ਬਖਸ਼ੀ ਦੀ ਅਪੀਲ ਕੀਤੀ। ਉਸ ਦੀ ਅਪੀਲ ਹਰ ਅਖਬਾਰ ਵਿੱਚ ਛਾਪੀ ਗਈ, ਪਰ ਸਦਰ ਦੇ ਦਫ਼ਤਰ ਵੱਲੋਂ ਕੋਈ ਟਿੱਪਣੀ ਨ ਕੀਤੀ ਗਈ।

4 ਅਪੈਲ ਨੂੰ ਭੁੱਟੇ ਨੂੰ ਫਾਂਸੀ ਲਾਏ ਜਾਣ ਦਾ ਫੈਸਲਾ ਦੋ ਦਿਨ ਪਹਿਲਾਂ ਭਾਵ 2 ਅਪੈਲ ਨੂੰ ਲਿਆ ਗਿਆ। ਨਿਯਮਾਂ ਅਨੁਸਾਰ 5.30 ਵਜੇ ਸਵੇਰੇ ਫਾਂਸੀ ਲਾਇਆ ਜਾਣਾ ਹੁੰਦਾ ਹੈ (ਸਿਆਲ ਵਿੱਚ 6 ਵਜੇ ਸਵੇਰੇ) ਪਰ ਮੁਜ਼ਾਹਿਰਿਆਂ ਤੋਂ ਬਚਣ ਲਈ ਤੇ ਪਰਿਵਾਰ ਨੂੰ ਲਾਸ਼ ਜਹਾਜ਼ ਰਾਹੀਂ ਲਾੜਕਾਣਾ ਲਿਜਾ ਕੇ ਉਸ ਦੇ ਪਿੰਡ ਨੌਡੋਰੇ ਦੇ ਪਰਿਵਾਰਕ ਕਬਰਸਤਾਨ ਵਿੱਚ ਦਫ਼ਨਾਉਣ ਲਈ ਸਮਾਂ ਦੇਣ ਵਾਸਤੇ ਫਾਂਸੀ 2 ਵਜੇ ਰਾਤ ਨੂੰ ਲਾਈ ਜਾਣੀ ਨਿਸ਼ਚਿਤ ਕੀਤੀ ਗਈ। ਇਸ ਦੌਰਾਨ ਜੱਲਾਦ ਤਾਰਾ ਮਸੀਹ ਨੂੰ ਬਹਾਵਲਪੁਰ ਤੋਂ ਲਾਹੌਰ ਲਿਆਂਦਾ ਗਿਆ। ਇਹ ਵੀ ਅਨੁਮਾਨ ਲਾਇਆ ਗਿਆ ਸੀ ਕਿ ਦੰਡੜ ਵਿਅਕਤੀ ਨੂੰ ਫਾਹੇ ਲਾਉਣ ਲਈ ਸ਼ਾਇਦ ਕੋਟ ਲਖਪਤ ਜੇਲ੍ਹ ਲਿਜਾਇਆ ਜਾਵੇ।

3 ਅਪੈਲ ਨੂੰ ਨੁਸਰਤ ਤੇ ਬੇਨਜੀਰ ਭੁਟੋ ਨੂੰ ਸਿਹਾਲਾ ਤੋਂ ਰਾਵਲਪਿੰਡੀ ਜੇਲ੍ਹ ਵਿੱਚ ਸਥਾਨੇ 11 ਵਜੇ ਲਿਆਂਦਾ ਗਿਆ। ਉਹਨਾਂ ਨੇ ਇਹ ਦੱਸੇ ਜਾਣ ਦੀ ਮੰਗ ਕੀਤੀ ਕਿ ਕੀ ਇਹ ਉਹਨਾਂ ਦੀ ਆਖਰੀ ਮੁਲਾਕਾਤ ਹੈ। ਉਹਨਾਂ ਨੂੰ ਟਾਲਮਟੋਲ ਵਾਲਾ ਉੱਤਰ ਮਿਲਿਆ, “ਆਪ ਯੇਹ ਹੀ ਸਮਝ ਲੋ।” ਜਦੋਂ ਪਤਨੀ ਤੇ ਬੇਟੀ ਨੇ ਭੁਟੋ ਨੂੰ ਇਹ ਦੱਸਿਆ ਤਾਂ ਉਸ ਨੇ ਜੇਲ੍ਹ ਸੁਪਰਫੈਂਟ ਨੂੰ ਬੁਲਾ ਭੇਜਿਆ। ਉਸ ਨੇ ਇਹ ਪੁਸ਼ਟੀ ਕਰ ਦਿੱਤੀ ਕਿ ਜਿੱਥੋਂ ਤੱਕ ਮੁਲਾਕਾਤਾਂ ਦਾ ਸੰਬੰਧ ਹੈ, ਇਹ ਉਹਨਾਂ ਦੀ ਆਖਰੀ ਮੁਲਾਕਾਤ ਹੈ, ਪ੍ਰੰਤੂ ਫਾਹੇ ਲਾਹੇ ਜਾਣ ਦੇ ਸਹੀ ਸਮੇਂ ਦੀ ਫਿਰ ਵੀ ਜਾਣਕਾਰੀ ਨਾ ਦਿੱਤੀ ਗਈ।

ਨੁਸਰਤ ਤੇ ਬੇਨਜੀਰ ਨੇ ਮੇਜ਼ ਦੇ ਕੌਲ ਭੁਟੋ ਨਾਲ ਤਿੰਨ ਘੰਟੇ ਗੱਲਬਾਤ ਕੀਤੀ। ਭੁਟੋ ਨੇ ਬਿਨਾਂ ਸਾਵਧਾਨੀ ਵਰਤਦਿਆਂ ਉਹਨਾਂ ਨੂੰ ਕਾਗਜ਼ਾਂ ਬਾਰੇ ਹਦਾਇਤਾਂ ਦਿੱਤੀਆਂ ਜੋ ਉਸ ਨੇ ਆਪਣੇ ਲਾੜਕਾਣਾ ਵਾਲੇ ਘਰ ਦੀਆਂ ਦੀਵਾਰਾਂ ਵਿੱਚ ਛੁਪਾ ਕੇ ਰੱਖੇ ਸਨ। ਚਾਰ ਘੰਟਿਆਂ ਦੇ ਅੰਦਰ ਘਰ ਦੀ ਤਲਾਸੀ ਲਈ ਗਈ ਤੇ ਉਹ ਕਾਗਜ਼ ਬਰਾਬਰ ਕਰ ਲਏ ਗਏ।

ਭੁਟੋ, ਉਸ ਦੀ ਪਤਨੀ ਤੇ ਬੇਟੀ ਵਿਚਕਾਰ ਇਸ ਆਖਰੀ ਮੁਲਾਕਾਤ ਦੇ ਦਿਲ-ਚੀਰਵੇਂ ਵੇਰਵੇ ਹਨ। ਬੇਨਜੀਰ ਦੀ ਇਹ ਇੱਛਾ ਕਿ ਉਸ ਨੂੰ ਆਪਣੇ ਪਿਤਾ ਨਾਲ ਗਲਵੱਕੜੀ ਪਾਉਣ ਜਾਂ ਘੱਟੋ-ਘੱਟ ਜਾਣ ਤੋਂ ਪਹਿਲਾਂ ਉਸ ਦੇ ਚਰਨਾਂ ਦੀ ਛੁਹ ਲੈਣ ਦੀ ਆਗਿਆ ਦਿੱਤੀ ਜਾਵੇ, ਰੱਦ ਕਰ ਦਿੱਤੀ ਗਈ। ਇਕ ਚਾਂਦੀ ਦੀ ਤਸ਼ਤਰੀ ਜਿਸ ਵਿੱਚ ਭੁਟੋ ਨੂੰ ਚਾਹ ਰੱਖ ਕੇ ਦਿੱਤੀ ਜਾਂਦੀ ਸੀ, ਇਹਨਾਂ ਸ਼ਬਦਾਂ ਨਾਲ ਬੇਟੀ ਨੂੰ ਦੇ ਦਿੱਤੀ ਗਈ ਕਿ “ਸਾਹਿਬ ਕੇ ਇਸ ਕੀ ਜ਼ਰੂਰਤ ਨਹੀਂ ਪੜ੍ਹੇਗੀ।” ਸਪੱਸ਼ਟ ਸੀ ਕਿ ਮੌਤ ਦੀ ਘੜੀ ਨਜ਼ਦੀਕ ਸੀ। ਨੁਸਰਤ ਤੇ ਬੇਨਜੀਰ 2.30 ਵਜੇ ਸ਼ਾਮ ਨੂੰ ਚਲੀਆਂ ਗਈਆਂ। ਉਹਨਾਂ ਨੇ ਸਦਰ ਜ਼ਿਆ ਉਲ-ਹੱਕ ਨੂੰ ਮਿਲਣ ਦੀ ਆਗਿਆ ਮੰਗੀ। ਸੁਪਰਫੈਂਟ ਨੇ ਰਾਸ਼ਟਰਪਤੀ ਭਵਨ ਵਿੱਚ ਫੋਨ ਕੀਤਾ, ਪਰ ਉਸ ਨੂੰ ਇਹ ਦੱਸਣ ਲਈ ਕਿਹਾ ਗਿਆ ਕਿ ਜੋ ਉਹਨਾਂ ਨੇ ਕਹਿਣਾ ਹੈ, ਲਿਖ ਕੇ ਕਹਿਣ।

4 ਵਜੇ ਸ਼ਾਮ ਨੂੰ ਮੈਜਿਸਟ੍ਰੇਟ ਲਿਖਣ ਸਮੱਗਰੀ ਲੈ ਕੇ ਭੁਟੋ ਕੌਲ ਆਇਆ ਕਿ ਉਹ ਆਪਣੀ ਆਖਰੀ ਵਸੀਅਤ ਲਿਖ ਦੇਣ ਜਿਸ ਦੀ ਉਹ ਤਸਦੀਕ ਕਰ ਦੇਵੇਗਾ। ਭੁਟੋ ਨੇ ਆਪਣਾ ਆਖਰੀ ਪੈਗਾਮ ਲਿਖਦਿਆਂ ਇਕ ਘੰਟਾ ਜਾਂ ਕੁਝ ਵੱਧ ਸਮਾਂ ਲਾਇਆ। ਕੋਈ ਕਦੇ ਨਹੀਂ ਜਾਣ ਸਕੇਗਾ ਕਿ ਉਸ ਨੇ ਕੀ ਲਿਖਿਆ ਕਿਉਂਕਿ ਉਸ ਨੇ ਜੋ ਕੁਝ ਲਿਖਿਆ ਸੀ ਉਸ ਨੇ ਆਪਣੀ ਸਿਗਰੇਟ ਨਾਲ ਸਾੜ ਕੇ ਸੁਆਹ ਕਰ ਦਿੱਤਾ।

ਛੇ ਵਜੇ ਸ਼ਾਮ ਨੂੰ ਉਸ ਨੇ ਗਰਮ ਪਾਣੀ ਤੇ ਹਜ਼ਾਮਤ ਵਾਲੇ ਸਾਜ਼-ਸਾਮਾਨ ਦੀ ਮੰਗ ਇਹ ਕਹਿੰਦਿਆਂ ਕੀਤੀ ਕਿ “ਮੈਂ ਮੁੱਲਾਂ ਦੀ ਦਿੱਖ ਨਾਲ ਮਰਨਾ ਨਹੀਂ ਚਾਹੁੰਦਾ।” ਜਦੋਂ ਉਸ ਨੇ ਆਪਣੀ ਠੋੜੀ ਦੀ ਦਾੜ੍ਹੀ ਦੀ ਹਜ਼ਾਮਤ ਬਣਾ ਕੇ ਸ਼ੀਸ਼ੇ ਵਿੱਚ ਵੇਖਿਆ ਤਾਂ ਉਸ ਨੇ ਆਪਣਾ ਮਜ਼ਾਕ ਉਡਾਉਂਦਿਆਂ ਟਿੱਪਣੀ ਕੀਤੀ ਕਿ ਹੁਣ ਮੈਂ “ਤੀਸਰੀ ਢੂਨੀਆਂ ਦਾ ਨੇਤਾ ਲੱਗਦਾ ਹਾਂ।”

ਇਕ ਮੌਲਵੀ ਤਸਥੀਹ ਤੇ ਮੁਸਲਿੰ ਲੈ ਕੇ ਭੁਟੋ ਦੀ ਆਖਰੀ ਨਮਾਜ਼ ਵਿੱਚ

ਸਹਾਇਤਾ ਲਈ ਆਇਆ। ਭੁੱਟੇ ਨੇ ਤਸਬੀਹ ਆਪਣੇ ਗਲ ਵਿੱਚ ਪਾ ਲਈ ਤੇ ਮੌਲਵੀ ਨੂੰ ਮੁਸਲਾ ਪਰੇ ਕਰਨ ਲਈ ਕਿਹਾ ਜਿਵੇਂ ਕਿ ਉਸ ਨੂੰ ਆਪਣੇ ਖੁਦਾਵੰਦ ਨੂੰ ਮਿਲਣ ਲਈ ਕਿਸੇ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਸੀ।

ਫਿਰ ਉਸ ਦੇ ਦਮਗੱਜੇ ਖਤਮ ਹੋ ਗਏ। ਉਹ ਮੁਸਲੇ ਉੱਪਰ ਲੇਟ ਗਿਆ ਜਿਵੇਂ ਉਹ ਬੋਹੜ ਹੋ ਗਿਆ ਹੋਵੇ, ਜੇਲ੍ਹ ਦੇ ਦੂਸਰੇ ਸਾਬੀਆਂ ਨੂੰ ਜਗਾਇਆ ਗਿਆ ਤੇ ਉਹਨਾਂ ਨੂੰ ਕੁਰਾਨ ਦੀਆਂ ਆਇਤਾਂ ਪੜ੍ਹਨ ਦਾ ਹੁਕਮ ਦਿੱਤਾ ਗਿਆ। ਸਿਰਫ਼ ਭੁੱਟੇ ਹੀ ਇਸ ਸਭ ਕੁਝ ਤੋਂ ਬੇਪਰਵਾਹ ਰਿਹਾ। ਡੇਢ ਵਜੇ ਸਵੇਰੇ ਜੇਲ੍ਹ ਅਧਿਕਾਰੀ ਇਕ ਮੈਜਿਸਟ੍ਰੇਟ ਤੇ ਡਾਕਟਰ ਨੂੰ ਨਾਲ ਲੈ ਕੇ, ਭੁੱਟੇ ਨੂੰ ਉਸ ਦੇ ਆਖਰੀ ਸਫਰ 'ਤੇ ਫਾਂਸੀ ਦੇ ਤਖ਼ਤੇ ਤੱਕ ਲਿਜਾਣ ਲਈ ਪਹੁੰਚੇ। ਸੁਪਰਫੋਂਟ ਨੇ ਉਸ ਨੂੰ ਹਿਲਾਉਂਦਿਆਂ ਕਿਹਾ, “ਭੁੱਟੇ ਸਾਹਿਬ, ਜਾਨੇ ਕਾ ਵਕਤ ਆ ਗਿਆ ਹੈ।”

ਇਸ ਮਗਰੋਂ ਜੋ ਕੁਝ ਹੋਇਆ, ਉਸ ਦੇ ਵੱਖ-ਵੱਖ ਵੇਰਵੇ ਹਨ। ਇਕ ਵੇਰਵੇ ਅਨੁਸਾਰ ਭੁੱਟੇ ਜਾਗ ਪਿਆ ਤੇ ਜਿਉਂ ਹੀ ਉਸ ਨੇ ਹੱਥਕੜੀਆਂ ਲਈ ਆਉਂਦੇ ਆਦਮੀ ਵੇਖੇ, ਉਹ ਡਰ ਗਿਆ। ਉਸ ਨੇ ਸਮਾਂ ਗੁਆਉਣ ਲਈ ਕਈ ਚਾਲਾਂ ਚਲੀਆਂ, ਉਹ ਕਦੇ ਨਹਾਉਣਾ ਚਾਹੁੰਦਾ ਸੀ, ਕਦੇ ਵਸੀਅਤ ਲਿਖਣ ਦੀ ਗੱਲ ਕਰਦਾ, ਤੇ ਕਦੇ ਉਸ ਨੇ ਚਾਹ ਦਾ ਕੱਪ ਪੀਣ ਦੀ ਇੱਛਾ ਕੀਤੀ। ਉਹਦੀਆਂ ਸਭ ਇੱਛਾਵਾਂ ਦਿੜ੍ਹੇਤਾ ਪਰ ਨਰਮ ਲਹਿਜੇ ਨਾਲ ਰੱਦ ਕਰ ਦਿੱਤੀਆਂ ਗਈਆਂ। ਇਕ ਹੋਰ ਵੇਰਵੇ ਅਨੁਸਾਰ ਉਹ ਨੀਂਦਰ 'ਚੋਂ ਉੱਠ ਨਹੀਂ ਰਿਹਾ ਸੀ। ਜੇਲ੍ਹ ਨਿਗਰਾਨ ਡਰ ਗਿਆ ਕਿ ਸ਼ਾਇਦ ਉਹ ਆਤਮ-ਘਾਤ ਕਰ ਗਿਆ ਹੋਵੇ। ਤੇ ਉਸ ਨੇ ਡਾਕਟਰ ਨੂੰ ਬੁਲਾ ਡੇਜਿਆ। ਡਾਕਟਰ ਨੇ ਉਸ ਦੀ ਨਬਜ਼ ਵੇਖੀ, ਉਸ ਨੇ ਦਿਲ ਦੀ ਗਤੀ ਸੁਣਨ ਲਈ ਟੂਟੀ (ਸਟੈਬੀਸਕੋਪ) ਲਾ ਕੇ ਵੇਖੀ ਤੇ ਇਹ ਪੱਕੀ ਤਰ੍ਹਾਂ ਜਾਣਨ ਲਈ ਕਿ ਉਹ ਜਿਉਂਦਾ ਹੈ, ਉਸ ਨੇ ਉਸ ਦੀਆਂ ਅੱਖਾਂ ਦੇ ਪੱਧੇ ਖੇਲ੍ਹ ਕੇ ਵੇਖੇ। ਦੋਹਾਂ ਹਾਲਤਾਂ ਵਿੱਚ ਉਹ ਉੱਠਣ ਦੇ ਸਮਰੱਥ ਨਹੀਂ ਸੀ ਜਾਂ ਉੱਠਣ ਨੂੰ ਤਿਆਰ ਨਹੀਂ ਸੀ ਤੇ ਉਸ ਨੂੰ ਸਟਰੈਚਰ 'ਤੇ ਪਾ ਕੇ ਲਿਜਾਣਾ ਪਿਆ। ਕਿਉਂਕਿ ਉਹ ਪਿੱਠ ਦੇ ਬਲ ਪਿਆ ਹੋਇਆ ਸੀ ਇਸ ਲਈ ਉਸ ਨੂੰ ਪਿੱਛੇ ਦੀ ਥਾਂ ਅਗਲੇ ਪਾਸੇ ਤੋਂ ਹੱਥਕੜੀਆਂ ਲਾਈਆਂ ਗਈਆਂ ਸਨ ਜਿਵੇਂ ਕਿ ਦੇਡਿਤ ਵਿਅਕਤੀਆਂ ਲਈ ਆਖਰੀ ਸਫਰ ਦੇ ਮੌਕੇ ਨਿਯਮ ਅਨੁਸਾਰ ਆਗਿਆ ਹੁੰਦੀ ਹੈ।

ਫਲਸਤੀਨੀ ਸੁਤੰਤਰਤਾ ਜੱਬੇਬੰਦੀ ਤੇ ਕੁਝ ਵਿਦੇਸ਼ੀ ਸਰਕਾਰਾਂ ਵੱਲੋਂ ਭੁੱਟੇ ਨੂੰ ਆਖਰੀ ਸਮੇਂ ਬਚਾਉਣ ਲਈ ਜੇਲ੍ਹ 'ਤੇ ਧਾਵਾ ਬੋਲਣ ਦੀਆਂ ਅਫਵਾਹਾਂ ਦਾ ਟਾਕਰਾ ਕਰਨ ਲਈ ਬੜੀ ਵੱਡੀ ਪੱਧਰ 'ਤੇ ਸਾਵਧਾਨੀ ਵਰਤੀ ਗਈ ਸੀ। ਇਹਨਾਂ ਪੇਸ਼ਬੰਦੀਆਂ ਵਿੱਚ ਪੈਰਾਸ਼ੂਟਾਂ ਰਾਹੀਂ ਆਉਣ ਵਾਲਿਆਂ ਤੇ ਵਿਰੋਧੀ ਮੁਲਕ ਦੇ ਹੈਲੀਕਾਪਟਰਾਂ 'ਤੇ ਨਜ਼ਰ ਰੱਖੀ ਗਈ। ਇਸ ਦੇ ਸਿੱਟੇ ਵਜੋਂ ਡਾਰੀ ਰੱਖਿਆ ਅਮਲਾ ਉਸ ਸਮੇਂ ਜੇਲ੍ਹ ਵਿੱਚ ਹਾਜ਼ਰ ਸੀ। ਇਕ ਅੰਦਾਜ਼ੇ ਅਨੁਸਾਰ 250 ਤੋਂ ਉੱਪਰ ਵਿਅਕਤੀਆਂ ਨੇ ਭੁੱਟੇ ਨੂੰ ਆਪਣੀਆਂ ਅੱਖਾਂ ਨਾਲ ਫਾਂਸੀ ਲੱਗਦਿਆਂ ਵੇਖਿਆ।

ਕੈਦ-ਕੋਠੜੀ ਤੋਂ ਫਾਂਸੀ ਦਾ ਤਖ਼ਤਾ ਕਾਫ਼ੀ ਦੂਰੀ 'ਤੇ ਹੈ। ਭੁੱਟੇ ਨੂੰ ਸਟਰੈਚਰ 'ਤੇ ਪਾ

ਕੇ ਲਿਜਾਣ ਵਾਲੀ ਟੋਲੀ 1.45 ਸਵੇਰੇ ਫਾਂਸੀ ਦੇ ਫੱਟੇ ਦੇ ਕੋਲ ਪਹੁੰਚੀ। ਜਿਉਂ ਹੀ ਸਟਰੈਚਰ ਗੱਖਿਆ ਗਿਆ ਤੇ ਜੇਲ੍ਹ ਨਿਗਰਾਨ ਭੁੱਟੇ ਕੋਲ ਪਹੁੰਚਿਆ ਤਾਂ ਉਹ ਉੱਠ ਬੈਠਿਆ। ਉਸ ਨੇ ਕੁਝ ਸ਼ਬਦ ਮੁੰਹ ਵਿੱਚ ਬੁੜਬੜਾਏ, ਜਿਹਨਾਂ ਦਾ ਭਾਵ ਇਹ ਸੀ ਕਿ ਨੁਸਰਤ ਹੁਣ ਇਕੱਲੀ ਰਹਿ ਜਾਏਗੀ। ਜਦੋਂ ਉਸ ਦੀ ਹੱਥਕੜੀ ਖੋਲੀ ਗਈ ਤੇ ਉਸ ਦੇ ਹੱਥ ਪਿੱਛੇ ਬੰਨ੍ਹੇ ਗਏ ਤਾਂ ਉਸ ਨੇ ਆਗਾਹ ਕਰਦਿਆਂ ਇਤਰਾਜ਼ ਕੀਤਾ ਕਿ ਗੰਢ ਬਹੁਤੀ ਕੱਸੀ ਹੋਈ ਹੈ ਤੇ ਘੁੱਟਦੀ ਹੈ। ਫਿਰ ਉਹ ਬਿਨਾਂ ਕਿਸੇ ਦੀ ਸਹਾਇਤਾ ਦੇ ਸੂਲੀ ਦੀਆਂ ਪੌੜੀਆਂ ਤੱਕ ਪਹੁੰਚ ਗਿਆ। ਤਾਰਾ ਮਸੀਹ ਵੱਲੋਂ ਉਸ ਦੇ ਮੁੰਹ 'ਤੇ ਕਾਲੀ ਟੋਪੀ ਪਾਉਣ ਤੋਂ ਪਹਿਲਾਂ ਭੁੱਟੇ ਦੇ ਬੁਲ੍ਹ ਹਿੱਲੇ। ਇਕ ਵੇਰਵੇ ਅਨੁਸਾਰ ਉਸ ਨੇ ਇਹ ਸ਼ਬਦ ਬੁੜਬੜਾਏ, “ਮਤਮ ਕਰੋ। ਸਿਆਪਾ ਮੁਕਾਓ।” ਇਕ ਹੋਰ ਵੇਰਵੇ ਅਨੁਸਾਰ ਉਸ ਦੇ ਬੁਲ੍ਹ ਤਾਂ ਹਿੱਲੇ ਪਰ ਕੋਈ ਆਵਾਜ਼ ਨਾ ਆਈ।

ਜਦੋਂ ਐਨ ਦੇ ਵਜੇ ਫੰਧਾ ਖਿੱਚਿਆ ਗਿਆ ਤਾਂ ਤੜਕ-ਭੜਕ ਵਾਲਾ ਤੇ ਢੁਰਤੀਲਾ ਭੁੱਟੇ ਜੋ ਕਦੇ ਪਾਕਿਸਤਾਨ ਦਾ ਸਦਰ ਤੇ ਪ੍ਰਧਾਨ ਮੰਤਰੀ ਰਿਹਾ ਸੀ, ਤੇ ਕਾਇਦ ਆਜ਼ਮ ਜਿਨਾਹ ਤੋਂ ਪਿੱਛੋਂ ਮੁਲਕ ਦਾ ਸਭ ਤੋਂ ਪ੍ਰਸਿੱਧ ਤੇ ਲੋਕ-ਪਿੜ ਨੇਤਾ ਸੀ, ਮੌਤ ਦੇ ਮੁੰਹ ਵਿੱਚ ਚਲਾ ਗਿਆ।

ਮੌਤ ਸਮੇਂ ਭੁੱਟੇ ਨੇ ਸਲਵਾਰ-ਕਮੀਜ਼ ਪਹਿਨੀ ਹੋਈ ਸੀ ਜਿਸ ਨੂੰ ਉਸ ਨੇ ਅਵਾਮੀ ਪੁਸ਼ਾਕ ਦੀ ਪੱਧਰ ਤੱਕ ਪੁਚਾ ਦਿੱਤਾ ਹੋਇਆ ਸੀ। ਉਸ ਨੇ ਆਪਣੀ ਕਲਾਈ 'ਤੇ ਸੁਨਹਿਗੀ ਜੈਨਿਬ ਘੜੀ ਬੰਨ੍ਹੀ ਹੋਈ ਸੀ ਤੇ ਉਸ ਦੀ ਉੱਗਲੀ 'ਤੇ ਭਿੰਨ ਹੀਰਿਆਂ ਵਾਲੀ ਅੰਗੂਠੀ ਪਈ ਹੋਈ ਸੀ। ਹਯਾਤ ਮੁਹੰਮਦ, ਜੋ ਪਿੰਡੀ ਦੀ ਮਸਜਿਦ ਵਿੱਚ ਸਾਧਾਰਣ ਜਿਹਾ ਕਾਰਿਦਾ ਸੀ, ਨੇ ਭੁੱਟੇ ਦੀ ਲੋਥ ਨੂੰ ਨੁਹਾਉਣ ਪਿੱਛੋਂ ਕਫ਼ਨ ਵਿੱਚ ਲਪੇਟਿਆ ਤਾਂ ਉਸ ਵੇਲੇ ਕਿਸੇ ਦੇ ਧਿਆਨ ਵਿੱਚ ਆਇਆ ਕਿ ਹੀਰਿਆਂ ਜੜੀ ਮੁੰਦਰੀ ਗਾਇਬ ਹੈ। ਜੇਲ੍ਹ ਨਿਗਰਾਨ ਨੇ ਤਾਰਾ ਮਸੀਹ ਤੇ ਹਯਾਤ ਮੁਹੰਮਦ ਨੂੰ ਤੁਰਤ ਹੀ ਗ੍ਰਿਹਤਾਰ ਕਰ ਲਿਆ ਤੇ ਉਹਨਾਂ ਦੀ ਤਲਾਜ਼ੀ ਦਾ ਹੁਕਮ ਦੇ ਦਿੱਤਾ। ਮੁੰਦਰੀ ਤਾਰਾ ਮਸੀਹ ਜੱਲਾਦ ਦੀ ਜੇਬ ਵਿੱਚੋਂ ਮਿਲ ਗਈ। ਅਗਲੀ ਸਵੇਰ ਮੁੰਦਰੀ ਤੇ ਘੜੀ ਬੇਨਜੀਰ ਭੁੱਟੇ ਨੂੰ ਸੌਂਪ ਦਿੱਤੀਆਂ ਗਈਆਂ।

ਭੁੱਟੇ ਦੀ ਲਾਸ਼ ਨੂੰ ਜਹਾਜ਼ ਰਾਹੀਂ ਲਾੜਕਾਣਾ ਲਿਜਾਇਆ ਗਿਆ ਤੇ ਉੱਥੋਂ ‘ਨੋਡੋਰੋ’। ਭੁੱਟੇ ਦੀ ਪਹਿਲੀ ਬੇਗਮ 15 ਸਾਲ ਵੱਡੀ ਅਮੀਰ ਬੇਗਮ, ਉਸ ਦੇ ਚਾਚੇ, ਮਾਮੇ, ਚਾਚੀਆਂ, ਮਾਮੀਆਂ ਤੇ ਹੋਰ ਸੰਬੰਧੀਆਂ ਨੂੰ ਮਿਤਰ ਦਾ ਚਿਹਰਾ ਵੇਖਣ ਦੀ ਇਜਾਜ਼ਤ ਦਿੱਤੀ ਗਈ। ਧੋਣ ਤੇ ਗਹਿਰੇ ਘਾਓ ਤੋਂ ਬਿਨਾਂ ਚਿਹਰਾ ਇਸ ਤਰ੍ਹਾਂ ਸ਼ਾਂਤ ਤੇ ਅਡੋਲ ਸੀ ਜਿਵੇਂ ਛੂੰਘੀ ਨੀਂਦ ਵਿੱਚ ਹੋਵੇ। ਹੋਰ ਕਿਧਰੇ ਕੋਈ ਜ਼ਮਮ ਦੇ ਨਿਸ਼ਾਨ ਨਹੀਂ ਸਨ। (ਇਸ ਕਹਾਣੀ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਫਾਹੇ ਲਾਏ ਗਏ ਆਦਮੀਆਂ ਦੀਆਂ ਧੋਣਾਂ ਲੰਮੀਆਂ ਹੋ ਜਾਂਦੀਆਂ ਹਨ ਤੇ ਅੱਖਾਂ ਅਤੇ ਜੀਭਾਂ ਬਾਹਰ ਆ ਜਾਂਦੀਆਂ ਹਨ।)

ਭੁੱਟੇ ਦੀ ਫਾਂਸੀ ਉਸਦੇ ਕਾਲੇ ਕਾਰਨਾਮਿਆਂ ਦੀਆਂ ਯਾਦਾਂ ਮਿਟਾ ਦੇਵੇਗੀ ਤੇ ਮੁਲਕ ਲਈ ਕੀਤੇ ਕੁਝ ਕੰਮਾਂ ਨੂੰ ਪ੍ਰਕਾਸ਼ ਵਿੱਚ ਲਿਆਵੇਗੀ। ਉਹ ਪਹਿਲਾਂ ਹੀ ਸ਼ਹੀਦ

ਕਹਿ ਕੇ ਵਡਿਆਇਆ ਜਾ ਰਿਹਾ ਹੈ। ਇਹ ਖਬਰਾਂ ਵੀ ਹਨ ਕਿ ਲੋਕ ਉਸ ਦੀ ਕਬਰ 'ਤੇ ਉਹਦੀ ਆਤਮਾ ਦੀ ਸ਼ਾਂਭੀ ਲਈ “ਛਾਤਿਹ” ਪੜ੍ਹਨ ਜਾਂਦੇ ਹਨ। ਬਹੁਤ ਸਾਰੇ ਲੋਕ ਉਸ ਦੀ ਕਬਰ ਨੂੰ ਚੁੱਮਦੇ ਹਨ, ਕਬਰ ਦੀ ਮਿੱਟੀ ਉਠਾ ਕੇ ਆਪਣੇ ਮੱਥੇ 'ਤੇ ਮਲਦੇ ਹਨ। ਮੈਬਰ ਤੋਂ ਲੈ ਕੇ ਕਰਾਚੀ ਤੱਕ ਫੈਲੇ ਹਰ ਪਿੰਡੋਗੀ, ਪਿੰਡ, ਨਗਰ ਤੋਂ ਬਹਿਰ ਵਿੱਚ ਲੋਕ ਸਮੂਹ ਗੈਬਾਨਾ ਨਮਾਜ਼-ਇ-ਜਨਾਜ਼ਾ (ਲੋਥ ਤੋਂ ਬਿਨਾਂ ਜਨਾਜ਼ੇ ਦੀ ਨਮਾਜ਼) ਪੜ੍ਹਦੇ ਹਨ। ਭੁੱਟੇ ਦਾ ਭੂਤ ਪਹਿਲਾਂ ਹੀ ਕਬਰ 'ਚੋਂ ਨਮੂਦਾਰ ਹੋ ਉਠਿਆ ਹੈ ਤੇ ਛੇਤੀ ਹੀ ਰਾਜ ਕਰ ਰਹੇ ਜਰਨੈਲ ਦੇ ਭਰਮਾਊ ਸੁਪਨੇ ਡਰਾਊਣੇ ਸੁਪਨਿਆਂ ਵਿੱਚ ਬਦਲ ਜਾਣਗੇ।

ਭੁੱਟੇ ਦੀ ਸ਼ਹਾਦਤ ਦੇ ਲਾਭ-ਪਾਤਰ, ਜਿਵੇਂ ਭਵਿੱਖ ਵਿੱਚ ਦੱਸਿਆ ਜਾਇਆ ਕਰੇਗਾ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੋਟੀ ਦੇ ਨੇਤਾਵਾਂ ਸਮੇਤ ਉਸ ਦੇ ਚਚੇਰੇ, ਮੁਮੇਰੇ, ਫੁਫੇਰੇ ਭਰਾ ਮੁਮਤਾਜ਼ ਅਲੀ ਭੁੱਟੇ, ਸ੍ਰੀ ਅਬਦੁਲ ਹਾਫ਼ੀਜ਼ ਪੀਰਜ਼ਾਦਾ, ਜਨਰਲ ਟਿੱਕਾ ਖਾਂ (ਜਿਸਦੀ ਪਾਕਿਸਤਾਨ ਵਿੱਚ ਬੜੀ ਇੱਜ਼ਤ ਹੈ) ਤੇ ਸਭ ਤੋਂ ਜ਼ਿਆਦਾ ਉਸ ਦੀ ਥੇਟੀ ਥੇਨਜ਼ੀਰ ਭੁੱਟੇ ਹੋਵੇਗੀ।

ਸੰਜੈ ਗਾਂਧੀ—ਇਕ ਨੌਜਵਾਨ ਤਾਨਾਸ਼ਾਹ

ਜੂਨ 1980 ਦੀ ਹੁਮਸ ਭਰੀ ਗਰਮੀ ਦਾ ਲੌਂਛਾ ਪਹਿਰ ਸੀ। ਉਸ ਸਮੇਂ ਨਾ ਕੋਈ ਆਦਮੀ ਤੇ ਨਾ ਕੋਈ ਜਾਨਵਰ ਛਾਂ ਤੋਂ ਬਾਹਰ ਹੀ ਸਰਕਦਾ ਸੀ। ਮੈਂ ਹੀ ਇੰਡੀਆ ਗੋਟ ਦੇ ਕੋਲ ਗੋਲਚੱਕਰ 'ਤੇ ਮੁੜ੍ਹਕੋ-ਮੁੜ੍ਹਕੀ ਹੋਈ ਭੀੜ ਵਿਚਕਾਰ ਕੜਕਦੀ ਧੁੱਪ ਵਿੱਚ ਖੜ੍ਹਾ ਸੀ। ਮੈਂ ਆਪਣੇ ਜੁਆਨ ਮਿੱਤਰ ਨੂੰ ਉਹਦੇ ਲੰਘਣ 'ਤੇ ਆਖਰੀ ਅਲਵਿਦਾ ਕਹਿਣੀ ਚਾਹੁੰਦਾ ਸੀ। ਮੈਨੂੰ ਚੇਤੇ ਆ ਰਿਹਾ ਸੀ ਕਿ ਸੋਲ੍ਹਾਂ ਸਾਲ ਪਹਿਲਾਂ ਮੈਂ ਉਸੇ ਸਥਾਨ 'ਤੇ ਇਸੇ ਪ੍ਰਕਾਰ ਦੀ ਤਪਦੀ ਧੁੱਪ ਵਿੱਚ ਆਪਣੇ ਮਿੱਤਰ ਦੇ ਨਾਨੇ ਦੇ ਅਮਲੇ ਫੈਲੇ ਤੇ ਸੇਵਕਾਂ ਦੇ ਹਜੂਮ ਨੂੰ ਵੇਖਣ ਲਈ ਖੜ੍ਹਾ ਰਿਹਾ ਸੀ। ਉਸ ਦਾ ਨਾਨਾ ਅੱਧੀ ਸਦੀ ਤੋਂ ਵਧੀਕ ਸਮੇਂ ਲਈ ਰਾਸ਼ਟਰੀ ਹਸਤੀ ਰਿਹਾ ਸੀ ਤੇ 16 ਸਾਲ ਪ੍ਰਧਾਨ ਮੰਤਰੀ ਵੀ ਰਿਹਾ ਸੀ। ਉਸ ਦੇ ਅੰਤਿਮ ਸੰਸਕਾਰ ਦਾ ਬੜਾ ਵਿਸਤਰਤ ਬੰਦੇਬਸਤ ਕੀਤਾ ਗਿਆ ਸੀ। ਮੇਰਾ ਜੁਆਨ ਮਿੱਤਰ ਤਾਂ ਨਵਾਂ-ਨਵਾਂ ਸਿਆਸੀ 'ਨਵਾਬ' ਬਣਿਆ ਸੀ ਤੇ ਜਿਸਦੀ ਬਾਲਗ ਹੋਣ ਤੋਂ ਹੀ ਬਦਨਾਮੀ ਤੇ ਭੰਡੀ ਕੀਤੀ ਜਾਂਦੀ ਰਹੀ ਸੀ, ਉਸ 'ਤੇ ਜੁਲਮ ਕੀਤਾ ਗਿਆ ਸੀ, ਜੇਲ੍ਹ ਭੇਜਿਆ ਗਿਆ ਸੀ ਅਤੇ ਹੁਣੇ-ਹੁਣੇ ਹੀ ਉਹ ਪਾਰਲੀਮੈਂਟ ਦਾ ਮੈਂਬਰ ਬਣ ਸਕਿਆ ਸੀ। ਪੰਤੂ ਉਹਦੇ ਅੰਤਿਮ ਸੰਸਕਾਰ ਸਮੇਂ ਭੀੜ ਉਹਦੇ ਨਾਨੇ ਦੇ ਅੰਤਿਮ ਸੱਸਕਾਰ ਦੇ ਸਮੇਂ ਨਾਲੋਂ ਕਿਤੇ ਵੱਧ ਸੀ।

ਕਿਸੇ ਨੇ ਠੀਕ ਹੀ ਉਰਦੂ ਦੇ ਇਕ ਢੁਕਵੇਂ ਸ਼ਿਅਰ ਨੂੰ ਵਰਤਿਆ ਹੈ :

ਐ ਗੁਲਚੌਂ-ਇ-ਅਜਲ ਭੁਝ ਸੇ ਨਾਦਾਨੀ ਹੁਈ।

ਢੂਲ ਵੱਹ ਤੋੜਾ ਕਿ ਗੁਲਸ਼ਨ ਮੇਂ ਵੌਰਾਨੀ ਹੁਈ।

ਹਜੂਮ ਦੀ ਅਗਵਾਈ ਕੁਝ ਯੁਵਕ ਕਰ ਰਹੇ ਸਨ ਜੋ ਇਹ ਉਚਾਰ ਰਹੇ ਸਨ :

ਜਥ ਤੱਕ ਸੂਰਜ ਚਾਂਦ ਰਹੇਗਾ।

ਸੰਜੈ ਤੇਰਾ ਨਾਮ ਰਹੇਗਾ।

ਘਰ ਆ ਕੇ ਮੈਂ ਇਸ ਅਸਚਰਜ ਘਟਨਾ 'ਤੇ ਵਿਚਾਰ ਕੀਤੀ। ਇਸ ਦੀ ਮੈਨੂੰ ਇਹ ਵਿਆਖਿਆ ਮਿਲੀ ਕਿ ਪਿਛਲੇ ਇਕ-ਦੋ ਸਾਲਾਂ ਵਿੱਚ ਕਿਸੇ ਦੇ ਧਿਆਨ 'ਚ ਆਏ ਬਿਨਾਂ ਹੀ ਸੰਜੈ ਭਗਤਾਂ ਦਾ ਇਕ ਵਰਗ ਹੋਂਦ ਵਿੱਚ ਆ ਚੁੱਕਾ ਸੀ।

ਇਹ ਦੀ ਗੁਵੇਰਾ ਦੇ ਭਗਤਾਂ ਦੇ ਮੱਤ ਵਰਗਾ ਸੀ, ਜਿਸ ਦਾ ਅਧਾਰ ਉਸ ਆਦਮੀ ਦੀ ਪੂਜਾ ਸੀ ਜੋ ਖਤਰਿਆਂ ਭਰੇ ਢੰਗ ਨਾਲ ਪ੍ਰਚਲਿਤ ਲੀਹਾਂ ਜਾਂ ਪਰਿਪਾਟੀ ਦਾ ਅਨਾਦਰ ਕਰਕੇ ਜੀਵਿਆ। ਲੋਕ ਧਿਆਰ ਕਰਨ ਨਾਲੋਂ ਉਸ ਤੋਂ ਜ਼ਿਆਦਾ ਭੈਅ ਖਾਂਦੇ ਸਨ। ਤੇ ਉਹ ਆਪ ਕਿਸੇ ਤੋਂ ਵੀ ਡਰਦਾ ਨਹੀਂ ਸੀ। ਇਹ ਸਭ ਕੁਝ ਸੰਜੈ ਗਾਂਧੀ 'ਤੇ ਢੁੱਕਦਾ ਸੀ। ਮੈਨੂੰ ਇਹ ਯਾਦ ਹੈ ਕਿ ਇਕ ਵਾਰ ਉਸ ਨੂੰ ਮੈਂ ਇਹ ਕਹਿੰਦਿਆਂ ਸੁਣਿਆ

ਸੀ ਕਿ “ਇਕ ਨੇਤਾ ਜਿਸ ਤੋਂ ਲੋਕ ਭਰਦੇ ਹਨ, ਉਸ ਦਾ ਉਹ ਉਸ ਨਾਲੋਂ ਜ਼ਿਆਦਾ ਆਦਰ ਕਰਦੇ ਹਨ ਜਿਸ ਨੂੰ ਉਹ ਪਿਆਰ ਕਰਦੇ ਹਨ। ਇਹ ਕਾਰਨ ਹੈ ਕਿ ਜਦੋਂ ਮੈਂ ਉਹਨਾਂ ਨੂੰ ਕੋਈ ਕੰਮ ਕਰਨ ਲਈ ਕਹਿੰਦਾ ਹਾਂ, ਉਹ ਤੱਟ ਵੱਟ ਕਰਦੇ ਹਨ।”

ਹੁਣ ਸੰਜੇਵਾਦੀਆਂ ਦਾ ਨੇਤਾ ਕੌਣ ਹੋਵੇਗਾ? ਮੈਂ ਨਹੀਂ ਸਮਝਦਾ ਕਿ ਇਹ ਚੋਗਾ ਉਹਦੇ ਭਰਾ ਰਾਜੀਵ ਦੇ ਮੌਢਿਆਂ 'ਤੇ ਆ ਟਿਕੇਗਾ। ਉਹ ਲਾਂਡੇ ਰਹਿਣ ਵਾਲਾ ਅਣ-ਅਭਿਲਾਸੀ ਤੇ ਪਰਿਵਾਰਿਕ ਜੀਵ ਹੈ। ਨਾ ਹੀ ਉਸ ਦੇ ਉੱਤਰਾਧਿਕਾਰੀ ਕਮਲ ਨਾਥ, ਜਗਦੀਸ਼ ਟਾਇਟਲਰ ਜਾਂ ਸਿੰਧੀਆ ਹੋ ਸਕਦੇ ਹਨ। ਕਿਸੇ ਵਿੱਚ ਵੀ ਸੰਜੈ ਗਾਂਧੀ ਵਾਲੀ ਸ਼ੋਖੀ ਨਹੀਂ ਹੈ। ਉਸ ਦੀ ਵਾਰਿਸ ਸਿਰਫ਼ ਮੇਨਕਾ ਹੋ ਸਕਦੀ ਹੈ। ਉਹ ਆਪਣੇ ਸਵਰਗਵਾਸੀ ਪਤੀ ਵਾਂਗ ਪੂਰੀ ਤਰ੍ਹਾਂ ਨਿਰਭੈ ਹੈ ਤੇ ਜਦੋਂ ਉਸ ਨੂੰ ਛੋੜਿਆ ਜਾਂਦਾ ਹੈ ਤਾਂ ਉਹ ਸ਼ੇਰ 'ਤੇ ਸਵਾਰ ਦੂਰਗਾ ਦਾ ਅਵਤਾਰ ਬਣ ਜਾਂਦੀ ਹੈ।

ਬੰਗਲਾ ਦੇਸ਼ ਦਾ ਹਤਿਆਰਾ—ਟਿੱਕਾ ਖਾਂ

ਉਸ ਦਾ ਨਾਮ ਬਹੁਤੇ ਭਾਰਤੀਆਂ ਦੀਆਂ ਯਾਦਾਂ ਵਿੱਚ ਭਾਵੇਂ ਪੁੰਦਲਾ ਪੈ ਗਿਆ ਹੋਵੇ, ਪਰ ਸਾਡੇ ਗੁਆਂਢੀ ਬੰਗਲਾ ਦੇਸ਼ੀਆਂ ਦੇ ਮਨਾਂ 'ਤੇ ਸਦਾ ਲਾਲ ਰੰਗ ਵਿੱਚ ਖੁਣਿਆ ਰਹੇਗਾ।

ਉਸ ਨੂੰ ਪਾਕਿਸਤਾਨ ਦੇ ਜਨਰਲ ਯਾਹੀਆ ਖਾਂ ਨੇ ਪੂਰਬੀ ਪਾਕਿਸਤਾਨ ਵਿੱਚ ਉੱਭਰ ਰਹੀ ਅਸ਼ਾਂਤੀ ਤੇ ਗੜਬੜ ਨੂੰ ਕੁਚਲਣ ਲਈ ਭੇਜਿਆ ਸੀ। ਉਸ ਨੇ ਇਕੋ-ਇਕ ਢੰਗ ਵਰਤਿਆ ਜੋ ਉਸ ਨੂੰ ਆਉਂਦਾ ਸੀ। ਉਸ ਨੇ ਭਾਰੀ ਗਿਣਤੀ ਵਿੱਚ ਪੰਜਾਬੀ ਫੌਜ ਨੂੰ ਬਦਕਿਸਮਤ ਬੰਗਲੀਆਂ ਨੂੰ ਲੁੱਟਣ ਦੀ, ਜਬਰ-ਜਨਾਹ ਕਰਨ ਦੀ, ਮਾਰਨ ਦੀ, ਜਿਸ ਕਿਸੇ 'ਤੇ ਵੀ ਪਾਕਿਸਤਾਨ ਨਾਲ ਬੇਵਡਾਈ ਦਾ ਸ਼ੱਕ ਹੋਵੇ, ਖੁੱਲ੍ਹੀ ਛੁੱਟੀ ਦੇ ਦਿੱਤੀ ਸੀ। ਢਾਕਾ ਵਿੱਚ ਉਸ ਸਮੇਂ ਦੇ ਕਾਰੇ ਸੰਸਾਰ ਭਰ ਦੇ ਪੱਤਰਾਂ ਵਿੱਚ ਪੂਰੀ ਤਰ੍ਹਾਂ ਛਾਪੇ ਗਏ। 'ਬੰਗਲਾ ਦੇਸ਼ ਦਾ ਹਤਿਆਰਾ', ਉਸ ਦਾ ਉਪਨਾਮ ਹੀ ਬਣ ਗਿਆ। ਉਹ 86 ਸਾਲ ਦੀ ਉਮਰ ਵਿੱਚ 28 ਮਾਰਚ, 2002 ਨੂੰ ਇਸਲਾਮਾਬਾਦ ਵਿੱਚ ਮਰ ਗਿਆ।

ਬੰਗਲਾ ਦੇਸ਼ ਦੇ ਅਜ਼ਾਦ ਹੋਣ ਪਿੱਛੋਂ, ਮੈਂ ਪਾਕਿਸਤਾਨ ਦੇ ਨਵੇਂ ਹਾਕਮ ਜੁਲਫਿਕਾਰ ਅਲੀ ਭੁੱਟੇ ਦੇ ਸੱਦੇ 'ਤੇ ਪਾਕਿਸਤਾਨ ਗਿਆ। ਮੈਂ ਉਸ ਸਮੇਂ ਰਿਟਾਈਰ ਹੋ ਚੁੱਕੇ ਜਨਰਲ ਟਿੱਕਾ ਖਾਂ ਦਾ ਪੱਖ ਜਾਨਣ ਲਈ ਉਸ ਨੂੰ ਮਿਲਣ ਦਾ ਇੱਛੁਕ ਸਾਂ। ਉਸ ਨੇ ਮੁਲਾਕਾਤ ਲਈ ਮੇਰੀ ਬੇਨਤੀ ਰੱਦ ਕਰ ਦਿੱਤੀ। ਉਹ ਕਿਸੇ ਵੀ ਭਾਰਤੀ ਤੇ ਖਾਸ ਕਰਕੇ ਸਿੱਖ ਪੱਤਰਕਾਰ ਨੂੰ ਮਿਲਣ ਦਾ ਉੱਕਾ ਹੀ ਇੱਛੁਕ ਨਹੀਂ ਸੀ। ਮੈਂ ਆਪਣੇ ਮਿੱਤਰ ਮਨਜ਼ੂਰ ਕਾਦਰ ਨੂੰ ਮੇਰੇ ਵੱਲੋਂ ਬੇਨਤੀ ਕਰਨ ਲਈ ਕਿਹਾ। ਉਸ ਨੇ ਜਨਰਲ ਟਿੱਕਾ ਖਾਂ ਨੂੰ ਯਕੀਨ ਦੂਆਇਆ ਕਿ ਮੇਰੀ ਪਾਕਿਸਤਾਨ ਪ੍ਰਤੀ ਕੋਈ ਮੰਦ-ਭਾਵਨਾ ਨਹੀਂ ਹੈ ਤੇ ਮੈਂ ਹੂ-ਬ-ਹੂ ਉਹੋ ਹੀ ਲਿਖਾਂਗਾ, ਜੋ ਮਗਰੋਂ ਬਣੇ ਬੰਗਲਾ ਦੇਸ਼ ਵਿੱਚ ਪਹਿਲਾਂ ਹੋਏ ਵਿਦੇਹ ਬਾਰੇ, ਆਪਣੇ ਬਾਰੇ ਉਹ ਕਹਿਣਗੇ।

ਇਹ ਮੁਲਾਕਾਤ ਬੜੀ ਯਾਦਗਾਰੀ ਰਹੀ। ਜਨਰਲ ਟਿੱਕਾ ਖਾਂ ਨੇ ਮੇਰਾ ਸੁਆਗਤ ਆਪਣੇ ਬੰਗਲੇ ਵਿੱਚ ਕੀਤਾ। ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਉਹ ਫੌਜੀਆਂ ਜਿਹਾ ਨਹੀਂ ਲੱਗਦਾ ਸੀ, ਉਹ ਇਕ ਸੈਨਿਕ ਨਾਲੋਂ ਵਧੇਰੇ ਕਿਸੇ ਬੈਂਕ ਦਾ ਕਲਰਕ ਲੱਗਦਾ ਸੀ। ਉਹ ਮਧਰਾ ਤੇ ਮੋਟਾ ਲੱਗਦਾ ਸੀ। ਉਹ ਅੱਖੜ ਵੀ ਸੀ। ਜਿਸ ਕਮਰੇ ਵਿੱਚ ਅਸੀਂ ਬੈਠੇ ਸੀ, ਉੱਥੇ ਇਕ 6 ਛੁੱਟ, 6 ਇੰਚ ਲੰਬਾ ਭਾਰੀ ਭਰਕਮ ਪਠਾਣ ਵੀ ਸੀ, ਪਰ ਉਹ ਲੇਲੇ ਵਾਂਗ ਸਾਊ ਸੀ। ਮੈਂ ਘਰ 'ਤੇ ਝਾਤ ਮਾਰੀ ਤੇ ਪਰਿਵਾਰ ਦੀਆਂ ਤਸਵੀਰਾਂ ਤੇ ਵਿਜੈ ਸਮਾਰਕਾਂ ਦੇ ਢੇਰ ਦੇਖੇ, ਜਿਵੇਂ ਕਿ ਸੈਨਾ ਦੇ ਉੱਚ ਅਧਿਕਾਰੀਆਂ ਦੇ ਘਰਾਂ ਵਿੱਚ ਹੁੰਦਾ ਹੈ। ਕੰਧਾਂ 'ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਸਨ ਜਿਨ੍ਹਾਂ ਵਿੱਚੋਂ ਇਕ ਸੇਟੀ

ਕਰਕੇ ਕਾਰਨਸ 'ਤੇ ਦਿਖਾਵੇ ਲਈ ਪ੍ਰਦਰਸ਼ਤ ਕੀਤੀ ਗਈ ਸੀ।

ਜਨਨੈਲ ਬੜਾ ਗੁੱਸੇ ਵਿੱਚ ਸੀ। ਉਸ ਦਾ ਸਾਰਾ ਗੁੱਸਾ ਬੰਗਲਾਦੇਸ਼ੀਆਂ ਵਿਰੁੱਧ ਨਹੀਂ, ਸਗੋਂ ਭਾਰਤ ਵਿਰੁੱਧ ਸੀ। ਉਸ ਦੇ ਮੂੰਹ 'ਚੋਂ ਦਗਾ, ਧੋਖਾ, ਝੂਠ ਇਸ ਤਰ੍ਹਾਂ ਨਿਕਲ ਰਹੇ ਸਨ ਜਿਵੇਂ ਅੱਗ ਉਗਲਣ ਵਾਲੇ ਪਹਾੜ (ਆਤਿਸ਼ਫਸ਼ਾਂ) 'ਚੋਂ ਲਾਵਾ ਨਿਕਲਦਾ ਹੋਵੇ। ਉਸ ਨੇ ਇਹ ਦਾਮਵਾ ਵੀ ਕੀਤਾ ਕਿ ਉਸ ਦਾ 'ਬੰਗਲਾ ਦੇਸ਼ ਦਾ ਹਤਿਆਰਾ' ਉਪਨਾਮ ਵੀ ਭਾਰਤੀ ਅਖਬਾਰਾਂ ਨੇ ਰਖਿਆ।

ਉਸ ਨੇ ਵਾਰ-ਵਾਰ ਦੁਹਰਾਇਆ ਕਿ ਅਸੀਂ ਅੱਲਾ ਤੋਂ ਡਰਨ ਵਾਲੇ ਮੁਸਲਮਾਨ ਹਾਂ। ਸਾਡੇ ਛੌਜੀ ਅਨੁਸ਼ਾਸਨ ਦੇ ਪਾਬੰਦ ਹਨ ਅਤੇ ਉਹ ਬੇਕਸੂਰ ਇਸਤਰੀਆਂ ਨਾਲ ਨਾ ਹਿੱਸਕ ਹੁੰਦੇ ਹਨ ਤੇ ਨਾ ਹੀ ਬਲਾਤਕਾਰ (ਜਬਰਜ਼ਨਾਹ) ਕਰਦੇ ਹਨ।

ਮੈਂ ਉਸ ਨੂੰ ਆਪਣੀ ਗੱਲ ਕਹਿਣ ਦਿੱਤੀ ਤੇ ਜਿਤਨੀ ਨਰਮੀ ਨਾਲ ਪੁੱਛ ਸਕਦਾ ਸੀ, ਪੁੱਛਿਆ : “ਭਾਰਤੀਆਂ ਵਿਰੁੱਧ ਪਾਕਿਸਤਾਨੀ ਸੈਨਾ ਦੀ ਕਾਰਗੁਜ਼ਾਰੀ ਇਤਨੀ ਭੈਜ਼ੀ ਕਿਉਂ ਰਹੀ?”

ਉਸ ਨੇ ਜ਼ੋਰ ਨਾਲ ਦੁਹਰਾਉਂਦਿਆਂ ਕਿਹਾ, “ਦਗਾ ਹੋਣ ਕਰਕੇ। ਭਾਰਤੀ ਛੋਜ ਸਾਡੇ ਵੱਲੋਂ ਮਜ਼ਬੂਰ ਹੋ ਕੇ ਜੰਗ ਦਾ ਐਲਾਨ ਕਰਨ ਤੋਂ ਬਹੁਤ ਪਹਿਲਾਂ ਹੀ ਉਥੇ ਘੁਸਪੈਠ ਕਰ ਗਈ ਸੀ।”

ਮੈਂ ਕਿਹਾ ਕਿ ਉਥੇ ਕੋਈ ਜੰਮ ਕੇ ਲੜਾਈ ਹੀ ਨਹੀਂ ਹੋਈ। ਜਿਥੇ ਕਿਤੇ ਵੀ ਭਾਰਤੀਆਂ ਦਾ ਵਿਰੋਧ ਹੋਇਆ, ਉਹਨਾਂ ਲੜਾਈ ਤੋਂ ਟਾਲਾ ਕੀਤਾ ਤੇ ਮੁਕਤੀ ਬਹਿਨੀ ਨੂੰ, ਪਾਕਿਸਤਾਨੀਆਂ ਨੂੰ, ਉਹਨਾਂ ਦੇ ਖੇਤਰਾਂ ਵਿੱਚ ਹੀ ਘੋਰੀ ਰੱਖਣ ਦੀ ਖੁੱਲ੍ਹ ਦੇ ਦਿੱਤੀ।

ਜਨਰਲ ਦਾ ਅਰਦਲੀ, ਜਿਸ ਨੇ ਪਾਕਿਸਤਾਨ ਦੀ ਕਾਰਵਾਈ ਠੁੱਸ ਹੁੰਦੀ ਵੇਖੀ ਸੀ, ਇਕਦਮ ਥੋਲ ਉਠਿਆ, “ਅਵਾਮ ਹਮਾਰੇ ਖਿਲਾਫ਼ ਥੇ।”

ਜਨਰਲ ਨੂੰ ਅਰਦਲੀ ਦਾ ਵਿੱਚੋਂ ਥੋਲਣਾ ਚੰਗਾ ਨਾ ਲੱਗਾ ਤੇ ਉਸ ਨੇ ਉਸ ਨੂੰ ਇੜਕ ਦਿੱਤਾ। ਮੈਂ ਫਿਰ ਆਪਣੀ ਗੱਲ 'ਤੇ ਜ਼ੋਰ ਦਿੱਤਾ, “ਜਨਰਲ ਸਾਹਿਬ, ਲੋਕਾਂ ਵੱਲੋਂ ਤੁਹਾਡਾ ਵਿਰੋਧ ਕਰਨ ਦੇ ਜ਼ਰੂਰ ਕੋਈ ਕਾਰਨ ਹੋਣਗੇ।”

ਉਸ ਨੇ ਮੇਰੇ ਸੁਝਾਅ ਨੂੰ ਟਾਲਦਿਆਂ, ਫਿਰ ਜ਼ੋਰ ਨਾਲ ਕਿਹਾ, ਇਹ ਸਭ ਭਾਰਤੀ ਕੂੜ ਪ੍ਰਚਾਰ ਸੀ। ਮੈਂ ਉਹਨੂੰ ਉਸ ਦੀ ਗੱਲ ਕਹਿਣ ਤੋਂ ਨਾ ਰੋਕਿਆ। ਉਸ ਕੋਲੋਂ ਵਿਦਾ ਹੋਣ ਤੋਂ ਪਹਿਲਾਂ ਮੈਂ ਕਾਰਨਸ 'ਤੇ ਕੁਰਾਨ ਦੇ ਸਜਾ ਕੇ ਰੱਖੇ ਹੋਏ ਉਪਕਬਨ ਵੱਲ ਸੰਕੇਤ ਕੀਤਾ। ਉਸ ਨੇ ਅਰਬੀ ਵਿੱਚ ਉੱਚੀ ਅਵਾਜ਼ 'ਚ ਪੜਿਆ : “ਨਸਰ ਮਿਨ ਅੱਲਾਹ ਫਤਹ ਉਨ ਕਰੀਬ।” (ਅੱਲਾ ਉਸ ਨੂੰ ਜਿੱਤ ਦਿੰਦਾ ਹੈ ਜਿਸਦਾ ਪੱਖ ਸਹੀ ਹੋਵੇ।)

ਜਨਰਲ ਸਾਹਿਬ, ਅੱਲਾਹ ਨੇ ਸਾਨੂੰ ਭਾਰਤੀਆਂ ਨੂੰ ਜਿੱਤ ਬਖਸ਼ੀ।

ਉਸ ਨੇ ਮਹਿਸੂਸ ਕੀਤਾ ਕਿ ਮੈਂ ਉਸ 'ਤੇ ਲੁਕਵਾਂ ਵਾਰ ਕੀਤਾ ਹੈ। “ਸਰਦਾਰ ਸਾਹਿਬ, ਮੈਨੂੰ ਸੱਕ ਹੈ ਕਿ ਤੁਸੀਂ ਪਵਿੱਤਰ ਕਿਤਾਬ ਦਾ ਉਪਕਬਨ ਪਹਿਲਾਂ ਹੀ ਜਾਣਦੇ ਸੀ।”

ਮੈਂ ਹਾਂ ਵਿੱਚ ਸਿਰ ਹਿਲਾਇਆ, ਉਸ ਨਾਲ ਹੱਥ ਮਿਲਾਇਆ ਤੇ ਆਗਿਆ ਲੈ ਕੇ ਵਿਦਾ ਹੋ ਗਿਆ।

ਨਹਿਰੂ ਦੀ ਬਰਬਾਦੀ—ਐਮ.ਓ. ਮਖਾਈ

ਭਾਵੇਂ ਮੈਂ ਇਸ ਵਿਚਾਰ ਦਾ ਹਮਾਇਤੀ ਨਹੀਂ ਹਾਂ ਕਿ ਕਿਸੇ ਨੂੰ ਮਰੇ ਮੋਇਆਂ ਦੀ ਨਿਦਾ ਨਹੀਂ ਕਰਨੀ ਚਾਹੀਦੀ, ਪਰ ਮੈਂ ਮਖਾਈ ਦੇ ਵਿਰੁੱਧ ਕੁਝ ਕਹਿਣ ਦੀ ਥਾਂ ਅਜਿਹੀ ਸੰਸਥਾ ਵਿਰੁੱਧ ਕਹਾਂਗਾ ਜਿਸ ਨੂੰ ਮਖਾਈਵਾਦ ਕਿਹਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਮਖਾਈ ਨਾਮ ਦੇ ਆਦਮੀ ਥਾਰੇ ਤੁਹਾਡੀ ਯਾਦ-ਸ਼ਕਤੀ ਨੂੰ ਤਾਜ਼ਾ ਕਰ ਦਿਆਂ ਜੋ ਹੁਣੇ ਹੁਣੇ ਹੀ ਮਰਿਆ ਹੈ। 1952 ਤੱਕ ਉਸ ਦੇ ਪਰਿਵਾਰ ਤੇ ਮਿੱਤਰ-ਮੰਡਲੀ ਤੋਂ ਬਿਨਾਂ ਉਸ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਦੂਸਰੇ ਵਿਸ਼ਵ ਯੁੱਧ ਵਿੱਚ ਅਮਰੀਕੀ ਸੈਨਾ ਨਾਲ ਕਲਰਕੀ ਕਰਦਾ ਰਿਹਾ ਸੀ। 1946 ਵਿੱਚ ਉਸ ਨੇ ਜਵਾਹਰ ਲਾਲ ਨਹਿਰੂ ਨਾਲ ਸੰਬੰਧ ਕਾਇਮ ਕਰ ਲਏ ਤੇ ਹੋਲੀ-ਹੋਲੀ ਤੇ ਅੰਦਰੋਂ ਅੰਦਰੀ ਉਸ ਦਾ ਵਿਸ਼ਵਾਸ ਜਿੱਤ ਕੇ ਪਰਿਵਾਰ ਦਾ ਇਕ ਸਦੱਸ ਹੀ ਬਣ ਗਿਆ। ਉਸ ਨੂੰ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਸਕੱਤਰ ਬਣਾ ਦਿੱਤਾ ਗਿਆ। ਇਸ ਹੈਸੀਅਤ ਨਾਲ ਉਸ ਨੂੰ ਜਵਾਹਰ ਲਾਲ ਨਹਿਰੂ, ਫੀਰੋਜ਼ ਤੇ ਇੰਦਰਾ ਗਾਂਘੀ ਦੇ ਨਿੱਜੀ ਜੀਵਨ ਥਾਰੇ ਜਾਣਕਾਰੀ ਹੀ ਨਾ ਮਿਲੀ, ਸਗੋਂ ਉਸ ਨੂੰ ਬਹੁਤ ਸਾਰੇ ਅਧਿਕਾਰ ਵੀ ਮਿਲੇ। ਇਹ ਅਧਿਕਾਰ ਬਿਨਾਂ ਕਿਸੇ ਜ਼ਿੰਮੇਵਾਰੀ ਦੇ ਸਨ ਤੇ ਉਹ ਪ੍ਰਧਾਨ ਮੰਤਰੀ ਤੋਂ ਬਿਨਾਂ ਕਿਸੇ ਕੋਲ ਉੱਤਰਦਾਈ ਨਹੀਂ ਸੀ। ਉਸ ਦੇ ਆਪਣੇ ਸ਼ਬਦਾਂ ਦੇ ਪ੍ਰਮਾਣ ਅਨੁਸਾਰ “ਕੋਈ ਛਾਈਲ ਜਾਂ ਪੱਤਰ ਉਸ ਦੇ ਬਿਨਾਂ ਪ੍ਰਧਾਨ ਮੰਤਰੀ ਕੋਲ ਨਹੀਂ ਪਹੁੰਚਦਾ ਸੀ। ਮੇਰੇ ਬਿਨਾਂ ਕੁਝ ਵੀ ਬਾਹਰ ਨਹੀਂ ਜਾਂਦਾ ਸੀ। ਅਧਿਕਾਰੀ ਮੈਨੂੰ ਉਪ-ਪ੍ਰਧਾਨ ਮੰਤਰੀ ਤੇ ਤਾਜ ਪਿੱਛੇ ਤਾਕਤ ਕਹਿੰਦੇ ਸਨ।” ਹੋਰਾਨੀ ਨਹੀਂ ਹੋਣੀ ਚਾਹੀਦੀ ਕਿ ਇਸ ਨਾਲ ਉਹ ਅਭਿਮਾਨੀ ਹੋ ਗਿਆ। “ਕੁਝ ਇਕ ਤੋਂ ਬਿਨਾਂ ਮੈਂ ਮੰਤਰੀਆਂ ਨੂੰ ਘੁੜਾ ਕਰਦਾ ਸੀ ਜੋ ਕੁਝ ਵੀ ਨਹੀਂ ਸਨ, ਬੱਸ ਸਧਾਰਨ ਵਿਅਕਤੀਆਂ ਦਾ ਗੁੱਟ ਸਨ ਜਾਂ ਇਸ ਤੋਂ ਵੀ ਨਿਕਿਤੇ।” ਏਥੋਂ ਤੱਕ ਕਿ ਪੰਡਿਤ ਜੀ ਵੀ ਇਹ ਲਿਖਣ ਲਈ ਮਜ਼ਬੂਰ ਹੋ ਗਏ ਕਿ ਉਹ ਇਕ ਅਜਿਹਾ ਵਿਅਕਤੀ ਸੀ ਜੋ ਬਹੁਤੀ ਵਾਰ ਛੋਟੀਆਂ ਗੱਲਾਂ ਵਿੱਚ ਵੀ ਮੁੜਖਤਾਈ ਵਿਖਾਉਂਦਾ ਸੀ ਤੇ ਆਪਣੀ ਤਾਕਤ ਇਹ ਕੰਮ ਕਰਾਉਣ ਵਿੱਚ ਲਾ ਦਿੰਦਾ ਸੀ।”

ਤਾਕਤ ਨੇ ਮਖਾਈ ਨੂੰ ਭਿੱਟ ਬਣਾ ਦਿੱਤਾ। ਉਸ ਕੋਲ ਆਪਣੀ ਪਦਵੀ ਦੀ ਦੁਰਵਰਤੋਂ ਕਰਨ ਦੇ ਬਹੁਤ ਮੌਕੇ ਸਨ। ਜਿਵੇਂ ਕਿ ਉਸ ਨੇ ਸ਼ੇਖੀ ਮਾਰਦਿਆਂ ਕਿਹਾ, “ਮੈਂ ਅਨੇਕਾਂ ਮੰਤਰੀਆਂ, ਗਵਰਨਰਾਂ ਤੇ ਗੈਰ-ਸਰਕਾਰੀ ਵਿਅਕਤੀਆਂ ਨੂੰ ਰਾਜਦੂਤ ਨਿਯੁਕਤ ਕਰਾਉਣ ਵਿੱਚ ਸਹਾਈ ਹੋਇਆ।” ਉਸ ਨੇ ਬਿਰਲਾ ਸਮੇਤ ਕਈ ਅਮੀਰ ਲੋਕਾਂ ਤੋਂ ਆਪਣੇ ਕਾਇਮ ਕੀਤੇ ‘ਖਰਾਇਤੀ ਟਰੱਸਟ’ ਲਈ ਧਨ ਬਟੋਰਿਆ। ਸਾਫ਼ ਜਾਹਿਰ ਹੈ ਕਿ

ਇਹ ਸਭ ਕੁਝ ਮਥਾਈ ਦੀ ਕਾਬਲੀਅਤ ਤੇ ਯੋਗਤਾ ਕਾਰਨ ਨਹੀਂ ਸੀ ਕਿ ਉਹ ਇਸ ਅਵਸਥਾ ਦਾ ਮਾਲਕ ਬਣ ਗਿਆ ਸੀ। ਅਸਲੀਅਤ ਤਾਂ ਇਹ ਸੀ ਕਿ ਉਹ ਹਰ ਇਕ ਨੂੰ ਭਰੋਸਾ ਦਿੰਦਾ ਸੀ ਕਿ ਉਹ ਨਹਿਰੂ ਤੋਂ ਜੋ ਚਾਹੇ, ਕੰਮ ਕਰਵਾ ਸਕਦਾ ਸੀ। ਉਹ ਪਿੱਛਲ ਮੇਰੀ ਰਾਹੀਂ ਦਾਖਲ ਹੋਇਆ ਤੇ 1959 ਵਿੱਚ ਆਪਣੀ ਬਰਖਾਸਤਗੀ ਤੱਕ ਸਭ ਤੋਂ ਸਰਵੋਤਮ ਹਾਕਮ ਬਣਿਆ ਰਿਹਾ।

ਜਦੋਂ ਮਥਾਈ ਦੇ, ਨਹਿਰੂ ਵੱਲੋਂ ਦਿੱਤੀ ਸ਼ਕਤੀ ਦੇ ਖੰਡ ਕੁਤਰੇ ਗਏ ਤਾਂ ਉਹ ਆਪਣੀ ਕਮੀਨਰਗੀ ਦੇ ਅਸਲੀ ਰੂਪ ਵਿੱਚ ਆ ਗਿਆ। ਉਸ ਨੇ ਨਹਿਰੂ ਪਰਿਵਾਰ ਵੱਲੋਂ ਕੀਤੇ ਵਿਸ਼ਵਾਸ ਨੂੰ ਅਪਮਾਨਿਤ ਕਰ ਦਿੱਤਾ। ਨਹਿਰੂ ਦਿਆਲੂ ਵਿਅਕਤੀ ਸੀ ਤੇ ਉਹ ਉਸ ਨੂੰ ਮਾਫ਼ ਕਰਨ ਲਈ ਤੇ ਵਾਪਸ ਲੈਣ ਲਈ ਵੀ ਤਿਆਰ ਸੀ। ਜਦੋਂ ਮਥਾਈ ਨੂੰ ਇਹ ਪੇਸ਼ਕਸ਼ ਕੀਤੀ ਗਈ ਤਾਂ ਉਸ ਨੇ ਕ੍ਰੋਧ ਵਿੱਚ ਬੱਕੜਵਾਹ ਕਰਦਿਆਂ ਕਿਹਾ, “ਕੇਵਲ ਕੁੱਤਾ ਹੀ ਆਪਣੀ ਉਲਟੀ ਚੱਟਦਾ ਹੈ।”

ਆਪਣੀ ਬਰਖਾਸਤਗੀ ਤੋਂ ਪਿੱਛੋਂ 18 ਸਾਲ ਤੱਕ ਮਥਾਈ ਸੜੇਵੇਂ ਵਿੱਚ ਸੜਦਾ ਰਿਹਾ। ਨਹਿਰੂ ਦੀ ਮੌਤ ਪਿੱਛੋਂ ਤੇ ਇੰਦਰਾ ਗਾਂਧੀ ਦੇ ਗੱਦੀ ਤੋਂ ਲਾਂਭੇ ਹੋਣ ਪਿੱਛੋਂ ਉਸ ਨੇ ਉਸ ਪਰਿਵਾਰ ਵਿਰੁੱਧ ਨਿਡਰ ਹੋ ਕੇ ਜ਼ਹਿਰ ਉਗਲਿਆ, ਜਿਸਦਾ ਉਸ ਨੇ ਨਮਕ ਖਾਧਾ ਸੀ। ਉਸ ਨੇ ਜਨਤਾ ਪਾਰਟੀ ਦੇ ਰਾਜ ਵਿੱਚ ਆਪਣੀ ਪੁਸਤਕ ‘ਨਹਿਰੂ ਯੁੱਗ ਦੀਆਂ ਯਾਦਾਂ’ ਛਪਵਾਈ। ਉਸ ਵਿੱਚ ਉਸ ਨੇ ਕਈ ਇਸਤਰੀਆਂ ਨਾਲ ਨਹਿਰੂ ਦੇ ਪ੍ਰੇਮ ਸੰਬੰਧਾਂ ਨੂੰ ਜੱਗ-ਜ਼ਾਹਿਰ ਕੀਤਾ, ਫਿਰੋਜ਼ ਗਾਂਧੀ ਨੂੰ ਆਸਕ ਤੇ ਮੂੜ੍ਹ ਕਹਿ ਕੇ ਭੰਡੀ ਕੀਤੀ। ਇੰਦਰਾ ਗਾਂਧੀ ਨੂੰ ਉਸ ਦੀ ਪਤਨੀ ਨਹੀਂ ਸਗੋਂ ‘ਰਖੇਲ’ ਕਿਹਾ। ਉਸ ਨੇ ਉਸ ਨੂੰ ਘਮੰਡੀ ਵੀ ਕਿਹਾ ਜੋ ਆਪਣੇ ਪਿਤਾ ਤੋਂ ਉਹਦੇ ਪ੍ਰਧਾਨ ਮੰਤਰੀ ਹੁੰਦਿਆਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਸੀ। “ਮੂਰਖ ਮੱਛੀ! ਮੇਰਾ ਖਿਆਲ ਹੈ ਬਹੁਤ ਸਾਰੀਆਂ ਇਸਤਰੀਆਂ ਇਸੇ ਭੁਲੇਖੇ ਵਿੱਚ ਰਹਿੰਦੀਆਂ ਹਨ।” ਪੰਤੂ ਉਸ ਦੀਆਂ ਯਾਦਾਂ ਦਾ ਸਭ ਤੋਂ ਵੱਧ ਭੈੜਾ ਭਾਗ ਸੀ ਇੱਕੀਵਾਂ ਅਣਛਪਿਆ ਕਾਂਡ ਤੇ ਜਿਸ ਦਾ ਸਿਰਲੇਖ ਸੀ—‘ਉਹ’, ਜਿਸ ਨੂੰ ਪ੍ਰਕਾਸ਼ਕਾਂ ਨੇ ਆਪਣੇ ਸਭ ਪ੍ਰਤੱਖ ਕਪਟ ਦੇ ਬਾਵਜੂਦ ਛਪਣ ਤੋਂ ਰੋਕ ਤਾਂ ਲਿਆ, ਪਰ ਪਾਠਕਾਂ ਦੀ ਭੁੱਖ ਨੂੰ ਇਹ ਛਾਪ ਕੇ ਹੋਰ ਚਮਕਾ ਦਿੱਤਾ, “ਇਹ ਕਾਂਡ ਜੋ ਲੇਖਕ ਦੇ ਨੇੜਲੇ ਨਿੱਜੀ ਅਨੁਭਵਾਂ ‘ਤੇ ਅਧਾਰਿਤ ਹੈ ਤੇ ਡੀ. ਐਚ. ਲਾਰੈਂਸ ਦੀ ਬੋਰੋਕ ਸ਼ੈਲੀ ਵਿੱਚ ਲਿਖਿਆ ਗਿਆ ਸੀ, ਲੇਖਕ ਵੱਲੋਂ ਆਖਰੀ ਸਮੇਂ ਰੋਕ ਕੇ ਵਾਪਸ ਲੈ ਲਿਆ ਗਿਆ ਹੈ।” (ਸੰਕੇਤ ਸਪੱਸ਼ਟ ਤੌਰ ’ਤੇ ਲਾਰੈਂਸ ਦੇ ਨਾਵਲ ‘ਲੇਡੀ ਚੈਟਰਲੇ ਦਾ ਪ੍ਰੇਮੀ’ ਵੱਲ ਹੈ ਜਿਸ ਵਿੱਚ ਸੁਆਣੀ ਦਾ ਸ਼ਿਕਾਰਗਾਹ ਦੇ ਘਰੇਲੂ ਨੌਕਰ ਨਾਲ ਪ੍ਰੇਮ ਕ੍ਰੀਡਾ ਦੀ ਤੀਬਰਤਾ ਨਾਲ ਵਰਨਣ ਕੀਤੀ ਕਹਾਣੀ ਹੈ।

ਮਥਾਈ ਮਰ ਚੁੱਕਾ ਹੈ। ਮੈਨੂੰ ਉਮੀਦ ਹੈ ਕਿ ਉਹਦੇ ਮਰਨ ਨਾਲ ਹੀ 21ਵਾਂ ਕਾਂਡ ਵੀ ਅੱਗ ਦੀ ਭੇਟ ਚੜ੍ਹ ਗਿਆ ਹੋਵੇਗਾ। ਪੰਤੂ ਅੱਜ ਤੱਕ ‘ਮਥਾਈਵਾਦ’ ਜੀਵਤ ਹੈ। ਇਕ ਮਥਾਈ ਚਲਾ ਜਾਂਦਾ ਹੈ ਤਾਂ ਦੂਸਰਾ ਉਸ ਦੀ ਥਾਂ ’ਤੇ ਆ ਜਾਂਦਾ ਹੈ। ਜਦ ਤੱਕ ਕਿਤੇ ਵੀ ਸ਼ਕਤੀ ਦਾ ਕੇਂਦਰੀਕਰਨ ਹੋਵੇਗਾ, ਕੁਝ ਲੋਕ ਲਗਨ ਨਾਲ ਕੀਤੀ ਚਾਪਲੂਸੀ

ਤੇ ਵਾਹਾਦਾਰੀ ਦਾ ਪ੍ਰਗਟਾਵਾ ਕਰਕੇ ਸ਼ਕਤੀ ਕੇਂਦਰ ਦੇ ਨੇੜੇ ਹੁੰਦੇ ਰਹਿਣਗੇ। ਭੌਤਿਕ ਸੰਪਰਕਾਂ ਤੇ ਨੇੜਤਾ ਕਾਰਨ ਉਹ ਆਪਣੇ ਲਈ ਕਾਫ਼ੀ ਤਾਕਤ ਤੇ ਗੁਪਤ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ ਜਿਸ ਨਾਲ ਉਹਨਾਂ ਦੀ ਜਕੜ ਸਥਾਈ ਹੋ ਜਾਂਦੀ ਹੈ। ਕਿਉਂਕਿ ਉਨ੍ਹਾਂ ਕੋਲ ਬਹੁਤ ਜ਼ਿਆਦਾ ਜਾਣਕਾਰੀ ਹੁੰਦੀ ਹੈ, ਇਸ ਲਈ ਉਹਨਾਂ ਨੂੰ ਕੱਢਣਾ ਜਾਂ ਪਿੱਛਾ ਛੁਡਾਉਣਾ ਸੌਖਾ ਨਹੀਂ ਹੁੰਦਾ। ਅਜਿਹੇ ਆਦਮੀ ਖਤਰਨਾਕ ਹੁੰਦੇ ਹਨ।

ਮੈਂ ਮਥਾਈ ਬਾਰੇ ਪਛੜ ਕੇ ਨਿਰਣਾ 'ਨੋਇਲ ਕੋਵਾਰਡ' 'ਚੋਂ ਦੇ ਰਿਹਾ ਹਾਂ : “ਉਹ ਇਕ ਛੋਟਾ ਆਦਮੀ ਸੀ, ਇਹ ਉਸ ਦੀ ਅੰਕੜ ਸੀ। ਛੋਟੀਆਂ ਲੱਤਾਂ ਵਾਲੇ ਵਿਅਕਤੀ ਉੱਤੇ ਕਦੇ ਭਰੋਸਾ ਨਾ ਕਰੋ। ਉਹਨਾਂ ਦੀ ਅਕਲ ਚਿੱਤੜਾਂ ਨੇੜੇ ਹੁੰਦੀ ਹੈ।”

ਮਾਊਂਟ ਬੈਟਨ—ਬੇਲੋਨੀ ਦਾ ਸਰਦਾਰ

ਪਹਿਲਾਂ ਲੰਡਨ ਵਿੱਚ ਤੇ ਦੂਸਰੀ ਵਾਰ ਕੁਝ ਮਹੀਨੇ ਮਗਰੋਂ ਕੈਨੇਡਾ ਵਿੱਚ ਹੋਏ ਅਚਾਨਕ ਮੇਲ, ਮੇਰੇ ਮਨ 'ਤੇ ਘਰ ਕਰੀ ਬੈਠੇ ਹਨ। ਉਸ ਸਮੇਂ ਮੇਰੇ ਵਿੱਚ ਆਪਣੀ ਪ੍ਰਤਿਕ੍ਰਿਆ ਛਾਪਣ ਦਾ ਹੌਸਲਾ ਨਹੀਂ ਸੀ। ਉਹ ਉਸ ਸਮੇਂ ਤਕਦੀਰ ਦਾ ਮਾਲਕ ਸੀ, ਇਕ ਭੈਦਾਇਕ ਵਿਅਕਤਿਤੱਵ ਦਾ ਮਾਲਕ, ਜਿਸ ਦੀ ਉਪਮਾ ਲਿਖਣ ਤੋਂ ਬਿਨਾਂ ਕੁਝ ਹੋਰ ਲਿਖਣਾ ਬੜਾ ਗਲਤ ਹੁੰਦਾ।

ਮਾਊਂਟਬੈਟਨ ਦੀ ਜ਼ੋਗਲਰ ਵੱਲੋਂ ਗਚਿਤ ਅਤਿ ਸੇਸ਼ਨ ਜੀਵਨੀ ਤੋਂ ਮੈਨੂੰ ਯਕੀਨ ਹੁੰਦਾ ਹੈ ਕਿ ਮੇਰਾ ਇਹ ਸ਼ੱਕ ਕਰਨਾ ਗਲਤ ਨਹੀਂ ਸੀ ਕਿ ਬਾਦਸ਼ਾਹ ਕਦੇ ਨੰਗਾ ਨਹੀਂ ਹੁੰਦਾ ਜਾਂ ਉਹ ਕਦੇ ਪਤਲੇ ਪਾਰਦਰਸ਼ੀ ਵਸਤਰ ਪਹਿਨਦਾ ਹੈ।

ਪਹਿਲੀ ਮੁਲਾਕਾਤ ਅਨੁਸੂਚਿਤ ਸੀ। ਇੰਡੀਆ ਹਾਊਸ ਵਿੱਚ ਇਕ ਸਵਾਗਤੀ ਸਮਾਰੋਹ ਵਿੱਚ ਲਾਰਡ ਮਾਊਂਟਬੈਟਨ ਮੁੱਖ ਮਹਿਮਾਨ ਸੀ। ਗਲਤੀ ਨਾਲ ਉਹ ਨਿਸ਼ਚਿਤ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਸੀ ਤੇ ਮੇਜ਼ਬਾਨ ਕ੍ਰਿਸ਼ਨਾ ਮੈਨਨ ਵੀ ਉਹਦੇ ਸੁਆਗਤ ਲਈ ਅਜੇ ਨਹੀਂ ਪਹੁੰਚਿਆ ਸੀ। ਮੈਂ ਉਸ ਦਾ ਸੁਆਗਤ ਕਰਨ ਲਈ ਦੌੜ ਕੇ ਗਿਆ ਤੇ ਭੁਲੇਖੇ ਲਈ ਮਾਫ਼ੀ ਮੰਗੀ ਤੇ ਸੁਝਾਅ ਦਿੱਤਾ ਕਿ ਉਹ ਮੇਰੇ ਆਰਜ਼ੀ ਦਫ਼ਤਰ ਵਿੱਚ ਵਿਸ਼ਗਾਮ ਕਰ ਲੈਣ, ਜਿਹੜਾ ਉਹਨਾਂ ਦੀ ਪਤਨੀ ਲਈ ਰਾਖਵਾਂ ਰਖਿਆ ਗਿਆ ਸੀ ਤੇ ਜਿਸ ਉਪਰ 'ਕਾਊਂਟਸ ਮਾਊਂਟਬੈਟਨ ਆਫ ਬਰਮਾ' ਦੇ ਨਾਮ ਦੀ ਫੱਟੀ ਲੱਗੀ ਹੋਈ ਸੀ।

ਉਸ ਦਾ ਮਿਜਾਜ਼ ਵਿਗੜ ਗਿਆ। ਉਹ ਪੂਰੀ ਸ਼ਾਨ ਨਾਲ ਇਕ ਐਡਮਿਰਿਲ ਦੀ ਗੂੜੀ ਨੀਲੀ ਵਰਦੀ ਵਿੱਚ, ਜਿਸ ਉਪਰ ਮੇਢੇ 'ਤੇ ਸੁਨਹਿਰੀ ਬਿੱਲਾ, ਰਿਬਨ ਤੇ ਤਮਗਿਆਂ ਨਾਲ ਭਰੀ ਹਿੱਕ ਸੀ, ਆਇਆ ਸੀ।

ਇਕ ਸ਼ਾਨਦਾਰ ਸੁਆਗਤ ਲਈ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਅੰਦਰ ਇਕ ਯੋਜਨਾ ਅਨੁਸਾਰ ਦਾਖਲ ਹੋਣ ਦੀ ਥਾਂ ਉਸ ਨੂੰ ਇਕ ਪਛਾਣ-ਰਹਿਤ ਕਲਰਕ ਵਰਗੇ ਵਿਅਕਤੀ ਨਾਲ ਸਮਾਂ ਗੁਆਉਣਾ ਪਿਆ। ਮੈਂ ਉਸ ਨੂੰ ਖੁਸ਼ ਰੱਖਣ ਲਈ ਪੂਰਾ ਯਤਨ ਕੀਤਾ। ਮੈਂ ਉਸ ਨੂੰ ਦੇਸ਼ ਦੀ ਵੰਡ ਤੇ ਮਗਰੋਂ ਆਉਣ ਵਾਲੇ ਤੁਝਾਨੀ ਤੇ ਭਿਆਨਕ ਦਿਨਾਂ ਬਾਰੇ ਪੁੱਛਿਆ। ਉਸ ਨੇ ਉਕਤਾਹਟ ਮਹਿਸੂਸ ਕਰਦਿਆਂ ਇਕ ਅੱਖਰੀ ਉੱਤਰ ਦਿੱਤੇ। ਮੈਂ ਉਸ ਨੂੰ ਉਤੇਜਿਤ ਕਰਨ ਲਈ ਕਿਹਾ, “ਕਈ ਲੋਕ ਮਹਿਸੂਸ ਕਰਦੇ ਹਨ ਕਿ ਜੇ ਤੁਸੀਂ ਕਾਹਲੀ ਲਈ ਜ਼ੋਰ ਨਾ ਦਿੱਤਾ ਹੁੰਦਾ ਤਾਂ ਵਸੋਂ ਦਾ ਵਟਾਂਦਰਾ ਵਧੇਰੇ ਸੁਖਾਵਾਂ ਹੁੰਦਾ ਤੇ ਅਸੀਂ ਮਗਰੋਂ ਹੋਣ ਵਾਲੇ ਖੂਨ ਖਰਾਬੇ ਤੋਂ ਬਚ ਗਏ ਹੁੰਦੇ।”

ਉਸ ਨੂੰ ਚੋਭ ਮਹਿਸੂਸ ਹੋਈ ਤੇ ਉੱਤਰ ਦੇਣਾ ਪਿਆ। ਉਸ ਨੇ ਗੁੱਸੇ ਨਾਲ ਕਿਹਾ,

“ਮੈਨੂੰ ਰਤਾ ਪ੍ਰਵਾਹ ਨਹੀਂ ਕਿ ਮੇਰੇ ਆਲੋਚਕ ਅੱਜ ਕੀ ਕਹਿੰਦੇ ਹਨ। ਮੇਰੇ ਬਾਰੇ ਛੈਸਲਾ ਤਾਂ ਇਤਿਹਾਸ ਦੀ ਕਚਹਿਗੀ ਵਿੱਚ ਹੋਵੇਗਾ।”

ਮੈਂ ਉਹਦੀ ਸ਼ਾਨ ਤੇ ਠਾਠ ਉਪਰ ਹੈਰਾਨ ਰਹਿ ਗਿਆ। ਭਾਵੇਂ ਉਹ ਕਿਤਨਾ ਵੀ ਹੱਕ ਬਜਾਨਬ ਸੀ, ਪਰ ਮੈਨੂੰ ਇਕ ਉੱਚੀ ਕੁਲ ਦੇ ਸੂਝਵਾਨ ਅੰਗਰੇਜ਼ ਸਰਦਾਰ ਤੋਂ ਸਦੀਵਤਾ ਦੀ ਕਲਪਨਾ ਦੀ ਆਸ ਨਹੀਂ ਸੀ। ਇਥੋਂ ਕੁਝ ਵੀ ਪੱਕਾ ਨਹੀਂ।

ਅਗਲੀ ਵਾਰ ਅਚਾਨਕ ਮੁਲਾਕਾਤ ਨੇ ਲਾਰਡ ਮਾਊਂਟਬੈਟਨ ਦੇ ਚਰਿਤਰ ਦੇ ਇਕ ਹੋਰ ਪੱਖ ਨੂੰ ਉਘਾੜਿਆ। ਉਸ ਨੇ ਟੋਰੋਟੇ ਵਿੱਚ ਅੰਤਰਰਾਸ਼ਟਰੀ ਵਪਾਰ ਮੇਲੇ ਦਾ ਉਦਘਾਟਨ ਕਰਨਾ ਸੀ। ਅਚਾਨਕ ਸਾਨੂੰ ਇਤਲਾਹ ਮਿਲੀ ਕਿ ਸਾਹਿਬ ਬਹਾਦਰ ਦੀ ਇੱਛਾ ਹੈ ਕਿ ਉਸ ਲਈ ਗੱਖਿਆ-ਦਸਤੇ ਦਾ ਪ੍ਰਬੰਧ ਭਾਰਤੀ ਉੱਚ ਆਯੁਕਤ ਕੈਨੇਡਾ ਵੱਲੋਂ ਕੀਤਾ ਜਾਵੇ। ਅਸੀਂ ਇਹ ਜਾਣ ਕੇ ਬੜੇ ਖੁਸ਼ ਸੀ ਕਿ ਉਸ ਨੂੰ ਭਾਰਤ ਨਾਲ ਇਨ੍ਹਾਂ ਪਿਆਰ ਹੈ ਕਿ ਵਾਇਸਰਾਇ ਤੇ ਗਵਰਨਰ ਜਨਰਲ ਦਾ ਪਦ ਤਿਆਗਣ ਪਿੱਛੋਂ ਵੀ ਉਹ ਭਾਰਤੀ ਸੰਬੰਧਾਂ ਨੂੰ ਕਾਇਮ ਰੱਖਣਾ ਚਾਹੁੰਦਾ ਹੈ।

ਗਰਮੀ ਦੀ ਤੁੱਤ ਦੀ ਨਿੱਘੀ, ਚਮਕਦੀ ਸਵੇਰ ਸੀ। ਬਹੁਤ ਭਾਰੀ ਇਕੱਠ ਸੀ। ਉਹ ਆਪਣੀ ਰੋਲਜ਼ ਰਾਇਸ 'ਤੇ ਯੂਨੀਅਨ ਜੈਕ ਇੰਡਾ ਲਾਈ ਪਹੁੰਚ ਗਿਆ। ਇਸ ਵਾਰ ਉਸ ਨੇ ਸਾਰਕ ਦੀ ਖੱਲ ਦੀ ਸਫੈਦ ਵਰਦੀ ਪਹਿਨੀ ਹੋਈ ਸੀ ਤੇ ਇਸ ਉਪਰ ਉਹੋ ਸੁਨਹਿਰੀ ਚਿੱਲਾ ਚਾਂਦੀ ਵੰਨਾ ਗੋਟਾ ਤੇ ਤਗਮੇ ਲੱਗੇ ਹੋਏ ਸਨ। ਅਸੀਂ ਉਸ ਪਿੱਛੇ ਕਤਾਰ ਵਿੱਚ ਖਲੋ ਗਏ। ਉਹਦੇ ਪਿੱਛੇ ਦੋ ਦਾੜ੍ਹੀ ਵਾਲੇ ਸਰਦਾਰ ਕਾਲੀਆਂ ਸ਼ੇਰਵਾਨੀਆਂ ਤੇ ਚੂੜੀਦਾਰ ਪਜਾਮੇ ਪਾਈ ਖੜ੍ਹੇ ਸਨ ਤੇ ਉਹਨਾਂ ਪਿੱਛੇ ਸਾਡੀ ਬਲ, ਸਮੁੰਦਰੀ ਤੇ ਹਵਾਈ ਸੈਨਾ ਛੌਜ ਦੇ ਰਾਜਦੂਤ ਸਹਿਕਾਰੀ ਆਪਣੀ ਆਪਣੀ ਵਰਦੀ 'ਚ ਖੜ੍ਹੇ ਸਨ। ਇਹ ਨਜ਼ਾਰਾ ਵੇਖ ਕੇ ਕੈਨੇਡਾ ਵਾਸੀ ਦੀਵਾਨੇ ਹੋ ਉੱਠੇ। ਇਹ ਤਾਂ ਅੰਗਰੇਜ਼ੀ ਸਾਮਰਾਜ ਦੀ ਆਡਾ ਦੀ ਸਿਖਰ ਸੀ। ਸ਼ਾਨਦਾਰ ਵੇਸ਼-ਭੂਸ਼ਾ ਵਿੱਚ ਲੰਬਾ ਉੱਚਾ ਗੋਰੇ ਰਾਜੇ ਦੀ ਸੁਆਗਤੀ ਰਸਮ ਨੂੰ ਪੂਰਾ ਕਰਨ ਲਈ ਉਸ ਦੀ ਕਾਲੀ ਪਰਜਾ ਹਾਜ਼ਰ ਸੀ। ਜਦੋਂ ਉਹ ਬੋਲਦਾ ਰਿਹਾ ਅਸੀਂ ਉਸ ਪਿੱਛੇ ਖਲੋਤੇ ਰਹੇ। ਉਸਦੇ ਭਾਸ਼ਨ ਵਿੱਚ ਸ਼ਾਹੀ ਖਾਨਦਾਨ ਨਾਲ ਸੰਬੰਧਾਂ ਦੇ ਸੰਕੇਤ ਸਨ ਜਿਵੇਂ ਕਿ ਬਾਦਸ਼ਾਹ ਮੇਰਾ ਮੇਰਾ ਭਰਾ/ਚੜੇਰਾ ਭਰਾ ਹੈ, ਮਲਕਾ ਦਾ ਪਤੀ ਮੇਰਾ ਭਰੀਜਾ ਹੈ, ਮੇਰਾ ਚਾਚਾ ਵੀ ਕਿਸੇ ਥਾਂ ਦਾ ਸਰਦਾਰ ਹੈ-- ਆਦਿ।

ਸਮਾਗਮ ਪੂਰੀ ਠਾਠ ਨਾਲ ਚਲਿਆ ਕਿਉਂਕਿ ਬੰਦੋਬਸਤ ਟਿਕਟੀ ਬੂ (ਵਧੀਆ ਵਿਉਂਤਿਆ ਹੋਇਆ) ਸੀ। (ਇਹ ਮਾਊਂਟਬੈਟਨ ਦਾ ਮਨਭਾਊਂਦਾ ਮੁਹਾਵਰਾ ਸੀ)। ਇਸ ਸਾਰੇ ਤਮਾਸੇ ਦਾ ਵਿਉਂਤਕਾਰ ਆਪਣੇ ਸਮੇਂ ਦੇ ਰਾਜਸੀ ਜਗਤ ਦਾ ਸਰਵੇਤਮ ਤਮਾਸਾਗਰ ਸੀ।

ਕੀ ਇਸ ਆਦਮੀ ਵਿੱਚ ਕੋਈ ਯੋਗਤਾ ਵਾਲੀ ਗੱਲ ਵੀ ਸੀ? ਮੈਂ ਯਕੀਨ ਨਾਲ ਨਹੀਂ ਕਹਿ ਸਕਦਾ। ਉਹ ਉੱਚ ਘਰਾਣੇ ਵਿੱਚ ਪੈਦਾ ਹੋਇਆ ਸੀ। ਉਸ ਦੀ ਨਾਮਕਰਨ ਰਸਮ ਵਿੱਚ ਮਲਕਾ ਵਿਕਟੋਰੀਆ ਹਾਜ਼ਰ ਸੀ। ਉਹ ਬਹੁਤਾ ਪੜ੍ਹਿਆ ਵੀ ਨਹੀਂ ਸੀ ਕਿਉਂਕਿ ਉਸ ਵਰਗ ਦੇ ਲੋਕ ਪੜ੍ਹਾਈ ਦੀ ਬਹੁਤੀ ਫਿਕਰ ਨਹੀਂ ਕਰਦੇ ਸਨ।

ਉਹ ਬਹੁਤਾ ਧਨੀ ਵੀ ਨਹੀਂ ਸੀ। ਉਸ ਨੇ ਇਸ ਘਾਟੇ ਨੂੰ ਇਕ ਅਭਿਆਸ ਅਮੀਰ ਤੇ ਅੰਸ਼ਕ ਰੂਪ ਵਿੱਚ ਯਹੂਦੀ ਨਸਲ ਦੀ ਪਤਨੀ ਨਾਲ ਵਿਆਹ ਕਰਕੇ ਪੂਰਾ ਕੀਤਾ। ਉਹ ਉਸ ਨੂੰ ਆਦਤਨ ਹੀ ਭੜ੍ਹਾ ਬਣਾ ਛੱਡਦੀ ਤੇ ਉਹ ਇਹ ਬੋਇੱਜਤੀ ਇਸ ਕਰਕੇ ਸਹਿ ਲੈਂਦਾ ਕਿਉਂਕਿ ਉਹ ਉਸ ਦੇ ਪੈਸੇ ਬਿਨਾਂ ਉਸ ਢੰਗ ਦਾ ਜੀਵਨ ਨਹੀਂ ਜੀ ਸਕਦਾ ਸੀ ਜਿਸ ਦੀ ਉਸ ਨੂੰ ਇੱਛਾ ਸੀ। ਉਹ ਅਜਿਹਾ ਗਪੌੜੀ ਸੀ ਜੋ ਆਪਣੇ ਸਾਕ-ਸੰਬੰਧਾਂ ਦਾ ਪੂਰਾ ਲਾਹਾ ਲੈਂਦਾ ਸੀ।

ਪੰਤੂ ਉਸ ਦੇ ਹੱਕ ਵਿੱਚ ਵੀ ਬਹੁਤ ਗੱਲਾਂ ਸਨ। ਉਸ ਵਿੱਚ ਖਾਨਦਾਨੀ ਘਮੰਡ ਨਹੀਂ ਸੀ ਤੇ ਹਰ ਇਕ ਨਾਲ ('ਹੋਈ ਪਲੋਈ') ਮੁਸ਼਼ ਰਹਿ ਸਕਦਾ ਸੀ। ਉਹ ਸੀਮਿਤ ਦ੍ਰਿਸ਼ਟੀ ਦਾ ਮਾਲਕ ਸੀ ਤੇ ਉਹ ਸਿੱਟਿਆਂ ਦੀ ਪ੍ਰਵਾਹ ਕੀਤੇ ਬਿਨਾਂ ਸਾਹਸ ਭਰੇ ਫੈਸਲੇ ਲੈ ਸਕਦਾ ਸੀ। ਮੈਨੂੰ ਕਿਸੇ ਹੋਰ ਸਮਕਾਲੀ ਬਾਰੇ ਪਤਾ ਨਹੀਂ ਜੋ ਕੇਵਲ ਸਹੀ ਇਸਤਰੀ ਨਾਲ ਵਿਆਹ ਕਰਨ ਕਰਕੇ ਪ੍ਰਸਿੱਧੀ ਪ੍ਰਾਪਤ ਕਰ ਗਿਆ ਹੋਵੇ ਤੇ ਇਸ ਲਈ ਵੀ ਕਿ ਕਿਸਮਤ ਉਹਦੇ ਵੱਲ ਸੀ। ਜੇਗਲਰ ਬਿਲਕੁਲ ਦਰੁੱਸਤ ਹੈ ਜਦੋਂ ਉਹ ਉਸ ਦੇ ਚਿੱਤਰ ਦਾ ਸਾਰ ਹੇਠ ਲਿਖੇ ਸ਼ਬਦਾਂ 'ਚ ਪੇਸ਼ ਕਰਦਾ ਹੈ :

“ਘਾਟਾਂ ਤੋਂ ਬਿਨਾਂ ਮਾਊਂਟਬੈਟਨ ਦੀ ਤਸਵੀਰ ਵਿਸ਼ਵਾਸਯੋਗ ਨਾ ਹੁੰਦੀ, ਕਿਉਂਕਿ ਬਾਕੀ ਚੀਜ਼ਾਂ ਵਾਂਗ ਉਸ ਦੇ ਵਿੱਚ ਦੋਸ਼ ਵੀ ਭਾਰੀ ਮਾਤਰਾ ਵਿੱਚ ਸਨ। ਉਸ ਦਾ ਗਰੂਰ ਭਾਵੇਂ ਬਚਗਾਨਾ ਸੀ, ਪਰ ਇਹ ਬਹੁਤ ਅਜੀਬ ਤੇ ਡਰਾਉਣਾ ਸੀ। ਉਸ ਦੇ ਹੱਥਾਂ ਵਿੱਚ ਸੱਚ ਰੂਪ ਵਟਾ ਜਾਂਦਾ ਤੇ ਅਸਲ ਨਾਲੋਂ ਇੱਛਤ ਰੂਪ ਧਾਰ ਲੈਂਦਾ। ਉਸ ਨੇ ਇਤਿਹਾਸ ਦੇ ਤੱਥਾਂ ਤੋਂ ਬੇਪ੍ਰਵਾਹ ਹੋ ਕੇ ਆਪਣੀਆਂ ਪ੍ਰਾਪਤੀਆਂ ਵਧਾ ਕੇ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ। ਇਕ ਵਕਤ ਅਜਿਹਾ ਵੀ ਆਇਆ ਜਦੋਂ ਮੈਂ ਮਹਿਸੂਸ ਕੀਤਾ ਕਿ ਉਸ ਨੇ ਮੈਨੂੰ ਬੇਵਕੂਫ ਬਣਾਉਣ ਦੀ ਪੂਰੀ ਵਾਹ ਲਾਈ ਤੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਪਣੇ ਡੈਸਕ 'ਤੇ ਇਸ ਭਾਵ ਦੀ ਸੂਚਨਾ ਲਿਖਣੀ ਜ਼ਰੂਰੀ ਸਮਝੀ।”

“ਯਾਦ ਰੱਖੋ, ਬਾਵਜੂਦ ਹਰ ਚੀਜ਼ ਦੇ, ਉਹ ਮਹਾਨ ਸੀ।”

ਰਜਨੀ ਪਟੇਲ : ਲੱਖਪਤੀ ਮਾਰਕਸਵਾਦੀ

ਲੋਕ ਲੁਹੂ-ਮਾਸ ਵਾਲੇ ਵਿਅਕਤੀ ਨੂੰ ਉਹਦੀ ਮੌਤ 'ਤੇ ਕਿਉਂ ਨੀਗਸ ਸ਼ਰਧਾਂ ਜਲੀ ਗਈ ਕਰਦੇ ਹਨ? ਰਜਨੀ ਪਟੇਲ ਦਾ ਕੱਦ-ਅਕਾਰ ਉਹਦੇ ਜੀਵਨ ਨਾਲੋਂ ਵੀ ਉਚੇਰਾ ਸੀ ਜੋ ਉਸਦੀ ਜ਼ਿੰਦਗੀ ਵਿੱਚ ਚੰਗੇ-ਮਾੜੇ ਅੰਸ਼ ਭਰਪੂਰ ਮਾਤਰਾ ਵਿੱਚ ਸਨ, ਜਿਨ੍ਹਾਂ ਨੇ ਉਸ ਨੂੰ ਬਿਜਲਈ ਸ਼ਕਤੀ ਦਾ ਉਤਪਾਦਕ ਮਨੁੱਖੀ ਡੈਨਮੇਂ ਬਣਾ ਦਿੱਤਾ ਸੀ। ਪੰਤੂ ਸਾਡੇ ਗਦਬਘਤ ਸਿਆਸਤਦਾਨਾਂ ਤੇ ਪੱਤਰਕਾਰਾਂ ਨੇ ਉਸ ਬਾਰੇ ਵੀ ਘਸੇਪਿਟੇ ਸ਼ਬਦਾਂ ਵਿੱਚ ਜੀਹਤੀ ਭਰੇ ਸ਼ਬਦ ਕਹੇ ਜਿਵੇਂ ਉਹ ਆਮ ਕਰਕੇ ਪ੍ਰਸਿੱਧ ਵਿਅਕਤੀ ਦੇ ਤੁਰ ਜਾਣ 'ਤੇ ਬਹਿਦੇ ਹਨ ਕਿ ਉਹ 'ਭਾਰਤ ਦਾ ਮਹਾਨ ਸਪੂਤ' ਸੀ, ਉਹ 'ਇਕ ਸੁਤੰਤਰਤਾ ਸੰਗਰਾਮੀਆ' ਸੀ, 'ਮਹਾਨ ਕਾਨੂੰਨਦਾਨ' ਸੀ। ਰਜਨੀ ਨੂੰ ਮੌਤ ਦੇ ਮਗਰੋਂ ਜਿਗਰ ਦੇ ਕੈਸਰ ਜਾਂ ਦਿਲ ਦੀ ਹਰਕਤ ਬੰਦ ਹੋਣ ਵਾਲੀ ਡੈੜੀ ਮੌਤ ਦੇ ਟਾਕਰੇ 'ਤੇ ਇਹਨਾਂ ਤੁੱਛ ਤੇ ਫੁੱਕੇ ਉਪਦੇਸ਼ਾਂ ਕਰਕੇ ਕਿਤੇ ਵਧੇਰੇ ਕਸ਼ਟਦਾਇਕ ਮੌਤ ਦੇ ਕੋਹਲੂ 'ਚੋ ਲੰਘਣਾ ਪਿਆ ਹੋਵੇਗਾ।

ਰਜਨੀ ਵਿੱਚ ਬਹੁਤ ਪਿਆਰੀਆਂ ਮੋਹ ਲੈਣ ਵਾਲੀਆਂ ਖੂਬੀਆਂ ਸਨ। ਉਹਦੇ ਵਿੱਚ ਦੋਸਤੀ ਦੀ ਕੁਦਰਤੀ ਦਾਤ ਸੀ। ਉਹ ਉਸ ਸਮੇਂ ਵੀ ਉਹਨਾਂ ਲੋਕਾਂ ਦਾ ਸਾਥ ਦਿੰਦਾ ਸੀ ਜਦੋਂ ਉਸ ਨੂੰ ਪਤਾ ਹੁੰਦਾ ਸੀ ਕਿ ਉਹ ਸਹੀ ਨਹੀਂ ਸਨ। ਉਸ ਵਿੱਚ ਸ਼ਾਹਾਨਾ ਪੂਲੁਦਿਲੀ ਸੀ। ਉਹ ਸ਼ਰਾਬ ਦਾ ਤੇ ਸੁੰਦਰ ਤੀਵੀਆਂ ਦਾ ਸ਼ੋਕੀਨ ਸੀ। ਉਸ ਵਿੱਚ ਕੁਝ ਐਗੁਣ ਵੀ ਸਨ। ਉਸ ਵਿੱਚ ਸਿਆਸੀ ਤੇ ਮਾਇਆ ਪੱਖਾਂ ਇਮਾਨਦਾਰੀ ਦੀ ਘਾਟ ਸੀ। ਉਹ ਜਾਣ-ਬੁੱਝ ਕੇ ਅਫਵਾਹਾਂ ਫੈਲਾ ਦਿੰਦਾ ਸੀ। ਅੱਧੀ ਸਦੀ ਤੋਂ, ਜਦ ਤੋਂ, ਮੈਂ ਉਸ ਨੂੰ ਜਾਣਦਾ ਹਾਂ, ਮੈਂ ਉਸ ਵਿੱਚ ਦੋਵੇਂ ਪੱਖ ਦੇਖੇ ਹਨ। ਪੰਤੂ ਉਸ ਵਿੱਚ ਆਪਣੇ ਦੋਸਤਾਂ ਪੜੀ ਇਨਾ ਪਿਆਰ ਸੀ ਕਿ ਸਾਡੇ ਵਿੱਚੋਂ ਕੋਈ ਵੀ ਉਸ ਨਾਲ ਨਾਤਾ ਤੋੜਨ ਦਾ ਹੱਸਲਾ ਨਹੀਂ ਕਰ ਸਕਦਾ ਸੀ। ਵੱਧ ਤੋਂ ਵੱਧ ਸਾਡੇ 'ਚੋਂ ਜੇ ਕੋਈ ਕਰ ਸਕਿਆ ਸੀ ਤਾਂ ਉਹ ਇਹੋ ਸੀ ਕਿ ਉਹਦੀ ਮਿੱਤਰ ਮੰਡਲੀ 'ਚੋਂ ਹੌਲੀ-ਹੌਲੀ ਛੁਟਕਾਰਾ ਪਾ ਲੈਂਦਾ।

ਮੈਂ ਪਹਿਲਾਂ ਰਜਨੀ ਪਟੇਲ ਨੂੰ ਉਸ ਸਮੇਂ ਮਿਲਿਆ ਜਦੋਂ ਉਹ ਕੈਂਬਰਜ ਯੂਨੀਵਰਸਿਟੀ ਵਿੱਚ ਸੀ। ਉਹ ਪੱਕਾ ਕਮਿਊਨਿਸਟ ਸੀ। ਮੈਂ ਕਮਿਊਨਿਸਟ ਨਹੀਂ ਸੀ। ਸਾਡੀ ਵਾਰਤਾਲਾਪ ਦਾ ਅੰਤ ਝਗੜੇ ਵਿੱਚ ਹੀ ਹੁੰਦਾ। ਇਕ ਵਾਰ ਕ੍ਰਿਸ਼ਨਾ ਮੈਨਨ, ਰਜਨੀ ਪਟੇਲ ਤੇ ਮੈਨੂੰ ਤਿੰਨਾਂ ਨੂੰ ਪੈਰਸ ਜਾਣ ਲਈ ਇਕੱਠਿਆਂ ਸਫਰ ਕਰਨਾ ਪਿਆ। ਛੇ ਘੰਟੇ ਦੇ ਲੰਮੇ ਸਫਰ ਵਿੱਚ ਉਹਨਾਂ ਦੋਹਾਂ ਨੇ ਮੈਨੂੰ ਅਣਗੋਲਿਆਂ ਕਰ ਰੱਖਿਆ। ਜਦੋਂ ਮੈਂ ਬੰਬਈ ਰਹਿਣ ਲੱਗ ਪਿਆ ਤਾਂ ਰਜਨੀ ਕਮਿਊਨਿਸਟ ਪਾਰਟੀ ਦਾ ਮੈਂਬਰ ਨਹੀਂ ਰਿਹਾ ਸੀ ਤੇ ਉਹ ਇਦਰਾ

ਗਾਂਧੀ ਦੀ ਕਾਂਗਰਸ ਵਿੱਚ ਸ਼ਾਮਿਲ ਹੋ ਚੁੱਕਾ ਸੀ। ਉਸ ਨੇ ਮੈਨੂੰ ਕਿਹਾ, “ਹੁਣ ਅਸੀਂ ਦੋਵੇਂ ਸਹਿਯੋਗੀ ਭਾਵ ਇਕ ਹੀ ਸੰਸਥਾ ਦੇ ਮੈਂਬਰ ਹਾਂ।” ਉਸ ਪਿੱਛੋਂ ਅਸੀਂ ਹਰ ਹਫਤੇ ਇਕ-ਦੂਜੇ ਦੀ ਮੌਜੂਦਾਨੀ ਕਰਦੇ ਰਹੇ।

ਉਸ ਸਮੇਂ ਰਜਨੀ ਦਾ ਆਪਣੀ ਅਤਿਆਂਤ ਸੁੰਦਰ ਪਤਨੀ ਸੁਸ਼ੀਲਾ ਨਾਲ ਤੋੜ-ਵਿਛੋੜਾ ਹੋ ਗਿਆ ਸੀ। ਚਿਤਪਾਵਨ ਬਾਹਮਣ ਹੋਣ ਕਰਕੇ ਉਸਦੀ ਪਤਨੀ ਦਾ ਰੰਗ ਸਕੰਡੇਨੇਵੀਆ ਦੇ ਲੋਕਾਂ ਵਰਗਾ, ਨੈਣ-ਨਕਸ਼ ਯੂਨਾਨੀਆਂ ਵਰਗੇ ਤੇ ਅੱਖਾਂ ਬਿੱਲੀਆਂ ਸਨ। ਉਹਨਾਂ ਦੇ ਤਿੰਨੋਂ ਪੁੱਤਰ ਮਾਂ ਨਾਲ ਰਹਿੰਦੇ ਸਨ। ਰਜਨੀ ਇਕ ਗੁਜਰਾਤੀ ਤਲਾਬਸੂਦਾ ਬਾਕੁਲ ਭੱਟ ਨਾਮ ਦੀ ਇਸਤਰੀ ਨਾਲ ਰਹਿਣ ਲੱਗ ਪਿਆ ਸੀ ਜੋ ਉਸ ਤੋਂ ਵੀਹ ਸਾਲ ਛੋਟੀ ਸੀ। ਸੁਸ਼ੀਲਾ ਨੇ ਧੋਖਾ ਦੇਣ ਕਾਰਨ ਉਸ ਨੂੰ (ਰਜਨੀ) ਕਦੇ ਮਾਫ਼ ਨਾ ਕੀਤਾ ਤੇ ਜਨਤਕ ਸਮਾਗਮਾਂ ਵਿੱਚ ਉਸ ਨੂੰ ਬਹੁਤ ਪ੍ਰਸ਼ਾਨ ਕਰਿਆ ਕਰਦੀ।

ਰਜਨੀ ਤੇ ਬਾਕੁਲ, ਸਪੱਸ਼ਟ ਸੀ ਕਿ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ, ਪਰ ਬਹੁਤ ਸਾਲਾਂ ਪਿੱਛੋਂ ਅੱਧੀ ਰਾਤ ਨੂੰ ਇਕ ਸਮਾਗਮ ਸਮੇਂ ਜਦ ਸ਼ਰਾਬ ਦੀਆਂ ਮਦਮਸਤੀਆਂ ਵਿੱਚ ਰਜਨੀ ਪਿਆਲੇ ’ਤੇ ਪਿਆਲਾ ਚੜ੍ਹਾ ਰਿਹਾ ਸੀ, ਤਦ ਉਹਨਾਂ ਦੋਹਾਂ ਦੇ ਪਤੀ-ਪਤਨੀ ਹੋਣ ਦਾ ਐਲਾਨ ਕੀਤਾ ਗਿਆ।

ਰਜਨੀ ਦੀ ਜਿਭਨੀ ਪ੍ਰਸਿੱਧੀ ਸੀ ਉਤਨੀ ਹੀ ਬਦਨਾਮੀ ਵੀ ਸੀ। ਉਸ ਦਾ ਕੋਈ ਰਾਜਸੀ ਆਧਾਰ ਨਹੀਂ ਸੀ। ਉਸ ਨੂੰ ਮਜ਼ਦੂਰ ਨੇਤਾ ਕਹਿਣਾ ਬਿਲਕੁਲ ਹੀ ਡਜ਼ੂਲ ਸੀ ਕਿਉਂਕਿ ਆਪਣੀ ਤਾਕਤ ਦੇ ਬਲ ਤਾਂ ਉਹ ਜ਼ਿਲ੍ਹਾ ਬੋਰਡ ਦੀ ਉਪ-ਚੋਣ ਵੀ ਜਿੱਤ ਸਕਣ ਦੇ ਸਮਰੱਥ ਨਾ ਹੁੰਦਾ। ਉਸ ਦੇ ਅਧਿਕਾਰ ਕਾਲ ਵਿੱਚ ਬੰਬਈ ਪ੍ਰਦੇਸ਼ ਕਾਂਗਰਸ ਕਮੇਟੀ ਇਕ ਧਨਾਢ ਕੰਪਨੀ ਦੇ ਡਾਇਰੈਕਟਰਾਂ ਦਾ ਬੋਰਡ ਬਣ ਕੇ ਹੀ ਰਹਿ ਗਈ ਸੀ। ਉਹ ਵਪਾਰੀਆਂ ਤੇ ਸਿਆਸਤਦਾਨਾਂ ਦੇ ਸਹਿਯੋਗ ਦੇ ਮਾਰਗ ਦਾ ਮੌਦੀ ਸੀ। ਜਿਸ ਢੰਗ ਨਾਲ ਰਜਨੀ ਅਮੀਰਾਂ ਤੋਂ ਰੁਪਏ ਬਟੇਰਦਾ ਸੀ, ਉਸ ਦੇ ਮੁਕਾਬਲੇ ਤਾਂ ਐੱਸ.ਕੇ. ਪਾਟਿਲ ਤੇ ਅਡੁੱਲਯਾ ਘੋਸ਼ ਜਿਹੇ ਪੂਰਵਗਾਮੀ ਚੰਦਾ ਉਗਾਹੁਣ ਵਾਲੇ ਕਰਮਚਾਰੀ ਹੀ ਲੱਗਦੇ ਸਨ। ਮੈਨੂੰ ਉਹ ਸ਼ਾਮ ਯਾਦ ਹੈ ਜਦੋਂ ਉਸ ਨੇ ਐੜ ਮਾਰੇ ਮਹਾਰਾਸ਼ਟਰ ਦੀ ਸਹਾਇਤਾ ਕਰਨ ਲਈ ਧਨ ਇਕੱਠਾ ਕਰਨ ਲਈ ਲੱਖਪਤੀਆਂ ਦੀ ਟੋਲੀ ਨੂੰ ਬੁਲਾਇਆ। ਅਸੀਂ ਰਾਇਲ ਸਲੂਟ ਸਕਾਚ (ਜਿਸਦੀ ਕੀਮਤ 1500/- ਰੁਪਏ ਬੋਤਲ ਸੀ) ਤੇ ਫਰਾਸੀਸੀ ਸ਼ੈਪੇਨ ਨਾਲ ਕਾਲ ਤੇ ਭੁੱਖਮਰੀ ਬਾਰੇ ਚਰਚਾ ਕਰਦੇ ਰਹੇ।

ਰਜਨੀ ਦੀ ਹਰ ਪਾਰਟੀ ’ਤੇ, ਆਮ ਵਾਂਗ ਹੀ, ਬਾਕੁਲ ਵਿੱਚੋਂ ਆ ਕੇ ਵਿਚਾਰ ਚਰਚਾ ਨੂੰ ਇਹ ਕਹਿ ਕੇ ਭੰਗ ਕਰ ਦਿੱਦੀ ਕਿ ਹੋਣ ’ਤੇ ਉਸ ਨਾਲ ਪ੍ਰਧਾਨ ਮੰਤਰੀ ਜਾਂ ਉਸ ਦੇ ਮੰਤਰੀ ਮੰਡਲ ਦਾ ਕੋਈ ਸਦੱਸ ਗੱਲ ਕਰਨੀ ਚਾਹੁੰਦਾ ਹੈ। ਜਿਹੜੇ ਉਥੇ ਪਹਿਲੀ ਵਾਰ ਆਏ ਹੁੰਦੇ, ਬੜਾ ਪ੍ਰਭਾਵਿਤ ਹੁੰਦੇ।

ਪੰਡੂ, ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਜਿਸ ਆਦਮੀ ਦੀ ਬੜੀ ਜਿਹੀ ਹੈਸੀਅਤ ਸੀ, ਉਹ ਰਜਨੀ ਦੀ ਸਰਪ੍ਰਸਤੀ ਚਾਹੁੰਦਾ ਸੀ। ਮੈਂ ਉਹਨਾਂ ਮੁੱਖ ਮੰਤਰੀਆਂ, ਰਾਜਪਾਲਾਂ, ਲੱਖਪਤੀਆਂ, ਜਰਨੈਲਾਂ, ਜੰਗੀ ਬੇੜੇ ਦੇ ਮੁਖੀਆਂ ਤੇ

ਸਿਆਸਤਦਾਨਾਂ ਦੀ ਗਿਣਤੀ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਮੈਂ ਉਸਦੇ ਘਰ ਵਿੱਚ ਮਿਲਿਆ।

ਰਜਨੀ ਦੇ ਚਰਿਤਰ ਦੇ ਦੌਵੇਂ ਪੱਖ ਇਕ-ਦੂਸਰੇ ਵਿੱਚ ਘੁਲੇ-ਮਿਲੇ ਸਨ। ਇਕ ਵਾਰ ਉਸ ਦਾ ਇਕ ਬੇਟਾ ਕਾਰ-ਦੁਰਘਟਨਾ ਵਿੱਚ ਬੁਗੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਤੇ ਉਸ ਨੂੰ ਕਈ ਹਫਤੇ ਤੱਕ ਜਸਲੋਕ ਹਸਪਤਾਲ ਵਿੱਚ ਵਿਸ਼ੇਸ਼ ਨਿਗਰਾਨੀ (ਆਈ.ਸੀ.ਯੂ.) ਵਿੱਚ ਰਖਿਆ ਗਿਆ। ਉਸ ਸਮੇਂ ਰਜਨੀ ਨੇ ਮਿਲਣ ਆਉਣ ਵਾਲਿਆਂ ਦੀ ਭੀੜ ਲਈ ਪਹਿਲੀ ਮੰਜ਼ਿਲ 'ਤੇ ਕਮਰੇ ਰਾਖਵੇਂ ਕਰਵਾ ਲਏ ਸਨ। ਉਹਨਾਂ ਦੀ ਸੇਵਾ ਚਾਹ, ਕਾਢੀ, ਸਕਾਚ ਤੇ ਖਾਣ ਵਾਲੇ ਸੇਵਨਾਂ ਨਾਲ ਕੀਤੀ ਜਾਂਦੀ ਸੀ। ਲੜਕੇ ਦੀ ਹਾਲਤ ਬਾਰੇ ਜਾਣਕਾਰੀ ਦੇਣ ਲਈ ਅੰਤਰ-ਸੰਚਾਰ ਦੀ ਵਿਵਸਥਾ ਸੀ। ਹਸਪਤਾਲ ਵਿੱਚ ਜਦ ਮੈਂ ਆਖਰੀ ਵਾਰ ਗਿਆ ਤਾਂ ਮੈਨੂੰ ਲੜਕੇ ਨੂੰ ਮਿਲਣ ਦੀ ਆਗਿਆ ਦਿੱਤੀ ਗਈ। ਜਦੋਂ ਮੈਂ ਬਾਹਰ ਆਇਆ ਤਾਂ ਧੋਲੇ ਵਾਲਾਂ ਵਾਲੀ ਬਜ਼ੁਰਗ ਪਰ ਸੁੰਦਰ ਇਸਤਰੀ ਜੋ ਸਟੂਲ 'ਤੇ ਬੈਠੀ ਸੀ, ਉੱਠ ਖੜ੍ਹੀ ਹੋਈ ਤੇ ਮੈਨੂੰ ਸੋਬੋਧਿਤ ਹੋ ਕੇ ਪੁੱਛਣ ਲੱਗੀ, “ਕ੍ਰਿਪਾ ਕਰਕੇ ਦੱਸਣਾ ਕਿ ਲੜਕੇ ਦੀ ਹਾਲਤ ਕੈਸੀ ਹੈ?” ਮੈਂ ਹਾਲਤ ਦੱਸੀ, ਪਰ ਨਾਲ ਇਹ ਵੀ ਕਿਹਾ ਕਿ ਉਹ ਆਪ ਜਾ ਕੇ ਵੀ ਉਸ ਨੂੰ ਦੇਖ ਸਕਦੀ ਹੈ। ਉਸ ਨੇ ਬਿਨਾਂ ਭਾਵੁਕ ਹੋਇਆ ਉੱਤਰ ਦਿੱਤਾ, “ਮੈਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।” ਉਹ ਲੜਕੇ ਦੀ ਮਾਂ, ਸੁਸ਼ੀਲਾ ਪਟੇਲ ਸੀ।

ਗੁਰਚਰਨ ਸਿੰਘ ਟੌਹੜਾ—ਬੇਤਾਜ ਬਾਦਸ਼ਾਹ

ਆਖਰੀ ਵਾਰ ਮੈਂ ਗੁਰਚਰਨ ਸਿੰਘ ਟੌਹੜਾ ਨੂੰ ਟੀਵੀ। ਦੇ ਪਰਦੇ 'ਤੇ ਉਸ ਵੇਲੇ ਦੇਖਿਆ ਜਦੋਂ ਉਹ ਹਗਮੰਦਰ (ਸਵਰਨ ਮੰਦਿਰ) ਵਿੱਚ ਸਥਦ-ਗਾਇਨ ਕਰ ਰਹੇ ਰਾਗੀਆਂ ਦੇ ਪਿੱਛੇ ਬੈਠਾ ਹੋਇਆ ਸੀ। ਸਵੇਰ ਦਾ ਵੇਲਾ ਸੀ। ਟੌਹੜਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਅੰਮ੍ਰਿਤਸਰ ਸਰੋਵਰ ਵਿੱਚੋਂ, ਪਿਛਲੇ 20 ਸਾਲਾਂ ਦੀ ਇਕੱਠੀ ਹੋਈ ਗਾਰ, ਕਢਵਾਉਣ ਲਈ ਕਾਰ ਸੇਵਾ ਦਾ ਆਰੰਭ ਕੀਤਾ ਸੀ। ਇਸ ਵਿੱਚ 20 ਲੱਖ ਪੁਰਸ਼ਾਂ ਤੇ ਇਸਤਰੀਆਂ ਦੇ ਭਾਗ ਲੈਣ ਦੀ ਆਸ ਸੀ। ਉਸ ਸਮੇਂ ਰਾਗੀ ਜੋ ਸਥਦ ਗਾ ਰਹੇ ਸਨ, ਉਹ ਮੌਕੇ ਅਨੁਸਾਰ ਬੜਾ ਢੁੱਕਵਾਂ ਸੀ,

ਸਤਿਗੁਰ ਕੀ ਸੇਵਾ ਸਫਲ ਹੈ ਜੋ ਕੌ ਕਰੇ ਚਿਤੁ ਲਾਇ॥

ਕੁਝ ਘੰਟੇ ਪਿੱਛੋਂ ਹੀ ਉਸ ਨੂੰ ਦਿਲ ਦਾ ਵੱਡਾ ਦੌਰਾ ਪਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਉਸ ਦਾ ਡਿਪਟੀ ਲਾਲ ਕ੍ਰਿਸ਼ਨ ਅਡਵਾਨੀ, ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬੀ ਆਗੂ ਉਸ ਦੀ ਮੈਰ ਪੁੱਛਣ ਲਈ ਮਿਲਣ ਆਏ। ਟੌਹੜੇ ਨੂੰ ਦਿੱਲੀ ਦੇ ਐਸਕਾਰਟ ਹਸਪਤਾਲ ਵਿੱਚ ਇਸ ਉਮੀਦ ਨਾਲ ਲਿਜਾਇਆ ਗਿਆ ਕਿ ਸ਼ਾਇਦ ਦਿਲ ਦੀ ਸਰਜਰੀ ਨਾਲ ਉਸ ਨੂੰ ਬਚਾਇਆ ਜਾ ਸਕੇ, ਪਰ ਅਜਿਹਾ ਕੀਤੇ ਜਾਣ ਤੋਂ ਪਹਿਲਾਂ ਹੀ ਉਹ ਮੌਤ ਹੋਂਦੇ ਹਾਰ ਗਿਆ। ਉਹ ਅੱਧੀ ਰਾਤ ਤੋਂ ਕੁਝ ਮਿੰਟ ਪਿੱਛੋਂ ਹੀ ਪਹਿਲੀ ਅਪੈਲ ਨੂੰ ਚਲਾਣਾ ਕਰ ਗਿਆ।

ਅਜਿਹਾ ਸਮਾਂ ਨੇਤਾਵਾਂ ਦੇ ਤੁਰ ਜਾਣ ਲਈ ਯੋਗ ਨਹੀਂ ਹੁੰਦਾ ਕਿਉਂਕਿ ਅਜਿਹੇ ਸਮੇਂ ਤਾਂ ਦੈਨਿਕ ਸਮਾਜਾਰ ਪੱਤਰ ਛਪਣ ਲਈ ਤਿਆਰ ਹੁੰਦੇ ਹਨ ਤੇ ਪਹਿਲੇ ਪੰਨੇ 'ਤੇ ਛਪਣ ਲਈ ਥਾਂ ਨਹੀਂ ਰਹਿੰਦੀ। ਇਸ ਤੋਂ ਬਿਨਾਂ ਭਾਰਤ-ਪਾਕਿਸਤਾਨ ਵਿਰੁੱਧ ਸ਼ਾਨਦਾਰ ਕ੍ਰਿਕਟ ਮੇਚ ਜਿੱਤਣ ਲਈ ਪਰ (ਖੰਡ) ਤੌਲ ਰਿਹਾ ਸੀ। ਅਤੇ ਲਕਸ਼ਮੀ ਪੰਡਿਤ ਨੇ 'ਮਿਸ ਇਡੀਆ' ਦੀ 'ਸੁੰਦਰਤਾ ਪ੍ਰਤਿਯੋਗਤਾ' ਵਿੱਚ ਮਿਸ ਇਡੀਆ ਦਾ ਵਿਸ਼ਵ ਖਿਤਾਬ ਜਿੱਤਣ ਖਾਤਿਰ ਆਪਣੀ ਉਮਰ ਅਤੇ ਵਿਵਾਹਕ ਅਵਸਥਾ ਬਾਰੇ ਬਿਆਨ ਦੇਣਾ ਸੀ। ਇਸ ਕਾਰਨ ਟੌਹੜਾ ਦੇ ਵਿਛੋੜੇ ਬਾਰੇ ਸਮਾਜਾਰ ਪੱਤਰਾਂ ਵਿੱਚ ਉਹ ਢੁੱਕਵਾਂ ਸਥਾਨ ਨਾ ਦਿੱਤਾ ਗਿਆ, ਜਿਸਦਾ ਉਹ ਹੱਕਦਾਰ ਸੀ।

ਉਹ ਅੱਧੀ ਸਦੀ ਸਿੱਖ ਰਾਜਨੀਤੀ 'ਤੇ ਛਾਇਆ ਰਿਹਾ। ਉਹ ਸਿੱਖਾਂ ਦਾ ਬੇਤਾਜ ਬਾਦਸ਼ਾਹ ਬਣ ਸਕਦਾ ਸੀ ਤੇ ਸਿੱਖ ਸਮਾਜ ਦੇ ਇਤਿਹਾਸ ਵਿੱਚ ਉਸ ਦੇ ਜੀਵਨ ਬਾਰੇ ਪੂਰਾ ਕਾਂਡ ਲਿਖਿਆ ਜਾ ਸਕਦਾ ਸੀ, ਪਰ ਉਹ ਸਭ ਤੋਂ ਸ਼ਕਤੀਸ਼ਾਲੀ ਜੱਥੇਦਾਰ ਹੀ ਬਣ ਸਕਿਆ ਤੇ ਉਸ ਦਾ ਨਾਮ ਹੁਣ ਸਿਰਫ਼ ਪੱਗ ਟਿੱਪਣੀਆਂ ਵਿੱਚ ਹੀ ਦੇਖਿਆ ਜਾਵੇਗਾ।

ਗੁਰਚਰਨ ਸਿੰਘ ਟੌਹੜਾ ਦਾ ਜਨਮ 1924 ਵਿੱਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਟੌਹੜਾ ਵਿੱਚ ਇਕ ਛੋਟੇ ਕਿਸਾਨ ਦੇ ਘਰ ਹੋਇਆ। ਪਿੰਡ ਦਾ ਨਾਮ ਹੀ ਉਸਦਾ ਉਪਨਾਮ ਜਾਂ ਅੱਲ ਬਣ ਗਿਆ।

ਉਹ ਟਿਵਾਨਾ ਗੋਤ ਦਾ ਜੱਟ ਸੀ ਤੇ ਆਮ ਜੱਟ ਸਿੱਖਾਂ ਵਾਂਗ ਉਹ ਲੰਬਾ, ਗਿਸ਼ਟ ਪੁਸ਼ਟ ਤੇ ਪ੍ਰਭਾਵਸ਼ਾਲੀ ਦਿੱਖ ਦਾ ਸੁਆਮੀ ਸੀ। ਉਹ ਸਾਧਾਰਨ ਵਿਦਿਆ ਦਾ ਮਾਲਕ ਸੀ, ਪਰ ਉਸ ਨੂੰ ਗੁਰਬਾਣੀ ਤੇ ਪੰਜਾਬੀ ਬਾਰੇ ਚੰਗਾ ਗਿਆਨ ਸੀ। ਉਹ ਪੰਜਾਬੀ ਲਹਿਜੇ ਵਿੱਚ ਹਿੰਦੁਸਤਾਨੀ ਬੋਲਦਾ ਸੀ। ਉਹ ਅੰਗਰੇਜ਼ੀ ਸਮਝਦਾ ਸੀ, ਪਰ ਬੋਲ ਨਹੀਂ ਸਕਦਾ ਸੀ। ਉਸ ਨੇ ਸਿੱਖ ਰਾਜਨੀਤੀ ਵਿੱਚ ਉਸ ਸਮੇਂ ਪ੍ਰਵੇਸ਼ ਕੀਤਾ ਜਦੋਂ ਉਹ ਆਪਣੇ ਉਮਰ ਦੇ ਵੀਹਵਿਆਂ ਵਿੱਚ ਹੀ ਸੀ। ਦੇਸ਼ ਦੀ ਵੰਡ ਪਿੱਛੋਂ ਜਦੋਂ ਸਿੱਖ ਵਸੋਂ ਸਮੂਹਿਕ ਰੂਪ ਵਿੱਚ ਉਸ ਇਲਾਕੇ ਵਿੱਚੋਂ, ਜੋ ਹੁਣ ਪਾਕਿਸਤਾਨ ਬਣ ਗਿਆ ਸੀ, ਹਿਜਰਤ ਕਰਕੇ ਸਾਰੇ ਭਾਰਤ ਵਿੱਚ ਫੈਲ ਗਈ ਤਾਂ ਪੱਛਮੀ ਪੰਜਾਬ ਵਿੱਚੋਂ ਆਏ ਨੇਤਾਵਾਂ ਹੱਥੋਂ ਰਾਜਸੀ ਸ਼ਕਤੀ ਦੀ ਵਾਗਡੇਰ ਮਲਵਈ ਤੇ ਦੁਆਬੀਏ ਸਿੱਖ ਨੇਤਾਵਾਂ ਹੱਥ ਆ ਗਈ। ਵੰਡ ਸਮੇਂ ਹੋਈ ਕਤਲੋਗਾਰਤ ਵਿੱਚ ਨਿਭਾਈ ਭੂਮਿਕਾ ਨੇ ਟੌਹੜੇ ਦਾ ਚਰਿੱਤਰ ਵੀ ਦਾਗਦਾਰ ਬਣਾ ਦਿੱਤਾ। ਉਸ ਨੇ ਇਸ ਕਤਲੋਗਾਰਤ ਵਿੱਚ ਭਾਗ ਲਿਆ ਤੇ ਇਕ ਬੇਕਸੂਰ ਮੁਸਲਮਾਨ ਨੂੰ ਮਾਰਨ ਦਾ ਇਕਬਾਲ ਵੀ ਕੀਤਾ। ਜੇ ਉਸ ਨੇ ਹਿੰਦੂਆਂ ਤੇ ਸਿੱਖਾਂ ਦੀਆਂ ਧਾੜਾਂ ਦੇ ਗੁਸੇ ਤੋਂ ਮੁਸਲਮਾਨਾਂ ਨੂੰ ਬਚਾਇਆ ਹੁੰਦਾ ਜੋ ਉਹਨਾਂ ਦੇ ਲਹੂ ਦੇ ਤਿਹਾਏ ਸਨ ਤਾਂ ਮੈਂ ਉਸ ਨੂੰ ਇਕ ਸੱਚੇ ਨੇਤਾ ਵਜੋਂ ਨਮਸਕਾਰ ਕਰਦਾ।

ਟੌਹੜਾ ਨੂੰ 1960 ਵਿੱਚ ਸੌ. ਗੁ. ਪ੍ਰ. ਕਮੇਟੀ ਦਾ ਮੈਂਬਰ ਚੁਣਿਆ ਗਿਆ। 1973 ਵਿੱਚ ਉਹ ਪਹਿਲੀ ਵਾਰ ਇਸ ਦਾ ਪ੍ਰਧਾਨ ਚੁਣਿਆ ਗਿਆ ਅਤੇ ਚਾਰ ਜਾਂ ਪੰਜ ਸਾਲਾਂ ਦੇ ਸਮੇਂ ਤੋਂ ਬਿਨਾਂ ਉਹ ਆਪਣੇ ਮਰਨ ਤੱਕ ਇਸ ਦਾ ਪ੍ਰਧਾਨ ਰਿਹਾ ਤੇ 26 ਵਾਰ ਇਸ ਦਾ ਪ੍ਰਧਾਨ ਚੁਣਿਆ ਜਾਂਦਾ ਰਿਹਾ। ਉਹ ਰੂਪਏ ਪੈਸੇ ਦੇ ਵਿਸ਼ਾਲ ਸਾਧਨਾਂ ਦੀ (ਜਿਹੜੇ ਕਿ ਪ੍ਰਤੀ ਸਾਲ 150 ਕਰੋੜ ਰੂਪਏ ਦੇ ਲਗਭਗ ਸਨ) ਉੱਚਿਤ ਵਰਤੋਂ ਤੇ ਅਣਗਿਣਤ ਸਕੂਲ, ਕਾਲਜ ਤੇ ਹਸਪਤਾਲ, ਜੋ ਸੌ. ਗੁ. ਪ੍ਰ. ਕਮੇਟੀ ਦੇ ਪ੍ਰਬੰਧ ਹੇਠ ਸਨ, ਦੀ ਸਹਾਇਤਾ ਨਾਲ, ਭਾਰਤ ਦੀ ਅਗਾਂਹਵਾਂ, ਤਰੱਕੀ ਪਸੰਦ ਤੇ ਅਮੀਰ-ਕਿਸ਼ੀ ਸਮਾਜ ਵਿੱਚੋਂ ਅਨਪੜ੍ਹਤਾ ਤੇ ਪੜ੍ਹਿਆਂ, ਲਿਖਿਆਂ ਵਿੱਚੋਂ ਬੋਰੋਜ਼ਗਾਰੀ ਦੂਰ ਕਰ ਸਕਦਾ ਸੀ। ਉਸ ਵਿੱਚ ਅਜਿਹਾ ਕਰ ਸਕਣ ਦੀ ਦਿਸ਼ਟੀ ਨਹੀਂ ਸੀ, ਪ੍ਰੰਤੂ ਇਹ ਮੰਨਣਾ ਪਵੇਗਾ ਕਿ ਰੂਪਏ ਪੈਸੇ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਵਿਵੇਕੀ ਅਤੇ ਈਮਾਨਦਾਰ ਸੀ ਤੇ ਹੋਰ ਬਹੁਤ ਸਾਰੇ ਸਿਆਸਤਦਾਨਾਂ ਦੇ ਵਿਪਰੀਤ ਉਸ ਨੇ ਨਿੱਜੀ ਲਾਭ ਲਈ ਕੋਈ ਧਨ ਨਾ ਜੋੜਿਆ ਤੇ ਨਾ ਹੀ ਕੁਨਬਾ ਪਰਵਰੀ ਵਿੱਚ ਉਲਝਿਆ। ਦੂਸਰੇ ਸਿਆਸਤਦਾਨਾਂ ਦੇ ਵਿਪਰੀਤ ਉਹ ਸੁੱਧਤਾਵਾਦੀ ਸੀ, ਨਾ ਉਹ ਸ਼ਰਾਬ ਪੀਂਦਾ ਸੀ ਤੇ ਨਾ ਹੀ ਪੰਜ-ਤਾਰਾ ਹੋਟਲਾਂ ਵਿੱਚ ਠਹਿਰਦਾ ਸੀ ਤੇ ਉਸ ਕੋਲ ਨਾ ਆਪਣੀ ਕੋਠੀ ਤੇ ਨਾ ਹੀ ਕਾਰ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹੁੰਦਿਆਂ ਉਸ ਦੇ ਚਰਿੱਤਰ 'ਤੇ ਇਕ ਹੋਰ ਦਾਗ ਲੱਗਾ। ਉਹ ਸਵਰਨ ਮੰਦਿਰ ਦੀ ਪਵਿੱਤਰਤਾ ਬਹਾਲ ਰੱਖਣ ਵਿੱਚ ਅਸਫਲ ਰਿਹਾ। ਉਸ ਨੇ ਭਿੰਡਰਾਵਾਲੇ ਨੂੰ, ਸਵਰਨ ਮੰਦਿਰ ਨੂੰ ਇਕ ਅਸਲਾਖਾਨਾ ਬਣਾਉਣ ਦੀ ਆਗਿਆ ਦੇ ਦਿੱਤੀ, ਜਿਸ ਕਾਰਨ ਕੇਂਦਰੀ ਸਰਕਾਰ ਪਵਿੱਤਰ ਪਰਿਕਰਮਾ ਵਿੱਚ

ਭਾਰਤੀ ਸੈਨਾ ਭੇਜਣ ਲਈ ਮਜ਼ਬੂਰ ਹੋ ਗਈ। ਫੌਜ ਨੇ ਨਾ ਕੇਵਲ ਭਿੰਡਰਾਵਾਲਾ ਤੇ ਉਸ ਦੇ ਸੈਂਕੜੇ ਸ਼ਸਤਰਪਾਰੀ ਪੈਰੋਕਾਰਾਂ ਨੂੰ ਹੀ ਮਾਰ ਮੁਕਾਇਆ, ਸਗੋਂ ਹਜ਼ਾਰਾਂ ਹੀ ਬੇਕਸੂਰ ਤੀਰਥ ਯਾਤਰਾ 'ਤੇ ਆਏ ਸ਼ਰਧਾਲੂਆਂ ਨੂੰ ਵੀ ਮਾਰ ਦਿੱਤਾ ਤੇ ਅਕਾਲ ਤਖਤ ਸਾਹਿਬ ਨੂੰ ਵੀ ਤਬਾਹ ਕਰ ਦਿੱਤਾ। ਟੌਰੇਂਡੇ ਨੇ ਭਲਮਾਣਸੀ ਨਾਲ ਹੀ ਫੌਜ ਕੋਲ ਆਤਮ-ਸਮਰਪਣ ਕਰ ਦਿੱਤਾ ਤੇ ਆਪਣੀ ਬਣਾਈ ਹੋਈ ਭੱਲ ਤੇ ਸਤਿਕਾਰ ਨੂੰ ਮਿੱਟੀ ਵਿੱਚ ਮਿਲਾ ਲਿਆ। ਮਗਰੋਂ ਉਸ ਨੂੰ ਜਾਨੋਂ ਮਾਰ ਦੇਣ ਦਾ ਯਤਨ ਵੀ ਕੀਤਾ ਗਿਆ।

ਟੌਰੇਂਡੇ ਰਾਜ-ਸਭਾ ਲਈ ਛੇ ਵਾਰ ਤੇ ਲੋਕ-ਸਭਾ ਲਈ ਇਕ ਵਾਰ ਚੁਣਿਆ ਗਿਆ ਸੀ। ਬਹੁਤ ਘੱਟ ਭਾਰਤੀਆਂ ਨੂੰ ਪਾਰਲੀਮੈਂਟ ਵਿੱਚ ਜਾਣ ਦਾ ਇੰਨਾ ਮੰਕਾ ਮਿਲਿਆ ਹੋਵੇਗਾ, ਪ੍ਰੰਤੂ ਉਸ ਨੇ ਪਾਰਲੀਮੈਂਟ ਦੀ ਕਾਰਵਾਈ ਵਿੱਚ ਘੱਟ ਹੀ ਕਦੇ ਹਿੱਸਾ ਲਿਆ। ਪਾਰਲੀਮੈਂਟ ਵਿੱਚ ਹੋਈਆਂ ਬਹਿਸਾਂ ਵਿੱਚ ਉਹਦੇ ਯੋਗਦਾਨ ਨੂੰ ਡਾਕਖਾਨੇ ਦੀ ਟਿਕਟ 'ਤੇ ਲਿਖਿਆ ਜਾ ਸਕਦਾ ਹੈ।

ਟੌਰੇਂਡੇ ਲੁਕਵੇਂ ਤੌਰ 'ਤੇ ਖਾਲਿਸਤਾਨ ਦਾ ਹਮਦਰਦ ਸੀ। ਮੈਨੂੰ ਯਾਦ ਹੈ ਕਿ ਇਕ ਵਾਰ ਮੇਰਾ ਇਸ ਵਿਸ਼ੇ 'ਤੇ ਸਿੱਧਾ ਟਾਕਰਾ ਹੋਇਆ। ਮੈਂ ਉਸ ਨੂੰ ਕਿਹਾ ਕਿ 20% ਸਿੱਖ ਵਸੋਂ ਪੰਜਾਬ ਤੋਂ ਬਾਹਰ ਰਹਿੰਦੀ ਹੈ ਤੇ ਖੁਸ਼ਗਾਲ ਵੱਸਦੀ ਹੈ। ਉਹਨਾਂ ਵਿੱਚੋਂ ਬਹੁਤੇ ਪਾਕਿਸਤਾਨ ਤੋਂ ਆਏ ਸ਼ਰਨਾਰਥੀ ਹਨ। ਕੀ ਉਹ ਚਾਹੁੰਦਾ ਹੈ ਕਿ ਉਹ ਇਕ ਵਾਰ ਫਿਰ ਉੱਜੜ ਜਾਣ? ਕੀ ਉਸ ਨੂੰ ਇਹ ਅਹਿਸਾਸ ਨਹੀਂ ਕਿ ਖਾਲਿਸਤਾਨ ਖਾਲਸਾ ਪੰਥ ਲਈ ਤਬਾਹਕਾਰੀ ਹੋਵੇਗਾ? ਉਸਦਾ ਉੱਤਰ ਕੰਬਾ ਦੇਣ ਵਾਲਾ ਤੇ ਹੱਠਧਰਮੀ ਵਾਲਾ ਸੀ। ਉਸ ਨੇ ਕਿਹਾ : “ਕੌਮਾਂ ਨੂੰ ਕੁਰਬਾਨੀ ਦੇਣੀ ਪੈਂਦੀ ਹੈ।”

ਟੌਰੇਂਡੇ ਇਕ ਸ਼ਾਤਰ ਸਿਆਸਤਦਾਨ ਸੀ ਜੋ ਰਾਹ ਵਿੱਚ ਆਉਂਦੇ ਹਰ ਵਿਅਕਤੀ ਨਾਲ ਲੂੰਬੜ-ਚਾਲ ਖੇਡ ਕੇ ਧੋਬੀ ਪੱਟੜਾ ਮਾਰ ਸਕਦਾ ਸੀ। ਉਹ ਇਕ ਅਜਿਹਾ ਵਿਅਕਤੀ ਸੀ ਜੋ ਪੰਜਾਬ ਦਾ ਬੇਤਾਜ ਬਾਦਸ਼ਾਹ ਬਣ ਸਕਦਾ ਸੀ, ਪਰ ਉਹਦੀ ਦ੍ਰਿਸ਼ਟੀ ਮੌਰਚੇ ਲਾਉਣ ਤੇ ਜੇਲ੍ਹਾਂ 'ਚ ਜਾਣ ਤੋਂ ਅੱਗੇ ਨਾ ਗਈ। ਉਸ ਵਿੱਚ ਇਕ ਅਜਿਹੇ ਦੂਰਦਰਸ਼ੀ ਨੀਤੀਵਾਨ ਦੇ ਗੁਣ ਨਹੀਂ ਸਨ ਜੋ ਇਕ ਤਰੱਕੀ ਪਸੰਦ ਤੇ ਜਿਉਂਦੀ ਜਾਗਦੀ ਸੰਪ੍ਰਦਾ ਤੇ ਸੰਗਠਨ ਨੂੰ ਖੁਸ਼ਗਾਲੀ ਦੀ ਸਿਖਰ 'ਤੇ ਲੈ ਜਾਂਦੇ ਤੇ ਇਤਿਹਾਸ ਵਿੱਚ ਇਕ ਸਤਿਕਾਰਯੋਗ ਸਥਾਨ ਪ੍ਰਾਪਤ ਕਰਾ ਦਿੰਦੇ।

ਸਭ ਤੋਂ ਆਖਰੀ ਵਾਰ ਜਦੋਂ ਮੈਂ ਉਸ ਨੂੰ ਦੇਖਿਆ ਉਹ ਵੀ ਟੀ.ਵੀ. 'ਤੇ ਸੀ ਜਦੋਂ ਉਸ ਨੂੰ ਉਹਦੇ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮਾਤਮ ਕਰਨ ਵਾਲਿਆਂ ਦੀ ਬਹੁਤ ਵੱਡੀ ਭੀੜ ਸੀ। ਪਿਛੇਕੜ ਵਿੱਚ ਬਹੁਤ ਸੁੰਦਰ ਸੋਰਗੀ ਸ਼ਬਦ ਪੱਤ੍ਰਿਆ ਜਾ ਰਿਹਾ ਸੀ :

ਸਜਣੁ ਮੇਰੇ ਰੰਗੁਲੇ ਜਾਇ ਸੁਤੇ ਜੀਰਾਣੁ ॥

ਮੇਰੀਆਂ ਅੱਖਾਂ ਵਿੱਚ ਹੰਡੂ ਆ ਗਏ। ਜੇ ਇਸ ਵਿਅਕਤੀ ਵਿੱਚ ਦੂਰ-ਦਰਸ਼ਤਾ ਅਤੇ ਇੱਛਾ-ਸ਼ਕਤੀ ਹੁੰਦੀ ਤਾਂ ਇਹ ਵਿਅਕਤੀ ਬਹੁਤ ਵੱਡੇ ਕਾਰਜ ਸਿਰੇ ਚੜ੍ਹਾ ਸਕਦਾ ਸੀ।

ਪੀਰੇਨ ਭਗਤ—30 ਸਾਲ ਦੀ ਉਮਰ 'ਚ ਤੁਰ ਗਿਆ

ਮੈਂ ਅਜੇ ਅੱਸੀ ਵਰਿਆਂ ਦਾ ਹੀ ਸੀ ਤੇ ਬੜੀ ਚੰਗੀ ਨਰੋਈ ਸਿਹਤ ਦਾ ਸੁਆਮੀ ਸੀ, ਜਦੋਂ ਪੀਰੇਨ ਭਗਤ ਨੇ ਮੇਰੇ ਬਾਰੇ ਮਖੌਲ-ਮਸ਼ਕਰੀ ਨੁਮਾ ਮਿਤੂ ਲੇਖ ਲਿਖਿਆ। ਮੈਂ ਪੀਰੇਨ ਬਾਰੇ ਉਹਦੇ ਸੜਕ ਦੁਰਘਟਨਾ ਵਿੱਚ ਮਾਰੇ ਜਾਣ ਪਿੱਛੋਂ ਮਿਤੂ-ਲੇਖ ਲਿਖਣ ਲਈ ਜਿਉਂਦਾ ਰਿਹਾ। ਇਹ ਇਸ ਤਰ੍ਹਾਂ ਹੋਇਆ।

ਕੁਝ ਸਾਲ ਪਹਿਲਾਂ ਪੀਰੇਨ ਭਗਤ ਨੇ ਭਾਰਤੀ ਰਸਾਲੇ ਲਈ ਮੇਰੇ ਬਾਰੇ ਮਿਤੂ-ਲੇਖ ਲਿਖਿਆ। ਇਸ ਦਾ ਕੁਝ ਹਿੱਸਾ ਤਾਂ ਖੁਸ਼ਾਮਦ ਸੀ ਜਿਸ ਵਿੱਚ ਮੈਨੂੰ ਪੱਤਰਕਾਰਾਂ ਦਾ ਪਿਤਾਮਾ ਕਿਹਾ ਗਿਆ ਸੀ, ਪਰ ਬਾਕੀ ਹਿੱਸਾ ਅਜਿਹਾ ਪ੍ਰਸੰਸਾਮਈ ਨਹੀਂ ਸੀ ਜਿਸ ਵਿੱਚ ਇਕ ਸ਼ਗਾਬੀ ਤੇ ਤੀਵੀਬਾਜ਼ੀ ਵਾਲੀ ਅਪਾਤਰਿਤ ਤੇ ਸ੍ਰੈ-ਉਤਪਨ ਕੀਤੀ ਹੋਈ ਮਸ਼ਹੂਰੀ ਸੀ ਜਦੋਂ ਕਿ ਹਕੀਕਤ ਵਿੱਚ ਮੈਂ ਗਰਮ ਪਾਣੀ ਦੀ ਬੋਤਲ ਤੋਂ ਬਿਨਾਂ ਕਿਸੇ ਜਾਨਦਾਰ ਚੀਜ਼ ਨਾਲ ਕਦੇ ਸੁੱਤਾ ਹੀ ਨਹੀਂ ਸੀ। ਬਹੁਤੇ ਹਿੱਸੇ ਵਿੱਚ ਮੇਰਾ ਮਜ਼ਾਕ ਉਡਾਇਆ ਗਿਆ ਸੀ। ਜਿਹੜੇ ਲੋਕਾਂ ਨੇ ਮੇਰੀ ਮੌਤ ਦੇ ਸੋਗ ਬਾਰੇ ਪਹਿਲੀਆਂ ਦੋ-ਚਾਰ ਸਤਰਾਂ ਪੜ੍ਹੀਆਂ ਉਹਨਾਂ ਨੇ ਮੇਰੀ ਵਿਧਵਾ ਨੂੰ ਅਫਸੋਸ ਦੀਆਂ ਲੰਬੀਆਂ ਲੰਬੀਆਂ ਤਾਰਾਂ ਛੋਜੀਆਂ ਤੇ ਖਤ-ਪੱਤਰ ਲਿਖੇ।

ਪੰਤੂ ਮੈਂ ਪੀਰੇਨ ਭਗਤ ਦਾ ਮਿਤੂ ਲੇਖ ਲਿਖਣ ਲਈ ਜਿਉਂਦਾ ਰਿਹਾ। ਉਹ ਸੱਚਮੁੱਚ ਹੀ ਮਰ ਗਿਆ। ਉਹਦੀ ਮੌਤ ਬੇਵਕਤੀ ਮੌਤ ਸੀ; ਉਹਦੀ ਉਮਰ ਅਜੇ 30 ਸਾਲ ਦੀ ਹੀ ਸੀ। ਉਸ ਦੀ ਮੌਤ ਬੜੀ ਕਰੂਰ ਸੀ। ਉਹ ਦੂਸਰੀ ਬੱਸ ਪਕੜਦਾ ਹੋਇਆ ਇਕ ਹੋਰ ਬੱਸ ਹੇਠਾਂ ਕੁਚਲਿਆ ਗਿਆ ਸੀ। ਇਹ ਮੌਤ ਹੋਰ ਵੀ ਅਤਿਅੰਤ ਦੁਖਾਂਤਕ ਸੀ ਕਿਉਂਕਿ ਉਹ ਆਪਣੇ ਮਾਪਿਆਂ ਦੀ ਇਕਲੋਤੀ ਸੰਤਾਨ ਸੀ ਤੇ ਇਕ ਲੇਖਕ ਤੇ ਪੱਤਰਕਾਰ ਵਜੋਂ ਉਸ ਨੌਜਵਾਨ ਦਾ ਭਵਿੱਖ ਬਹੁਤ ਉੱਜਲ ਸੀ।

ਅੰਕਸਫ਼ੇਰਡ 'ਚੋ ਪੜ੍ਹਾਈ ਖਤਮ ਕਰਨ ਤੋਂ ਛੇਤੀ ਮਗਰੋਂ ਹੀ ਉਹ ਮੈਨੂੰ ਮਿਲਣ ਆਇਆ। ਉਹ ਸੁਹਣਾ ਸੁਨੱਖਾ ਜਨਾਨੜਾ ਜਿਹਾ ਲਾਲ ਬੁੱਲ੍ਹਾਂ ਵਾਲਾ ਵਿਅਕਤੀ ਸੀ ਜਿਸ ਨੇ ਸੁਨਹਿਰੀ ਕਮਾਨੀਆਂ ਵਾਲੀ ਐਨਕ ਲਾਈ ਹੋਈ ਸੀ, ਖਾਦੀ ਕੁਰਤਾ ਪਜਾਮਾ ਪਹਿਨਿਆ ਹੋਇਆ ਸੀ ਤੇ ਮੇਡਿਆਂ 'ਤੇ ਸ਼ਾਲ ਲਪੇਟੀ ਹੋਈ ਸੀ। ਉਸ ਨੇ ਕੁਲੀਨ ਅੰਗਰੇਜ਼ਾਂ ਵਾਂਗ ਰੁਕ ਰੁਕ ਕੇ ਬੋਲਣ ਦਾ ਢੰਗ ਸਿਖਿਆ ਤੇ ਅਪਨਾਇਆ ਹੋਇਆ ਸੀ। ਉਸ ਦੀਆਂ ਸਿਆਸੀ ਅਭਿਲਾਸ਼ਾਵਾਂ ਸਨ ਤੇ ਨੇਤਾਗੀਰੀ ਦੀ ਪ੍ਰਾਪਤੀ ਲਈ ਨੇਤਾਵਾਂ ਵਾਲਾ ਲਿਬਾਸ ਪਹਿਨ ਲੈਣ ਦਾ ਉਸ ਨੇ ਪਹਿਲਾ ਕਦਮ ਪੁੱਟ ਲਿਆ ਸੀ। ਮੈਨੂੰ ਪਤਾ ਲੱਗਾ ਕਿ ਉਹ ਮੇਰੀ ਪਤਨੀ ਦਾ ਗਿਸਤੇਦਾਰ ਸੀ ਜਿਸ ਦੀ ਮਾਤਾ ਵੀ ਭਗਤ ਖਾਨਦਾਨ ਵਿੱਚੋਂ ਸੀ। ਮੇਰਾ ਇਹ ਪ੍ਰਭਾਵ ਵੀ ਬਣ ਗਿਆ ਕਿ ਉਹ ਮਨਯੋਗ ਗੱਲਾਂ ਕਰਦਾ ਹੈ।

ਫਿਰ ਮੈਂ ਉਸ ਦੇ 'ਸਪੈਕਟੋਰ' ਵਿੱਚ ਛਪਦੇ ਲੇਖ ਪੜ੍ਹਨ ਲੱਗ ਪਿਆ। ਮੇਰੀ ਉਸ ਬਾਰੇ ਰਾਇ ਬਦਲ ਗਈ। ਉਹਦੇ ਲੇਖ ਅਤਿਅੰਤ ਖੇਜ-ਭਰਪੂਰ, ਰਸਿਕ ਤੇ ਸੁੰਦਰ ਸ਼ਬਦਾਵਲੀ ਵਿੱਚ ਲਿਖੇ ਹੁੰਦੇ। ਮੈਂ ਉਸ ਦਾ ਰਸੀਆ ਬਣ ਗਿਆ। ਮੈਂ ਪੰਜਾਬ ਬਾਰੇ ਉਸ ਦੇ ਲੇਖ ਪੜ੍ਹਨ ਪਿੱਛੋਂ, ਉਸ ਨੂੰ ਪੰਜਾਬ ਬਾਰੇ ਪੁਸਤਕ ਲਿਖਣ ਲਈ ਮਨਾ ਲਿਆ ਤੇ ਉਸ ਨੂੰ ਨਾਲ ਲੈ ਕੇ ਰਾਸ਼ਟਰਪਤੀ ਜੋਲ ਸਿੰਘ ਕੋਲ ਚਲਾ ਗਿਆ। ਉਸ ਪਿੱਛੋਂ ਜਦੋਂ ਵੀ ਉਹ ਦਿੱਲੀ ਵਿੱਚ ਹੁੰਦਾ ਜਾਂ ਆਉਂਦਾ, ਉਹ ਮੈਨੂੰ ਮਿਲਣ ਆ ਜਾਂਦਾ। ਮੈਂ ਉਹਨੂੰ ਮਿਤਰਾਂ ਨਾਲ ਖਾਣੇ 'ਤੇ ਲੈ ਜਾਂਦਾ। ਭਾਵੇਂ ਉਹ ਵੈਸ਼ਨੂੰ ਸੀ ਤੇ ਸ਼ਰਾਬ ਵੱਲੋਂ ਸੋਡੀ ਸੀ, ਪੰਤੂ ਉਹਦੀ ਸੰਗਤ ਬਹੁਤੀ ਵਧੀਆ ਲੱਗਦੀ ਸੀ।

ਜਦੋਂ ਕਿਸੇ ਮਨੋਰਥ ਲਈ ਲਿਖਣ ਦਾ ਆਖਰੀ ਸਮਾਂ ਆ ਗਿਆ ਹੁੰਦਾ ਤਾਂ ਧੀਰੇਨ ਹੱਥ ਨਾ ਆਉਂਦਾ। ਉਸ ਕੋਲ ਕੋਈ ਢੁਕਵਾਂ ਤਰਕਸੰਗਤ ਬਹਾਨਾ ਹੁੰਦਾ। ਉਸ ਕੋਲ ਪੈਸੇ ਦੀ ਤੋਟ ਹੀ ਰਹਿੰਦੀ ਤੇ ਰੋਜ਼ਾਨਾ ਪ੍ਰਰਚ ਚਲਾਉਣ ਲਈ ਅਖਬਾਰਾਂ ਲਈ ਲਿਖਣ ਲਈ ਮਜ਼ਬੂਰ ਹੋਣਾ ਪੈਂਦਾ। ਮੇਰਾ ਸਹਿਕਰਮੀ ਡੇਵਿਡ ਡੇਵਿਦਾਰ ਜੋ 'ਪੈਗੂਇਨ ਭਾਰਤ' ਵਿੱਚ ਕੰਮ ਕਰਦਾ ਸੀ, ਮੇਰੇ ਨਾਲ ਇਸ ਗੱਲ ਲਈ ਸਹਿਮਤ ਹੋ ਗਿਆ ਕਿ ਅਸੀਂ ਉਸ ਨਾਲ ਠੇਕਾ ਕਰਕੇ ਆਪਣੇ ਨਾਲ ਹੀ ਜੋੜ ਲਈਏ। ਸਾਡੀ ਸੂਚੀ ਵਿੱਚ ਉਹ ਇੱਕ ਇਕ ਲੇਖਕ ਸੀ ਜਿਸ ਨੂੰ ਅਸੀਂ ਕਿਰਤਫਲ ਅਗਾਊਂ ਦਿੰਦੇ। ਫਿਰ ਉਸ ਕੋਲ ਕੋਈ ਹੋਰ ਬਹਾਨਾ ਹੁੰਦਾ। ਉਹ ਲੰਡਨ ਵਿੱਚ 'ਉਬਜ਼ਰਵਰ' ਦਾ ਪੱਤਰਕਾਰ ਬਣ ਗਿਆ। ਉਸ ਨੂੰ ਪਿਆਰ ਹੋ ਗਿਆ ਤੇ ਉਸ ਦੀ ਮਾਸ਼ੂਕਾ ਨੇ ਉਸ ਨਾਲ ਬੇਵਡਾਈ ਕੀਤੀ। ਉਸ ਨਾਲ ਕੋਈ ਨਾ ਕੋਈ ਦੁਰਘਟਨਾ ਵਾਪਰੀ ਰਹਿੰਦੀ। ਉਸ ਨੂੰ ਅਨੰਦਪੁਰ ਦੇ ਹੋਲੇ ਮੁਹੱਲੇ ਦਾ ਪੋਗਰਾਮ ਨਿਭਾਉਣ ਦਾ ਕੰਮ ਸੌਂਪਿਆ ਗਿਆ ਤਾਂ ਨਿਹੰਗਾਂ ਦੇ ਘੋੜੇ ਉਸ 'ਤੇ ਚੜ੍ਹ ਗਏ ਤੇ ਉਹ ਛਿੱਲਿਆ ਗਿਆ ਤੇ ਰਗੜਾਂ ਲੱਗ ਗਈਆਂ। ਉਸ ਨੂੰ ਕਈ ਦਿਨ ਹਸਪਤਾਲ ਵਿੱਚ ਰਹਿਣਾ ਪਿਆ। ਜਦੋਂ ਵੀ ਉਸ ਨਾਲ ਮੁਲਾਕਾਤ ਹੁੰਦੀ ਉਸ ਕੋਲ ਕਲਮੀ ਮਸੌਦਾ ਨਾ ਦੇ ਸਕਣ ਦਾ ਕੋਈ ਨਾ ਕੋਈ ਵਧੀਆ ਬਹਾਨਾ ਹੁੰਦਾ। ਉਹ ਮੈਨੂੰ ਤਸੱਲੀ ਦੁਆਊਂਦਾ ਕਿ "ਜੋ ਕੁਝ ਭੇਜਾਂਗਾ ਇਕ ਪੱਤਰਕਾਰ ਦੀ ਰਿਪੋਰਟ ਨਹੀਂ, ਇਕ ਕਲਾਕਾਰ ਦੀ ਕ੍ਰਿਤ ਹੋਵੇਗੀ। ਜੇ ਤੁਸੀਂ ਆਪਣੇ ਰੂਪਏ ਵਾਪਸ ਲੈਣੇ ਹਨ ਤਾਂ ਮੈਂ ਚੈੱਕ ਦੇ ਦਿਆਂਗਾ।" ਅਸੀਂ ਉਸ ਨੂੰ ਕੁਝ ਹੋਰ ਸਮਾਂ ਦੇਣ ਦਾ ਫੈਸਲਾ ਕਰ ਲਿਆ, ਪੰਤੂ ਕਿਸਮਤ ਨੇ ਸਮਾਂ ਨਾ ਦਿੱਤਾ। 'ਪੈਗੂਇਨ ਭਾਰਤ' ਤਾਂ ਕੁਝ ਹਜ਼ਾਰ ਰੁਪਿਆਂ ਤੋਂ ਵੰਚਿਤ ਹੋ ਗਿਆ ਪਰ ਭਾਰਤ ਇਕ ਅਜਿਹੇ ਵਿਅਕਤੀ ਤੋਂ ਵਾਂਝਾ ਹੋ ਗਿਆ ਜੋ ਸ਼ਾਇਦ ਉਸ ਦੇ ਨਾਮੀ ਸਪੂਤਾਂ ਵਿੱਚੋਂ ਇਕ ਹੁੰਦਾ।

ਪ੍ਰਭਾ ਦੱਤ : ਮਾਲਕ ਦੀ ਆਕਾ

ਇਹ ਵਧੇਰੇ ਉੱਚਿਤ ਹੁੰਦਾ ਜੇ ਮੇਰੇ ਵੱਲੋਂ ਇਸ ਰਚੀ ਗਈ ਕ੍ਰਿਤ ਦੀ ਥਾਂ ਪ੍ਰਭਾ ਨੇ ਮੇਰੇ ਉਪਰ ਕ੍ਰਿਤ ਲਿਖੀ ਹੁੰਦੀ। ਉਸ ਦੀ ਕਲਮ ਕਟਾਰ ਵਰਗੀ ਤੇਜ਼ ਤੇ ਮੇਰੀ ਕੁਝ ਹੱਦ ਤੱਕ ਉਮਰ ਕਾਰਨ ਕਮਜ਼ੋਰ ਜਾਂ ਖੁੰਢੀ ਸੀ। ਪ੍ਰਭਾ ਨੇ ਮੇਰੇ ਥਾਰੇ ਮਿਤੂ ਲੇਖ ਨੀਲੀ ਗੁੜੀ ਸਿਆਹੀ ਨਾਲ ਲਿਖਣਾ ਸੀ, ਮੈਂ ਤਾਂ ਉਸ ਦਾ ਮਿਤੂ ਲੇਖ ਲਿਖਣ ਲਈ ਕੇਵਲ ਹੇਠੂ ਹੀ ਵਹਾ ਸਕਦਾ ਹਾਂ। ਪ੍ਰਭਾ ਦਾ ਤਾਂ ਅਜੇ ਦੁਪਹਿਰ ਵੇਲੇ ਦੀ ਅਰਦਾਸ ਦਾ ਸਮਾਂ ਵੀ ਨਹੀਂ ਆਇਆ ਸੀ, ਮੇਰੇ ਲਈ ਤਾਂ ਤਰਕਾਲਾਂ ਦੀਆਂ ਘੰਟੀਆਂ ਗੁੰਜ ਰਹੀਆਂ ਸਨ। ਰੱਬੀ ਵਾਢੇ ਨੇ ਇਹਨਾਂ 'ਚੋਂ ਕਿਸੇ ਵੀ ਦਲੀਲ ਦੀ ਪ੍ਰਵਾਹ ਨਾ ਕੀਤੀ। ਇਕ ਤੜਕੇ ਹੀ ਉਸ ਸਰਬ ਸ਼ਕਤੀਮਾਨ ਨੇ ਜਦੋਂ ਬਗੀਚੀ 'ਚੋਂ ਦੁੱਧ ਚਿੱਟੀ ਨਲਿਨੀ ਦੇ ਛੁੱਲਾਂ ਦੀ ਕਿਆਰੀ 'ਚੋਂ ਸ਼ਗੂਫੇ ਤੋੜਨੇ ਸ਼ੁਰੂ ਕੀਤੇ ਤਾਂ ਉਸ ਨੇ ਸਭ ਤੋਂ ਸੁਦਰ ਤੇ ਭਰ ਜੋਬਨ ਵਿੱਚ ਖਿੜਿਆ ਛੁੱਲ ਤੋੜ ਲਿਆ।

ਪ੍ਰਭਾ ਦਾ ਅਫਸਰ ਬਣਨ ਤੋਂ ਪਹਿਲਾਂ, ਮੈਨੂੰ ਉਸ ਥਾਰੇ ਬੜੀ ਘੱਟ ਜਾਣਕਾਰੀ ਸੀ। ਉਹ ਆਪ ਅਫਸਰਾਨਾ ਅੰਦਾਜ਼ ਵਾਲੀ ਸੀ ਤੇ ਸੁਭਾਵਿਕ ਹੀ ਉਸ ਉਪਰ ਅਫਸਰੀ ਜਤਾਉਣ ਵਾਲੇ ਦਾ ਬੁਰਾ ਮਨਾਉਂਦੀ ਸੀ। ਜਦੋਂ ਉਹ ਪਹਿਲੀ ਵਾਰ ਮੇਰੇ ਦਫਤਰ 'ਚ ਮੈਨੂੰ ਮਿਲੀ ਤਾਂ ਉਸ ਨੇ ਸਾਡ ਕਹਿ ਦਿੱਤਾ ਕਿ ਉਹ ਦੂਸਰਿਆਂ ਤੋਂ ਹੁਕਮ ਲੈਣ ਵਾਲੀ ਨਹੀਂ ਹੈ ਤੇ ਉਹ ਆਪਣਾ ਕੰਮ ਮੇਰੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਮੈਂ ਆਪਣਾ ਕੰਮ ਕਰਦਾ ਰਹਾਂ ਤੇ ਉਸਦੇ ਕੰਮ ਵਿੱਚ ਦਖਲ ਨਾ ਦਿਆਂ ਤਾਂ ਉਹ ਆਪਣਾ ਕੰਮ ਕਿਸੇ ਦੇ ਕੰਮ 'ਚ ਦਖਲਅੰਦਾਜ਼ੀ ਕਰਨ ਤੋਂ ਬਿਨਾਂ ਹੀ ਕਰਦੀ ਰਹੇਗੀ।

ਉਹ ਮੈਨੂੰ ਵੱਡੀਆਂ-ਵੱਡੀਆਂ ਭੂਰੀਆਂ ਅੱਖਾਂ ਨਾਲ ਇਸ ਤਰ੍ਹਾਂ ਧਿਆਨ ਨਾਲ ਦੇਖਦੀ ਰਹੀ ਜਿਵੇਂ ਕੋਈ ਕੀਟ ਸੰਗ੍ਰਹਿਕ ਆਪਣੇ ਸੰਗ੍ਰਹਿਆਲੇ ਵਿੱਚ ਕੀਤਿਆਂ ਨੂੰ ਵੇਖਦਾ ਹੈ। ਉਸ ਨੇ ਮੈਨੂੰ ਕਈ ਸੁਆਲ ਇਹ ਜਾਣਨ ਲਈ ਪੁੱਛੇ ਕਿ ਮੈਂ ਕਿਸ ਕਿਸਮ ਦਾ ਸੰਪਾਦਕ ਹੋਵਾਂਗਾ। ਮੈਂ ਕੁਝ ਹੱਦ ਤੱਕ ਉਸ ਦੇ ਉਥੇ ਹੋਣ ਅਤੇ ਮੌਖਿਕ ਪੀਖਿਆ ਲੈਣ ਤੋਂ ਭੈ-ਭੀਤ ਹੋ ਗਿਆ। ਮੇਰੇ ਪੜੀ ਉਸ ਦੇ ਓਪਰੇ ਤੇ ਬੇਤੁਕੇ ਵਤੀਰੇ ਨੂੰ ਖਤਮ ਕਰਨ ਤੇ ਉਸ ਵੱਲ ਵਧਾਏ ਦੋਸਤੀ ਦੇ ਹੱਥ ਨੂੰ ਪ੍ਰਵਾਨ ਕਰਨ ਲਈ ਪੇਰਿਤ ਕਰਨ ਵਿੱਚ ਮੈਨੂੰ ਕਈ ਮਹੀਨੇ ਲੱਗੇ।

ਇਹ ਅੜਿਕਾ ਦੂਰ ਕਰਨ ਵਿੱਚ ਮੈਨੂੰ ਨਾਟਕੀ ਢੰਗ ਨਾਲ ਸਫਲਤਾ ਮਿਲੀ। ਪ੍ਰਭਾ ਆਪਣੇ ਪੜੀ ਨੂੰ ਜਿਤਨਾ ਪਿਆਰ ਕਰਦੀ ਸੀ ਉਤਨੀ ਹੀ ਉਹ ਹਿਦੁਸਤਾਨ ਟਾਈਮਜ਼ ਨੂੰ ਵੀ ਕਰਦੀ ਸੀ। ਉਹ ਅਖਬਾਰ ਨਾਲ ਵੀ ਉਤਨੀ ਹੀ ਜੁੜੀ ਹੋਈ ਸੀ ਜਿਤਨੀ ਉਹ ਆਪਣੀਆਂ ਬੋਟੀਆਂ ਨਾਲ ਓਤਪੇਤ ਹੋਈ ਸੀ। ਦੋਹਾਂ ਪੜੀ ਹੀ ਉਹ ਬੜੀ ਭਾਵੁਕ ਸੀ।

ਆਪਣੇ ਇਕ ਸਹਿਕਰਮੀ ਵਿਰੁੱਧ ਜੋ ਬੜਾ ਘੱਟ ਕੰਮ ਕਰਦਾ ਸੀ, ਉਹ ਇਕ ਦਿਨ ਗੁਸ਼ੀ ਵਿੱਚ ਭੜਕ ਪਈ ਤੇ ਹੁੰਡਿਆਂ ਵਿੱਚ ਵਹਿ ਤੁਰੀ। ਮੈਂ ਇਕ ਬਜ਼ੁਰਗ ਵਾਂਗ ਉਸ ਦੇ ਮੌਦਿਆਂ ਦੁਆਲੇ ਆਪਣੀ ਬਾਂਹ ਰੱਖੀ ਤਾਂ ਉਸ ਨੇ ਗੁਸ਼ੀ ਨਾਲ ਮੇਰੀ ਬਾਂਹ ਪਕ੍ਕੇ ਪੱਕ ਦਿੱਤੀ, ਪਰ ਉਸ ਪਿੱਛੋਂ ਉਹ ਮੈਨੂੰ ਦਫ਼ਤਰ ਵਿੱਚ ਆਪਣੇ ਪਿਤਾ ਸਮਾਨ ਆਦਰ ਦੇਣ ਲੱਗ ਪਈ, ਜਿਸ ਕੋਲੋਂ ਉਹ ਮੁਸ਼ਕਿਲ ਵੇਲੇ ਆ ਕੇ ਸਲਾਹ ਲੈ ਸਕਦੀ ਸੀ।

ਪੜਾ ਅਨੁਸਾਰ ਕੰਮ ਬਾਕੀ ਸਭ ਕੁਝ ਨਾਲੋਂ ਵਧੇਰੇ ਮਹੱਤਵਪੂਰਨ ਸੀ। ਇਸ ਕਾਰਨ ਉਹ ਆਪਣੇ ਮਨ ਦੀ ਗੱਲ ਬਿਨਾਂ ਇਸ ਗੱਲ ਦੀ ਪ੍ਰਵਾਹ ਕੀਤਿਆਂ ਕਹਿ ਦਿੰਦੀ ਸੀ ਕਿ ਉਹ ਕਿਸ ਨਾਲ ਗੱਲ ਕਰਦੀ ਹੈ ਤੇ ਲਿਖਣ ਵੇਲੇ ਵੀ ਉਹ ਨਿਕਲਣ ਵਾਲੇ ਸਿੱਟਿਆਂ ਤੋਂ ਬੇਨਿਆਜ਼ ਹੋ ਕੇ ਲਿਖਦੀ। ਮੇਰੇ ਸਾਹਮਣੇ ਹੀ ਉਸ ਨੇ ਕੇ.ਕੇ. ਬਿਰਲਾ ਨੂੰ ਦੱਸਿਆ ਕਿ, ‘ਹਿੰਦੁਸਤਾਨ ਟਾਈਮਜ਼’ ਵਿੱਚ ਕੀ ਘਾਟਾਂ ਜਾਂ ਗੜਬੜ ਹੈ।

ਉਸ ਨੇ ਵਿੱਤੀ ਤੇ ਸਮਾਜਿਕ ਘੁਟਾਲੇ ਫੜੇ (ਉਸ ਨੂੰ ਕਾਮ-ਕੁਕਰਮਾਂ ਤੋਂ ਇਸਤਰੀਆਂ ਵਾਂਗ ਹੀ ਘੁਣਾ ਸੀ) ਤੇ ਉਸ ਨੂੰ ਕਈ ਵਾਰ ਜਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਮਿਲੀਆਂ। ਉਹ ਮੇਰੇ ਨਾਲ ਸਿਰਫ਼ ਇਕ ਵਾਰ ਉਸ ਸਮੇਂ ਲੜੀ ਜਦੋਂ ਮੈਂ ਉਸ ਦੀ ਐੱਸ, ਐਲ, ਖੁਰਾਣਾ ਬਾਰੇ ਜੋ ਹਿੰਦੁਸਤਾਨ ਟਾਈਮਜ਼ ਦਾ ਪ੍ਰਬੰਧਕੀ ਪ੍ਰਧਾਨ ਤੇ ਉਸ ਸਮੇਂ ਦਿੱਲੀ ਦਾ ਉਪ-ਗਜਪਾਲ ਸੀ, ਕਹਾਣੀ ਛਾਪਣ ਤੋਂ ਰੋਕ ਲੈਣ ਦੀ ਕੋਸ਼ਿਸ਼ ਕੀਤੀ। ਮੈਨੂੰ ਰਤਾ ਭਰ ਵੀ ਸੱਕ ਨਹੀਂ ਕਿ ਜੇ ਉਸ ਨੂੰ ਇਹ ਪਤਾ ਲੱਗੇ ਕਿ ਮੈਂ ਟੈਕਸ ਦੇਣ ਤੋਂ ਬਚ ਰਿਹਾ ਹਾਂ ਜਾਂ ਪ੍ਰਤਿਬੰਧ ਜਾਂ ਵਿਵਰਜਤ ਵਸਤੂਆਂ ਦੀ ਤਸਕਰੀ ਕਰਦਾ ਹਾਂ ਜਾਂ ਕਿਸੇ ਗਲਤ ਲੈਣ-ਦੇਣ ਦੇ ਕਾਰਜ ਵਿੱਚ ਗੁੱਝਿਆ ਹਾਂ ਤਾਂ ਮੇਰੇ ਨਾਲ ਮੋਹ ਪਿਆਰ ਦੇ ਹੁੰਦਿਆਂ ਵੀ ਉਹ ਮੇਰਾ ਲਿਹਾਜ਼ ਨਾ ਕਰਦੀ।

ਪੜਾ ਰੂੜੀਵਾਦੀ, ਆਚਾਰ-ਵਿਚਾਰ ਵਿੱਚ ਪੱਕੀ ਸੁੱਧਤਾਵਾਦੀ ਤੇ ਪੂਰੀ ਤਰ੍ਹਾਂ ਆਪਣੇ ਪਰਿਵਾਰ, ਮਿੱਤਰਾਂ, ਨੌਕਰਾਂ ਤੇ ਉਹਨਾਂ ਦੇ ਪਰਿਵਾਰਾਂ ਪੜੀ ਅਰਪਿਤ ਸੀ। ਉਹ ਆਪਣੇ ਕੰਮ ਤੋਂ ਬਚਦਾ ਹਰ ਪਲ ਆਪਣੇ ਬੱਚਿਆਂ ਤੇ ਨੌਕਰਾਂ ਦੇ ਬੱਚਿਆਂ ਨੂੰ ਪੜਾਉਣ 'ਤੇ ਲਾਉਂਦੀ ਤੇ ਬੜੀ ਤੀਬਰਤਾ ਨਾਲ ਆਪਣੇ ਮਿੱਤਰਾਂ/ਸਹੇਲੀਆਂ ਦੀਆਂ ਸਮੱਸਿਆਵਾਂ ਆਪਣੇ ਜ਼ਿੰਮੇ ਲੈ ਲੈਂਦੀ। ਉਹ ਉਹਨਾਂ ਲੋਕਾਂ ਪੜੀ ਬੜੀ ਹੀ ਵਫ਼ਾਦਾਰ ਸੀ ਜਿਨ੍ਹਾਂ ਨੂੰ ਉਹ ਆਪਣੇ ਮਿੱਤਰ ਬਣਾ ਲੈਂਦੀ ਸੀ। ਸਗੋਂ ਉਹਨਾਂ ਦੇ ਨਿੰਦਕਾਂ ਪੜੀ ਵੀ ਉਹ ਉਤਨੀ ਹੀ ਬੜਬੋਲੀ, ਆਕ੍ਰਮਣਕਾਰੀ ਤੇ ਉਹਨਾਂ ਨਾਲ ਲੜਨ ਲਈ ਤਿਆਰ ਰਹਿੰਦੀ ਸੀ। ਇਹਨਾਂ ਵਿਸ਼ੇਸ਼ਤਾਵਾਂ ਕਾਰਨ ਉਹਦਾ ਪੜੀਬਿਬ ਨਹੁੰ ਵਰਗੀ ਕਠੋਰ ਤੇ ਗੁਸੈਲੀ ਇਸਤਰੀ ਦਾ ਬਣ ਗਿਆ ਸੀ। ਜਿਹੜੇ ਉਸਦੇ ਚੰਗੀ ਤਰ੍ਹਾਂ ਭੇਤੀ ਸਨ, ਉਹਨਾਂ ਨੂੰ ਪਤਾ ਸੀ ਕਿ ਉਹ ਕਿਤਨੀ ਕੋਮਲ ਹਿਰਦੇ ਵਾਲੀ ਸੀ ਤੇ ਹਰ ਬੁਗ-ਬੁਘਲਾਹਟ ਤੇ ਗੁਸ਼ੀ ਦੇ ਲਾਵੇ ਪਿੱਛੋਂ ਉਹ ਅੱਥਰੂਆਂ ਦਾ ਝਰਨਾ ਬਣ ਜਾਂਦੀ ਸੀ। ਉਹ ਉਪਰੋਂ ਬੋਹਰ ਵਾਂਗ ਕੰਡਿਆਲੀ ਪਰ ਵਿੱਚੋਂ ਖੰਡ ਵਾਂਗ ਮਿੱਠੀ ਸੀ।

ਕੀ ਪੜਾ ਨੂੰ ਅਗਾਊਂ ਸੂਹ ਸੀ ਕਿ ਉਸ ਨੇ ਛੇਤੀ ਹੀ ਮਰ ਜਾਣਾ ਹੈ? ਮੈਨੂੰ ਇਸ ਬਾਰੇ ਕੋਈ ਪੱਕਾ ਪਤਾ ਨਹੀਂ ਹੈ। ਉਹ ਯਕੀਨਨ ਆਪਣੀਆਂ ਲੜਕੀਆਂ ਲਈ ਇਨ੍ਹੇ

ਕੰਮ ਉਸ ਮਾਂ ਵਾਂਗ ਕਰ ਜਾਣਾ ਜਾਂ ਸੌਂਪ ਜਾਣਾ ਚਾਹੁੰਦੀ ਸੀ ਜੋ ਮਹਿਸੂਸ ਕਰਦੀ ਸੀ ਕਿ ਉਹ ਛੇਤੀ ਹੀ ਉਹਨਾਂ ਤੋਂ ਦੂਰ ਚਲੀ ਜਾਵੇਗੀ। ਇਸ ਦੇ ਉਲਟ ਰਕਤ ਪ੍ਰਵਾਹ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਉਹ ਉਸ ਹਸਪਤਾਲ 'ਚ ਇਕ ਰਿਸ਼ਤੇਦਾਰ ਨੂੰ ਮਿਲਣ ਗਈ ਤੇ ਉਸ ਨੂੰ ਹੱਸਦਿਆਂ ਹੱਸਦਿਆਂ ਕਿਹਾ ਕਿ ਉਹ ਕਿਤਨੀ ਖੁਸ਼ਕਿਸਮਤਾ ਹੈ ਕਿ ਦਫਤਰ ਜਾਣ ਦੇ ਫਿਕਰ ਤੋਂ ਮੁਕਤ ਹੋ ਕੇ ਕਿਵੇਂ ਅਰਾਮ ਨਾਲ ਲੇਟੀ ਹੋਈ ਹੈ। ਉਸ ਨੂੰ ਕੀ ਪਤਾ ਸੀ ਕਿ ਕੁਝ ਘੰਟਿਆਂ ਪਿੱਛੋਂ ਉਹ ਉਸੇ ਹਸਪਤਾਲ ਵਿੱਚ ਆਪਣੇ ਜੀਵਨ ਲਈ ਘੱਲ ਕਰ ਰਹੀ ਹੋਵੇਗੀ। ਉਹਦੀ ਸਭ ਤੋਂ ਨੇੜਲੀ ਸਹੇਲੀ ਉਸ਼ਾ ਰਾਏ ਨੇ ਮੈਨੂੰ ਦੱਸਿਆ ਕਿ ਮਰਨ ਤੋਂ ਪਹਿਲਾਂ ਸ਼ਾਮ ਨੂੰ, ਜਦੋਂ ਮੈਂ ਉਸ ਦੇ ਹੱਥਾਂ ਨੂੰ ਪਲੋਸ ਰਹੀ ਸੀ ਤਾਂ ਉਸ ਨੇ ਬੜੀ ਕਮਜ਼ੋਰ ਅਵਾਜ਼ ਵਿੱਚ ਕਿਹਾ, “ਕੀ ਤੂੰ ਮੇਰੇ ਹੱਥਾਂ ਦੀਆਂ ਲਕੀਰਾਂ ਪੜ੍ਹ ਰਹੀ ਹੋਣੇ ? ਮੈਨੂੰ ਦੱਸ ਕਿ ਕੀ ਮੈਂ ਜਿਉਂਦੀ ਹਸਪਤਾਲ 'ਚੋਂ ਵਾਪਸ ਜਾ ਸਕਾਂਗੀ?”

ਪੱਤਰਕਾਰਤਾ ਦੇ ਸਾਰੇ ਜੀਵਨ ਵਿੱਚ ਮੈਂ ਕੋਈ ਅਜਿਹੀ ਸਾਹਸੀ ਤੇ ਈਮਾਨਦਾਰ ਕੁੜੀ ਨਹੀਂ ਦੇਖੀ ਜੋ ਕੋਈ ਸਮਝੌਤਾ ਨਹੀਂ ਕਰਦੀ ਸੀ। ਉਹਦੀ ਨਿਡਰਤਾ ਹੁੜ੍ਹਮੱਤ ਦੀ ਸੀਮਾ 'ਤੇ ਜਾ ਪਹੁੰਚਦੀ ਸੀ। ਉਹ ਕੰਮ ਨੂੰ ਸਮਰਪਿਤ ਸੀ ਤੇ ਕੰਮ-ਚੋਰਾਂ ਪੜੀ ਉਸ ਨੂੰ ਘੁਣਾ ਸੀ। ਮੈਂ ਖੁਸ਼ ਹਾਂ ਕਿ ਉਹਦੀ ਲੜਕੀ ਬਰਖਾ ਦੱਤ ਜੋ ਐਨ.ਡੀ.ਟੀ.ਵੀ. ਵਿੱਚ ਹੈ, ਉਹਦੇ ਵਾਂਗ ਹੀ ਸੁੰਦਰ ਵੀ ਹੈ ਤੇ ਉਹਦੇ ਵਾਂਗ ਬੋਖੋਡ ਤੇ ਕੰਮ ਨੂੰ ਸਮਰਪਿਤ ਵੀ।

ਹਰਦਿਆਲ—ਇਕ ਮਹਾਨ ਕ੍ਰਾਂਤੀਕਾਰੀ ਨੂੰ ਸ਼ਰਧਾਂਜਲੀ

ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਸ ਸਮੇਂ ਵਿਦਵਤਾ ਦੀ ਇਕੋ ਇਕ ਮਿਸਾਲ ਵਜੋਂ ਜਿਹੜਾ ਨਾਮ ਹਰ ਇਕ ਦੇ ਬੁੱਲਾਂ 'ਤੇ ਹੁੰਦਾ ਸੀ, ਉਹ ਹਰਦਿਆਲ ਦਾ ਹੀ ਹੁੰਦਾ ਸੀ। ਉਸ ਦੇ ਨਾਮ ਦੇ ਅਗੇਤਰ ਵਜੋਂ ਦੋ ਸ਼ਬਦ ਜੁੜ ਗਏ ਸਨ—ਇਕ ਸੀ ਮਹਾਨ, ਮਹਾਨ ਹਰਦਿਆਲ। ਇਕ ਵਿਦਿਆਰਥੀ ਵਜੋਂ ਉਸ ਦੀ ਵਡਿਆਈ ਦੀਆਂ ਕਹਾਣੀਆਂ ਦੀ ਗਿਣਤੀ ਵਧਦੀ ਹੀ ਜਾਂਦੀ। ਉਹਦੀ ਯਾਦ ਸ਼ਕਤੀ ਅਲੋਕਿਕ ਸੀ। ਉਹ ਜਿਹੜੀ ਪੁਸਤਕ ਇਕ ਵਾਰ ਪੜ੍ਹ ਲੈਂਦਾ ਸੀ, ਉਹ ਉਸ ਦੀ ਸਮੱਗਰੀ ਅੱਖਰ-ਅੱਖਰ (ਹੂਬਹੂ) ਢੁਕਾਰਾ ਲਿਖ ਜਾਂ ਸੁਣਾ ਸਕਦਾ ਸੀ। ਉਹ ਹਰ ਵਿਸ਼ੇ ਵਿੱਚ ਕੇਵਲ ਸਰਵ-ਉੱਚ ਸਥਾਨ ਹੀ ਪ੍ਰਾਪਤ ਨਹੀਂ ਕਰਦਾ ਸੀ ਸਗੋਂ ਹਰ ਪ੍ਰੀਖਿਆ ਵਿੱਚ ਉਹ ਬਹੁਤ ਵੱਡੇ ਅੰਤਰ ਨਾਲ ਸਥਾਪਿਤ ਕੀਰਤੀਮਾਨ ਵੀ ਤੋੜ ਦਿੰਦਾ ਸੀ। ਭਾਵੇਂ ਇਹ ਪੂਰੀ ਤਰ੍ਹਾਂ ਸਹੀ ਨਹੀਂ ਸੀ ਕਿਉਂਕਿ ਕਈ ਵਾਰ ਦੂਸਰੇ ਪ੍ਰੀਖਿਆਰਥੀ ਉਸ ਨੂੰ ਦੂਸਰੇ ਸਥਾਨ 'ਤੇ ਪਿਛਾੜ ਕੇ ਮਾਤ ਪਾ ਦਿੰਦੇ ਸਨ, ਪਰ ਲੋਕ ਮੰਨਣ ਤੋਂ ਇਨਕਾਰ ਕਰ ਦਿੰਦੇ ਸਨ। ਉਹਦੀ ਸ਼ੇਹਰਤ ਦੇ ਅਜਿੱਤ ਹੋਣ ਦਾ ਇਕ ਹੋਰ ਕਾਰਨ ਇਹ ਹਕੀਕਤ ਸੀ ਕਿ ਉਹ ਇਕ ਕ੍ਰਾਂਤੀਕਾਰੀ ਵੀ ਸੀ। ਉਸ ਨੇ ਸਰਕਾਰੀ ਸਰਪ੍ਸਤੀ ਨੂੰ ਲੱਤ ਮਾਰੀ ਸੀ। ਉਸ ਨੇ ਮੁੱਢਲੇ ਦਿਨਾਂ ਵਿੱਚ ਕੈਨੇਡਾ ਤੇ ਅਮਰੀਕਾ ਵਿੱਚ ਗਦਰ ਲਹਿਰ ਦੀ ਅਗਵਾਈ ਕੀਤੀ ਸੀ ਅਤੇ ਉਹ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਜਰਮਨ ਸਰਕਾਰ ਵੱਲੋਂ ਵਿਦਰੋਹ ਫੈਲਾਉਣ ਦੇ ਯਤਨਾਂ ਦਾ ਮੁਖੀ ਸਲਾਹਕਾਰ ਸੀ। ਮਗਰੋਂ ਉਸ ਨੇ ਆਪਣੀ ਬਰਾਬਰ ਦੀ ਪ੍ਰਸਿੱਧੀ ਦੇ ਮਾਲਕ 'ਵੀਰ ਸਾਵਰਕਰ' ਵਾਂਗ ਕਲਾਬਾਜ਼ੀ ਲਾਈ, ਪਿਛਲੀਆਂ ਗਲਤੀਆਂ ਲਈ ਮਾਫ਼ੀ ਮੰਗੀ ਤੇ ਉਹਨਾਂ ਦੀ ਵਫ਼ਾਦਾਰੀ ਦਾ ਵਚਨ ਦਿੱਤਾ। ਇਹ ਪੁੱਛਿਆ ਜਾ ਸਕਦਾ ਹੈ ਕਿ ਜੇ ਵੀਰ ਸਾਵਰਕਰ ਦਾ ਚਿੱਤਰ ਪਾਰਲੀਮੈਂਟ ਵਿੱਚ ਲਾਇਆ ਜਾ ਸਕਦਾ ਹੈ ਤਾਂ ਹਰਦਿਆਲ ਦਾ ਕਿਉਂ ਨਹੀਂ?

ਹਰਦਿਆਲ ਦੀ ਕੌਥਿਤ ਮਹਾਨਤਾ ਬਾਰੇ ਸੱਚਾਈ ਕੀ ਹੈ? ਆਖਰ ਸਾਨੂੰ ਉਸ ਦੀ ਪੇਤਰੀ ਤੇ ਉਸ ਦੀ ਪਤਨੀ ਵੱਲੋਂ ਲਿਖੀ ਗਈ—'ਲਾਲਾ ਹਰਦਿਆਲ ਦੀ ਜੀਵਨੀ'-ਮਿਲ ਗਈ ਹੈ ਜੇ ਸੱਤ ਨੂੰ ਅਸੱਤ ਨਾਲੋਂ ਵੱਖ ਕਰਦੀ ਹੈ। ਇਹ ਜੀਵਨੀ ਹੈ—ਹਰਦਿਆਲ—ਇਕ ਮਹਾਨ ਕ੍ਰਾਂਤੀਕਾਰੀ ਜੋ 'ਈ. ਜੈਵੰਤ' ਤੇ 'ਸ਼ੁਭਪਾਲ' ਨੇ ਲਿਖੀ ਹੈ ਤੇ 'ਰੋਲੀ ਬੁਕਸ' ਨੇ ਪ੍ਰਕਾਸ਼ਿਤ ਕੀਤੀ ਹੈ।

ਹਰਦਿਆਲ ਦਾ ਜਨਮ 4 ਅਕਤੂਬਰ 1884 ਨੂੰ ਦਿੱਲੀ ਵਿੱਚ ਹੋਇਆ ਸੀ। ਉਹ ਜ਼ਿਲ੍ਹਾ ਕਚਹਿਰੀ ਦੇ ਗੀਡਰ ਗੋਰੀ ਦਿਆਲ ਮਾਬਰ ਤੇ ਉਹਦੀ ਪਤਨੀ ਭੋਤੀ ਦੇ ਸੱਤਾਂ ਬੱਚਿਆਂ ਵਿੱਚੋਂ ਛੇਵਾਂ ਸੀ। ਉਸ ਨੇ ਕੌਥਿਜ ਮਿਸ਼ਨ ਸਕੂਲ ਵਿੱਚ ਪੜ੍ਹਾਈ ਕੀਤੀ ਤੇ

ਸਟੀਫਨ ਕਾਲਜ ਤੋਂ ਡਿਗਰੀ ਪਾਪਤ ਕੀਤੀ। ਉਸ ਨੇ ਵਜੀਫ਼ਾ ਪਾਪਤ ਕੀਤਾ ਤੇ ਗੈਰਮਿੰਟ ਕਾਲਜ, ਲਾਹੌਰ ਵਿੱਚ ਦਾਖਲ ਹੋ ਗਿਆ। ਉਸ ਨੇ ਗਰੇਜ਼ੀ ਭਾਸ਼ਾ ਤੇ ਸਾਹਿਤ ਦੀ ਐਮ.ਏ. ਕੀਤੀ ਤੇ ਫਿਰ ਇਕ ਹੋਰ ਐਮ.ਏ., ਇਤਿਹਾਸ ਵਿੱਚ ਸਭ ਤੋਂ ਬੁੱਧ ਨੰਬਰ ਲੈ ਕੇ ਯੂਨੀਵਰਸਿਟੀ ਦਾ ਪਿਛਲਾ ਰਿਕਾਰਡ ਤੋੜ ਕੇ ਪ੍ਰਾਪਤ ਕੀਤੀ। ਉਸ ਨੇ ਸੈਟ ਜਾਨ ਕਾਲਜ ਓਕਸਫੋਰਡ ਤੋਂ ਵਜੀਫ਼ਾ ਪਾਪਤ ਕੀਤਾ। ਜਦੋਂ ਉਹ ਭਾਰਤ ਵਿੱਚ ਸੀ ਤਾਂ ਉਹ ਈਸਾਈ ਮਿਸ਼ਨਰੀਆਂ ਦੀ ਨਿਰਸ਼ਾਅਰਥ ਲਗਨ ਅਤੇ ਆਰੀਆ ਤੇ ਬ੍ਰਿਤਿਖ਼ ਸਮਾਜ ਵਲੋਂ ਹਿਦੂ ਧਰਮ ਵਿੱਚ ਆਈਆਂ ਵਿਅਰਥ ਗੀਤੀਆਂ (ਕੁਰੀਆਂ) ਨੂੰ ਵਹਿਮਾਂ-ਭਰਮਾਂ ਤੋਂ ਸੁੱਧ ਕਰਨ ਦੇ ਯਤਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਉਹ ਲਾਲਾ ਲਾਜਪਤ ਰਾਣੇ ਦਾ ਪ੍ਰਸ਼ੰਸਕ ਸੀ ਤੇ ਭਾਈ ਪਰਮਾਨੰਦ ਨਾਲ ਉਨ੍ਹਾਂ ਦੀ ਦੋਸਤੀ ਸੀ। ਹਰਦਿਆਲ ਓਕਸਫੋਰਡ ਯੂਨੀਵਰਸਿਟੀ ਵਿੱਚ 1905 ਈਸਵੀ ਦਾ ਧਖਲ ਹੋਇਆ। ਉਹਦੀ ਉਮਰ 21 ਸਾਲ ਸੀ ਤੇ ਉਹ ਵਿਆਹਿਆ ਹੋਇਆ ਸੀ। ਉਹ ਬੜੀ ਅਸਾਨੀ ਨਾਲ ਸਰਕਾਰੀ ਪਦ ਪਾਪਤ ਕਰ ਸਕਦਾ ਸੀ ਪਰ ਉਸ ਨੂੰ ਦੇਸ਼-ਭਰੀ ਦਾ ਖਬਤ ਹੋ ਗਿਆ ਸੀ। ਉਸ ਨੇ ਕਿਹਾ, “ਆਈ.ਸੀ.ਐੱਸ. ਪਵੇਂ ਢੱਠੇ ਖੂਹ ਵਿੱਚ” ਤੇ ਉਸ ਨੇ ਆਈ.ਸੀ.ਐੱਸ. ਦੀ ਪ੍ਰੀਖਿਆ ‘ਚ ਬੈਠਣ ਤੋਂ ਵੀ ਇਨਕਾਰ ਕੀਤਾ। ਉਹਦੀ ਜਾਣ-ਪਛਾਣ ਦਾਦਾ ਭਾਈ ਨਾਰੋ ਜੀ ਤੇ ਸਿਆਮਾ ਜੀ, ਕ੍ਰਿਸ਼ਨਾ ਵਾਗ ਨਾਲ ਹੋ ਗਈ ਸੀ ਤੇ ਉਸ ਨੇ ਸੁਤੰਤਰਤਾ ਸੰਘਰਸ਼ ਵਿੱਚ ਕੁੱਦਣ ਦਾ ਫੈਸਲਾ ਕੀਤਾ ਲਿਆ। ਉਸ ਨੇ ਵਜੀਫ਼ੇ ਦੀ ਰਕਮ ਸਰਕਾਰ ਨੂੰ ਵਾਪਸ ਕਰ ਦਿੱਤੀ ਤੇ ਓਕਸਫੋਰਡ ਨੂੰ ਦਿੱਤਾ।

ਉਹ ਕੁਝ ਹੱਦ ਤੱਕ ਤਿਆਰੀ ਤੇ ਸਾਧਕ ਸੀ। ਉਹ ਨਾ ਕਦੇ ਬਾਬ ਪੀਂਦਾ ਸੀ ਤੇ ਨਾ ਹੀ ਸਿਗਰਟ। ਉਹ ਸ਼ਾਕਾਹਾਰੀ ਬਣ ਗਿਆ, ਯੂਰਪੀਨ ਢੰਗ ਦੇ ਇਸਤਰ ਤਿਆਗ ਦਿੱਤੇ ਤੇ ਕੁਰਤਾ ਅਤੇ ਧੋਤੀ ਪਾਉਣ ਲੱਗ ਗਿਆ। ਉਹ ਸਦਾ ਫਰਜ਼ ਤੇ ਹੀ ਭੁੱਝੇ ਸੌਂਦਾ ਸੀ। ਉਸ ਨੇ ਵੱਖ-ਵੱਖ ਧਰਮਾਂ ਦਾ ਅਧਿਐਨ ਕੀਤਾ ਤੇ ਮਹਾਤਮ ਬੁੱਧ ਨੂੰ ਆਪਣਾ ਆਦਰਸ਼ ਮੰਨ ਲਿਆ। ਉਸ ਨੇ ਭਾਈ ਪਰਮਾਨੰਦ ਨਾਲ ਇਕ ਨਵੀਂ ਧਰਮ ਚਲਾਉਣ ਦੀ ਸੰਭਾਵਨਾ ਤੇ ਵਿਚਾਰ ਕੀਤੀ, ਜਿਸ ਨੇ ਉਸ ਨੂੰ, ਇਸ ਪਾਸੇ ਤੋਂ ਉਹ ਕਹਿ ਕੇ ਮਨੁੱਖ ਕਰ ਦਿੱਤਾ ਕਿ, “ਮੇਰਾ ਆਪਣਾ ਵਿਚਾਰ ਹੈ ਕਿ ਸਾਰੇ ਧਰਮ ਹੀ ਮੈਪਤਾ ਨਾਲ ਧੋਖਾ ਹਨ। ਤੁਸੀਂ, ਬੱਸ, ਇਕ ਹੋਰ ਕਪਟ ਦਾ ਵਾਧਾ ਕਰੋਗੋ।”

ਹਰਦਿਆਲ ਭਾਰਤੀ ਫਲਸਫੇ ਉਪਰ ਲੇਖ ਲਿਖ ਕੇ ਤੇ ਭਾਸ਼ਾ ਦੇ ਕੇ ਨਿਰਬਾਹ ਕਰਨ ਲਈ ਬੜੇ ਪੈਸੇ ਕਮਾ ਲਿਆ ਕਰਦਾ ਸੀ। ਉਸ ਨੇ ਸ਼੍ਰੀਮਤੀ ਮਾ ਦੇ ਅਖਬਾਰ ‘ਬੰਦੇ ਮਾਡੂਮ’ ਤੇ ‘ਤਲਵਾਰ’ ਵੀ ਸੰਪਾਦਿਤ ਕੀਤੇ। 1911 ਈ. ਵਿੱਚ ਉਹ ਬੁੱਧ ਧਰਮ ਦੇ ਅਧਿਐਨ ਲਈ ਅਮਰੀਕਾ ਦੀ ਯੂਨੀਵਰਸਿਟੀ ਹਾਵਰਡ ਚਲਾ ਗਿਆ। ਸਟਾਨਫੋਰਡ ਯੂਨੀਵਰਸਿਟੀ ਨੇ ਉਸ ਨੂੰ ਭਾਰਤੀ ਦਰਸ਼ਨ ਦੇ ਅਧਿਆਪਕ ਲਈ ਨਮੰਤਨ ਦਿੱਤਾ। ਉਸ ਦੇ ਅਜਾਦ ਤੇ ਤੱਤੇ ਵਿਚਾਰਾਂ ਕਾਰਨ ਉਸ ਦੀ ਸਟਾਨਫੋਰਡ ਵਿੱਚ ਅਵਧੀ ਦੀ ਮਿਆਦ ਖਤਮ ਕਰ ਦਿੱਤੀ ਗਈ ਕਿਉਂਕਿ ਉਹ ਖੁੱਲ੍ਹੇ ਪੇਮ ਦਾ ਹਮਾਰੀ ਤੀ ਸੀ। ਉਸ ਦਾ ਸਵਿਟਜ਼ਰਲੈਂਡ ਦੀ ਇਕ ਕੁੜੀ ਨਾਲ ਪੇਮ ਵੀ ਹੋ ਗਿਆ ਸੀ ਜਿਸ ਨਾਮ ਸੀ ਫਗੀਡ

ਹੌਸਵਿਰਥ, ਜਿਸ ਕਾਰਨ ਉਸ ਦੇ ਅਮਰੀਕੀ ਤੇ ਭਾਰਤੀ ਪ੍ਰਸੰਸਕ ਭੈਡੀ ਪ੍ਰਚਾਰ ਦਾ ਸ਼ਿਕਾਰ ਹੋ ਗਏ। ਜਦੋਂ ਅਜੇ ਸਟਾਨਫੋਰਡ ਯੂਨੀਵਰਸਿਟੀ ਵਿੱਚ ਹੀ ਸੀ ਤਾਂ ਉਸ ਦੇ ਸੰਬੰਧ 'ਪੱਛਮੀ ਕਿਨਾਰੇ' ਦੇ ਭਾਰਤੀ ਕਾਮਿਆਂ ਨਾਲ ਸਥਾਪਤ ਹੋ ਗਏ ਤੇ ਉਹ 'ਗਦਰ ਪਾਰਟੀ' ਕਾਇਮ ਕਰਨ ਲਈ ਉਹਨਾਂ ਦੀ ਸਹਾਇਤਾ ਕਰਨ ਚਲਾ ਗਿਆ। ਜਦੋਂ ਉਹਨਾਂ ਨੇ 23 ਦਸੰਬਰ, 1912 ਨੂੰ ਦਿੱਲੀ ਵਿੱਚ ਵਾਇਸਰਾਇ ਹਾਰਡਿੰਗ ਨੂੰ ਮਾਰ ਦੇਣ ਦੇ ਯਤਨਾਂ ਦੀ ਖ਼ਬਰ ਸੁਣੀ ਤਾਂ ਹੋਰਨਾਂ ਭਾਰਤੀਆਂ ਵਾਂਗ ਬਰਕਲੇ ਵਿੱਚ ਹਰਦਿਆਲ ਨੇ ਵੀ ਇਸ ਮੌਕੇ ਭੇਗੜਾ ਪਾ ਕੇ ਤੇ 'ਬੰਦੇ ਮਾਡ੍ਰਾਮ' ਦਾ ਤਰਾਨਾ ਗਾ ਕੇ ਜਸ਼ਨ ਮਨਾਇਆ।

ਗਦਰ ਪਾਰਟੀ ਇਕ ਨਵੰਬਰ 1913 ਨੂੰ ਕਾਇਮ ਕੀਤੀ ਗਈ ਸੀ ਤੇ ਹਰਦਿਆਲ ਇਸ ਦੀ ਰੂਹ ਸੀ, ਸਰਪ੍ਰਸਤ ਸੀ। ਉਸ ਨੂੰ ਅਮਰੀਕੀ ਪੁਲਿਸ ਨੇ ਗਿਫ਼ਤਾਰ ਕਰ ਲਿਆ। ਰਿਹਾਈ ਪਿੱਛੋਂ ਉਸ ਨੇ ਫਰੀਡ ਹੌਜ਼ਵਰਥ ਕੋਲ ਸਵਿਟਜ਼ਰਲੈਂਡ ਪਰਤ ਜਾਣ ਦਾ ਫੈਸਲਾ ਕਰ ਲਿਆ, ਪੰਜ਼ੂ ਉਹ ਉਲਟਾ ਅਮਰੀਕਾ ਵਿੱਚ ਉਸ ਨਾਲ ਮਿਲਣ ਦੀ ਥਾਂ ਤਲਾਕ ਦੀ ਕਾਰਵਾਈ ਪੂਰੀ ਕਰਨ ਲਈ ਆ ਗਈ ਤੇ ਉਸ ਨੇ ਇਕ ਹੋਰ ਵਿਅਕਤੀ ਸਾਰੰਗਾਪਰ ਦਾਸ ਨਾਲ ਵਿਆਹ ਕਰਵਾ ਲਿਆ।

4 ਅਗਸਤ, 1914 ਨੂੰ ਪਹਿਲਾ ਸੰਸਾਰ ਯੁੱਧ ਛਿੜ ਗਿਆ। ਹਰਦਿਆਲ ਨੇ ਜੰਗ ਦੇ ਮੁੱਢਲੇ ਸਾਲ ਸੁਤੰਤਰਤਾ ਸੈਨਾ ਲੈ ਕੇ ਭਾਰਤ ਉਪਰ ਹਮਲਾ ਕਰਨ ਦੀਆਂ ਯੋਜਨਾਵਾਂ ਬਣਾਉਂਦਿਆਂ ਜਰਮਨੀ ਤੇ ਤੁਰਕੀ ਵਿੱਚ ਗੁਜ਼ਾਰੇ। ਉਹ ਇਤਨਾ ਭੇਲਾ ਸੀ ਕਿ ਉਹ ਇਸ ਗੱਲ 'ਤੇ ਵਿਸ਼ਵਾਸ ਕਰਨ ਲੱਗ ਪਿਆ ਸੀ ਕਿ ਜਰਮਨੀ ਭਾਰਤ ਨੂੰ ਅਜ਼ਾਦ ਹੋਇਆ ਦੇਖਣ ਦਾ ਚਾਹਵਾਨ ਸੀ। ਉਸ ਨੂੰ ਜਰਮਨੀ ਦੀ ਟਾਲ-ਮਟੋਲ ਸਮਝਣ 'ਚ ਕਾਫ਼ੀ ਸਮਾਂ ਲੱਗਾ ਤੇ ਫਿਰ ਉਹ ਜਰਮਨਾਂ ਤੇ ਤੁਰਕਾਂ ਦਾ ਕੱਟੜ ਆਲੋਚਕ ਬਣ ਗਿਆ। ਇਕ ਖਤ ਵਿੱਚ ਉਸ ਨੇ ਇਹ ਵਿਚਾਰ ਲਿਖਿਆ : "ਤੁਰਕਾਂ ਦਾ ਦਿਮਾਗ ਹੀ ਨਹੀਂ ਹੈ—ਇਕ ਕੌਮ ਵਜੋਂ ਉਹ ਮੁਸਲਿਮ ਜਗਤ ਦੀ ਅਗਵਾਈ ਕਰਨ ਦੇ ਅਯੋਗ ਹਨ।" ਜਰਮਨਾਂ ਬਾਰੇ, ਜਿਨ੍ਹਾਂ ਨੇ ਉਸ ਦੇ ਸਾਹਸ ਭਰੇ ਕਾਰਜਾਂ ਵਿੱਚ ਆਰਥਿਕ ਸਹਾਇਤਾ ਕੀਤੀ ਸੀ, ਉਸ ਨੇ ਲਿਖਿਆ : "ਕਿ ਉਹ ਚਰਿਤਰਹੀਣ ਹਨ—ਉਹ ਲਾਲਚੀ ਹਨ। ਉਹ ਸਖ਼ਤ ਮਿਹਨਤ ਕਰਦੇ ਹਨ, ਦੇਸ਼ ਭਗਤ ਹਨ ਤੇ ਬੱਸ ਸ਼ਾਇਦ ਉਹਨਾਂ ਦੀ ਇਹੋ, ਇੱਕੋ ਇਕ, ਖੂਬੀ ਹੈ।" ਫਿਰ ਉਹ ਅੰਗਰੇਜ਼ਾਂ ਦਾ ਕੱਟੜ ਪ੍ਰਸੰਸਕ ਬਣ ਗਿਆ। ਉਸ ਅਨੁਸਾਰ, "ਉਹ ਸੱਚਾਈ ਪਸੰਦ ਲੋਕ ਹਨ ਜਿਨ੍ਹਾਂ ਦਾ ਭਾਰਤ ਵਿੱਚ ਸਦਾਚਾਰਕ ਤੇ ਇਤਿਹਾਸਕ ਉਦੇਸ਼ ਹੈ।" ਅੰਗਰੇਜ਼ੀ ਸਰਕਾਰ ਨੇ ਉਸ ਦੇ ਐਲਾਨੇ ਵਿਚਾਰਾਂ ਦਾ ਹਿੰਦੀ ਅਨੁਵਾਦ ਕਰਵਾ ਕੇ ਭਾਰਤ ਵਿੱਚ ਮੁਫ਼ਤ ਵੰਡਿਆ।

ਹਰਦਿਆਲ ਕੋਲ ਕਿਸੇ ਨਿਰਪੱਖ ਮੁਲਕ ਵਿੱਚ ਜਾਣ ਤੋਂ ਬਿਨਾਂ ਕੋਈ ਚਾਗ ਨਹੀਂ ਸੀ। ਉਸ ਨੇ ਇਸ ਵਾਸਤੇ ਸਵੀਡਨ ਚੁਣਿਆ। ਉਸ ਨੇ ਸਵੀਡਿਸ਼ ਇਸਤਰੀ ਆਮਦਾ ਏਰਿਕਸਨ ਨਾਲ ਵਿਆਹ ਕਰਵਾਇਆ ਤੇ ਕੁਝ ਖੋਚਲ ਕਰਕੇ ਸਵੀਡਨ ਦਾ ਵੀਜ਼ਾ ਪ੍ਰਾਪਤ ਕਰ ਲਿਆ। ਉਸ ਨੇ ਸਵੀਡਨ ਵਿੱਚ ਕਈ ਸਾਲ ਗੁਜ਼ਾਰੇ। ਉਸ ਨੇ ਸਵੀਡਨ ਦੀ

ਭਾਸ਼ਾ ਤੇ ਹੋਰ 13 ਭਾਸ਼ਾਵਾਂ ਬੋਲਣੀਆਂ ਸਿੱਖ ਲਈਆਂ। ਉਹ ਆਮਦਾ ਨਾਲ ਰਿਹਾ ਜੋ ਆਪਣੇ ਆਪ ਨੂੰ ਹਰਦਿਆਲ ਦੀ ਪਤਨੀ ਕਹਿੰਦੀ ਸੀ। ਉਸ ਨੇ ਕਈ ਪੁਸਤਕਾਂ ਵੀ ਲਿਖੀਆਂ ਜਿਨ੍ਹਾਂ ਵਿੱਚੋਂ ‘ਹਿਟਸ ਆਨ ਸੈਲਫ ਰਲਚਰ’ ਸਭ ਤੋਂ ਉੱਘੀ ਹੈ ਤੇ ਅੱਜ ਤੱਕ ਵੀ ਉਸ ਦੀ ਬਹੁਤ ਮੰਗ ਹੈ। ਉਸ ਨੂੰ ਇੰਗਲੈਂਡ ਪਰਤਣ ਦੀ ਆਗਿਆ ਮਿਲ ਗਈ ਸੀ ਤੇ ਅੰਤ ਨੂੰ ਅੰਗਰੇਜ਼ਾਂ ਨੇ ਉਸ ਨੂੰ ਆਮ ਮਾਫ਼ੀ ਤੇ ਭਾਰਤ ਨੂੰ ਮੁੜ ਜਾਣ ਦੀ ਆਗਿਆ ਵੀ ਦੇ ਦਿੱਤੀ, ਪਰ ਉਹ ਕਦੇ ਅਜਿਹਾ ਨਾ ਕਰ ਸਕਿਆ। ਜਦੋਂ ਉਹ ਅਮਰੀਕਾ ਵਿੱਚ ਲੈਕਚਰ ਕਰਨ ਗਿਆ ਸੀ ਤਾਂ ਉਹ 4 ਮਾਰਚ, 1959 ਨੂੰ ਫਿਲਡੇਲੀਆ ਵਿੱਚ ਰਾਤ ਨੂੰ ਸੁੱਤਾ ਹੀ ਮਰ ਗਿਆ। ਉਸ ਦੀ ਉਮਰ ਉਸ ਸਮੇਂ 54 ਸਾਲ ਦੀ ਸੀ।

ਟੁੱਟੇ ਦਿਲ ਨਾਲ ਆਮਦਾ ਏਰਿਕਸਨ ਉਸ ਦੀ ਬਹੁਤੀ ਆਪਣੀ ਮਾੜ-ਭੂਮੀ ਸਵੀਡਨ ਲੈ ਗਈ। ਮਹਾਨ ਹਰਦਿਆਲ ਉਸ ਲਈ ਉਹੋ ਕੁਝ ਛੱਡ ਗਿਆ ਸੀ। ਸੰਸਾਰਕ ਸੰਪਤੀ, ਜਿੰਨੀ ਕੁ ਸੀ, ਉਹ ਆਪਣੀ ਪਤਨੀ ਤੇ ਆਪਣੀ ਪੁੱਤਰੀ ‘ਸਾਂਤੀ’ ਲਈ ਛੱਡ ਗਿਆ ਜਿਨ੍ਹਾਂ ਨੂੰ ਉਹ ਫਿਰ ਕਦੇ ਮਿਲਿਆ ਨਹੀਂ ਸੀ।

ਆਰ. ਜੀ. ਕੇ. : ਆਪਣਾ-ਨਿਕਾਰਨ ਦੀ ਮਿਸਾਲ

ਕੁਝ ਲੋਕ ਅਜਿਹੇ ਹੁੰਦੇ ਹਨ ਜੋ ਸਮਝਦੇ ਹਨ ਕਿ ਉਹਨਾਂ ਦਾ 'ਕਰਮ' ਇਹੋ ਹੈ ਕਿ ਆਪਣੀ ਪੂਰੀ ਤਨਦੇਹੀ ਨਾਲ ਮਾਨਤਾ ਜਾਂ ਮਾਇਕ ਮੁਆਵਜੇ ਦਾ ਫਿਕਰ ਕੀਤੇ ਬਿਨਾਂ ਕਾਰਜ ਕਰੀ ਜਾਣ। ਅਜਿਹੇ ਲੋਕ ਭਾਗਵਦ ਗੀਤਾ ਦੇ ਉਪਦੇਸ਼ ਦੀ ਵਧੀਆ ਉਦਾਹਰਨ ਹਨ ਕਿ ਮਨੁੱਖ ਨੂੰ ਫਲ ਦੀ ਆਸ ਕੀਤੇ ਬਿਨਾਂ ਆਪਣਾ ਕਰਤਾਵ ਨਿਭਾਉਣਾ ਚਾਹੀਦਾ ਹੈ। ਅਜਿਹਾ ਇਕ ਆਦਮੀ ਆਰ. ਜੀ. ਕੇ. ਸੀ., ਜੋ ਮੇਰੀ ਜ਼ਿੰਦਗੀ ਵਿੱਚ ਪੂਰੇ ੯ ਸਾਲ ਰਿਹਾ। ਜਦੋਂ ਮੈਂ 'ਦੀ ਇਲਸਟਰੇਟਡ ਵੀਕਲੀ ਆਫ ਇੰਡੀਆ' ਦਾ ਸੰਪਾਦਕ ਬਣਿਆ ਤਾਂ ਉਹ ਉਸਦੇ ਅਮਲੇ (ਸਟਾਫ) ਵਿੱਚ ਸੀ। ਜਦੋਂ ਮੈਨੂੰ ਬਰਖਾਸਤ ਕਰ ਦਿੱਤਾ ਗਿਆ ਤਾਂ ਵੀ ਉਹ ਉਥੇ ਕੰਮ ਕਰਦਾ ਰਿਹਾ। ਪ੍ਰਬੰਧਕਾਂ ਨੇ ਮੇਰੀ ਇਸ ਸਿਫਾਰਸ਼ ਨੂੰ ਅਣਗੌਲਿਆ ਕਰ ਦਿੱਤਾ ਕਿ ਮੇਰੇ ਮਗਰੋਂ ਉਸ ਨੂੰ ਵਾਗਡੇਰ ਸੌਂਪੀ ਜਾਵੇ। ਉਹ ਬੇਫ਼ਿਕਰ ਹੋ ਕੇ ਕਾਮਥ, ਖੰਨਾ, ਪ੍ਰਤੀਸ਼ਨੰਦੀ ਵਰਗੇ ਸੰਪਾਦਕਾਂ ਦੇ ਸਿਲਸਿਲੇ ਅਧੀਨ ਨਿਰੰਤਰ ਕੰਮ ਕਰਦਾ ਰਿਹਾ। ਉਹ ਕੁਝ ਹਫ਼ਤੇ ਪਹਿਲਾਂ ਅਣਸਨਮਾਨਿਤ ਤੇ ਅਣਗੌਲਿਆ, ਅਣਗਾਇਆ ਮਰ ਗਿਆ।

ਉਹਦੇ ਨਾਲ ਰੋਜ਼ਾਨਾ ਲਗਭਗ ਦਸ ਸਾਲ ਵਾਹ ਪੈਣ ਦੇ ਬਾਵਜੂਦ ਜਦੋਂ ਕਿ ਉਹ ਮੈਥੇ ਦੂਸਰੇ ਨੰਬਰ 'ਤੇ ਸੀ, ਮੈਨੂੰ ਉਸ ਬਾਰੇ ਇਸ ਤੋਂ ਵੱਧ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਦੇ ਨਾਮ ਆਰ. ਜੀ. ਕੇ. ਦੇ 'ਜੀ' ਦਾ ਭਾਵ 'ਗੋਪਾਲ' ਹੈ ਜਿਸ ਨਾਮ ਨਾਲ ਅਸੀਂ ਉਸ ਨੂੰ ਬੁਲਾਉਂਦੇ ਸੀ। ਉਹ ਅਮਲੇ ਦੇ ਕਿਸੇ ਹੋਰ ਕਰਮਚਾਰੀ ਨਾਲੋਂ 'ਵੀਕਲੀ' ਵਾਸਤੇ ਕਿਤੇ ਜ਼ਿਆਦਾ ਲਿਖਦਾ ਸੀ ਪਰ ਉਹ ਇਸ ਦੇ ਇਵਜ਼ ਕੋਈ ਲਾਭ ਜਾਂ ਭੱਲ ਦਾ ਇਛੁੱਕ ਨਹੀਂ ਸੀ ਜਾਂ ਆਪਣੇ ਨਾਮ ਦੇ ਪਹਿਲੇ ਅੱਖਰਾਂ, ਭਾਵ ਦਸਤਖਤਾਂ ਤੋਂ ਬਿਨਾਂ ਇਕ ਸਤਰ ਵੀ ਜੋੜਨ ਦਾ ਚਾਹਵਾਨ ਨਹੀਂ ਸੀ। ਉਹ ਕੇਵਲ ਇਕੋ ਵਿਅਕਤੀ ਹੀ ਸੀ ਜਿਸ ਉਪਰ ਅਸੀਂ ਹਿੰਦੂ ਧਰਮ ਦੇ ਭਿੰਨ-ਭਿੰਨ ਪਹਿਲੂਆਂ ਉਪਰ ਲਿਖਵਾਉਣ ਲਈ ਨਿਰਭਰ ਕਰਦੇ ਸਾਂ ਕਿਉਂਕਿ ਉਹ ਸਭ ਪਵਿੱਤਰ ਗ੍ਰੰਥਾਂ ਨੂੰ ਮੂਲ ਸੰਸਕ੍ਰਿਤ ਵਿੱਚ ਪੜ੍ਹਨ ਦੇ ਸਮਰੱਥ ਸੀ।

'ਪੱਤਰ' ਦੇ ਲਿਖਣ ਲਈ ਸਾਰਾ ਸਮਾਂ ਉਹ ਇਕ ਵੱਡੇ ਹਾਲ ਵਿੱਚ ਇਕ ਕੋਨੇ ਵਿੱਚ ਬੈਠਾ ਰਹਿੰਦਾ, ਜਿਸ ਵਿੱਚ 'ਫਿਲਮਫੇਅਰ', ਫੈਮਿਨਾ ਤੇ ਧਰਮਯੁੱਗ ਦੇ ਅਮਲੇ ਦੇ ਬੈਠਣ ਦੀ ਵਿਵਸਥਾ ਵੀ ਸੀ। ਉਸ ਦੇ ਪਿਛਲੇ ਪਾਸੇ ਪਿਸ਼ਾਬਘਰ ਤੇ ਟੱਟੀ-ਖਾਨਾ ਸੀ। ਹਰ ਨਵਾਂ ਆਉਣ ਵਾਲਾ ਜਾਂ ਮੁਲਾਕਾਤੀ 'ਮੂਤਰਾਲਜ' ਬਾਰੇ ਪੁੱਛ-ਪੁੱਛ ਕੇ ਉਹਦੇ ਕੰਮ ਵਿੱਚ ਖਲਲ ਪਾਉਂਦਾ। ਉਸ ਨੇ ਆਪਣੀ ਮੇਜ਼ 'ਤੇ ਇਕ ਫੱਟੀ ਰੱਖੀ ਹੋਈ ਸੀ, ਜਿਸ 'ਤੇ ਲਿਖਿਆ ਹੋਇਆ ਸੀ, "ਟੱਟੀਖਾਨਾ ਸਿੱਧਾ ਅੱਗੇ ਹੈ।" ਉਹਦਾ ਸੁਭਾਅ ਹਾਸ-ਵਿਨੋਦ

ਥਾਲਾ ਨਹੀਂ ਸੀ। ਮੈਂ ਉਸ ਨੂੰ ਕਦੇ ਹੱਸਦੇ ਨਹੀਂ ਸੁਣਿਆ ਸੀ ਤੇ ਨਾ ਹੀ ਉਹਦੇ ਚਿਹਰੇ 'ਤੇ ਕਦੇ ਮੁਸਕਰਾਹਟ ਦੇਖੀ ਸੀ। ਅਸੀਂ ਇਹ ਤਾਂ ਜਾਣਦੇ ਸੀ ਕਿ ਉਹ ਦੱਖਣ ਭਾਰਤ ਵਾਹੋ, ਪਰ ਇਹ ਉੱਕਾ ਹੀ ਪਤਾ ਨਹੀਂ ਸੀ ਕਿ ਉਹ ਆਂਧਰਾ, ਕਰਨਾਟਕ, ਤਾਮਿਲਨਾਡੂ ਜਾਂ ਕੇਰਲ ਤੋਂ ਹੈ। ਇਕ ਵਾਰ ਬਿਕਰਮ ਵੇਹਰਾ ਨੇ ਆਰ. ਜੀ. ਕੇ. ਨੂੰ ਪੁੱਛਿਆ, “ਤੁਸੀਂ ਮਲਯਾਲੂ ਹੋ?” ਆਰ. ਜੀ. ਕੇ. ਨੇ ਉੱਤਰ ਦਿੱਤਾ, “ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਪੰਜਾਬੂ ਹੋ ਤਾਂ ਤੁਹਾਨੂੰ ਕੈਸਾ ਲੱਗੇ?” ਤੇ ਗੱਲ ਮੁੱਕ ਗਈ।

‘ਟਾਈਮਜ਼ ਆਫ਼ ਇੰਡੀਆ’ ਅਖਬਾਰ ਸਮੂਹ ਦੇ ਬਹੁਤੇ ਲੋਕਾਂ ਨੂੰ ਆਰ. ਜੀ. ਕੇ. ਏ ਅਸਤਿਤਵ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜੇ ਦੁਨੀਆਂ ਵਿੱਚ ਕੋਈ ਵੀ ਉਸ ਬਾਰੇ ਨਾ ਜਾਣਦਾ ਹੁੰਦਾ ਤਾਂ ਵੀ ਉਸ ਨੂੰ ਕੋਈ ਫਿਕਰ ਨਹੀਂ ਹੋਣਾ ਸੀ। ਗਰੇ ਦੀਆਂ ਸਤਰਾਂ ਉਸ ‘ਤੇ ਇਨ-ਬਿੰਨ ਢੁੱਕਦੀਆਂ ਹਨ—

“ਸੁਧੁ ਹੀਰੇ, ਸਾਗਰ ਦੀਆਂ ਅਣਮਾਪੀਆਂ ਹਨੁਰੀਆਂ ਤਹਿਆਂ 'ਚ ਲੁਕੇ ਪਏ ਹਨ। ਅਨੇਕਾਂ ਫੁੱਲ ਅਣਦੇਖੇ ਹੀ ਮਾਰੂਬਲੀ ਹਵਾ ਵਿੱਚ ਮਹਿਕ ਖਿੰਡਾ ਕੇ ਝੜ ਜਾਂਦੇ ਹਨ।”

ਇਕ ਮੌਢੀ ਆਗੂ ਨੂੰ ਯਾਦ ਕਰਦਿਆਂ

1940 ਦੇ ਦਹਾਕੇ ਵਿੱਚ ਸਾਹਿਤਕ ਅਭਿਲਾਸ਼ਾਵਾਂ ਵਾਲੇ ਕੁਝ ਮਿੱਤਰਾਂ ਨੇ ਇਕ ਮੰਡਲ ਬਣਾਇਆ, ਜਿਸ ਦੀ ਮਿਲਣੀ ਹਫ਼ਤੇ ਵਿੱਚ ਇਕ ਵਾਰ ਕਵਿਤਾਵਾਂ ਜਾਂ ਕਹਾਣੀਆਂ ਪੜ੍ਹਨ ਲਈ ਹੁੰਦੀ ਜੋ ਅਸੀਂ ਲਿਖਿਆ ਕਰਦੇ ਸੀ। ਇਹ ਪਰਸਪਰ ਇਕ-ਦੂਸਰੇ ਦੀ ਵਡਿਆਈ ਕਰਨ ਵਾਲੀ ਸਭਾ ਸੀ ਜਿਥੋਂ ਹਰ ਪਾਠ ਪਿੱਛੋਂ ਵਿਸਕੀ ਦੇ ਜਾਮ ਛਲਕਾਏ ਜਾਂਦੇ ਸਨ। ਅਸੀਂ ਸੁਣਿਆ ਹੋਇਆ ਸੀ ਕਿ ਮੁਲਕ ਰਾਜ ਆਨੰਦ ਤੇ ਆਰ. ਕੇ. ਨਾਰਾਇਣ ਜਿਹੇ ਭਾਰਤੀ ਲੇਖਕ ਇੰਗਲੈਂਡ ਵਿੱਚ ਆਪਣੇ ਨਾਵਲਾਂ ਦੇ ਛਪਣ ਨਾਲ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ। ਅਸੀਂ ਬੜੀ ਤੀਬਰਤਾ ਨਾਲ ਉਹਨਾਂ ਦੀਆਂ ਪੁਸਤਕਾਂ ਪੜ੍ਹਦੇ ਤੇ ਆਪਣੀਆਂ ਬੈਠਕਾਂ ਵਿੱਚ ਉਹਨਾਂ ਉਪਰ ਚਰਚਾ ਕਰਦੇ। ਸਾਡੀ ਜੁੰਡਲੀ ਬੜੀ ਅਭਿਮਾਨੀ ਸੀ ਤੇ ਅਸੀਂ ਆਮ ਹੀ ਇਸ ਵਿਚਾਰ ਵਿੱਚ ਇਕਮੱਤ ਹੁੰਦੇ ਸੀ ਕਿ ਜੇ ਮੁਲਕ ਰਾਜ ਤੇ ਨਾਰਾਇਣ ਨੂੰ ਵਿਦੇਸ਼ਾਂ ਵਿੱਚ ਪ੍ਰਕਾਸ਼ਕ ਛਾਪ ਸਕਦੇ ਹਨ ਤਾਂ ਸਾਨੂੰ ਵੀ ਛਾਪਣਗੇ। ਜਦੋਂ ਮੁਲਕ ਰਾਜ ਇੰਗਲੈਂਡ ਵਿੱਚ ਨਾਮ ਕਮਾ ਕੇ ਪੰਜਾਬ ਆਇਆ ਤਾਂ ਉਸ ਦਾ ਇਕ ਭਾਰਤੀ-ਅੰਗਰੇਜ਼ੀ (ਇੰਡੋ-ਐਂਗਲੀਅਨ) ਦੇ ਮੌਢੀ ਲੇਖਕ ਵਜੋਂ ਭਰਪੂਰ ਸੁਆਗਤ ਕੀਤਾ ਗਿਆ। ਉਹ ਸਾਡੀ ਇਕ ਬੈਠਕ ਵਿੱਚ ਆਉਣ ਲਈ ਸਹਿਮਤ ਹੋ ਗਿਆ। ਉਸ ਨੂੰ ਬੜੇ ਠਾਠ-ਭਰਪੂਰ ਸੁਆਗਤ ਦੀ ਆਸ ਸੀ, ਪੰਤੂ ਉਹ ਉਤਸ਼ਾਹ-ਰਹਿਤ ਸੁਆਗਤ ਵੇਖ ਕੇ ਪੇਸ਼ਾਨ ਹੋ ਗਿਆ।

ਉਸ ਨੇ ਸਾਨੂੰ ਡਾਂਟਦਿਆਂ ਹੋਇਆਂ ਕਿਹਾ, “ਤੁਹਾਨੂੰ ਛੋਕਰਿਆਂ ਨੂੰ ਕੀ ਪਤਾ ਹੈ ਕਿ ਨਾਵਲ ਲਿਖਣ ਲਈ ਕੀ ਕਰਨਾ ਪੈਂਦਾ ਹੈ? ਮੇਰੇ ਨਾਲ ਉਦੋਂ ਗੱਲ ਕਰਨਾ ਜਦੋਂ ਕੋਈ ਇਕ ਪ੍ਰਕਾਸ਼ਕ ਵੀ ਤੁਹਾਨੂੰ ਛਾਪਣ ਲਈ ਤਿਆਰ ਹੋ ਗਿਆ।” ਉਸ ਦਾ ਸਾਨੂੰ ਝਿੜਕਣ ਦਾ ਉੱਚਿਤ ਅਧਿਕਾਰ ਸੀ।

ਮੁਲਕ ਤੇ ਨਾਰਾਇਣ ਬਾਰੇ ਮੇਰੇ ਵਿਚਾਰਾਂ ਵਿੱਚ ਕਈ ਸਾਲ ਲੰਘ ਜਾਣ 'ਤੇ ਵੀ ਕੋਈ ਤਬਦੀਲੀ ਨਹੀਂ ਆਈ। ਦੋਵੇਂ ਹੀ ਇੰਡੋ-ਐਂਗਲੀਅਨ ਗਲਪ ਦੇ ਆਪਣੇ-ਆਪਣੇ ਢੰਗ ਨਾਲ ਮੌਢੀ ਹਨ। ਦੋਹਾਂ ਨੇ ਕਾਫ਼ੀ ਜ਼ਿਆਦਾ ਲਿਖਿਆ ਪਰ ਉਹ ਹੁਨਰੀ ਜਾਂ ਸ਼ਿਲਪ ਪੱਖੋਂ ਅੰਸਤ ਦਰਜੇ ਦੇ ਲੇਖਕ ਸਨ। ਮੁਲਕ ਦੇ ਨਾਵਲ ਤਾਂ ਕੁਝ ਗਲਪਮਈ ਆਭਾ ਵਾਲੇ ਨਾਵਲਾਂ-ਅਛੂਤ, (ਅਨਟਚੇਬਲ), ਕੁਲੀ, ਦੋ ਪੱਤੇ ਤੇ ਇਕ ਕਲੀ ਵਰਗੇ ਜ਼ਿਆਦਾਤਰ ਤਾਂ ਪ੍ਰਚਾਰ ਸਮੱਗਰੀ ਨਾਲ ਹੀ ਤੂੜ੍ਹੇ ਪਏ ਸਨ। ਉਹਨਾਂ ਦਾ ਉਦੇਸ਼ ਪਾਠਕਾਂ ਦੀ ਜ਼ਮੀਨ ਨੂੰ ਉਸ ਅਧਮਾਨ ਪ੍ਰਤੀ ਸੁਚੇਤ ਕਰਨਾ ਸੀ ਜੋ ਅਮੀਰਾਂ ਹੱਥੋਂ ਗਰੀਬਾਂ ਦਾ ਹੁੰਦਾ ਹੈ ਤੇ ਅੰਗਰੇਜ਼ਾਂ ਨੂੰ ਵੀ ਉਹਨਾਂ ਦੇ ਬਸਤੀਵਾਦੀ ਜਾਤੀਵਾਦ ਦਾ ਅਹਿਸਾਸ ਕਰਾਉਣਾ ਸੀ। ਉਸ ਦੀ ਉੱਚਿਤ ਰੂਪ ਵਿੱਚ ਅੰਗਰੇਜ਼ ਉਦਾਰਵਾਦੀਆਂ ਤੇ

ਪੱਥੀ ਪੱਥੀਆਂ ਨੇ ਉਸਤਤ ਕੀਤੀ। ਨਾਰਾਇਣ ਵੀ ਇਕ ਕਲਪਿਤ ਉਪਨਗਰ ਮਾਲਗੁੜੀ ਹੈ ਲੋਕਾਂ ਦੀ ਧੀਮੀ ਗਤੀ ਨਾਲ ਚੱਲ ਰਹੀ ਜ਼ਿੰਦਗੀ ਬਾਰੇ ਸਾਧਾਰਨ ਵਿਸ਼ੇ ਲੈ ਕੇ ਇਕ ਭਾਧਾਕਾਰ ਵਜੋਂ ਸੰਤੁਸ਼ਟ ਰਿਹਾ। ਉਸ ਨੂੰ ਦੱਖਣੀ ਭਾਰਤ ਵਿੱਚ ਮੁਲਕ ਰਾਜ ਆਨੰਦ ਦੇ ਮੁਕਾਬਲੇ 'ਤੇ ਵਧੇਰੇ ਪ੍ਰਸਿੱਧਤਾ ਮਿਲੀ। ਦੋਹਾਂ ਦੀ ਇਕ ਚੀਜ਼ ਸਾਂਝੀ ਸੀ। ਉਹ ਦੋਵੇਂ ਹੀ ਮੇਥੀ ਪੱਥ-ਪ੍ਰਦਰਸ਼ਕ ਸਨ।

ਮੁਲਕ ਰਾਜ ਆਨੰਦ ਦਾ ਜਨਮ 12 ਦਸੰਬਰ, 1905 ਨੂੰ ਪਿਸ਼ਾਵਰ ਵਿੱਚ ਹੋਇਆ ਸੀ, ਪਰੰਤੂ ਉਸ ਦੇ ਵਿਅਕਤਿਤਵ ਦੀ ਉਸਾਰੀ ਵਾਲੇ ਸਾਲ ਅੰਮ੍ਰਿਤਸਰ ਦੇ ਸਕੂਲ ਤੇ ਕਾਲਜ ਵਿੱਚ ਲੰਘੇ। ਉਹ ਕਈ ਵਾਰ ਆਪਣੇ ਆਪ ਨੂੰ ਅੰਬਰਸਰੀਆ ਵੀ ਕਿਹਾ ਕਰਦਾ ਸੀ। ਉਸ ਦਾ ਕੱਦ ਮਧਰਾ, ਮੱਥੇ 'ਤੇ ਘੁੰਗਰਾਲੇ ਵਾਲ ਤੇ ਹੇਠਲਾ ਬੁੱਲ੍ਹ ਲਮਕਿਆ ਹੋਇਆ ਸੀ। ਉਸ ਨੂੰ ਕਦੇ ਸ਼ਬਦਾਂ ਦੀ ਬੁੜ੍ਹ ਨਹੀਂ ਹੁੰਦੀ ਸੀ ਤੇ ਜਦੋਂ ਉਸ ਨੂੰ ਵਾਡਿਆਇਆ ਜਾਂਦਾ ਜਾਂ ਤਿਆਰ ਕੀਤਾ ਜਾਂਦਾ ਤਾਂ ਉਹ ਘੰਟਿਆਂ ਬੱਧੀ ਕੀਲੀ ਰੱਖਦਾ। ਜਦੋਂ ਕਿਸੇ ਸਭਾ ਵਿੱਚ ਭਾਸ਼ਣ ਦੇਣਾ ਹੁੰਦਾ ਜਿੱਥੇ ਹਰ ਬੁਲਾਰੇ ਨੂੰ 5 ਤੋਂ 10 ਮਿੰਟਾਂ ਦਾ ਬੋਲਣ ਲਈ ਸਮਾਂ ਦਿੱਤਾ ਜਾਂਦਾ ਸੀ ਤਾਂ ਮੁਲਕ ਰਾਜ ਅੱਧੀ ਘੰਟੇ ਤੱਕ ਘੰਟੀ ਵੱਜਣ ਦੀ ਪ੍ਰਵਾਹ ਕੀਤੇ ਬਿਨਾਂ ਜਾਂ ਮੌਢੇ ਦੀ ਥਪਥਪਾਹਟ ਅਣਗੌਲੀ ਕਰਕੇ ਬੇਤੁਕੀਆਂ ਮਾਰੀ ਜਾਂਦਾ। ਕਈ ਵਾਰ ਉਹ ਇਸ ਗੱਲ ਨੂੰ ਵਿਸਥਾਰ ਨਾਲ ਦੱਸੀ ਜਾਂਦਾ ਕਿ ਉਸ ਦਾ ਪਿਉ ਉਸ ਦੀ ਮਾਂ ਨੂੰ ਕਿਵੇਂ ਕੁੱਟਦਾ ਸੀ ਤੇ ਇਸਦਾ ਉਹਦੇ ਬਚਪਨ 'ਤੇ ਕੀ ਪ੍ਰਭਾਵ ਪਿਆ। ਉਸ ਨੇ ਆਪਣੇ ਪਿਤਾ ਨੂੰ ਕਦੇ ਮਾਫ ਨਾ ਕੀਤਾ ਅਤੇ ਛਾ. ਸਿਗਾਰੰਡ ਫਰਾਇਡ ਜਿਹੇ ਮਨੋਵਿਗਿਆਨੀ ਦੀ ਚਕਿਤਸਕ ਤਸ਼ਖੀਸ ਅਨੁਸਾਰ ਉਹ ਮਾਤ੍ਰੀ-ਮੋਹ ਦਾ ਰੋਗੀ ਸੀ।

ਮੁਲਕ ਰਾਜ ਨੂੰ ਭਾਰਤੀ ਹੋਣ ਦਾ ਮਾਣ ਸੀ। ਭਾਰਤੀ ਕਲਾ, ਚਿੱਤਰਕਾਰੀ, ਭਵਨ-ਨਿਰਮਾਣ ਸ਼ੈਲੀ, (ਹਵੇਲੀਆਂ) ਜੀਵਨ ਜਿਊਣ ਦੀ ਸ਼ੈਲੀ ਤੇ ਅਚਾਰ ਵਿਵਹਾਰ ਉਪਰ ਉਸ ਨੂੰ ਬਹੁਤ ਮਾਣ ਸੀ। ਇਕ ਵਾਰ ਲੰਡਨ ਵਿੱਚ ਜਾਜ਼ਲ ਮਹਿਫਲ ਵਿੱਚ ਉਹ ਪਹਿਲੀ ਕਤਾਰ ਵਿੱਚ ਬੈਠਾ ਤੇ ਹਰ ਸ਼ਿਅਰ ਦੇ ਅੰਤ 'ਤੇ ਭਰਵੀਂ ਦਾਦ ਦਿੱਤਾ ਰਿਹਾ ਤੇ ਉਸ ਦੀ ਪ੍ਰਸੰਸਾ ਦਾ ਮੌਜੂਦਾ ਜਵਾਬ ਅਦਬ ਭਰਪੂਰ ਸਲਾਮ ਨਾਲ ਦਿੱਤਾ ਜਾਂਦਾ। ਮਹਿਫਲ ਵਿੱਚ ਹਾਜ਼ਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਦਿੱਝ ਕਰਨਾ ਸ਼ਿਸ਼ਟਾਚਾਰ ਸੀ। ਇਕ ਅਗੰਨੇਜ ਮਿੱਤਰ ਨੂੰ ਮੈਂ ਨਾਲ ਲੈ ਗਿਆ ਸੀ, ਉਸ ਨੇ ਮੇਰੇ ਕੌਨ ਵਿੱਚ ਕਿਹਾ, "ਜਦੋਂ ਉਹ ਗਾ ਰਿਹਾ ਹੁੰਦਾ ਹੈ ਤਾਂ ਇਹ ਮਧਰਾ ਜਿਹਾ ਆਦਮੀ ਕੌਣ ਹੈ ਜੋ 'ਵਾਓ, ਵਾਓ' ਕਰਕੇ ਭੌਂਕ ਰਿਹਾ ਹੈ?" ਮੈਂ ਉਸ ਨੂੰ ਦੱਸਿਆ ਕਿ ਮੁਲਕ ਰਾਜ ਕੌਣ ਹੈ ਤੇ ਇਹ ਵੀ ਦੱਸਿਆ ਕਿ ਉਹ ਭੌਂਕ ਨਹੀਂ ਰਿਹਾ, ਸਗੋਂ 'ਵਾਹ', 'ਵਾਹ' ਕਰ ਰਿਹਾ ਹੈ ਜਿਸ ਦਾ ਭਾਵ ਸੀ ਕਿ ਗਾਊਣ ਵਾਲੇ ਨੇ ਕਮਾਲ ਕਰ ਦਿੱਤਾ ਹੈ।

ਭਾਵੇਂ ਮੁਲਕ ਰਾਜ ਨੇ ਕੁਝ ਸਮਾਂ ਗਾਂਧੀ ਜੀ ਨਾਲ ਵੀ ਉਸ ਦੇ ਆਸਰਮ ਵਿੱਚ ਗੁਜ਼ਾਰਿਆ, ਪਰੰਤੂ ਰਾਜਨੀਤੀ ਵਿੱਚ ਉਹ ਕਮਿਊਨਿਸਟ ਪਾਰਟੀ ਦੇ ਵਧੇਰੇ ਨੇੜੇ ਸੀ। ਉਹ ਪ੍ਰਗਰੰਸਿਵ ਲੇਖਕਾਂ ਦੀ ਸੰਘ ਤੇ 'ਲੇਕ ਥੀਏਟਰ ਗਰੁੱਪ' ਨਾਲ ਬਹੁਤ ਨੇੜਿਉ

ਜੁੜਿਆ ਹੋਇਆ ਸੀ। ਇਸ ਕਾਰਨ ਉਹ ਸੱਜਾਖੜਾ ਲਈ ਹਰਾਮ ਤੇ ਛੇਕਿਆ ਹੋਇਆ ਸੀ। ਇਕ ਵਾਰ ਉਹ ਮੂਰਖਤਾ ਨਾਲ ਉਹਨਾਂ ਦੇ ਨਿਸ਼ਾਨੇ 'ਤੇ ਆ ਗਿਆ। ਉਸ ਨੂੰ ਨਿਊਯਾਰਕ ਦੇ 'ਐਵਰਗਰੀਨ ਗੀਵੀਓ' ਵੱਲੋਂ 'ਭਾਰਤੀ ਕਲਾ ਵਿੱਚ ਕਾਮੁਕਤਾ' ਬਾਰੇ ਲੇਖ ਲਿਖਣ ਲਈ ਨਿਮੰਤਰਣ ਪ੍ਰਾਪਤ ਹੋਇਆ। ਇਕ ਹਫ਼ਤਾ ਮਗਰੋਂ ਉਸ ਦਾ ਇਕ ਲੰਬਾ ਲੇਖ ਖੁਜ਼ਰਾਹੇ ਦੇ ਬੁੱਤਾਂ ਦੀਆਂ ਤਸਵੀਰਾਂ ਤੇ ਕਾਮਸੂਤਰ ਵਿੱਚੋਂ ਚਿੱਤਰਾਂ ਨਾਲ ਛਪਿਆ। ਮੈਗਜ਼ੀਨ ਨੂੰ ਸਾਰਾਹ ਲਾਗੇਸ ਕਾਲਜ ਨਿਊਯਾਰਕ ਦੇ ਪ੍ਰ. ਕੈਪਬੈਲ ਵੱਲੋਂ ਕਾਨੂੰਨੀ ਨੋਟਿਸ ਆ ਗਿਆ ਕਿ ਉਸ ਨੇ ਇਹ ਲੇਖ ਇਸ ਵਿਸ਼ੇ 'ਤੇ ਜਰਮਨ ਭਾਸ਼ਾ ਵਿੱਚ ਉਸ ਦੇ ਛੱਪੇ ਲੇਖ ਦਾ ਉਤਾਰਾ ਚੇਰੀ ਕਰਕੇ ਛਾਪ ਦਿੱਤਾ ਹੈ। ਵਿਚਾਰੇ ਮੁਲਕ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ। ਉਸ ਨੂੰ ਦੋਸ਼-ਮੁਕਤ ਹੋਣ ਲਈ ਬਹੁਤ ਯਤਨ ਕਰਨੇ ਪਏ। ਕਮਿਊਨਿਸਟਾਂ ਨਾਲ ਘੁੜਾ ਕਰਨ ਵਾਲੇ 'ਕਰੈਟ' ਦੇ ਸੰਪਾਦਕ 'ਦੋਸ਼ ਕਰਾਕਾ' ਲਈ ਆਪਣੀ ਸਨਸਨੀਬੇਜ਼ ਸਪਤਾਹਿਕ ਪੱਤਰ ਵਿੱਚ ਮੁੱਖ ਪੰਨੇ 'ਤੇ ਖਬਰ ਉਛਾਲਣ ਲਈ ਇਹ ਵਧੀਆ ਮੌਕਾ ਸੀ। ਉਸ ਨੇ ਵੱਡੀ ਸੁਰਖੀ ਬਣਾ ਕੇ ਛਾਪ ਦਿੱਤਾ, "ਇਕ ਕਮਿਊਨਿਸਟ ਲੇਖਕ ਰਚਨਾ ਚੇਰੀ ਕਰਦਾ ਥੇਨਕਾਬ।" ਮੁਲਕ ਨੂੰ ਫਿਰ ਜਨਤਕ ਤੌਰ 'ਤੇ ਸਾਹਮਣੇ ਆਉਣ ਲਈ ਕਈ ਮਹੀਨੇ ਲੱਗੇ।

ਮੈਂ ਮੁਲਕ ਦੇ ਹੇਠਲੀ ਮੰਜ਼ਿਲ ਤੇ ਘਰ ਵਿੱਚ 'ਕਫੀ ਪੈਰੇਡ' ਬੰਬਈ ਵਿੱਚ ਦੋ ਕੁ ਵਾਰ ਗਿਆ ਸੀ। ਉਸ ਨੇ ਇਕ ਵਿਸ਼ੇਸ਼ ਵਿਉਂਤ ਅਨੁਸਾਰ ਉੱਚੀ ਕੁਰਸੀ ਸਾਹਮਣੇ ਇਕ ਫੱਟੀ ਲਗਵਾ ਕੇ, ਕਾਗਜ਼ ਰੱਖਣ ਤੇ ਲਿਖਣ ਲਈ ਬਣਵਾਈ ਹੋਈ ਸੀ। ਇਹ ਇਕ ਬੱਚੇ ਦੀ ਕੁਰਸੀ ਲੱਗਦੀ ਸੀ ਜਿਸ ਨਾਲ ਉਸ ਦਾ ਖਾਣੇ ਵਾਲਾ ਮੇਜ਼ ਵੀ ਹੋਵੇ। ਮੁਲਕ ਰਾਜ ਇਸ ਉਪਰ ਬੈਠ ਕੇ ਅਗਾਮ ਨਾਲ ਹੇਠਲੇ ਡੰਡੇ 'ਤੇ ਪੈਰ ਰੱਖ ਕੇ ਘੰਟਿਆਂ ਬੱਧੀ ਲਿਖਦਾ ਰਹਿੰਦਾ।

ਭਾਵੇਂ ਉਹ ਆਸਕੀ ਟੱਟੂ ਨਹੀਂ ਸੀ, ਪੁੰਡੂ ਵੱਖ-ਵੱਖ ਕੋਮੀਅਤਾਂ ਦੀਆਂ ਇਸਤਰੀਆਂ ਉਸ ਵੱਲ ਇਉਂ ਖਿੱਚੀਆਂ ਆਉਂਦੀਆਂ ਸਨ ਜਿਵੇਂ ਭੰਬਟ (ਭਾਵ ਪਤੰਗੇ) ਅੱਗ ਦੀ ਲਾਟ ਵੱਲ ਖਿੱਚੇ ਆਉਂਦੇ ਹਨ। ਉਹ ਪ੍ਰਸਿੱਧ ਹਸਤੀ ਸੀ ਤੇ ਉਹਨਾਂ ਨੂੰ ਉਸ ਕੋਲ ਹੋਣ 'ਚ ਖੁਸ਼ੀ ਮਿਲਦੀ ਸੀ। ਉਸ ਨੇ ਦੋ ਤੋਂ ਵੱਧ ਵਿਆਹ ਕਰਵਾਏ ਤੇ ਉਸ ਦੇ ਕਈ ਇਸਤਰੀਆਂ ਨਾਲ ਸੰਬੰਧ ਸਨ। ਉਸ ਦੀ ਇਕ ਅੰਗਰੇਜ਼ ਪਤਨੀ ਤੋਂ ਪੈਦਾ ਹੋਏ ਬੇਟੇ ਨੇ ਉਸ ਨਾਲ ਮਿਲ ਕੇ ਸਹਿ ਲੇਖਕ ਵਜੋਂ ਮਹਾਰਾਜਾ ਦਲੀਪ ਸਿੰਘ ਦੀ ਅੰਤਿਅੰਤ ਪੜ੍ਹਨਯੋਗ ਜੀਵਨੀ ਲਿਖੀ।

ਮੁਲਕ ਦੀ ਸਦੀਵੀ ਵਿਰਾਸਤ 'ਮਾਰਗ' ਰਿਸਾਲਾ ਹੈ, ਜਿਹੜਾ ਕਲਾ ਨੂੰ ਅਰਪਿਤ ਹੈ ਤੇ ਜਿਸ ਦਾ ਸਾਰਾ ਪ੍ਰਰਚ 'ਟਾਟਾ' ਵਾਲੇ ਦਿੰਦੇ ਹਨ। ਇਸ ਦੀ ਵਿਕਗੀ ਸੀਮਿਤ ਹੀ ਹੈ ਪੁੰਡੂ ਇਸ ਵਿਸ਼ੇ 'ਤੇ ਇਕੋ ਇਕ ਮੈਗਜ਼ੀਨ ਹੋਣ ਕਰਕੇ ਤੇ ਉੱਚੀ ਪੱਧਰ ਦਾ ਹੋਣ ਕਰਕੇ ਇਹ ਅਦੁੱਤੀ ਵੀ ਹੈ ਤੇ ਪ੍ਰਸਿੱਧ ਵੀ। ਉਸ ਨੂੰ 'ਸਾਹਿਤ ਅਕਾਦਮੀ' ਤੇ 'ਪਦਮ ਬੂਸ਼ਨ' ਸਮੇਤ ਕਈ ਸਨਮਾਨ ਮਿਲੇ। ਸਰਕਾਰੀ ਹਲਕਿਆਂ ਵਿੱਚ ਪ੍ਰਾਸ ਕਰਕੇ ਵੱਡੇ ਬਾਬੂਆਂ

ਇਹ ਉਸ ਦੀ ਤੂਤੀ ਬੋਲਦੀ ਸੀ। ਭਾਵੇਂ ਉਹਨਾਂ ਨੇ ਉਹਦੀਆਂ ਪੁਸਤਕਾਂ ਦੇ ਸਿਰਨਾਵਿਆਂ ਤੋਂ ਬਿਨਾਂ ਹੋਰ ਕੁਝ ਪੜ੍ਹਿਆ ਨਹੀਂ ਹੁੰਦਾ ਸੀ, ਪ੍ਰੰਤੂ ਉਹਦੀ ਮਸ਼ਹੂਰੀ ਤੋਂ ਉਹ ਭੈ-ਭੀਤ ਤੇ ਪੜਾਵਿਤ ਸਨ।

ਉਹ ਉਹਨਾਂ ਨੂੰ ਪੇਰਨ ਦੇ ਸਮਰੱਥ ਸੀ ਕਿ ਉਹ ਦਿੱਲੀ ਤੇ ਲੋਨਾਵਾਲਾ ਦੇ 'ਲੇਖਕ ਘਰਾਂ' ਲਈ ਅਨੁਦਾਨ ਦੇਣ। ਆਮ ਕਰਕੇ ਇਹਨਾਂ ਲੇਖਕ ਘਰਾਂ 'ਚ ਰਹਿਣ ਵਾਲਾ ਉਹ ਇਕੱਲਾ ਹੀ ਹੁੰਦਾ ਸੀ। ਉਹ ਹੀ ਉਹਨਾਂ 'ਤੇ ਕਾਬਜ਼ ਹੁੰਦਾ ਸੀ।

ਜੋ ਕੁਝ ਮੈਂ ਲਿਖਿਆ ਹੈ ਸ਼ਾਇਦ ਇਕ ਪ੍ਰਸਿੱਧ ਲੇਖਕ ਲਈ ਢੁਕਵੀਂ ਸ਼ਰਧਾਂ ਜਲੀ ਨਾ ਜਾਪੇ। ਇਸ ਕਾਰਨ ਮੈਂ ਮੁਲਕ ਰਾਜ ਦੇ ਲੱਖਾਂ ਪ੍ਰਸ਼ੰਸਕਾਂ ਤੋਂ ਮਾਫ਼ੀ ਮੰਗਦਾ ਹਾਂ। ਪਰੰਤੂ ਜਦ ਮੈਨੂੰ 28 ਸਤੰਬਰ, 2004 ਨੂੰ 99 ਸਾਲ ਦੀ ਉਮਰ ਵਿੱਚ ਪੂਨਾ ਵਿਖੇ ਹੋਈ ਉਸ ਦੀ ਮੌਤ ਬਾਰੇ ਪਤਾ ਲੱਗਾ ਤਾਂ ਮੈਂ ਰਾਮਗੀਨ ਹੋ ਗਿਆ। ਇਕ ਲੇਖਕ ਵਜੋਂ ਭਾਵੇਂ ਮੈਂ ਉਹਦੀ ਬਹੁਤ ਇੱਜਤ ਨਾ ਵੀ ਕਰਦਾ ਹੋਵਾਂ, ਪ੍ਰੰਤੂ ਮੈਂ ਫਿਰ ਵੀ ਬੜੇ ਪਿਆਰ ਸਤਿਕਾਰ ਨਾਲ ਉਸ ਨੂੰ ਯਾਦ ਕਰਦਾ ਹਾਂ।

ਅਦੁੱਤੀ ਨੀਰਦ ਬਾਬੂ

ਇਕ ਲੇਖਕ ਲਈ ਅਣਗੋਲਿਆਂ ਕੀਤੇ ਜਾਣ ਵਰਗਾ ਹੋਰ ਕੁਝ ਵੀ ਭਿਆਨਕ ਨਹੀਂ ਹੁੰਦਾ। ਇਸ ਦੇ ਟਾਕਰੇ 'ਤੇ ਨਿੰਦਾ, ਘ੍ਰਣਾ ਤੇ ਵਿਰੋਧਤਾ ਤਾਂ ਇਕ ਮੁਸ਼ੀ ਦੇਣ ਵਰਗੇ ਸ਼ਬਦ ਹਨ। ਡਾ. ਜਾਨਸਨ ਦੇ ਇਹ ਸ਼ਬਦ ਨੀਰਦ ਚੌਧਰੀ ਨੇ ਮੈਨੂੰ ਭੇਟ ਕੀਤੀ ਗਈ ਆਪਣੀ ਕਿਤਾਬ 'ਇੰਗਲੈਂਡ ਨੂੰ ਜਾਣ ਦਾ ਮਾਰਗ' ਦੀ ਇਕ ਪ੍ਰਤੀ 'ਤੇ ਲਿਖੇ ਸਨ। ਇਹਨਾਂ ਸ਼ਬਦਾਂ ਵਿੱਚ ਨੀਰਦ ਬਾਬੂ ਦੀ ਬੀਤੀ ਜ਼ਿੰਦਗੀ ਤੇ ਉਸ ਦੇ ਅੱਜ ਦੇ ਵਿਕਿਤਵ ਨੂੰ ਸਮਝਣ ਦੀ ਕੁੰਜੀ ਹੈ। ਇਹਨਾਂ ਤੋਂ ਉਸ ਆਦਮੀ ਦੀ ਉਪੇਖਿਆ ਕੀਤੇ ਜਾਣ ਦਾ ਪਤਾ ਲੱਗਦਾ ਹੈ ਜੋ ਹਰ ਸਮੇਂ ਹੀ ਮਹੱਤਵਪੂਰਨ ਵਿਅਕਤੀ ਰਿਹਾ ਹੋਵੇਗਾ ਤੇ ਫਿਰ ਉਸ ਨੇ ਲੋਕਾਂ ਦਾ ਧਿਆਨ ਖਿੱਚਣ ਲਈ ਉਹਨਾਂ ਉਪੇਖਿਆ ਕਰਨ ਵਾਲਿਆਂ ਦਾ ਕਟਾਖਸ਼ ਭਰੇ ਅੰਦਾਜ਼ 'ਚ ਅਨਾਦਰ ਕੀਤਾ ਹੋਵੇਗਾ। ਫਿਰ ਉਹ ਆਪਣੀ ਗ੍ਰਾਸਤਾਖੀ ਤੇ ਅਜ਼ਿਜ਼ਟ ਵਿਹਾਰ ਕਾਰਨ ਉਹਨਾਂ ਦੀ ਨਿੰਦਾ, ਘ੍ਰਣਾ ਤੇ ਵਿਰੋਧਤਾ ਪੈਦਾ ਕਰਨ ਕਰਕੇ ਉਹਨਾਂ ਦਾ ਧਿਆਨ ਖਿੱਚਣ ਵਿੱਚ ਸਫਲ ਹੋਇਆ।

ਨੀਰਦ ਬਾਬੂ ਬਹੁਤ ਸਾਲ ਬੰਗਾਲੀ ਭਾਸ਼ਾ ਵਿੱਚ ਲਿਖਦਾ ਰਿਹਾ। ਪਰ ਉਹਦੀ ਅੰਗਰੇਜ਼ੀ ਵਿੱਚ ਛਪੀ ਪੁਸਤਕ 'ਇਕ ਅਗਿਆਤ ਭਾਰਤੀ ਦੀ ਜੀਵਨੀ' ਦੇ ਛਪਣ ਨਾਲ ਉਸ ਵਰਗ ਵਿੱਚ ਉਹਦੇ ਲਈ ਦਿਲਚਸਪੀ ਪੈਦਾ ਹੋਈ, ਜਿਸ ਵਰਗ ਨਾਲ ਉਸ ਦਾ ਸੰਬੰਧ ਸੀ। ਇਸ ਵਰਗ ਨੇ ਕਈ ਸਾਲ ਉਸ ਦੀ ਉਪੇਖਿਆ ਕੀਤੀ। ਉਹ ਇਸ ਅੰਗਰੇਜ਼ੀ ਢੰਗ ਨਾਲ ਜੀਵਨ ਬਤੀਤ ਕਰਨ ਵਾਲੇ ਉੱਚ ਮੱਧ ਵਰਗ ਨੂੰ ਦਿਲੋਂ ਭਰਪੂਰ ਘ੍ਰਣਾ ਕਰਦਾ ਸੀ। ਉਹ ਇਹ ਘ੍ਰਣਾ ਜਾਣ-ਬੁੱਝ ਕੇ ਤੇ ਗਿਣ-ਮਿੱਥ ਕੇ ਕਰਦਾ ਸੀ। ਉਸ ਨੂੰ ਪਤਾ ਸੀ ਕਿ ਉਹ ਦੋਗਲੇ, ਭਾਰਤੀ ਅੰਗਰੇਜ਼ੀ ਰੰਗ ਵਿੱਚ ਵਧੇਰੇ ਰੰਗੇ ਹੋਏ ਹਨ ਪਰ ਉਹ ਅੰਗਰੇਜ਼ਾਂ ਦੀ ਕੀਮਤ 'ਤੇ ਦੇਸ਼ ਭਰਤ ਹੋਣ ਦਾ ਦਾਅਵਾ ਕਰ ਰਹੇ ਹਨ। ਉਹ ਅਜਿਹੀ ਨਸਲ ਸੀ ਜੋ ਆਪਣੇ ਗੀਤੀ ਰਿਵਾਜ ਭੁਲਾ ਚੁੱਕੀ ਸੀ ਤੇ ਅੰਗਰੇਜ਼ੀ ਰਿਵਾਇਤ ਹੋਕਣ ਦੇ ਪੂਰੀ ਤਰ੍ਹਾਂ ਸਮਰੱਥ ਨਾ ਹੋਣ ਕਰਕੇ ਉਹ ਬੈਧਿਕਵਾਦ ਦਾ ਪਖੰਡ ਕਰਦੇ ਸਨ ਜਦੋਂ ਕਿ ਉਹ ਕਿਤਾਬ ਦੀ ਸਮੀਖਿਆ ਜਾਂ ਬਾਹਰਲੀ ਜ਼ਿਲਦ ਤੋਂ ਅੱਗੇ ਕੁਝ ਨਹੀਂ ਪੜ੍ਹਦੇ ਸਨ।

ਇਸ ਲਈ ਉਸ ਨੇ ਆਪਣੀ ਰਚਨਾ ਬਰਤਾਨਵੀ ਸਾਮਰਾਜ ਨੂੰ ਸਮਰਪਿਤ ਕੀਤੀ। ਦੋਗਲੀ ਨਸਲ ਉਸ ਦੀ ਕੁੰਡੀ 'ਚ ਫਸ ਗਈ। ਉਹਨਾਂ ਸਿਰਫ਼ ਸਮਰਪਣ ਪੜ੍ਹ ਕੇ ਹੀ ਵਿਰੋਧ 'ਚ ਚਾਂਗਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਲੋਕ, ਜੋ ਉੱਝ ਇਹ ਜੀਵਨੀ ਨਾ ਵੀ ਪੜ੍ਹਦੇ, ਇਹ ਜਾਣ ਕੇ ਹੋਰਾਨ ਹੋਏ ਕਿ ਉਸ ਦੇ ਪੰਨਿਆਂ ਵਿੱਚ ਭਾਰਤ ਵਿਰੁੱਧ ਕੁਝ ਵੀ ਨਹੀਂ ਸੀ। ਇਸ ਦੇ ਵਿਪ੍ਰੀਤ ਇਸ ਵਿੱਚ ਪੂਰਬੀ ਬੰਗਾਲ ਦਾ ਮੂਬਸੂਰਤ

ਚਿੱਤਰ ਸੀ ਜੋ ਪਹਿਲਾਂ ਕਿਸੇ ਨੇ ਇਤਨੀ ਸੁੰਦਰਤਾ ਨਾਲ ਨਾ ਚਿਤ੍ਰਿਆ ਤੇ ਨਾ ਵਰਨਣ ਕੀਤਾ ਸੀ।

ਤੇ ਆਖਰ ਭਾਰਤ ਨੇ ਇਕ ਅਜਿਹਾ ਲੇਖਕ ਪੈਦਾ ਕਰ ਹੀ ਦਿੱਤਾ ਜਿਸ ਨੇ ਆਪਣੇ ਸਧਾਰਨ ਭਾਰਤੀਵਾਦ ਦਾ ਲਾਹਾ ਨਹੀਂ ਲਿਆ, ਸਗੋਂ ਅੰਗਰੇਜ਼ੀ ਇਸ ਤਰ੍ਹਾਂ ਲਿਖੀ ਜਿਵੇਂ ਇਹ ਲਿਖੀ ਜਾਣੀ ਚਾਹੀਦੀ ਸੀ ਤੇ ਜਿਸ ਤਰ੍ਹਾਂ ਦੀ ਕੁਝ ਹੀ ਜਿਉਂਦੇ ਅੰਗਰੇਜ਼ ਲੇਖਕ, ਜੇ ਉਹ ਜਿੰਦਾ ਹੋਣ, ਤਾਂ ਲਿਖ ਸਕਦੇ ਸਨ।

ਹੁਣ ਕੋਈ ਨੀਰਦ ਚੌਪਰੀ ਦੀ ਉਪੇਖਿਆ ਕਰਨ ਦਾ ਸਾਹਮ ਨਹੀਂ ਕਰ ਸਕਦਾ ਸੀ। ਉਹਦੀ ਅਤੇ ਉਸਦੀ ਪਤਨੀ ਅਮੀਆ ਦੀ ਦਿੱਲੀ ਦੇ ਉੱਚ-ਵਰਗ ਵਿੱਚ ਬੜੀ ਪੁੱਛ-ਗਿੱਛ ਹੋਣ ਲੱਗੀ। ਰਾਤ ਦੇ ਖਾਣਿਆਂ 'ਤੇ ਉਹਦੇ ਵਿਸ਼ਾਲ ਗਿਆਨ ਦੇ ਕਿਸੇ ਸਭ ਦੀ ਪਸੰਦ ਬਣ ਗਏ।

ਨੀਰਦ ਪਰਿਵਾਰ ਬਾਰੇ ਜੋ ਮੈਂ ਪਹਿਲੀ ਕਹਾਣੀ ਸੁਣੀ ਉਹ ਸਵਲਗੀ ਕਰਨਲ ਲਕਸ਼ਮਣ, ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਜਨਰਲ ਵੱਲੋਂ ਦਿੱਤੀ ਗਈ ਕਾਕਟੇਲ ਪਾਰਟੀ ਬਾਰੇ ਸੀ। ਨੀਰਦ ਚੌਪਰੀ ਆਪਣੀ ਪਤਨੀ ਤੇ ਲੜਕਿਆਂ ਨੂੰ (ਨਿੱਕਰਾਂ ਤੇ ਲੰਮੇ ਬੂਟਾਂ ਵਿੱਚ) ਸਮਾਗਮ ਵਿੱਚ ਲਿਆਇਆ। ਜਾਣ-ਪਛਾਣ ਕਰਾਉਣ ਪਿੱਛੋਂ ਮੇਜ਼ਬਾਨ ਨੇ ਨੀਰਦ ਬਾਬੂ ਨੂੰ ਪੁੱਛਿਆ ਕਿ ਉਹ ਕੀ ਪੀਟਾ ਪਸੰਦ ਕਰਨਗੇ ਤੇ ਇਹ ਜ਼ਿਕਰ ਵੀ ਕੀਤਾ ਕਿ ਉਸ ਕੋਲ ਬੜੀ ਵਧੀਆ ਸੈਰੀ ਹੈ।

ਮੁੱਖ ਮਹਿਮਾਨ ਨੇ ਕਿਹਾ, “ਕਿਸ ਕਿਸਮ ਦੀ ਸੈਰੀ?” ਕਰਨਲ ਲਕਸ਼ਮਣ ਨੂੰ, ਬਹੁਤ ਲੋਕਾਂ ਵਾਂਗ ਦੇ ਕਿਸਮਾਂ ਬਾਰੇ ਹੀ ਜਾਣਕਾਰੀ ਸੀ। ਉਸਨੇ ਉੱਤਰ ਦਿੱਤਾ, “ਦੋਵੇਂ ਤਰ੍ਹਾਂ ਦੀ।” “ਕੀ ਤੁਸੀਂ ਸੁੱਕੀ ਪੀਵੇਗੇ ਜਾਂ ਮਿੱਠੀ?” ਇਹ ਨੀਰਦ ਬਾਬੂ ਨੂੰ ਚੰਗਾ ਨਾ ਲੱਗਾ ਤੇ ਉਸ ਨੇ ਆਪਣੇ ਥੇਟੇ ਨੂੰ ਕਿਹਾ ਕਿ ਤੂੰ ਇਸ ਦਾ ਸੁਆਦ ਵੇਖ ਤੇ ਦੱਸ। 13 ਸਾਲ ਦੇ ਲੜਕੇ ਨੇ ਘੁੱਟ ਭਰੀ ਤੇ ਆਪਣੀ ਜੁਬਾਨ 'ਤੇ ਰੁਖ ਕੇ ਘੁਮਾਉਇਆਂ ਕੁਝ ਪਲ ਸੇਚ ਕੇ ਉੱਤਰ ਦਿੱਤਾ, “ਇਹ 1947 ਦੀ ਓਲਰੋਸੇ ਹੋਵੇਗੀ।”

ਨੀਰਦ ਬਾਬੂ ਇਸ ਵਿਸ਼ਵ ਦੇ ਕਿਸੇ ਵੀ ਵਿਸ਼ੇ ਬਾਰੇ ਗੱਲਬਾਤ ਕਰ ਸਕਦਾ ਸੀ। ਕੋਈ ਪੰਛੀ, ਦਰਬੱਤ, ਤਿੱਤਲੀ ਜਾਂ ਕੀੜਾ ਅਜਿਹਾ ਨਹੀਂ ਸੀ ਜਿਸ ਦਾ ਨਾਮ ਉਹ ਲਾਤੀਨੀ, ਸੰਸਕ੍ਰਿਤ, ਹਿੰਦੀ ਜਾਂ ਬੰਗਾਲੀ ਵਿੱਚ ਨਹੀਂ ਜਾਣਦਾ ਸੀ। ਲੰਡਨ ਜਾਣ ਤੋਂ ਬਹੁਤ ਪਹਿਲਾਂ ਉਹ ਸਿਰਫ ਅਜਾਇਬਘਰ ਤੇ ਪੁਰਾਤਨ ਸਮਾਰਕਾਂ ਤੇ ਇਮਾਰਤਾਂ ਬਾਰੇ ਹੀ ਨਹੀਂ ਜਾਣਦਾ ਸੀ ਸਗੋਂ ਉਸ ਨੂੰ ਬਹੁਤ ਪ੍ਰਸਿੱਧ ਰੈਸਟੋਰੈਂਟਾਂ ਦੀ ਸਥਿਤੀ 'ਤੇ ਸਥਾਨਾਂ ਦੀ ਵੀ ਜਾਣਕਾਰੀ ਸੀ। ਮੈਂ ਇਹ ਵੀ ਸੁਣਿਆ ਸੀ ਕਿ ਉਸ ਨੇ ਇਕ ਸੁਆਣੀ ਦੀ ਜੋ ਰੇਮ ਵਿੱਚ ਛੇ ਸਾਲ ਰਹੀ ਸੀ, ਕੋਲੋਸੀਅਮ ਤੋਂ ਨਿਕਲਦੇ ਬਜ਼ਾਰ ਬਾਰੇ ਜਾਣਕਾਰੀ ਨੂੰ ਰੱਦ ਹੀ ਨਹੀਂ ਕੀਤਾ ਸਗੋਂ ਆਪ ਨੂੰ ਸਹੀ ਵੀ ਸਿੱਧ ਕੀਤਾ।

ਮੈਂ ਉਸ ਨੂੰ ਤਾਰਾ ਵਿਗਿਆਨੀਆਂ ਨਾਲ ਤਾਰਿਆਂ ਬਾਰੇ ਵਾਦ-ਵਿਵਾਦ ਕਰਦਿਆਂ ਸੁਣਿਆ ਹੈ, ਮੈਂ ਉਸ ਨੂੰ ਪੰਦਰੂਵੀਂ ਸਦੀ ਦੀ ਇਕ ਅਗਿਆਤ ਛਰਾਂਸੀਸੀ ਸਾਹਿਤਕ ਰਚਨਾ ਤੋਂ ਕੁਝ ਸਤਰਾਂ ਪੜ੍ਹਦਿਆਂ ਸੁਣਿਆ ਹੈ, ਤੇ ਇਕ ਸ਼ਰਾਬ ਵਿਕਰੇਤਾ ਨੂੰ ਬਰਗੰਡੀ ਦੀ ਵਧੀਆ ਸ਼ਰਾਬ ਬਾਰੇ ਸਲਾਹ ਦਿੰਦਿਆਂ ਵੀ ਸੁਣਿਆ ਹੈ। ਸਾਹਿਤ ਲਈ ਨੋਬਲ

ਇਨਾਮ ਜਿੱਤਣ ਵਾਲੇ ਆਈਸਲੈਂਡ ਦੇ ਲੈਕਸਨੈਸ ਦੇ ਸਤਿਕਾਰ ਵਿੱਚ ਦਿੱਤੇ ਸਮਾਗਮ ਵਿੱਚ ਮੈਂ ਨੀਰਦ ਬਾਬੂ ਵੱਲੋਂ ਉਸ ਨੂੰ ਆਈਸਲੈਂਡ ਦੇ ਸਾਹਿਤ ਬਾਰੇ ਭਾਸ਼ਣ ਦਿੰਦਿਆਂ ਵੀ ਸੁਣਿਆ।

ਨੀਰਦ ਬਾਬੂ ਇਕ ਛੋਟਾ, ਕਮਜ਼ੋਰ ਤੇ ਪੰਜ ਫੁੱਟ ਮਧਗਾ ਆਦਮੀ ਸੀ। ਉਹ ਦੋਹਰਾ ਜੀਵਨ ਜਿਉਂਦਾ ਸੀ। ਘਰ ਵਿੱਚ ਉਹ ਪੇਤੀ ਕੁਰਤਾ ਪਹਿਨਦਾ ਤੇ ਫਰਸ਼ 'ਤੇ ਬੈਠ ਕੇ ਲਿਖਦਾ ਪੜ੍ਹਦਾ। ਜਦੋਂ ਉਹ ਕੰਮ 'ਤੇ ਜਾਂਦਾ ਉਹ ਕੋਟ, ਟਾਈ, ਪੈਂਟ ਤੇ ਅਜੀਬ ਖਾਕੀ ਟੋਪੀ ਜੋ ਗਰਮ ਦੇਸ਼ਾਂ ਵਿੱਚ ਇਕ ਦਰੱਖਤ ਦੇ ਗੁੱਦੇ ਤੋਂ ਬਣਾਈ ਜਾਂਦੀ ਹੈ, ਪਹਿਨਦਾ ਤੇ ਇਸ ਤਰ੍ਹਾਂ ਯੂਰਪੀਨ ਲਿਥਾਸ ਵਿੱਚ ਹੁੰਦਾ। ਜਦੋਂ ਹੀ ਉਹ ਘਰੋਂ ਬਾਹਰ ਨਿਕਲਦਾ, ਛੋਟੇ-ਛੋਟੇ ਬੱਚੇ ਉਸ ਨੂੰ ਜਾਨੀਵਾਕਰ ਕਹਿੰਦੇ ਜੋ 'ਲੈਫਟ ਰਾਈਟ' ਕਰਦਾ ਜਾ ਰਿਹਾ ਹੁੰਦਾ।

ਨੀਰਦ ਬਾਬੂ ਨਿਮਰ ਤੇ ਸ਼ਿਸ਼ਟ ਵਿਅਕਤੀ ਨਹੀਂ ਸੀ। ਉਸਦੇ ਢੀਠ ਤੇ ਅਸ਼ਿਸ਼ਟ ਹੋਣ ਦੇ ਵੱਡੇ ਕਾਰਨ ਸਨ। ਕੋਈ ਵੀ ਜੀਵਤ ਜਾਂ ਸਵਰਗੀ ਭਾਰਤੀ ਉਹਦੇ ਜਿਹੀ ਵਧੀਆ ਅੰਗਰੇਜ਼ੀ ਨਹੀਂ ਲਿਖ ਸਕਦਾ ਸੀ। ਉਹ ਇਕ ਗੁਸੈਲਾ ਵਿਅਕਤੀ ਵੀ ਸੀ। ਜਦੋਂ ਉਸ ਨੂੰ ਪੁਰੀ ਤਰ੍ਹਾਂ ਕੱਚਪਿਲੇ ਜਿਹੇ ਸੂਚਨਾ ਤੇ ਪ੍ਰਸਾਰਣ ਮੰਤਰੀ ਡਾ. ਬੀ.ਵੀ. ਕੋਸਕਰ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਤਾਂ ਉਹ ਗੁਸੈਲਾ ਵਿੱਚ ਭੜਕ ਉੱਠਿਆ। ਕਈ ਸਾਲ ਪਿੱਛੋਂ ਭਾਰਤ ਸਰਕਾਰ ਨੇ ਇੱਛਾ ਜਾਹਿਰ ਕੀਤੀ ਕਿ ਉਹ ਪੂਰਬੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਦਸ਼ਾ 'ਤੇ ਕਿਤਾਬਚਾ ਲਿਖੇ ਤੇ ਸੇਵਾ ਫਲ ਵਜੋਂ ਪ੍ਰਾਲੀ ਚੈਕ ਦੀ ਪੇਸ਼ਕਸ਼ ਕੀਤੀ।

ਨੀਰਦ ਬਾਬੂ ਜਿਸ ਨੂੰ ਕਾਫ਼ੀ ਮਾਇਕ ਤੰਗੀ ਵੀ ਸੀ, ਉਸ ਨੇ ਇਹ ਬੇਨਤੀ ਘ੍ਰਣਾ ਨਾਲ ਰੱਦ ਕਰ ਦਿੱਤੀ। ਜਦੋਂ ਮੈਂ ਵਿੱਤ ਮੰਤਰੀ ਕਿਸ਼ਨਮਾਚਾਰੀ ਦੀ ਤਜਵੀਜ਼ ਉਸ ਨੂੰ ਦੱਸੀ ਤਾਂ ਉਸ ਨੇ ਕਿਹਾ, “ਸਰਕਾਰ ਨੇ ਭਾਵੇਂ ਨੀਰਦ ਚੌਪਗੀ ਤੋਂ ਪਾਬੰਦੀ ਹਟਾ ਲਈ ਹੋਵੇ, ਪਰ ਨੀਰਦ ਚੌਪਗੀ ਨੇ ਭਾਰਤ ਸਰਕਾਰ ਤੋਂ ਪਾਬੰਦੀ ਵਾਪਸ ਨਹੀਂ ਲਈ।”

ਨੀਰਦ ਬਾਬੂ ਦੀ ਦੂਸਰੀ ਪੁਸਤਕ, ‘ਇੰਗਲੈਂਡ ਨੂੰ ਇਕ ਮਾਰਗ’ ਦੀ ਅੰਗਰੇਜ਼ੀ ਸਮਾਚਾਰ ਪੱਤਰਾਂ ਵਿੱਚ ਬੜੀ ਸ਼ਾਨਦਾਰ ਸਮੀਖਿਆ ਹੋਈ। ਧੜਾਪੜ ਤਿੰਨ ਸੰਸਕਰਨ ਵਿਕ ਗਏ ਤੇ ਇਕ ਭਾਰਤੀ ਲੇਖਕ ਦੀ ਇਹ ਪਹਿਲੀ ਸਭ ਤੋਂ ਵੱਧ ਵਿਕਣ ਵਾਲੀ ਹਰਮਨ ਪਸੰਦ ਪੁਸਤਕ ਬਣ ਗਈ। ਲੇਡਨ ਦੀ ਸਭ ਤੋਂ ਉੱਘੀ ਪੁਸਤਕਾਂ ਦੀ ਦੁਕਾਨ ‘ਫੁਆਇਜ਼’ ਦੀ ਸੜਕ ਵਾਲੇ ਪਾਸੇ ਦੀਆਂ ਖਿੜਕੀਆਂ ਨੀਰਦ ਬਾਬੂ ਦੀਆਂ ਵੱਡ-ਆਕਾਂਗੀ ਛੋਟੋਆਂ ਨਾਲ ਸਜਾਈਆਂ ਗਈਆਂ ਸਨ।

ਪਹਿਲਾਂ ਵਾਂਗ, ਕੁਝ ਭਾਰਤੀ ਆਲੋਚਕ ਅਜੇ ਵੀ ਉਹਦੇ ਵਿਰੋਧੀ ਸਨ। ਨੀਰਦ ਬਾਬੂ ਦੀ ਪ੍ਰਤੀਕਿਆ ਵੀ ਉਸੇ ਢੰਗ ਦੀ ਸੀ। ਪਹਿਲਾਂ ਤਾਂ ਉਸ ਨੇ ਕੋਸ਼ਿਸ਼ ਕੀਤੀ ਕਿ ਉਹ ਉਹਨਾਂ ਲੋਕਾਂ ਦੀ ਪ੍ਰਵਾਹ ਨਾ ਕਰੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ। ਫਿਰ ਉਹ ਭੈਂਕਣ ਵਾਲੇ ਕੁੱਤਿਆਂ ਨੂੰ ਚੌਦੀਆਂ-ਚੌਦੀਆਂ ਗਾਲੂਂ ਦੇਣ ਲੱਗ ਪਿਆ। ਮੈਂ ਉਸ ਨੂੰ ਪੁੱਛਿਆ ਕਿ ਉਹ ਦੋ ਮੁਤਜ਼ਾਦ ਦਿਸ਼ਟੀਕੋਣਾਂ ਨਾਲ ਕਿਵੇਂ ਸਮਝੋਤਾ ਕਰਦਾ ਹੈ। ਕੁਝ ਚਿਰ ਰੁਕ ਕੇ ਉਸ ਨੇ ਉੱਤਰ ਦਿੱਤਾ, “ਜਦੋਂ ਕੁਝ ਲੋਕ ਮੇਰੀਆਂ ਕਿਤਾਬਾਂ ਸਮਝੇ ਬਿਨਾਂ ਹੀ ਕਿ ਮੈਂ ਕੀ ਲਿਖਿਆ ਹੈ, ਭੈੜੀਆਂ ਗੱਲਾਂ ਕਹਿੰਦੇ ਹਨ ਤਾਂ ਮੈਂ ਉਸ ਪਿਤਾ ਵਾਂਗ

ਮਹਿਸੂਸ ਕਰਦਾ ਹਾਂ ਜੋ ਕਿਸੇ ਸ਼ਰਾਬੀ ਨੂੰ ਆਪਣੀ ਲੜਕੀ ਵੱਲ ਅਸਲੀਲ ਤੇ ਭੱਦੇ ਇਸ਼ਾਰੇ ਕਰਕੇ ਹੁੰਦਾ ਹੈ।

ਮੈਂ ਉਸ ਦਾ ਪਿਛਾ ਕਰਕੇ ਉਸ ਨੂੰ ਸਜ਼ਾ ਦੇਣੀ ਚਾਹੁੰਦਾ ਹਾਂ। ਫਿਰ ਉਸ ਨੇ ਵਿਸ਼ੇਸ਼ ਬੰਗਾਲੀ ਅੰਦਾਜ਼ ਵਿੱਚ ਦੰਡ ਦੇ ਰੂਪ ਦਾ ਮੁਜ਼ਾਹਰਾ ਕਰਦਿਆਂ ਕਿਹਾ, “ਮੈਂ ਉਸ ਨੂੰ ਆਪਣੀ ਚਪਲ ਨਾਲ ਕੁੱਟਣਾ ਚਾਹੁੰਦਾ ਹਾਂ।”

ਕੁਝ ਸਾਲ ਪਹਿਲਾਂ ਉਸ ਨੇ ਲੰਡਨ ਦੇ ਇਕ ਵਸ਼ਿਸ਼ਟ ਹਫ਼ਤਾਵਾਰ ਵਿੱਚ ਇਹ ਜ਼ਿਕਰ ਕੀਤਾ ਕਿ ਉਹ ਓਕਸਫੋਰਡ ਵਿੱਚ ਕਿਤਾਬਾਂ ਤੋਂ ਮਿਲਦੇ ਸੇਵਾਫਲ ਨਾਲ ਕਿਵੇਂ ਅੱਖੀ ਆਰਥਿਕ ਦਸ਼ਾ ਚੌਂ ਲੰਘ ਰਿਹਾ ਹੈ। ਮੈਂ ਉਸ ਦਾ ਸਾਰ ਆਪਣੇ ਕਾਲਮ ਵਿੱਚ ਛਾਪ ਦਿੱਤਾ। ਕੇ.ਕੇ.ਬਿਰਲਾ ਨੇ ਮੈਨੂੰ ਲਿਖਿਆ ਕਿ ਮੈਂ ਨੀਰਦ ਬਾਬੂ ਨੂੰ ਪੱਤਰ ਲਿਖ ਦਿਆਂ ਕਿ ਉਸ ਨੂੰ ਜੀਵਨ ਭਰ ਲਈ ਕਿਸੇ ਵੀ ਮੁਲਕ ਦੇ ਸਿੱਕੇ ਵਿੱਚ ਜਿੰਨੀ ਰਕਮ ਉਹ ਚਾਹੇ, ਦੇ ਕੇ ਖੁਸ਼ੀ ਹੋਵੇਗੀ। ਮੈਂ ਬਿਰਲਾ ਦਾ ਪੱਤਰ ਨੀਰਦ ਬਾਬੂ ਨੂੰ ਅੱਗੇ ਭੇਜ ਦਿੱਤਾ। ਉਸ ਨੇ ਮੈਨੂੰ ਮੋੜਵਾਂ ਉੱਤਰ ਦਿੰਦਿਆਂ ਲਿਖਿਆ ਕਿ ਮੈਂ ਬਿਰਲਾ ਦਾ ਧੰਨਵਾਦ ਕਰ ਦੇਵਾਂ ਪਰ ਉਸ ਨੇ ਉਸ ਦੀ ਪੇਸ਼ਕਸ਼ ਪ੍ਰਵਾਨ ਕਰਨ ਤੋਂ ਨਾਹ ਕਰ ਦਿੱਤੀ।

ਇਹ ਅਫਸੋਸਨਾਕ ਹੈ ਕਿ ਉਸ ਨੇ ਬਰਤਾਨਵੀ ਸਰਕਾਰ ਵੱਲੋਂ ਦਿੱਤੀ ਸੀ.ਬੀ.ਈ. (ਬਿਟਿਸ ਸਾਮਰਾਜ ਦੇ ਸੈਨਾਪਤੀ) ਦੀ ਪਦਵੀ ਪ੍ਰਵਾਨ ਕਰ ਲਈ। ਉਹਦਾ ਹੱਕ ਕੁਲੀਨ ਦੀ ਪਦਵੀ ਦਾ ਬਣਦਾ ਸੀ ਕਿਉਂਕਿ ਉਹ ਬੋਧਿਕ ਤੌਰ 'ਤੇ ਸਾਹਿਤਕ ਪਾਪਤੀਆਂ ਵਿੱਚ ਬੇਜੋੜ ਤੇ ਅਦਭੂਤ ਵਿਅਕਤੀ ਸੀ।

ਨੰਗੀ ਧੁੱਪ ਵਾਲਾ ਬਲਵੰਤ ਗਾਰਗੀ—

ਨੰਗੀ ਧੁੱਪ ਨੇ ਮਿੱਤਰਾਂ ਨਾਲੋਂ ਵਧੇਰੇ ਦੁਸ਼ਮਣ ਬਣਾਏ

ਸੱਠ ਸਾਲਾਂ ਦੀ ਦੋਸਤੀ ਦਾ 22 ਅਪ੍ਰੈਲ, 2003 ਨੂੰ ਅੰਤ ਹੋ ਗਿਆ। ਬਲਵੰਤ ਗਾਰਗੀ, ਜਿਸ ਨਾਲ ਮੈਂ ਲਾਹੌਰ ਰਹਿਣ ਦੇ ਦਿਨਾਂ ਵਿੱਚ ਦੋਸਤੀ ਕਾਇਮ ਕੀਤੀ ਸੀ, ਮੁੰਬਈ ਵਿੱਚ ਪ੍ਰਾਣ ਤਿਆਗ ਗਿਆ। ਉਸ ਦੀ ਮ੍ਰਿਤਕ ਦੇਹ, ਸਸਕਾਰ ਕਰਨ ਲਈ ਜਹਾਜ਼ 'ਤੇ ਦਿੱਲੀ ਲਿਆਂਦੀ ਗਈ। ਉਸ ਦੇ ਸਸਕਾਰ ਸਮੇਂ ਹਾਜ਼ਰ ਪੰਜਾਬੀ ਸਾਹਿਤਕਾਰਾਂ ਵਿੱਚ ਭਾਰਤ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੀ ਸਨ। ਫਿਲਮ ਜਗਤ ਦੀ ਪ੍ਰਤਿਨਿਧਤਾ ਅਨੁਪਮ ਖੇਰ ਨੇ ਕੀਤੀ। ਬਦਕਿਸਮਤੀ ਇਹ ਸੀ ਕਿ ਇਸ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਨੂੰ ਕੇਵਲ ਪੰਜਾਬੀ ਅਖਬਾਰਾਂ ਵੱਲੋਂ ਹੀ ਸ਼ਰਧਾਂਜਲੀ ਭੇਂਟ ਕੀਤੀ ਗਈ ਕਿਉਂਕਿ ਦੋ-ਤਿੰਨ ਪੁਸਤਕਾਂ ਨੂੰ ਛੱਡ ਕੇ ਉਸ ਨੇ ਲਗਭਗ ਸਾਰਾ ਸਾਹਿਤ ਗੁਰਮੁਖੀ ਲਿੱਪੀ ਵਿੱਚ ਹੀ ਲਿਖਿਆ ਸੀ।

ਬਲਵੰਤ ਬਠਿੰਡੇ ਦਾ ਬਾਣੀਆ ਸੀ। ਉਹ ਲਾਹੌਰ ਚਲਾ ਗਿਆ ਜੋ ਕਦੇ ਪੰਜਾਬੀ ਸਾਹਿਤਕਾਰੀ ਦਾ ਗੜ੍ਹ ਸੀ। ਉਸ ਨੇ ਇਕ ਨਾਟਕਕਾਰ, ਨਿਰਦੇਸ਼ਕ ਤੇ ਵਿਅੰਗਕਾਰ ਵਜੋਂ ਪ੍ਰਸਿੱਧਤਾ ਪ੍ਰਾਪਤ ਕੀਤੀ। ਉਸ ਦੇ ਪ੍ਰਸਿੱਧ ਲੇਖਕਾਂ ਬਾਰੇ ਲਿਖੇ ਗਏ ਸ਼ਬਦ-ਚਿੱਤਰ ਚੇਤਵੇਂ ਵਿਅੰਗ ਤੇ ਤਨਜ਼ ਨਾਲ ਭਰਪੂਰ ਸਨ।

ਵੰਡ ਪਿੱਛੋਂ ਉਹ ਦਿੱਲੀ ਚਲਾ ਗਿਆ, ਜਿੱਥੇ ਉਸ ਨੂੰ ਇਕ ਕਮਰੇ ਵਾਲਾ ਹੇਠਲੀ ਮੰਜ਼ਿਲ 'ਤੇ ਛੋਟਾ ਜਿਹਾ ਮਕਾਨ ਮਿਲ ਗਿਆ, ਜਿਸਦਾ ਛੋਟਾ ਜਿਹਾ ਵਿਹੜਾ ਸੀ, ਇਕ ਪਾਸੇ ਰਸੋਈ ਘਰ ਤੇ ਦੂਸਰੇ ਪਾਸੇ ਗੁਸਲਖਾਨਾ ਤੇ ਪਾਖਾਨਾ ਸੀ। ਉਹ ਆਪਣੇ ਮਿੱਤਰਾਂ ਦੀ ਖਾਤਰਦਾਰੀ ਆਪਣੇ ਸੌਣ, ਬੈਠਣ ਤੇ ਖਾਣਾ ਖਾਣ ਵਾਲੇ ਇਕ ਕਮਰੇ ਵਿੱਚ ਹੀ ਕਰਿਆ ਕਰਦਾ ਸੀ।

ਕਮਰੇ ਵਿੱਚ ਕੁਰਸੀਆਂ, ਮੋਜ਼ ਆਦਿ ਕੋਈ ਵੀ ਫਰਨੀਚਰ ਨਹੀਂ ਸੀ ਤੇ ਮਹਿਮਾਨਾਂ ਨੂੰ ਸ਼ਰਾਬ ਪੀਣ ਜਾਂ ਖਾਣਾ ਖਾਣ ਵੇਲੇ ਫਰਸ਼ 'ਤੇ ਭੁਜੇ ਹੀ ਬੈਠਣਾ ਪੈਂਦਾ ਸੀ ਜਾਂ ਚੇਫਾਲ ਪੈਣਾ ਪੈਂਦਾ ਸੀ। ਉਸ ਦੇ ਘਰ ਵਿੱਚ ਸੱਦੇ ਜਾਣ ਵਾਲੇ ਕੁਝ ਵਿਸ਼ੇਸ਼ ਅਧਿਕਾਰਿਤ ਅਤਿਥੀ ਹੀ ਹੁੰਦੇ ਸਨ। ਭਾਵੇਂ ਉਹ ਮੋਟਾ ਤੇ ਢਿੱਲੜ ਬਾਣੀਆ ਸੀ ਤੇ ਸਦਾ ਹੀ ਬਿਨਾਂ ਸਾਬਣ ਦੇ ਹੱਥ ਧੋਂਦਾ ਰਹਿੰਦਾ ਸੀ, ਪੰਤੂ ਉਸ ਦੀ ਅੱਖ ਸਦਾ ਹੀ ਸੁੰਦਰ ਇਸਤਰੀਆਂ, ਵਿਸ਼ੇਸ਼ ਕਰਕੇ ਸਰਦਾਰਨੀਆਂ (ਸਿੱਖ ਤੀਵੀਆਂ) 'ਤੇ ਹੁੰਦੀ ਸੀ। ਮੈਂ ਕਈ ਵਾਰ ਉਸ ਨੂੰ ਡਾਂਟਿਆ ਕਰਦਾ ਸੀ ਤੇ ਕਿਹਾ ਕਰਦਾ ਸੀ ਕਿ “ਸਿੱਖ ਤੀਵੀਆਂ ਪੜ੍ਹੀ ਤੇਰੇ ਚਸਕੇ ਦਾ

ਕਾਰਨ ਸ਼ਾਇਦ ਇਹੋ ਹੈ ਕਿ ਕੇਵਲ ਸਿੱਖ ਤੀਵੀਆਂ ਹੀ ਗੁਰਮੁਖੀ ਲਿੱਪੀ ਵਿੱਚ ਤੇਰੀਆਂ ਲਿਖੀਆਂ ਰਚਨਾਵਾਂ ਪੜ੍ਹੇ ਸਕਦੀਆਂ ਹਨ।”

ਮੈਂ ਉਸ ਨੂੰ ਅੰਗਰੇਜ਼ੀ ਵਿੱਚ ਲਿਖਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਸ ਦੇ ਪ੍ਰਸੰਸਕਾਂ ਦਾ ਘੇਰਾ ਵਿਸ਼ਾਲ ਹੋ ਜਾਏ। ਉਸ ਨੇ ਲਿਖਿਆ ਵੀ। ਉਸ ਦੀ ਭਾਰਤੀ ਰੰਗਮੰਚ ਬਾਰੇ ਲਿਖੀ ਪੁਸਤਕ ਦੀ ਕਾਫੀ ਚਰਚਾ ਵੀ ਹੋਈ। ਉਸ ਨੂੰ ਨਾਟਕ ਪੜ੍ਹਾਉਣ ਲਈ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ (ਸੀਆਟਲ) ਵੱਲੋਂ ਨਿਮੰਤਰਣ ਆ ਗਿਆ। ਪਹਿਲੀ ਵਾਰ ਉਸ ਨੂੰ ਕੁਝ ਪੈਸਾ ਵੀ ਹੱਥ ਲੱਗਾ। ਉਹ ਅਮਰੀਕਾ ਤੋਂ ਇਕ ਵੱਡੀ ਕਾਰ 'ਤੇ ਜੀਨੀ ਨਾਮ ਦੀ ਸੁੰਦਰ ਅਮਰੀਕਨ ਪਤਨੀ ਲੈ ਕੇ ਦੇਸ਼ ਪਰਤਿਆ। ਉਹ ਚੇਡੀਗੜ੍ਹ ਚਲੇ ਗਏ ਜਿੱਥੇ ਉਸ ਨੂੰ ਨਾਟਕ ਵਿਭਾਗ ਦੇ ਪ੍ਰੈਫੈਸਰ ਵਜੋਂ ਨਿਯੁਕਤ ਕਰ ਲਿਆ ਗਿਆ। ਜੋ ਵੀ ਜੀਨੀ ਨੂੰ ਮਿਲਦਾ ਉਹ ਹੀ ਉਸ ਨਾਲ ਪਿਆਰ ਕਰਨ ਲੱਗ ਜਾਂਦਾ। ਪੰਤੂ ਉਹ ਆਪਣੇ ਪਤੀ ਪੱਤੀ ਵਛਾਦਾਰ ਰਹੀ। ਉਸ ਦੀ ਇਕੋ ਇਕ ਕਮਜ਼ੋਗੀ ਉਸਦੀ ਖਾਣਾ ਖਾਣ ਦੀ ਅਤਿਅਧਿਕ ਭੁੱਖ ਸੀ—ਇਕ ਵਾਰ ਬੈਠੀ ਬੈਠੀ ਉਹ ਤਿੰਨ ਵਿਅਕਤੀਆਂ ਦਾ ਖਾਣਾ ਖਾ ਸਕਦੀ ਸੀ। ਉਸ ਦੀ ਦੂਸਰੀ ਕਮਜ਼ੋਗੀ ਪੰਜਾਬੀ ਸਿੱਖਣ ਤੋਂ ਉਸ ਦਾ ਇਨਕਾਰ ਸੀ। ਭਾਵੇਂ ਉਸ ਨੇ ਬਲਵੰਤ ਦੇ ਦੋ ਬੋਚਿਆਂ—ਇਕ ਲੜਕਾ ਤੇ ਇਕ ਲੜਕੀ—ਨੂੰ ਜਨਮ ਦਿੱਤਾ, ਪੰਤੂ ਉਹ ਪੰਜਾਬੀ ਸਿੱਖਣ ਤੋਂ ਇਨਕਾਰੀ ਹੋਣ ਕਾਰਨ, ਬਲਵੰਤ ਗਾਰਗੀ ਦੀਆਂ ਰਚਨਾਵਾਂ ਪੜ੍ਹੇ ਕੇ, ਉਸ ਨੂੰ ਉਹ ਪ੍ਰਸੰਸਾ ਨਾ ਦੇ ਸਕੀ ਜਿਸ ਦੀ ਉਸ ਨੂੰ ਬਹੁਤ ਜ਼ਿਆਦਾ ਭੁੱਖ ਤੇ ਖਾਹਿਸ਼ ਸੀ। ਇਸ ਕਾਰਨ ਬਲਵੰਤ ਪ੍ਰਸੰਸਾ ਲਈ ਦੂਸਰੀਆਂ ਤੀਵੀਆਂ ਵੱਲ ਮੁੜ ਗਿਆ, ਜਿਨ੍ਹਾਂ ਵਿੱਚੋਂ ਇਕ ਤਲਾਕਸ਼ੁਦਾ ਸੁੰਦਰ ਇਸਤਰੀ ਵੀ ਸੀ ਜੋ ਉਹਦੀ ਵਿਦਿਆਰਥਣ ਵੀ ਰਹੀ ਸੀ। ਕਹਿਣ ਦੀ ਲੋੜ ਨਹੀਂ ਕਿ ਉਹ ਸਰਦਾਰਨੀ ਸੀ ਤੇ ਉਹ ਵਿਆਹ ਤੋਂ ਪਹਿਲਾਂ ਵੀ ਉਸ ਦੀ ਪ੍ਰੇਮਿਕਾ ਰਹੀ ਸੀ। ਜੀਨੀ ਨੇ ਬਲਵੰਤ ਗਾਰਗੀ ਨੂੰ ਤਲਾਕ ਦੇ ਦਿੱਤਾ ਤੇ ਇਕ ਹੋਰ ਭਾਰਤੀ ਨਾਲ ਵਿਆਹ ਕਰਵਾ ਲਿਆ ਤੇ ਆਪਣੀ ਲੜਕੀ ਨੂੰ ਨਾਲ ਲੈ ਕੇ ਅਮਰੀਕਾ ਚਲੀ ਗਈ। ਬਲਵੰਤ ਕੋਲ ਉਸ ਦਾ ਬੇਟਾ ਤੇ ਮਨਮੱਤੀਆਂ ਕਰਨ ਵਾਲੀ ਪ੍ਰੇਮਿਕਾ ਰਹਿ ਗਏ। ਜਦੋਂ ਉਸ ਨੇ, ਉਸ ਨੂੰ ਅੱਧ ਵਿਚਾਲੇ ਛੱਡ ਕੇ ਕਿਸੇ ਹੋਰ ਮਰਦ ਨਾਲ ਵਿਆਹ ਕਰਵਾ ਲਿਆ ਤਾਂ ਬਲਵੰਤ ਗਾਰਗੀ ਨੇ ਅੰਗਰੇਜ਼ੀ ਵਿੱਚ ਸ੍ਰੇ-ਜੀਵਨੀ-ਮੂਲਕ ਨਾਵਲ 'ਨੰਗੀ ਪੁੱਪ' ਲਿਖ ਕੇ ਉਸ ਤੋਂ ਬਦਲਾ ਲਿਆ। ਇਹ ਤਲਖੀ ਤੇ ਕੁੜੱਤਣ ਨਾਲ ਭਰਿਆ ਭੈੜਾ ਨਾਵਲ ਸੀ। ਇਸ ਨਾਲ ਹੋਰ ਪ੍ਰਸੰਸਕ ਪਾਪਤ ਕਰਨ ਦੀ ਥਾਂ, ਉਸ ਦੇ ਪਹਿਲੇ ਪ੍ਰਸੰਸਕਾਂ ਦੀ ਗਿਣਤੀ ਵੀ ਘਟ ਗਈ।

ਮੈਂ ਬਲਵੰਤ ਗਾਰਗੀ ਦੇ ਵਿਅਕਤੀਤਵ ਦੇ ਬਹੁਤ ਪੱਖ ਦੇਖੇ ਹਨ। ਉਹ ਬੇਨੂ ਕੇ ਬਹਾ ਸਕਣ ਵਾਲਾ ਗਾਲੂੜੀ ਸੀ। ਉਸ ਰਾਹੀਂ ਹੀ ਮੇਰੀ ਮੁਲਾਕਾਤ ਪਰਵੀਨ ਬੌਬੀ ਨਾਲ ਹੋਈ ਸੀ ਜੋ 'ਬਾਲੀਵੁੱਡ ਦੀ ਮਲਕਾ' ਸੀ। ਉਮਾ ਵਾਸੂਦੇਵ ਵੀ ਰਾਤ ਦੇ ਖਾਣੇ ਸਮੇਂ ਸਦਾ ਚਿਪਕੀ ਰਹਿੰਦੀ ਸੀ।

ਬਲਵੰਤ ਗਾਰਗੀ ਨੂੰ ਆਪਣੇ ਅੰਤ ਦਾ ਚਾਰ ਸਾਲ ਪਹਿਲਾਂ ਹੀ ਅਨੁਭਵ ਹੋ

ਗਿਆ ਸੀ। ਉਸ ਨੇ ਮੈਨੂੰ ਪਟਿਆਲੇ ਤੋਂ ਉਸ ਪ੍ਰਤੀ ਮੇਰੇ ਵੱਲ ਕੀਤੇ ਕੰਮਾਂ ਲਈ ਧੰਨਵਾਦ ਕਰਨ ਲਈ ਫੇਨ ਕੀਤਾ। ਇਸ ਦੀ ਅਸਲੋਂ ਹੀ ਕੋਈ ਲੋੜ ਨਹੀਂ ਸੀ ਕਿਉਂਕਿ ਉਸ ਨੂੰ ਜਦੋਂ ਕਦੇ ਲੋੜ ਹੁੰਦੀ, ਮੈਂ ਕੁਝ ਰੁਪਿਆ ਉਪਾਰ ਦੇਣ ਤੋਂ ਬਿਨਾਂ ਕੁਝ ਨਹੀਂ ਕੀਤਾ ਸੀ ਜੋ ਉਹ ਵਾਪਸ ਕਰ ਦਿਆ ਕਰਦਾ ਸੀ। ਇਸ ਤੋਂ ਬਿਨਾਂ ਮੈਂ ਉਸ ਨੂੰ ਅੰਗਰੇਜ਼ੀ ਵਿੱਚ ਲਿਖਣ ਦੀ ਸਲਾਹ ਦਿੱਤੀ ਸੀ। ਮੈਂ ਉਸ ਨੂੰ ਕਿਹਾ, “ਤੈਨੂੰ ਕੀ ਹੋ ਗਿਆ ਹੈ” ਤੇ “ਤੂੰ ਮੇਰਾ ਕੁਝ ਵੀ ਦੇਣਦਾਰ ਨਹੀਂ।” ਅਸੀਂ ਪੁਰਾਣੇ ਮਿੱਤਰ ਹਾਂ।

ਉਹ ਜਾਣਦਾ ਸੀ ਕਿ ਉਸ ਨੂੰ ਐਲਜ਼ੀਮੇਰ ਦਾ ਰੋਗ ਹੈ ਤੇ ਛੇਤੀ ਹੀ ਉਸ ਦੀ ਯਾਦਦਾਸਤ ਜੁਆਬ ਦੇ ਜਾਵੇਗੀ। ਉਸ ਨੇ ਉਮਰ ਦੇ ਆਖਰੀ ਸਾਲ ਆਪਣੇ ਅਭਿਨੇਤਾ ਪੁੱਤਰ ਕੋਲ ਗੁਜ਼ਾਰੇ, ਜਿੱਥੇ ਉਸ ਦੀ ਦੇਖਭਾਲ ਇਕ ਵਫ਼ਾਦਾਰ ਨੌਕਰ ਨੇ ਤੇ ਇਕ ਮਿੱਤਰ ਸਰਦਾਰਨੀ ਨੇ ਕੀਤੀ।

ਮਾਲਗੁੜੀ ਵਾਲਾ ਆਰ. ਕੇ. ਨਾਰਾਇਣ ਨਹੀਂ ਰਿਹਾ

95 ਸਾਲ ਦੀ ਉਮਰ ਵਿੱਚ ਮੌਤ ਹੋਣ ਤੋਂ ਹਫ਼ਤਾ ਪਹਿਲਾਂ ਹੀ ਉਹਦੀ ਵਿਗੜ ਰਹੀ ਸਿਹਤ ਬਾਰੇ ਖਬਰਾਂ ਸਾਰੇ ਰਾਸ਼ਟਰੀ ਅਖਬਾਰਾਂ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਸਨ। ਮੈਨੂੰ ਬੀ.ਬੀ.ਸੀ. ਤੇ ਹੋਰ ਟੀ.ਵੀ. ਚੈਨਲਾਂ ਤੋਂ ਅਜਿਹੀ ਸਬਿਤੀ ਵਿੱਚ ਸ਼ਰਧਾਂਜਲੀ ਦੇਣ ਲਈ ਟੈਲੀਫੋਨ ਤੋਂ ਬੁਲਾਵੇ ਆਏ। ਇਸ ਤੋਂ ਜਾਹਿਰ ਹੁੰਦਾ ਸੀ ਕਿ ਸੰਸਾਰ ਭਰ ਦੇ ਲੋਕ ਆਰ.ਕੇ. ਨਾਰਾਇਣ ਲਈ ਕਿਨੇ ਫਿਕਰਮੰਦ ਸਨ ਤੇ ਉਸ ਦੀ ਕਿੰਨੀ ਇੱਜਤ ਕਰਦੇ ਸਨ। 13 ਮਈ, 2001 ਨੂੰ 5 ਵਜੇ ਸਵੇਰੇ, ਐਤਵਾਰ ਵਾਲੇ ਦਿਨ ਟੈਲੀਫੋਨ ਦੀ ਘੰਟੀ ਵੱਜੀ। ਇਹ ਬੀ.ਬੀ.ਸੀ. ਲੰਡਨ ਤੋਂ ਸੀ। ਮੈਨੂੰ ਦੱਸਿਆ ਗਿਆ ਕਿ ਨਾਰਾਇਣ ਦੇ ਘੰਟੇ ਪਹਿਲਾਂ ਚਲਾਣਾ ਕਰ ਗਿਆ ਹੈ ਤੇ ਮੈਨੂੰ ਕੁਝ ਸ਼ਬਦ ਕਹਿਣ ਲਈ ਬੇਨਤੀ ਕੀਤੀ ਗਈ। ਮੈਂ ਹਿੰਦੀ ਤੇ ਅੰਗਰੇਜ਼ੀ ਵਿੱਚ, ਹਿੰਦੀ ਦੀ ਘਰੇਲੂ ਸੇਵਾ ਲਈ ਸ਼ਰਧਾਂਜਲੀ ਵਜੋਂ ਸ਼ਬਦ ਕਰੋ।

ਨਾਰਾਇਣ ਦਿੱਤੀ ਗਈ ਪ੍ਰਸੰਸਾ ਦਾ ਹੱਕਦਾਰ ਸੀ। ਉਹ ਰਾਜਾ ਰਾਓ, ਮੁਲਕ ਰਾਜ ਆਨੰਦ ਤੇ ਗੋਬਿੰਦ ਛਿਸਾਈ 'ਤੇ ਨਿਰਪਾਰਿਝ ਚੋਕੜੀ ਦਾ ਆਗੂ ਸੀ ਜਿਸ ਨੇ ਅੰਗਰੇਜ਼ੀ ਬੋਲਦੇ ਸੰਸਾਰ ਨੂੰ ਸਾਬਤ ਕਰ ਦਿੱਤਾ ਸੀ ਕਿ ਭਾਰਤੀ ਇਸ ਭਾਸ਼ਾ ਦੀ ਵਰਤੋਂ ਉਤਨੀ ਹੀ ਚੰਗੀ ਤਰ੍ਹਾਂ ਕਰ ਸਕਦੇ ਹਨ ਜਿਤਨੀ ਚੰਗੀ ਤਰ੍ਹਾਂ ਜਨਮ ਤੋਂ ਇਸ ਨੂੰ ਬੋਲਣ ਵਾਲੇ ਕਰ ਸਕਦੇ ਹਨ। ਨਾਰਾਇਣ ਆਪਣੇ ਸਮਕਾਲੀਆਂ ਨਾਲੋਂ ਇਸ ਪੱਖੋਂ ਖੁਸ਼ਕਿਸਮਤ ਸੀ ਕਿ ਉਸ ਨੂੰ ਗ੍ਰਾਹਮ ਗ੍ਰੀਨ ਵਰਗਾ ਉਤਸ਼ਾਹ ਦੇਣ ਵਾਲਾ ਸਰਪ੍ਰਸਤ ਮਿਲ ਗਿਆ ਜਿਸ ਨੇ ਇਕ ਲੇਖਕ ਵਜੋਂ ਉਸਦੀ ਬੜੀ ਠੇਲ੍ਹੀ ਤੇ ਪ੍ਰਕਾਸ਼ਕਾਂ ਨੂੰ ਪੇਰਨਾ ਦਿੱਤੀ ਕਿ ਉਹ ਉਸ ਨਾਲ ਲਾਹੌਰੰਦ ਇਕਰਾਰਨਾਮੇ ਕਰਨਾ। ਉਹ ਪਹਿਲਾ ਵਿਅਕਤੀ ਸੀ ਜਿਸ ਨੇ ਇਹ ਭਾਂਪ ਲਿਆ ਕਿ ਨਾਰਾਇਣ ਦੀ ਵਾਰਤਕ ਵੈਂਗਣੀ ਪੈਰਿਆਂ ਤੋਂ ਮੁਕਤ ਤੇ ਮੋਹ ਲੈਣ ਵਾਲੀ ਸਾਦਗੀ ਨਾਲ ਭਰਪੂਰ ਸੀ, ਜੋ ਕਾਮ ਜਾਂ ਹਿੱਸਾ ਤੋਂ ਵੀ ਨਿਰਲੇਪ ਸੀ ਤੇ ਜਿਸ ਦੀ ਵਰਤੋਂ ਬਹੁਤੇ ਲੇਖਕ ਪਾਠਕਾਂ ਦੀ ਦਿਲਚਸਪੀ ਕਾਇਮ ਰੱਖਣ ਲਈ ਕਰਦੇ ਹਨ। ਨਾਰਾਇਣ ਨੇ ਆਪਣਾ ਯੱਕੀ ਵਾਲਾ ਕਲਪਿਤ ਨਗਰ ਮਾਲਗੁੜੀ ਸੰਸਾਰ ਭਰ ਵਿੱਚ ਪ੍ਰਸਿੱਧ ਕਰ ਦਿੱਤਾ। ਉਸ ਦੇ ਸੁਸਤ ਚਾਲ ਵਾਲੇ, ਕਮਜ਼ੋਰ ਪਲਾਟ ਤੇ ਪਾਤਰ ਦੱਖਣ ਭਾਰਤ ਦੇ ਜੀਵਨ ਅਤੇ ਲੋਕਾਂ ਦੀ ਹੁਥਰੂ ਨਕਲ ਸ਼ਨ। ਉਸਦੇ ਸਰਗਰਮ ਪ੍ਰਸੰਸਕਾਂ ਵਿੱਚ ਐਨ, ਰਾਮ ਤੇ ਉਸ ਦੀ ਅੰਗਰੇਜ਼ ਪਤਨੀ ਸੂਸਨ ਸਨ ਜਿਨ੍ਹਾਂ ਮਿਲ ਕੇ ਤੇ ਖੋਜ ਕਰਕੇ ਉਸ ਦੀ ਭਾਗੀ ਭਰਕਮ ਜੀਵਨੀ ਲਿਖੀ ਤੇ ਉਸ ਨੂੰ 'ਦੀ ਹਿੰਦੂ' ਦੇ ਕਾਲਮਾਂ ਰਾਹੀਂ ਦੱਖਣ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਇੰਡੋ-ਅੰਗਰੇਜ਼ੀਅਨ ਲੇਖਕ ਬਣਾਇਆ। ਉੱਤਰੀ ਭਾਰਤ ਵਿੱਚ ਉਸ ਦੇ ਸਿਲਪ ਨੂੰ ਬੜੇ ਸੰਕੇਚ ਭਰੇ ਢੰਗ ਨਾਲ ਬਹੁਤ ਮਹਾਰੋਂ

ਪੜਵਾਨ ਕੀਤਾ ਗਿਆ। ਵਰਤਮਾਨ ਸਮੇਂ ਦੇ ਪ੍ਰਸਿੱਧ ਸੰਪਾਦਕ ਫਰੈਂਕ ਮੋਰੇਸ ਨੂੰ ਉਸਦੇ ਨਾਵਲ ਪੜ੍ਹਨ ਵਿੱਚ ਅਰੋਚਕ ਤੇ ਅਕਾ ਦੇਣ ਵਾਲੇ ਜਾਪੇ।

ਮੈਂ ਪਹਿਲੀ ਵਾਰ ਨਾਰਾਇਣ ਨੂੰ ਉਸ ਸਮੇਂ ਮਿਲਿਆ ਜਦੋਂ ਉਹ ਮੈਸੂਰ ਦੇ ਉਪ-ਨਗਰਾਂ ਵਿੱਚ ਰਿਹਾ ਕਰਦਾ ਸੀ। ਉਹ ਸਵੇਰ ਵੇਲੇ ਕੰਮ ਕਰਦਾ ਤੇ ਸ਼ਹਿਰ ਵਿੱਚ ਦੁਪਹਿਰ ਪਿੱਛੋਂ ਆਉਂਦਾ। ਮੈਂ ਉਸ ਨਾਲ ਉਹਦੀ ਸੈਰ ਵੇਲੇ ਬਜ਼ਾਰ ਵਿੱਚ ਉਹਦੇ ਨਾਲ ਹੁੰਦਾ। ਉਹ ਹੌਲੀ-ਹੌਲੀ ਚਲਦਾ ਸੀ ਤੇ ਕੁਝ ਗਜ਼ ਜਾ ਕੇ ਗੱਲ ਪੂਰੀ ਕਰਨ ਲਈ ਰੁਕ ਜਾਂਦਾ ਸੀ। ਉਹ ਬਹੁਤ ਸਾਰੀਆਂ ਢੁਕਾਨਾਂ ਉਪਰ ਢੁਕਾਨਦਾਰਾਂ ਨਾਲ ਨਮਸਕਾਰ ਕਰਨ ਲਈ ਰੁਕਦਾ, ਉਹਨਾਂ ਨਾਲ ਮੇਰੀ ਜਾਣ-ਪਹਿਚਾਣ ਕਰਾਉਂਦਾ ਤੇ ਕੱਨੜ ਜਾਂ ਤਾਮਿਲ ਵਿੱਚ ਉਹਨਾਂ ਨਾਲ ਗੱਲ ਕਰਦਾ ਜੋ ਮੈਂ ਜਾਣਦਾ ਨਹੀਂ ਸੀ। ਫਿਰ ਅਸੀਂ ਹੌਲੀ-ਹੌਲੀ ਆਪਣੀ ਸੈਰ 'ਤੇ ਨਿਕਲ ਭੁਰਦੇ।

ਜਦੋਂ ਉਹ ਦਿੱਲੀ ਵਿੱਚ ਹੁੰਦਾ ਤਾਂ ਮੇਰੇ ਕੋਲ ਕਾਫ਼ੀ ਦਾ ਕੱਪ ਪੀਣ ਜਾਂ ਗੱਪ ਸੱਪ ਮਾਰਨ ਲਈ ਜਿੰਨੀ ਵਾਰ ਸੰਭਵ ਹੁੰਦਾ, ਉਹ ਆ ਜਾਂਦਾ। ਅਸੀਂ ਅਮਰੀਕਾ ਤੇ ਇੰਗਲੈਂਡ ਵਿੱਚ ਲੇਖਕਾਂ ਦੀਆਂ ਕਾਨਫਰੇਸ਼ਨਾਂ ਵਿੱਚ ਵੀ ਮਿਲਦੇ। ਇਕ ਮੁਲਾਕਾਤ ਜੋ ਮੇਰੇ ਮਨ ਵਿੱਚ ਖੁੱਡੀ ਹੋਈ ਹੈ, ਉਹ ਹੈ 'ਰਵਾਈ' ਵਿੱਚ ਬਤੀਤ ਕੀਤਾ ਇਕ ਹਫਤਾ। ਆਪਣਾ ਕੰਮ ਨਿਪਟਾਉਣ ਪਿੱਛੋਂ ਅਸੀਂ ਸ਼ਾਮ ਇਕੱਠੇ ਗੁਜ਼ਾਰਦੇ। ਉਹ ਇਕ ਵਧੀਆ ਸਾਬੀ ਨਹੀਂ ਸੀ। ਜੋ ਕੁਝ ਬੋਲ ਰਿਹਾ ਹੁੰਦਾ ਉਸ ਨੂੰ ਖਲੋ ਕੇ ਖਤਮ ਕਰਨ ਦੀ ਉਸਦੀ ਆਦਤ ਮੈਨੂੰ ਬੜਾ ਉਤਾਰਵਾ ਕਰਦੀ। ਰਾਤ ਦਾ ਖਾਣਾ ਖਾਣ ਲਈ ਚੰਗੀ ਥਾਂ ਭਾਲੁਣ ਦੀ ਵੀ ਸਮੱਸਿਆ ਹੁੰਦੀ। ਉਹ ਸ਼ਾਕਾਹਾਰੀ ਤੇ ਸੋਫ਼ੀ ਸੀ ਤੇ ਮੈਂ ਇਸ ਦੇ ਉਲਟ। ਉਹ ਇਕ ਪਨਸਾਰੀ ਦੀ ਢੁਕਾਨ 'ਤੇ ਜਾਂਦਾ ਤੇ ਦਹੀਂ ਵਾਲੀ ਗੱਤੇ ਦੀ ਡੱਬੀ ਖਰੀਦ ਲੈਂਦਾ। ਫਿਰ ਅਸੀਂ ਇਕ ਢਾਬੇ ਤੋਂ ਦੂਸਰੇ ਢਾਬੇ 'ਤੇ, ਇਹ ਪਤਾ ਕਰਨ ਜਾਂਦੇ, ਜਿੱਥੋਂ ਨਾਰਾਇਣ ਲਈ ਲੋੜ ਅਨੁਸਾਰ ਚੀਜ਼ ਮਿਲਦੀ। ਉਹ ਪੁੱਛਦਾ, "ਕੀ ਭੁਹਾਡੇ ਪਾਸ ਸਾਦਾ ਉਬਲੇ ਹੋਏ ਚਾਵਲ ਹਨ?" ਅਮ ਤੌਰ 'ਤੇ ਉੱਤਰ ਨਾਹੀ ਵਿੱਚ ਹੁੰਦਾ। ਜਦੋਂ ਸਾਨੂੰ ਐਸੀ ਢੁਕਾਨ ਲੱਭ ਜਾਂਦੀ, ਨਾਰਾਇਣ ਉਬਲੇ ਚਾਵਲਾਂ ਦੀ ਥਾਲੀ ਵਿੱਚ ਦਹੀਂ ਦੀ ਭਰੀ ਡੱਬੀ ਉਲਟ ਦਿੰਦਾ। ਉਹ ਭਾਵੇਂ ਉੱਗਲਾਂ ਨਾਲ ਹੀ ਚਾਵਲ ਖਾਣੇ ਪਸੰਦ ਕਰਦਾ ਪਰ ਉਸ ਨੂੰ ਚਮਚੇ ਨਾਲ ਖਾਣ ਲਈ ਹੀ ਸਮਝੇਤਾ ਕਰਨਾ ਪੈਂਦਾ।

ਇਕ ਦਿਨ ਮੈਂ ਉਸ ਤੋਂ ਪਿੱਛਾ ਛੁਡਾ ਕੇ ਜਾਂ ਤਾਂ ਹੋਰ ਵਧੇਰੇ ਨਿਰਸੰਕੋਚ ਸਾਬੀ ਦੀ ਭਾਲ ਕਰਨ ਜਾਂ ਇਕੱਲੇ ਜਾਣ ਦਾ ਮਨ ਬਣਾ ਲਿਆ। ਜਦੋਂ ਉਹ ਮੈਨੂੰ ਲੈਣ ਲਈ ਆਇਆ, ਮੈਂ ਉਸ ਨੂੰ ਕਿਹਾ ਕਿ ਮੈਂ ਕਾਮੁਕ ਫਿਲਮ ਦੇਖਣ ਜਾਣਾ ਹੈ ਜੋ ਉਹ ਸ਼ਾਇਦ ਦੇਖਣਾ ਨਾ ਚਾਹੇ। ਉਸ ਨੇ ਮੈਨੂੰ ਭਰੋਸਾ ਦਿੱਤਾ, "ਮੈਂ ਨਾਲ ਚੱਲਾਂਗਾ, ਮੈਂ ਇਸਦਾ ਕੋਈ ਬੁਰਾ ਨਹੀਂ ਮਨਾਉਂਦਾ।" ਅਸੀਂ ਹਨੋਲੂਲੇ ਦੇ ਡੈੜੇ ਇਲਾਕੇ ਵਿੱਚ ਚਲੇ ਗਏ ਜਿੱਥੇ ਗੰਦੀਆਂ ਫਿਲਮਾਂ ਦਿਖਾਉਣ ਵਾਲੇ ਕਈ ਸਿਨਮਾ ਘਰ ਸਨ। ਅਸੀਂ ਇਕ ਵਿੱਚ ਟਿਕਟਾਂ ਲੈ ਕੇ ਅੰਦਰ ਚਲੇ ਗਏ। ਉਥੇ ਕਾਮਦ੍ਰਿਸ਼ ਬੜੇ ਡੱਦੇ ਤੇ ਉਜੱਡਤਾ ਭਰੇ ਢੰਗ ਨਾਲ ਦਿਖਾਏ ਜਾ ਰਹੇ ਸਨ। ਮੈਂ ਸੇਚਿਆ ਨਾਰਾਇਣ ਥਾਹਰ ਚਲਾ ਜਾਵੇਗਾ ਜਾਂ ਸਿਰ ਸੁੱਟ ਕੇ

ਪੈ ਜਾਏਗਾ। ਉਹ ਚੁਪ ਚਾਪ ਬਿਨਾਂ ਕਿਸੇ ਟਿੱਪਣੀ ਕਰਨ ਦੇ ਬੈਠਾ ਰਿਹਾ। ਮੈਂ ਹੀ ਕਿਹਾ,
“ਆਉ ਚੱਲੀਏ।” ਉਸ ਨੇ ਮੇਰੇ ਵੱਲ ਬੜੀ ਨਰਮੀ ਨਾਲ ਦੇਖਿਆ ਤੇ ਪੁੱਛਿਆ, “ਕੋ
ਤੇਰਾ ਦਿਲ ਭਰ ਗਿਆ ਹੈ?”

ਨਾਰਾਇਣ ਦਾ ਸਾਊ ਸਰਮਾਕਲ ਤੇ ਪਿੱਛੇ-ਪਿੱਛੇ ਰਹਿਣ ਦੇ ਰੰਗ ਢੰਗ ਤੋਂ ਇਹ
ਪੜਾਵ ਪੈਂਦਾ ਸੀ ਕਿ ਉਹ ਨਮਰ ਤੇ ਸਿੱਧੜ ਵਿਅਕਤੀ ਸੀ। ਉਹ ਨਮਰ ਤਾਂ ਸੀ, ਪਰ
ਸਿੱਧੜ ਨਹੀਂ ਸੀ। ਇਕ ਵਾਰ ਜਦੋਂ ਆਲ ਇੰਡੀਆ ਰੇਡੀਓ ਨੇ ਲੇਖਕਾਂ ਨੂੰ ਸਾਹਿਤ
ਉੱਪਰ ਵਾਰਤਾ ਬੋਲਣ ਲਈ ਆਮ ਨਾਲੋਂ ਬਹੁਤ ਜ਼ਿਆਦਾ ਸੇਵਾਫਲ ਦੇਣ ਦੀ ਪੇਸ਼ਕਸ਼
ਕਰਕੇ ਬੁਲਾਇਆ ਤਾਂ ਸਭ ਲੇਖਕਾਂ ਨੇ ਸੇਵਾਫਲ ਪ੍ਰਵਾਨ ਕਰ ਲਿਆ। ਕੇਵਲ ਨਾਰਾਇਣ
ਨੇ ਇਹ ਸ਼ਰਤ ਲਾਈ ਕਿ ਉਸ ਨੂੰ ਕਿਸੇ ਹੋਰ ਨਾਲੋਂ ਘੱਟੋ ਘੱਟ ਇਕ ਰੁਪਿਆ ਵੱਧ ਦਿੱਤਾ
ਜਾਵੇ।

‘ਮੇਰਾ ਮਿਤੀਓਂ ਬਿਨਾਂ ਰੋਜ਼ਨਾਮਚਾ’ ਉਸ ਨੇ ਆਪਣੇ ਸਤਿਕਾਰ ਵਿੱਚ ਦਿੱਤੇ
ਦੁਪਹਿਰੀ ਖਾਣੇ ਬਾਰੇ ਲਿਖਿਆ। ਗੱਲਬਾਤ ਦੇ ਦੌਰਾਨ ਕਿਸੇ ਮਹਿਮਾਨ ਨੇ ਟਿੱਪਣੀ
ਕੀਤੀ ਕਿ ਉਸ ਦੇ ਖਿਆਲ ਵਿੱਚ ਸਮਕਾਲੀਆਂ ਵਿੱਚੋਂ ਆਰ.ਕੇ. ਨਾਰਾਇਣ ਪਹਿਲੇ
ਤਿੰਨ ਨਾਵਲਕਾਰਾਂ ਵਿੱਚੋਂ ਇਕ ਹੈ ਤੇ ਨਾਲ ਹੀ ਉਸ ਨੇ ਦੂਜੇ ਦੋ ਨਾਵਲਕਾਰਾਂ ਦੇ
ਨਾਮ ਵੀ ਲੈ ਦਿੱਤੇ। ਇਕ ਹੋਰ ਮਹਿਮਾਨ ਨੇ ਦੋ ਹੋਰਾਂ ਬਾਰੇ ਅਸਹਿਮਤੀ ਪ੍ਰਗਟ
ਕਰਦਿਆਂ ਤਿੰਨ ਹੋਰ ਨਾਮ ਲੈ ਦਿੱਤੇ, ਜਿਨ੍ਹਾਂ ਵਿੱਚ ਨਾਰਾਇਣ ਦਾ ਨਾਮ ਸ਼ਾਮਿਲ ਸੀ।
ਮੈਂ ਇਸ ਦਾ ਜ਼ਿਕਰ ਆਪਣੇ ਕਾਲਮ ਵਿੱਚ ਕੀਤਾ। ਉਸ ਪਿੱਛੋਂ ਨਾਰਾਇਣ ਮੇਰੇ ਨਾਲ
ਕਦੇ ਨਾ ਬੋਲਿਆ।

ਹੁਣ ਕਿਉਂਕਿ ਉਹ ਨਹੀਂ ਰਿਹਾ, ਉਸ ਦੀ ਯਾਦ ਉਹਦੇ ਲੱਖਾਂ ਪੁਸ਼ਟਕਾਂ ਵਾਂਗ ਮੈਨੂੰ
ਵੀ ਆਉਂਦੀ ਹੈ। ਉਸ ਨੂੰ ਸਭ ਤੋਂ ਚੁਕਵੀਂ ਸਰਧਾਜਲੀ ਕਰਨਾਟਕ ਜਾਂ ਤਾਮਿਲਨਾਡੂ
ਵਿੱਚ ਕਿਸੇ ਸ਼ਹਿਰ ਦਾ ਨਾਮ ਉਸ ਦੇ ਨਾਵਲਾਂ ਤੇ ਕਹਾਣੀਆਂ ਵਿਚਲੇ ਉੱਘੇ ਸਥਾਨ
ਮਾਲਗੁੱਡੀ ਉੱਪਰ ਰੱਖਣਾ ਹੋਵੇਗਾ।

ਤਪਦੀ ਭਖਦੀ ਸ਼ਾਇਰੀ ਵਾਲਾ ਸ਼ਾਇਰ—ਅਲੀ ਸਰਦਾਰ ਜਾਫਰੀ

ਜਿਸ ਦਿਨ ਅਲੀ ਸਰਦਾਰ ਜਾਫਰੀ ਪਹਿਲੀ ਅਗਸਤ, 2000 ਨੂੰ ਬੰਬਈ ਵਿੱਚ ਚਲਾਣਾ ਕਰ ਗਿਆ ਤਾਂ ਮੈਂ ਮਨ ਵਿੱਚ ਧਾਰ ਲਿਆ ਕਿ ਪਾਕਿਸਤਾਨ ਟੀ.ਵੀ. ਇਹ ਜਾਣਨ ਲਈ ਜ਼ਰੂਰ ਵੇਖਾਂਗਾ ਕਿ ਉਹ ਇਸ ਮੌਕੇ ਕੀ ਕਹਿੰਦੇ ਹਨ। ਉਹ ਵਰਤਮਾਨ ਜ਼ਮਾਨੇ ਦੇ ਉਠਦੂ ਸ਼ਾਇਰਾਂ ਵਿੱਚੋਂ ਪਹਿਲੀ ਕਤਾਰ ਦਾ ਸ਼ਾਇਰ ਹੀ ਨਹੀਂ ਸੀ ਸਗੋਂ ਉਹ ਸੁਲਹ-ਸਫ਼ਾਈ ਦੀ ਲਹਿਰ ਦਾ ਆਗੂ ਵੀ ਸੀ। ਪਾਕਿਸਤਾਨ ਟੀ.ਵੀ. ਨੇ ਜਾਫਰੀ ਦੀ ਮੌਤ ਬਾਰੇ ਸਰਸਗੀ ਜਿਹਾ ਸੰਕੇਤ ਦਿੰਦਿਆਂ ਕਿਹਾ ਕਿ ਉਸ ਨੇ ਲੋਕਾਂ ਵਿੱਚ ਮੁਹੱਬਤ ਤੇ ਸਦਭਾਵਨਾ ਦੀ ਜ਼ਰੂਰਤ ਬਾਰੇ ਲਿਖਿਆ। ਮੈਨੂੰ ਇਸ ਤੋਂ ਨਿਰਾਸਤਾ ਹੋਈ। ਇਹੋ ਹਾਲ ਉਸ ਦੀ ਮੌਤ ਬਾਰੇ ਵੇਰਵੇ ਦੇਣ ਵਿੱਚ ਭਾਰਤ ਦੇ ਲਿਖਤੀ ਤੇ ਬਿਜਲਾਣੂੰ ਵਿਗਿਆਨ ਭਾਵ ਅਖਬਾਰਾਂ ਤੇ ਰੋਡੀਓਂ ਅਤੇ ਟੀ.ਵੀ. ਦਾ ਸੀ। ਸਮੇਂ ਦੀ ਲੋੜ ਅਨੁਸਾਰ ਕਾਹਲੀ-ਕਾਹਲੀ ਸ਼ਰਧਾਂਜਲੀਆਂ ਤੋਂ ਵਧੀਕ ਵੀ ਉਸ ਬਾਰੇ ਕਹਿਣ ਲਈ ਬਹੁਤ ਕੁਝ ਸੀ।

ਮੈਂ ਸਰਦਾਰ ਅਲੀ ਜਾਫਰੀ ਤੇ ਉਸ ਦੀ ਸੁਹਣੀ ਸੁਨੱਖੀ ਬੀਵੀ ਦਾ 30 ਸਾਲ ਤੋਂ ਅਧਿਕ ਸਮੇਂ ਦਾ ਜਾਣੂੰ ਸੀ। ਬੰਬਈ ਵਿੱਚ ਮੇਰੇ ਕੰਮ ਕਰਨ ਦੇ ਦਿਨਾਂ ਵਿੱਚ ਅਸੀਂ ਇਕ-ਦੂਸਰੇ ਨੂੰ ਹਰ ਦੂਸਰੇ ਹਫ਼ਤੇ ਮਿਲਿਆ ਕਰਦੇ ਸੀ। ਕਮਿਊਨਿਜ਼ਮ ਬਾਰੇ ਪ੍ਰਤਿਬਹੁੱਧ ਹੋਣ ਦੇ ਥਾਵਜੂਦ ਉਹ ਜ਼ਿੰਦਗੀ ਦੀਆਂ ਬਿਹਤਰੀਨ ਵਸਤੂਆਂ, ਜਿਵੇਂ ਚੰਗੀ ਸਕਾਚ, ਚੰਗਾ ਭੋਜਨ ਤੇ ਅਰਾਮ ਵਾਲੀ ਜ਼ਿੰਦਗੀ ਦਾ ਸੌਂਕੀਨ ਸੀ। ਉਹ ਪੇਡਰ ਰੋਡ ਤੋਂ ਦੁਰੇਡੇ ਤਿੰਨ ਕਮਰਿਆਂ ਵਾਲੇ ਤੰਗ ਜਿਹੇ ਘਰ ਵਿੱਚ ਰਹਿੰਦਾ ਸੀ। ਉਸ ਦੀ ਪਤਨੀ ਤੇ ਤਿੰਨ ਬੋਚਿਆਂ ਤੋਂ ਬਿਨਾਂ ਜੋ ਵਧੇਰੇ ਕਰਕੇ ਉਹਦੇ ਨਾਲ ਹੀ ਰਹਿੰਦੇ ਸਨ, ਉਸ ਦੇ ਉਸ ਘਰ ਦੇ ਵਿਧਵਾਂ ਭੈਣਾਂ ਵੀ ਸਨ।

ਉਸ ਦੀਆਂ ਬਹੁਤੀਆਂ ਕਿਤਾਬਾਂ ਉਸ ਮੰਜੇ ਹੇਠ ਹੀ ਰੱਖੀਆਂ ਹੁੰਦੀਆਂ ਜਿਸ 'ਤੇ ਬੈਠ ਕੇ ਉਹ ਪੜ੍ਹਦਾ, ਲਿਖਦਾ ਤੇ ਸੌਂਦਾ ਸੀ। ਮੈਂ ਸਕਾਚ ਦੀ ਬੋਤਲ ਲੈ ਕੇ ਪਹੁੰਚ ਜਾਂਦਾ। ਉਹ ਆਪਣੇ ਘਰ ਦੇ ਸਾਹਮਣੇ ਵਾਲੇ ਰੈਸਤੇਰਾਂ 'ਅੱਲਾ ਬੇਲੀ' 'ਚੋ ਸੋਡਾ ਤੇ ਬਰਿਆਨੀ ਮੰਗਵਾ ਲੈਂਦਾ। ਮੈਂ ਉਹਦੇ ਸਾਬ ਦਾ ਮੁਤਲਾਸ਼ੀ ਸੀ ਕਿਉਂਕਿ ਮੇਰੇ ਸਭ ਜਾਣਕਾਰ ਲੇਖਕਾਂ ਵਿੱਚੋਂ ਉਹ ਸਰਵੋਤਮ ਵਿਦਵਾਨ ਸੀ।

ਅਲੀ ਸਰਦਾਰ ਜਾਫਰੀ ਦੀ ਯਾਦ-ਸ਼ਕਤੀ ਅਲੋਕਿਕ ਸੀ। ਜੇ ਮੈਂ ਕਿਸੇ ਉਠਦੂ ਸ਼ਾਇਰ ਦੀ ਇਕ ਪੰਗਤੀ ਬੋਲਦਾ ਤਾਂ ਉਹ ਬਾਕੀ ਦੀ ਸਾਰੀ ਨਜ਼ਮ ਬੋਲ ਦਿੰਦਾ ਤੇ ਉਹ

ਨਜ਼ਮ ਦੇ ਹਰ ਅੱਖਰ ਦੀ ਛਾਰਸੀ ਸ਼ਾਇਰਾਂ—ਗੁਮੀ, ਹਾਫਿਜ਼ ਤੋਂ ਲੈ ਕੇ ਗਾਲਿਬ ਤੇ ਅਲਾਮਾ ਇਕਬਾਲ 'ਚੋਂ ਹਵਾਲੇ ਦੇ ਕੇ ਵਿਆਖਿਆ ਕਰ ਦਿੰਦਾ। ਜਦੋਂ ਮੈਂ ਇਕਬਾਲ ਦੀਆਂ ਰਚਨਾਵਾਂ 'ਸ਼ਿਕਵਾ' ਤੇ 'ਜਵਾਬੀ ਸ਼ਿਕਵਾ' ਦਾ ਅਨੁਵਾਦ ਕਰਨਾ ਸ਼ੁਰੂ ਕੀਤਾ ਤਾਂ ਮੈਂ ਉਹਦੀ ਸਹਾਇਤਾ ਲੈਣ ਲਈ ਬੰਬਈ ਜਾ ਪਹੁੰਚਿਆ। ਦੋ ਦਿਨ ਲਈ ਅਲੀ ਸਰਦਾਰ ਤੇ ਸੁਲਤਾਨਾ ਮੇਰੇ ਹੋਟਲ ਵਿੱਚ ਸਵੇਰ ਵੇਲੇ ਆਉਂਦੇ ਤੇ ਅਸੀਂ ਦੁਪਹਿਰ ਦੇ ਖਾਣੇ ਤੱਕ ਕੰਮ ਵਿੱਚ ਰੁੜ੍ਹੇ ਰਹਿੰਦੇ। ਉਸ ਵੇਲੇ ਰਫ਼ੀਕ ਜਕਰੀਆ ਤੇ ਉਸ ਦੀ ਬੀਵੀ ਮਾਤਾ ਸਾਡੇ ਕੋਲ ਇਹ ਪਤਾ ਕਰਨ ਆ ਜਾਂਦੇ ਕਿ ਕੰਮ ਕਿਵੇਂ ਹੋ ਰਿਹਾ ਹੈ। ਜਦੋਂ ਉਹ ਚਲੇ ਜਾਂਦੇ ਤਾਂ ਅਸੀਂ ਆਥਣ ਵੇਲੇ ਨਸ਼ਾ ਪਾਣੀ ਕਰਨ ਤੱਕ ਕੰਮ ਵਿੱਚ ਰੁੜ੍ਹੇ ਰਹਿੰਦੇ।

ਮੈਂ ਆਮ ਹੀ ਅਲੀ ਸਰਦਾਰ ਜਾਫਰੀ ਨੂੰ ਕਮਿਊਨਿਸਟਾਂ ਬਾਰੇ ਛੇੜਦਾ ਰਹਿੰਦਾ। ਉਹ ਉਹਨਾਂ ਦਾ ਪਾਰਟੀ ਮੈਂਬਰ ਸੀ ਤੇ ਉਸ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਉਸੇ ਯੂਨੀਵਰਸਿਟੀ ਨੇ ਪਿਛੋਂ ਉਸ ਨੂੰ ਆਨੁਰੋਧੀ ਭਿਗਰੀ ਵੀ ਪ੍ਰਦਾਨ ਕੀਤੀ।

ਉਸ ਨੇ 18 ਮਹੀਨੇ ਅੰਗਰੇਜ਼ੀ ਰਾਜ ਦੌਰਾਨ ਜੇਲ੍ਹ ਵਿੱਚ ਗੁਜ਼ਾਰੇ ਤੇ ਫਿਰ ਅਜਾਦੀ ਪਿੱਛੋਂ ਮੁਰਾਰਜੀ ਦੇ ਸਮੇਂ ਵੀ ਜੇਲ੍ਹ ਕੱਟੀ। ਭਾਵੇਂ ਉਹ ਹੁਣ ਪਾਰਟੀ ਦਾ ਕਾਰਡਧਾਰੀ ਮੈਂਬਰ ਨਹੀਂ ਰਿਹਾ ਸੀ ਤਾਂ ਵੀ ਉਹ ਬੜੇ ਪੜੱਲੇ ਨਾਲ ਮਾਰਕਸੀ ਸਿਧਾਂਤਾਂ ਦੇ ਪੱਖ ਦੀ ਪੁਸ਼ਟੀ ਕਰਦਾ। ਮੇਰੀ ਸਮਝ ਤੋਂ ਇਹ ਗੱਲ ਬਾਹਰ ਸੀ ਕਿ ਨਾਸਤਕ ਹੁੰਦਿਆਂ ਉਹ ਮੁਹੱਰਮ ਦੇ ਮਹੀਨੇ ਆਮ ਹੀ ਮਾਤਮੀ ਲਿਬਾਸ ਪਹਿਨਦਾ ਤੇ 'ਸ਼ੀਆ' ਪਰਮ ਦੀਆਂ ਮਜ਼ਲਿਸਾਂ ਵਿੱਚ ਹਾਜ਼ਰੀ ਭਰਦਾ ਤੇ ਸ਼ਰਾਬ ਤੋਂ ਪ੍ਰਹੋਜ਼ਗਾਰ ਰਹਿੰਦਾ। ਇਕ ਟੀ ਵੀ, ਮੁਲਾਕਾਤ ਵਿੱਚ ਮੇਰੇ ਵੱਲੋਂ ਜਦੋਂ ਉਸ ਨੂੰ ਉਰਦੂ ਸ਼ਾਇਰੀ ਬਾਰੇ ਸੁਆਲ ਪੁੱਛੇ ਜਾਣ ਦੀ ਉਮੀਦ ਸੀ, ਮੈਂ ਇਸਲਾਮ ਤੇ ਮਾਰਕਸਵਾਦ ਬਾਰੇ ਉਸ ਦੇ ਮੁਤਜ਼ਾਦ ਵਿਚਾਰਾਂ ਨੂੰ ਲੈ ਕੇ ਰੂਬਰੂ ਹੋਇਆ। ਉਹ ਸਪੱਸ਼ਟ ਰੂਪ ਵਿੱਚ ਘਬਰਾ ਗਿਆ ਤੇ ਉਸ ਨੂੰ ਸਹੀ ਸ਼ਬਦ ਨਹੀਂ ਅਹੁਫ਼ਤੇ ਸਨ। ਉਸ ਨੇ ਇਸ ਦਾ ਬਦਲਾ ਮੁਲਾਕਾਤ ਤੋਂ ਮਗਰੋਂ ਲਿਆ। ਉਸ ਨੇ ਮੈਨੂੰ 'ਹਰਾਮਜ਼ਾਦਾ' ਕਹਿਣ ਤੋਂ ਬਿਨਾਂ ਦੁਨੀਆਂ ਦੀ ਹਰ ਗਾਲੂ ਦਿੱਤੀ। ਮੇਰਾ ਪੱਕਾ ਯਕੀਨ ਹੈ ਕਿ ਜੇ ਉਹ ਸਾਮਵਾਦ (ਕਮਿਊਨਿਸਟ) ਤੇ ਸਮਾਜਿਕ ਸਮੱਸਿਆ ਪ੍ਰਤੀ ਖ਼ਬਤੀ ਨਾ ਹੁੰਦਾ ਤਾਂ ਹੋਰ ਵੀ ਵੱਡਾ ਸ਼ਾਇਰ ਹੁੰਦਾ।

ਮੈਂ ਉਸ ਨੂੰ ਆਮ ਹੀ ਮਿਲਦਾ ਰਿਹਾ ਜਦ ਉਹ ਸਮਕਾਲੀ ਉਰਦੂ ਸ਼ਾਇਰਾਂ ਦੇ ਸੰਬੰਧ ਵਿੱਚ ਕਾਮਨਾ ਪ੍ਰਸਾਦ ਦੀ ਕਹਿਕਸ਼ਾਂ ਗੀਕਾਰਡ ਕਰਨ ਆਇਆ। ਪਿੱਛੋਂ ਮੈਂ ਉਸ ਨੂੰ ਉਸ ਸਮੇਂ ਵੀ ਮਿਲਿਆ ਜਦੋਂ ਕਾਮਨਾ ਨੇ ਪਾਕਿਸਤਾਨੀ ਤੇ ਹਿੰਦੁਸਤਾਨੀ ਉਰਦੂ ਸ਼ਾਇਰਾਂ ਨੂੰ ਹਰ ਸਾਲ ਇਕ ਸਟੇਜ 'ਤੇ ਇਕੱਠੇ ਕਰਨ ਲਈ 'ਜਸ਼ਨ-ਇ-ਬਹਾਰ' ਨਾਮ ਹੇਠ ਮੁਸ਼ਾਇਰਿਆਂ ਦਾ ਆਯੋਜਨ ਕੀਤਾ ਤਾਂ ਉਹ ਵੀ ਉਹਨਾਂ ਵਿੱਚ ਹਿੱਸਾ ਲੈਣ ਆਇਆ। ਉਸ ਨੇ ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਹੋਏ ਮੁਸ਼ਾਇਰੇ ਦੀ ਸਦਾਰਤ ਵੀ ਕੀਤੀ।

ਉਸ ਦੀ ਮੌਜੂਦਗੀ ਪੱਤੜਲੇਦਾਰ ਸੀ। ਉਹ ਲਿੱਸਾ ਤੇ ਲੇਬਾ ਆਦਮੀ ਸੀ ਜਿਸ ਦੇ

ਘਸਮੈਲੇ ਲਮਕਦੇ ਚਿੱਟੇ ਵਾਲ, ਚਮਕਦੀਆਂ ਕਾਲੀਆਂ ਅੱਖਾਂ ਤੇ ਚਿਹਰਾ ਸਦਾ ਹਸੂ-
ਹਸੂ ਕਰਦਾ ਸੀ। ਉਸ ਦੀ ਅਵਾਜ਼ ਸਰੋਤਿਆਂ ਨੂੰ ਕੀਲ ਕੇ ਰੱਖਦੀ ਸੀ। ਜਦੋਂ ਹਿੰਦੁਸਤਾਨ
ਤੇ ਪਾਕਿਸਤਾਨ ਦੇ ਸੰਬੰਧ ਬਹੁਤ ਭੈੜੇ ਸਨ ਤਾਂ ਉਸ ਨੇ ਪਾਕਿਸਤਾਨ ਨੂੰ ਇਹ ਸੰਦੇਸ਼
ਦਿੱਤਾ—

ਤੁਮ ਆਓ ਗੁਲਸ਼ਨ-ਇ-ਲਾਹੌਰ ਸੇ ਚਮਨ ਬਰਦੋਸ਼
ਹਮ ਆਏ ਸੁਥਹ-ਇ ਬਨਾਰਸ ਕੀ ਰੋਸ਼ਨੀ ਲੇਕਰ
ਹਿਮਾਲੇ ਕੀ ਹਵਾਓਂ ਕੀ ਤਾਜ਼ਗੀ ਲੇਕਰ
ਅੰਰ ਇਸ ਕੇ ਬਾਅਦ ਯਿਹ ਪੁਛੋ ਕਿ ਕੌਂ ਦੁਸ਼ਮਣ ਹੈ ?

(ਤੁਸੀਂ ਲਾਹੌਰ ਦੇ ਬਾਗ ਦੇ ਫੁੱਲਾਂ ਨਾਲ ਲੱਦੇ ਆਓ ਤੇ ਅਸੀਂ ਬਨਾਰਸ ਦੀ ਸਵੇਰ
ਦੀ ਰੋਸ਼ਨੀ ਦੇ ਨਾਲ ਹਿਮਾਲਾ ਦੀਆਂ ਉਚਾਈਆਂ ਤੋਂ ਠੰਡੀ ਹਵਾ ਲਿਆਈਏ ਤੇ ਫਿਰ
ਅਸੀਂ ਇਕੱਠੇ ਹੋ ਕੇ ਪੁੱਛੀਏ ਕਿ ਦੁਸ਼ਮਣ ਕੌਣ ਹੈ?)

ਅਲੀ ਸਰਦਾਰ ਜਾਫਰੀ ਪੱਕਾ ਆਸ਼ਾਵਾਦੀ ਸੀ। ਰੂਮੀ ਦੀਆਂ ਇਹਨਾਂ ਪੰਗਤੀਆਂ
ਤੋਂ ਪ੍ਰੇਰਿਤ ਹੋ ਕੇ ਕਿ “ਅਸੀਂ ਧਰਤੀ ਦੀ ਹਰਿਆਵਲ ਵਾਂਗ ਸਦਾ ਹੀ ਵਧਦੇ ਰਹਿੰਦੇ
ਹਾਂ”

(ਹਮ ਚੋ ਸਬਜਾ ਬੂ ਬੜ੍ਹਾ ਰਵੀਦਾ ਆਇਮ) ਉਸ ਨੇ ਆਪਣੀ ਜੀਵਨੀ ‘ਮੇਰਾ
ਸਫਰ’ ਦਾ ਸਾਰ ਕੁਝ ਯਾਦਗਾਰੀ ਪੰਗਤੀਆਂ ਵਿੱਚ ਇੱਝ ਦਿੱਤਾ ਹੈ :—

“ਮੈਂ ਰਾਤ ਦਿਨ ਦੇ ਤਲਿਸਮੀ ਘਰ ਵਿੱਚ ਇਕ ਗੁਜ਼ਰਦਾ ਪਲ ਹਾਂ। ਮੈਂ ਭੂਤ ਦੀ
ਬੋਤਲ ’ਚੋਂ ਭਵਿੱਖਤ ਦੇ ਪਿਆਲੇ ਵਿੱਚ ਡਿੱਗਦਾ ਬੇਤਾਬ ਸਦੀਵੀ ਸਫਰ ਕਰਦਾ ਇਕ
ਕਤਰਾ ਹਾਂ। ਮੈਂ ਸੌਂ ਜਾਂਦਾ ਹਾਂ, ਜਾਗਦਾ ਹਾਂ ਤੇ ਜਾਗਣ ਪਿੱਛੋਂ ਫਿਰ ਸੌਂ ਜਾਂਦਾ ਹਾਂ। ਮੈਂ
ਸਮੇਂ ਦੇ ਰੰਗਮੰਚ ’ਤੇ ਖੇਡਦਾ ਪਾਤਰ ਹਾਂ। ਮੈਂ ਅਮਰ ਹੋਣ ਲਈ ਹੀ ਮਰਦਾ ਹਾਂ।”

ਅਲੀ ਸਰਦਾਰ ਜਾਫਰੀ 29 ਨਵੰਬਰ, 1913 ਨੂੰ ਉੱਤਰ ਪ੍ਰਦੇਸ਼ ਦੇ ਬਲਰਾਮਪੁਰ
ਵਿੱਚ ਇਕ ਜ਼ਿੰਮੀਂਦਾਰ ਘਰਾਣੇ ਵਿੱਚ ਪੈਦਾ ਹੋਇਆ। ਉਸ ਨੇ ਆਪਣੀਆਂ ਨਜ਼ਮਾਂ,
ਛੋਟੀਆਂ ਕਹਾਣੀਆਂ, ਨਾਟਕਾਂ ਤੇ ਲੇਖਾਂ ਲਈ ਅਨੇਕ ਇਨਾਮ ਜਿੱਤੇ ਤੇ ਪੁਰਸਕਾਰ
ਪ੍ਰਾਪਤ ਕੀਤੇ। ਉਨ੍ਹਾਂ ਵਿੱਚ ‘ਇਕਬਾਲ ਸੱਮਾਨ’ ‘ਸੋਵੀਅਤ ਲੈਂਡ ਨਹਿਰੂ ਅਵਾਰਡ’
'ਗਿਆਨੇਸ਼ਵਰ ਅਵਾਰਡ' ਤੇ 'ਗਿਆਨ ਪੀਠ ਅਵਾਰਡ' ਸ਼ਾਮਿਲ ਸਨ। ਇਹਨਾਂ ਸਭ
ਨਾਲੋਂ ਵੱਡੀ ਗੱਲ ਤਾਂ ਇਹ ਸੀ ਕਿ ਜਿਥੇ ਵੀ ਉਹ ਗਿਆ ਉਸ ਦਾ ਭਰਪੂਰ ਸੁਆਗਤ
ਹੋਇਆ, ਆਪਣੇ ਲੋਕਾਂ ਤੋਂ ਮਿਲੀ ਇੱਜਤ ਤੇ ਪਿਆਰ ਨੇ ਉਸ ਨੂੰ ਅੱਖੇ ਦਿਨਾਂ ਵਿੱਚ
ਸਹਾਰਾ ਦਿੱਤਾ। ਉਸ ਨੇ ਮਿਲੇ ਹੋਏ ਇਸ ਪਿਆਰ ਨੂੰ ਪੂਰੀ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ।
ਕਾਮਨਾ ਦੀ ਚਾਰ ਸਾਲ ਦੀ ਬੇਟੀ ‘ਜੀਆ’ ਨੂੰ ਦਿੱਤੇ ਨਜ਼ਮਾਂ ਦੇ ਆਪਣੇ ਇਕ ਸੰਗਹਿ
ਵਿੱਚ ਉਸ ਨੇ ‘ਪਿਆਰ’ ਸ਼ਬਦ ਉਰਦੂ ਵਿੱਚ 20 ਸਤਰਾਂ ਵਿੱਚ ਤੇ ਹਰ ਸਤਰ ਵਿੱਚ 5
ਵਾਰ ਲਿਖਿਆ।

ਇਹੋ ਉਸ ਦਾ ਦੁਨੀਆਂ ਨੂੰ ਆਖਰੀ ਸੰਦੇਸ਼ ਸੀ।

.ਫੈਜ਼ ਅਹਿਮਦ .ਫੈਜ਼—ਮਾਰਕਸੀ, ਪ੍ਰੇਮੀ ਤੇ ਕਵੀ

ਉੱਤਰੀ ਭਾਰਤ ਦੇ 'ਸ਼ੀਆ' ਮੁਸਲਮਾਨਾਂ ਵਿੱਚ ਲੰਬੇ ਸਫਰ 'ਤੇ ਜਾਣ ਵਾਲੇ ਮੁਸਾਫਰ ਦੀ ਬਾਂਹ 'ਤੇ 'ਇਮਾਜ਼ ਜਾਮਿਨ' ਨਾਮ ਦਾ 'ਤਾਵੀਜ਼' ਬੰਨ੍ਹਣ ਦਾ ਰਿਵਾਜ਼ ਹੈ। ਇਹ ਤਵੀਤ ਇਕ ਚਾਂਦੀ ਦਾ ਸਿੱਕਾ ਜਾਂ ਨੋਟ ਗੁਮਾਲ ਵਿੱਚ ਵਲੋਟ ਕੇ ਤੇ ਪੰਧ 'ਤੇ ਜਾਣ ਵਾਲੇ ਪਾਂਧੀ (ਮੁਸਾਫਰ) ਦੀ ਬਾਂਹ ਉਦਾਲੇ ਗੌਢਾਂ ਮਾਰ ਕੇ ਕੁਝ ਪ੍ਰਾਰਥਨਾ ਦੇ ਸ਼ਬਦ ਉਸਦੀ ਸੁਰੱਖਿਆ ਲਈ ਪੜ੍ਹ ਕੇ ਬਣਾਇਆ ਜਾਂਦਾ ਹੈ। ਆਲ ਇੰਡੀਆ ਰੇਡੀਓ ਸਰਵਿਸ ਦੇ ਪ੍ਰੋਫਿਊਸਰ ਮੇਰੇ ਮਿਤਰ ਮੁਹੰਮਦ ਹਾਸ਼ਮੀ ਦੀ ਰਾਏ ਹੈ ਕਿ ਯਾਤਰੀਆਂ ਦੇ ਸਰਪ੍ਸਤ ਸੰਤ ਕ੍ਰਿਸਟੋਫਰ ਦੇ ਟਾਕਰੇ 'ਤੇ ਸ਼ਾਇਰ ਇਮਾਮ ਜਾਮਿਨ, ਜੋ ਸਤਾਰੂਬੀਂ ਸਦੀ ਦੇ ਮਗਰੋਂ ਕੁਤਬ ਮੀਨਾਰ ਦੇ ਅਲੀ ਦਰਵਾਜ਼ੇ ਦੀ ਪੂਰਬੀ ਬਾਹੀ ਵਿੱਚ ਦਫ਼ਨਾਇਆ ਗਿਆ ਸੀ, ਦੇ ਨਾਮ ਨਾਲ ਇਹ ਮਨਸੂਬ ਕੀਤਾ ਗਿਆ ਹੈ। ਇਹ ਰਿਵਾਜ਼ ਕੇਵਲ ਸ਼ੀਆ ਮੁਸਲਮਾਨਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਮਹਾਰਾਸ਼ਟਰ ਦੇ ਸੁਨੀ ਮੌਮਨਾਂ ਵਿੱਚ ਵੀ ਪ੍ਰਚੱਲਿਤ ਹੈ। ਇਸ ਰਿਵਾਜ਼ ਦਾ ਕੁਝ ਬਦਲਿਆ ਰੂਪ ਪੰਜਾਬੀ ਹਿੰਦੂਆਂ ਤੇ ਸਿੱਖਾਂ ਵਿੱਚ ਵੀ 'ਸਿਰਵਾਰਨਾ' ਦੇ ਰੂਪ ਵਿੱਚ ਪ੍ਰਚੱਲਿਤ ਹੈ। ਉਥੋਂ ਸਫਰ 'ਤੇ ਜਾ ਰਹੇ ਵਿਅਕਤੀ ਦੇ ਸਿਰ ਤੋਂ ਕੁਝ ਰੂਪਏ ਵਾਰ ਕੇ ਉਸ ਨੂੰ ਰਾਹ ਦੇ ਖਰਚ ਲਈ ਦਿੱਤੇ ਜਾਂਦੇ ਹਨ। ਮੇਰੀ ਦਾਦੀ, ਜਿਸ ਦੀ ਬਖਸ਼ੀਸ਼ ਇਕ ਰੂਪਏ ਤੋਂ ਕਦੇ ਵੱਧ ਨਹੀਂ ਹੁੰਦੀ ਸੀ, ਇਕ ਦੋਹਾ ਵੀ ਨਾਲ ਗਾਇਆ ਕਰਦੀ ਸੀ, ਜਿਸਦਾ ਭਾਵ ਸੀ :

“ਰੱਦ ਬਲਾਈਂ ਦੂਰ ਤਾਈਂ, ਤੱਤ ਤਾਈਂ, ਰਖੋ ਸਾਈਂ।”

ਇਸ ਵਾਰ ਜਦ ਮੈਂ ਵਿਦੇਸ਼ਾਂ ਵਿੱਚ ਜਾਪਾਨ, ਕੋਰੀਆ ਤੇ ਹਾਂਗਕਾਂਗ ਗਿਆ, ਕਿਸੇ ਨੇ ਵੀ ਮੇਰਾ 'ਸਿਰਵਾਰਨਾ' ਨਾ ਕੀਤਾ ਤੇ ਨਾ ਹੀ ਮੇਰੀ ਬਾਂਹ 'ਤੇ 'ਇਮਾਮ ਜਾਮਨ' ਬੰਨ੍ਹਿਆ। ਇਸ ਦੇ ਬਾਵਜੂਦ ਮੈਨੂੰ ਜ਼ਿਆਦਾ ਸ਼ਗਾਬ ਪੀਣ ਤੇ ਖਾਣਾ ਖਾਣ ਦੀਆਂ ਆਪਣੇ ਨਾਲ ਕੀਤੀਆਂ ਵਧੀਕੀਆਂ ਤੋਂ ਬਿਨਾਂ ਹੋਰ ਕੋਈ ਨੁਕਸਾਨ ਨਾ ਪਹੁੰਚਿਆ। ਮੇਰੇ ਕੋਲ ਕਰਨ ਲਈ ਕੋਈ ਕੰਮ ਨਹੀਂ ਸੀ ਤੇ ਮੇਰੇ ਸੁਆਗਤ ਵਿੱਚ ਅਨੇਕਾਂ ਸਮਾਗਮ ਸਨ ਜਿਥੋਂ ਮੈਂ ਹਾਜ਼ਰ ਹੋਣਾ ਹੁੰਦਾ ਤੇ ਬਾਜ਼-ਅੱਖਾਂ ਨਾਲ ਮੇਰੀ ਪਤਨੀ ਮੈਨੂੰ ਐਡੜ ਵਿੱਚ ਜਾਣ ਅਤੇ ਕੁਰਾਹੇ ਪੈਣ ਤੋਂ ਰੋਕਣ ਲਈ ਨਜ਼ਰ ਰੱਖ ਰਹੀ ਸੀ। ਮੇਰਾ ਇਕੋ ਇਕ ਸੁਗਲ ਚੀਨੀ ਤੇ ਕੋਰੀਆ ਦੇ ਸੁਆਦੀ ਵਿਅੰਜਨ ਖਾ ਕੇ ਸੂਰ ਵਾਂਗ ਫਿੱਟਣਾ ਹੀ ਰਹਿ ਗਿਆ ਸੀ। ਜਦ ਤੱਕ ਮੈਂ ਆਪਣਾ ਵਧਾਇਆ ਹੋਇਆ ਕੁਝ ਵਜ਼ਨ ਘਟਾ ਨਾ ਲਿਆ ਤਦ ਤੱਕ ਮੈਨੂੰ ਭਾਰ ਤੋਲਣ ਵਾਲੀ ਮਸ਼ੀਨ ਤੋਂ ਡਰ ਲੱਗਦਾ ਰਿਹਾ।

ਮੈਂ ਮੰਨਦਾ ਹਾਂ ਕਿ ਇਹ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਮੁਲਕ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਜਾਣੂੰ ਨਾ ਹੋਣ ਬਾਰੇ ਫਿਕਰਮੰਦ ਨਹੀਂ ਸੀ। ਇਹ ਮੈਨੂੰ,

ਵਾਪਸੀ 'ਤੇ ਹੀ ਪਤਾ ਲੱਗਾ ਕਿ ਯਸਵੰਤ ਰਾਓ ਜੀ ਚਲਾਣਾ ਕਰ ਗਏ ਹਨ। ਮੇਰੇ ਮਨ ਵਿੱਚ ਉਹਦੇ ਵਿਅਕਤਿਤਵ ਲਈ ਬਹੁਤ ਸਨੇਹ ਤੇ ਇੱਜਤ ਸੀ ਪਰ ਇਕ ਸਿਆਸਤਦਾਨ ਵਜੋਂ ਮੇਰੇ ਮਨ ਵਿੱਚ ਉਸ ਬਾਰੇ ਕੋਈ ਸਤਿਕਾਰ ਨਹੀਂ ਸੀ। ਮੇਰੇ ਬਹੁਤ ਸਾਰੇ ਅਕਾਂਖਸ਼ਾਵਾਦੀ ਸਿਆਸੀ ਮਿੱਤਰਾਂ ਨੂੰ ਅਗਾਮੀ ਚੋਣਾਂ ਵਿੱਚ ਪਾਰਟੀ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ। ਉਹਨਾਂ ਵਿੱਚੋਂ ਕੁਝ ਬਾਰੇ ਮੈਨੂੰ ਅਫਸੋਸ ਸੀ, ਪਰ ਸਭ ਤੋਂ ਵੱਧ ਦੁੱਖ ਮੈਨੂੰ ਇਹ ਜਾਣ ਕੇ ਹੋਇਆ ਕਿ 20 ਨਵੰਬਰ ਨੂੰ ਜਦੋਂ ਮੈਂ ਟੋਕੀਓ ਵਿੱਚ ਸ਼ਾਹਾਨਾ ਠਾਠ ਨਾਲ ਸਮਾਂ ਬਤੀਤ ਕਰ ਰਿਹਾ ਸੀ, ਮੇਰਾ ਮਿੱਤਰ ਛੈਜ਼ ਅਹਿਮਦ ਛੈਜ਼ ਲਾਹੌਰ ਵਿੱਚ ਮਰ ਰਿਹਾ ਸੀ।

ਮੈਂ ਚਵਾਨ ਬਾਰੇ ਬਹੁਤਾ ਕੁਝ ਨਹੀਂ ਲਿਖਾਂਗਾ ਕਿਉਂਕਿ ਉਸ ਬਾਰੇ ਪਹਿਲਾਂ ਹੀ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ। ਇਸ ਦੀ ਥਾਂ 'ਤੇ ਮੈਂ ਛੈਜ਼ ਬਾਰੇ ਲਿਖਾਂਗਾ ਕਿਉਂਕਿ ਬਹੁਤ ਥੋੜ੍ਹੇ ਭਾਰਤੀ ਹਨ ਜੋ ਉਸ ਬਾਰੇ ਮੇਰੇ ਜਿੰਨਾ ਜਾਣਦੇ ਹਨ। ਉਹ ਕਾਲਜ ਵਿੱਚ ਮੈਥਾਂ ਦੋ ਸਾਲ ਅੱਗੇ ਸੀ ਤੇ ਮੇਰੀ ਪਤਨੀ ਨਾਲੋਂ ਉਹ ਇਕੋ ਸਮੇਂ ਜਨਮ ਲੈਣ ਦੇ ਬਾਵਜੂਦ ਐਨ ਪੰਜ ਸਾਲ ਵੱਡਾ ਸੀ। ਉਹ ਅੰਗਰੇਜ਼ੀ ਤੇ ਅਰਬੀ ਭਾਸ਼ਾ ਦੀ ਐਮ.ਏ., ਕਰ ਰਿਹਾ ਸੀ। ਭਾਵੇਂ ਉਹ ਵਿਦਿਆਰਥੀ ਸੀ ਤਾਂ ਵੀ ਉਸ ਨੂੰ ਲਾਹੌਰ ਦੇ ਸੁਹਜਵਾਦੀਆਂ ਦੀ ਕਲੱਬ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਜਿਸਦੇ ਮੈਥਰਾਂ ਵਿੱਚ ਪ੍ਰੋਫੈਸਰ ਏ.ਐਸ. ਬੁਖਾਰੀ, ਇਮਤਿਆਜ਼ ਅਲੀ ਤਾਜ, ਤਾਸੀਰ ਤੇ ਸੁਫ਼ੀ ਤਬਾਂਸਮ ਸ਼ਾਮਿਲ ਸਨ। ਅਜਿਹਾ ਉਸ ਦੀ ਇਕ ਹੋਣਹਾਰ ਸ਼ਾਇਰ ਵਜੋਂ ਪ੍ਰਸਿੱਧੀ ਕਰਕੇ ਸੰਭਵ ਹੋਇਆ ਸੀ। ਉਹ 16 ਸਾਲ ਦੀ ਉਮਰ ਤੋਂ ਕਵਿਤਾ ਲਿਖਦਾ ਆ ਰਿਹਾ ਸੀ ਤੇ ਸਿਆਲਕੋਟ ਦੇ ਮੱਹੀ ਕਾਲਜ ਵਿੱਚ, ਜਿੱਥੋਂ ਉਸ ਨੇ ਬੀ ਏ. ਦੀ ਡਿਗਰੀ ਲਈ ਸੀ, ਪਹਿਲੇ ਹੀ ਮੁਸ਼ਾਇਰੇ ਵਿੱਚ ਉਸ ਨੇ ਇਕ ਜ਼ਿਅਰ ਨਾਲ ਧਾਂਕ ਜਮਾ ਲਈ ਸੀ :

ਲਬ ਬੰਦ ਹੈਂ ਸਾਕੀ, ਮੇਰੀ ਅਥੰ ਕੋ ਪਿਲਾਓ,

ਫੁਰ ਜਾਮ ਜੋ ਮਿਨਤਕਸ਼-ਇ-ਸਹਿਬਾ ਨਹੀਂ ਹੋਤਾ।

ਕੁਝ ਸਾਲ ਮਗਰੋਂ ਜਦੋਂ ਮੈਂ ਇੰਗਲੈਂਡ ਤੋਂ ਵਾਪਸ ਆ ਕੇ ਲਾਹੌਰ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਜਾਣ-ਪਛਾਣ ਫਿਰ ਕਾਇਮ ਹੋ ਗਈ। ਕਮਿਊਨਿਸਟ ਪਾਰਟੀ ਦੇ ਆਦੇਸ਼ 'ਤੇ ਛੈਜ਼ ਨੇ ਅੰਗਰੇਜ਼ੀ ਫੌਜ ਵਿੱਚ ਭਰਤੀ ਹੋ ਕੇ ਅਫਸਰੀ ਵਰਦੀ ਪਹਿਨ ਲਈ। ਇਸ ਸਮੇਂ ਹੀ ਐਲੀਸ ਜਿਸਦੀ ਵੱਡੀ ਭੈਣ ਤਾਸੀਰ ਨਾਲ ਵਿਆਹੀ ਹੋਈ ਸੀ, ਭਾਰਤ ਵਿੱਚ ਹਰਕੀਰਤ ਸਿੰਘ, ਜੋ ਮਗਰੋਂ ਜਨਰਲ ਬਣਿਆ, ਨਾਲ ਵਿਆਹ ਕਰਾਉਣ ਆਈ, ਜਿਸ ਨਾਲ ਉਸ ਦੀ ਮੰਗਣੀ ਸੈਂਡਹਰਸਟ ਵਿੱਚ ਕੇਡਿਟ ਹੋਣ ਦੇ ਸਮੇਂ ਹੋਈ ਸੀ। ਉਸ ਸਮੇਂ ਤੱਕ ਹਰਕੀਰਤ ਸਿੰਘ ਦਾ ਵਿਆਹ ਪਹਿਲਾਂ ਹੀ ਇਕ ਸਿੱਖ ਲੜਕੀ ਨਾਲ ਹੋ ਚੁੱਕਾ ਸੀ। ਐਲੀਸ ਦਾ ਦਿਲ ਟੁੱਟ ਗਿਆ। ਇਸ ਅਸਫਲਤਾ 'ਤੇ ਪ੍ਰਤਿਕਿਆ ਵਜੋਂ ਉਸ ਨੇ ਛੈਜ਼ ਨਾਲ ਵਿਆਹ ਕਰਵਾ ਲਿਆ ਤੇ ਉਸ ਦੀਆਂ ਦੋ ਬੇਟੀਆਂ ਸਲੀਮਾ ਤੇ ਮਨੀਜ਼ਾ ਨੂੰ ਜਨਮ ਦਿੱਤਾ।

ਛੈਜ਼ ਕੋਈ ਇਸਤਰੀਆਂ ਦਾ ਦਿਲ ਮੋਹ ਲੈਣ ਵਾਲਾ ਰਾਂਝਾ ਨਹੀਂ ਸੀ। ਉਸ ਦਾ

ਕੱਦ ਮਧਰਾ ਤੇ ਰੰਗ ਕਣਕ-ਵੰਨਾ ਸੀ ਤੇ ਇਉਂ ਜਾਪਟਾ ਸੀ ਜਿਵੇਂ ਉਸ ਦੀ ਤੇਲ ਨਾਲ ਮਾਲਿਸ਼ ਕੀਤੀ ਗਈ ਹੋਵੇ। ਉਹ ਬੋੜ੍ਹਾ ਬੋਲਣ ਵਾਲਾ, ਮਿੱਠ ਬੋਲੜਾ ਤੇ ਜਜ਼ਬਾਤ ਰਹਿਤ ਸ਼ਾਂਤ ਵਿਅਕਤੀ ਸੀ। ਉਸ ਦੀ ਗੱਲਬਾਤ ਨਹੀਂ ਸਗੋਂ ਉਸ ਦੀ ਸ਼ਾਇਗੀ ਹੀ ਉਸ ਨੂੰ ਹਰ ਮਹਿਫਲ ਵਿੱਚ ਆਕੂਸਣ ਦਾ ਕੇਂਦਰ ਬਣਾ ਦਿੰਦੀ ਸੀ। ਉੱਚੀ ਪ੍ਰਤਿਭਾ ਤੋਂ ਬਿਨਾਂ ਉਹ ਹਰ ਕਿਸਮ ਦੇ ਜਾਤੀ ਜਾਂ ਧਾਰਮਿਕ ਪੱਖਪਾਤ ਜਾਂ ਕੱਟੜਤਾ ਤੋਂ ਮੁਕਤ ਸੀ। ਉਸ ਦੇ ਬਹੁਤ ਗੂੜ੍ਹੇ ਮਿੱਤਰ ਹਿੰਦੂ ਜਾਂ ਸਿੱਖ ਸਨ। ਉਹ ਸਹੀ ਅਰਥਾਂ ਵਿੱਚ ਮਾਨਵਵਾਦੀ ਸੀ। ਉਸ ਦੇ ਚਰਿਤਰ ਵਿੱਚ ਕਈ ਆਪਾ-ਵਿਰੋਧੀ ਗੱਲਾਂ ਸਨ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਗਾਰੀਬਾਂ ਤੇ ਲਿਤਾੜੇ ਹੋਏ ਲੋਕਾਂ ਦਾ ਪੱਖ ਲਿਆ, ਪੰਤੂ ਉਸ ਦਾ ਆਪਣਾ ਜੀਵਨ-ਢੰਗ ਅਮੀਰਾਨਾਂ ਤੇ ਸ਼ਾਹੀ ਠਾਠ ਬਾਠ ਵਾਲਾ ਸੀ। ਉਸ ਦੇ ਇਕ ਦਿਨ ਦੀ ਵਧੀਆ ਕਿਸਮ ਦੀ ਸਕਾਚ ਤੇ ਬਾਹਰੋਂ ਮੰਗਵਾਈਆਂ ਸਿਗਾਰਟਾਂ ਦਾ ਖਰਚਾ ਇਕ ਗਾਰੀਬ ਮਜ਼ਦੂਰ ਦੇ ਪਰਿਵਾਰ ਦਾ ਮਹੀਨੇ ਭਰ ਲਈ ਛਿੱਡ ਭਰਨ ਲਈ ਕਾਢੀ ਸੀ।

ਪਰੰਤੂ ਜਦ ਉਹ ਜੇਲ੍ਹ ਵਿੱਚ ਹੁੰਦਾ ਤਾਂ ਉਹ ਸੁੱਕੀ ਡਬਲਰੋਟੀ ਤੇ ਪਾਣੀ ਉਪਰ ਗੁਜ਼ਾਰਾ ਕਰ ਲੈਂਦਾ ਸੀ ਤੇ ਬੜੀ ਛੇਤੀ ਹੀ ਇਸ ਐਸੇ ਇਸ਼ਰਤ ਦੀਆਂ ਵਸਤੂਆਂ ਤੋਂ ਬਿਨਾਂ ਗੁਜ਼ਾਰਾ ਕਰ ਲੈਂਦਾ ਸੀ।

ਦੇਸ਼ ਦੀ ਵੰਡ ਨੇ ਛੋਜ਼ ਦੇ ਮਨ ਨੂੰ ਛੁੱਘੇ ਜਖਮ ਦਿੱਤੇ। ਭਾਵੇਂ ਉਸ ਨੇ ਉਸੇ ਮੁਲਕ ਵਿੱਚ ਰਹਿਣ ਦਾ ਫੈਸਲਾ ਕੀਤਾ ਜਿਥੇ ਉਸ ਦਾ ਜਨਮ ਹੋਇਆ ਸੀ, ਪਰ ਉਸ ਨੇ ਦੇਸ਼ ਦੇ ਲੋਕਾਂ ਦੀ ਵੰਡ ਨੂੰ ਪ੍ਰਵਾਨ ਨਾ ਕੀਤਾ ਤੇ ਆਖੀਰ ਤੱਕ, ਭਾਰਤੀ, ਪਾਕਿਸਤਾਨੀ ਤੇ ਬੰਗਲਾ ਦੇਸ਼ੀ ਰਿਹਾ। ਉਹ ਕੌਮਾਂ ਦੀ ਵੰਡ ਬਾਰੇ ਉਤਨਾ ਹੀ ਅਸਹਿਣਸ਼ੀਲ ਸੀ ਜਿਤਨਾ ਉਹ ਧਾਰਮਿਕ ਜਾਂ ਨਸਲੀ ਵੰਡ ਦੇ ਵਿਕ੍ਰਿ ਸੀ। ਉਹ ਕਮਿਊਨਿਸਟ ਸੀ ਪਰ ਉਹ ਸਰਮਾਏਦਾਰਾਂ ਵਿਚਕਾਰ ਵਧੇਰੇ ਸੰਖ ਮਹਿਸੂਸ ਕਰਦਾ ਸੀ। ਉਹ ਰੱਬ ਦੀ ਹੋਂਦ ਨਹੀਂ ਮੰਨਦਾ ਸੀ, ਪਰ ਫਿਰ ਵੀ ਰੱਬ ਦਾ ਭੈ ਮੰਨਦਾ ਸੀ।

ਜਿਉਂ ਹੀ ਪਾਕਿਸਤਾਨ ਹੋਂਦ ਵਿੱਚ ਆ ਗਿਆ, ਛੋਜ਼ ਮੁਸ਼ਕਿਲ ਵਿੱਚ ਫਸ ਗਿਆ। ਉਹ ਬੋੜ੍ਹਾ ਜਿਹਾ ਸਮਾਂ ‘ਪਾਕਿਸਤਾਨ ਟਾਈਮਜ਼’ ਦਾ ਸੰਪਾਦਕ ਰਿਹਾ ਸੀ ਤੇ ਫਿਰ ਸੱਜਾਦ ਜ਼ਹੀਰ ਨਾਲ ਗੱਦਾਰੀ ਦੇ ਦੋਸ਼ ਵਿੱਚ ਗਿਫ਼ਤਾਰ ਕਰ ਲਿਆ ਗਿਆ ਸੀ। ਇਸ ਮੁਕਦਮੇ ਦੌਰਾਨ ਹੀ ਮੁੱਖ ਸਰਕਾਰੀ ਵਕੀਲ ਹਈਬਉਲਾ ਜੋ ਦਿਨ ਵੇਲੇ ਸਰਕਾਰ ਦਾ ਪ੍ਰਤਿਨਿਧਿਤਵ ਕਰਦਾ ਸੀ, ਸ਼ਾਮ ਵੇਲੇ ਜੇਲ੍ਹ ਵਿੱਚ ਛੋਜ਼ ਦੀਆਂ ਨਜ਼ਮਾਂ ਸੁਣਨ ਆਉਂਦਾ। ਛੋਜ਼ ਨੂੰ ਜੇਲ੍ਹ ਵਿੱਚ 7 ਸਾਲ ਦੀ ਸਜ਼ਾ ਹੋਈ। ਜਦੋਂ ਉਹ ਹੋਦਰਾਬਾਦ ਸਿੱਧ ਵਿੱਚ ਸਜ਼ਾ ਭੁਗਤ ਰਿਹਾ ਸੀ ਤਾਂ ਉਹ ਸਖਤ ਬਿਮਾਰ ਹੋ ਗਿਆ ਤੇ ਉਸ ਨੂੰ ਇਲਾਜ ਲਈ ਕਰਾਚੀ ਦੇ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੀ ਇਸਤਰੀ ਸੁਪਰਡੈਂਟ ਆਪਣੀ ਨੌਕਰੀ, ਇੱਜ਼ਤ, ਸ਼ੋਹਰਤ ਤੇ ਜਾਨ ਨੂੰ ਜੋਖਮ ਵਿੱਚ ਪਾ ਕੇ ਰਾਤ ਭਰ ਲਈ ਉਸ ਦੀ ਸ਼ਾਇਗੀ ਸੁਣਨ ਲਈ ਉਸ ਨੂੰ ਆਪਣੇ ਘਰ ਲੈ ਗਈ। ਜੇਲ੍ਹ ਵਾਲੇ ਸਾਲਾਂ ਵਿੱਚ ਉਸ ਨੇ ਉੱਤਮ ਸ਼ਾਇਗੀ ਕੀਤੀ। ਇਕ ਵਾਰ ਉਸ ਨੇ ਕਿਹਾ ਸੀ ਕਿ ਜੇਲ੍ਹ ਜਾਣਾ ਤਾਂ ਇਕ ਵਾਰ ਮੁੜਕੇ ਪੇਮ ਕਰਨ ਵਾਂਗ ਸੀ :

ਬੁਝਾ ਯਿਹ ਰੌਜ਼ਾਨਿ-ਜ਼ਿੰਦਾਨ ਤੋਂ ਦਿਲ ਯਿਹ ਸਮਝਾ ਹੈ
 ਕਿ ਤੇਰੀ ਮਾਂਗ ਸਿਤਾਰੋਂ ਸੇ ਭਰ ਗਈ ਹੋਗੀ
 ਚਮਕ ਉਠੇ ਹੈਂ ਸਿਲਗਸਿਲ ਤੋਂ ਹਮ ਨੇ ਜਾਨਾ ਹੈ
 ਕਿ ਯਿਹ ਸਹਰ ਤੇਰੇ ਰੁਖ ਪਰ ਬਿਖਰ ਗਈ ਹੋਗੀ।

(ਜਦੋਂ ਮੇਰੀ ਜੇਲ੍ਹ ਦੀ ਖਿੜਕੀ ਵਿੱਚ ਰੋਸ਼ਨੀ ਮੱਧਮ ਹੋ ਜਾਂਦੀ ਹੈ ਤੇ ਰਾਤ ਆ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਤੇਰੀ ਮਾਂਗ 'ਚ ਤਾਰੇ ਆ ਗਏ ਹੋਣ। ਜਦ ਰੋਸ਼ਨੀ ਵਿੱਚ ਬੇੜੀਆਂ ਚਮਕਦੀਆਂ ਹਨ ਤਾਂ ਮੈਨੂੰ ਜਾਪਦਾ ਹੈ ਜਿਵੇਂ ਤੇਰੇ ਚਿਹਰੇ 'ਤੇ ਸਵੇਰੇ ਦੀ ਰੋਸ਼ਨੀ ਖਿੱਲਰ ਗਈ ਹੋਵੇਗੀ।)

ਸਰਕਾਰ ਦੇ ਬਦਲ ਜਾਣ ਨਾਲ ਫੈਜ਼ ਜੇਲ੍ਹ ਵਿੱਚੋਂ ਬਾਹਰ ਆ ਗਿਆ। ਇਹ ਮੇਰਾ ਮਿੱਤਰ ਸਵਰਗਵਾਸੀ ਮਨਜ਼ੂਰ ਕਾਦਰ ਸੀ, ਜਿਸ ਨੇ ਵਿਦੇਸ਼ ਮੰਤਰੀ ਦੇ ਤੌਰ 'ਤੇ ਸਦਰ ਅਯੂਬ ਖਾਂ ਨੂੰ ਮਨਾਇਆ ਕਿ ਫੈਜ਼ ਵਰਗੇ ਆਦਮੀ ਨਾਲ ਨਜ਼ਿੱਠਣ ਦਾ ਵਧੀਆ ਢੰਗ ਇਹ ਹੈ ਕਿ ਉਸਦਾ ਮਾਣ-ਸਤਿਕਾਰ ਕੀਤਾ ਜਾਵੇ ਤੇ ਉਸ ਨੂੰ ਵੱਡਾ ਅਹੁਦਾ ਦਿੱਤਾ ਜਾਵੇ। ਉਸ ਨੂੰ ਨੈਸ਼ਨਲ ਕੌਸਲ ਆਫ ਆਰਟ ਦਾ ਸਦਰ ਬਣਾ ਦਿੱਤਾ ਗਿਆ ਤੇ ਰਿਹਾਇਸ਼ ਲਈ ਖੁੱਲ੍ਹਾ ਬੰਗਲਾ ਦੇ ਦਿੱਤਾ ਗਿਆ। ਉਸ ਪਿੱਛੋਂ ਗੀਤਾਂ ਦੀ ਥਾਂ ਸਕਾਚ ਦਾ ਦੌਰ ਸ਼ੁਰੂ ਹੋਣ ਲੱਗਾ। ਜਦੋਂ ਮੈਨੂੰ ਇਸਲਾਮਾਬਾਦ ਵੱਲੋਂ ਸੱਦਾ ਪੱਤਰ ਆਇਆ ਤਾਂ ਉਹ ਦੋ ਕੁ ਦਿਨ ਮੇਰੇ ਨਾਲ ਬਿਤਾਉਣ ਲਈ ਆਇਆ ਤੇ ਹੋਟਲ ਵਿੱਚ ਮੇਰੇ ਸਾਹਮਣੇ ਵਾਲਾ ਕਮਰਾ ਇਸ ਇਕਰਾਰ ਨਾਲ ਲੈ ਲਿਆ ਕਿ ਅਸੀਂ ਆਪਣੇ ਸਾਰੇ ਖਾਣੇ ਇਕੱਠੇ ਖਾਇਆ ਕਰਾਂਗੇ। ਜਦੋਂ ਮੈਂ ਸਵੇਰੇ ਉਸਦੇ ਕਮਰੇ ਵਿੱਚ ਗਿਆ ਤਾਂ ਉਹ ਸ਼ਰਾਬ ਪੀ ਰਿਹਾ ਸੀ। ਮੈਂ ਆਪਣਾ ਨਾਸ਼ਤਾ ਲੈ ਚੁੱਕਿਆ ਸੀ ਤੇ ਆਪਣੇ ਕੰਮਾਂ ਧੰਦਿਆਂ ਨੂੰ ਪੂਰਾ ਕਰਨ ਲਈ ਚਲਾ ਗਿਆ। ਜਦੋਂ ਮੈਂ ਦੁਪਹਿਰੇ ਮੁੜਿਆ ਤਾਂ ਉਹ ਅਜੇ ਵੀ ਸ਼ਰਾਬ ਪੀ ਰਿਹਾ ਸੀ। ਮੈਂ ਆਪਣਾ ਦੁਪਹਿਰ ਦਾ ਖਾਣਾ ਖਾ ਕੇ ਸੌਣ ਲਈ ਚਲਾ ਗਿਆ। ਪਿੱਛੋਂ ਸ਼ਾਮ ਵੇਲੇ ਮੈਂ ਉਸ ਨਾਲ ਦੋ ਕੁ ਪੈੱਗ ਲੈ ਕੇ ਰਾਤ ਦਾ ਖਾਣਾ ਖਾ ਲਿਆ। ਉਹ ਫਿਰ ਵੀ ਪੀਂਦਾ ਰਿਹਾ। ਉਸ ਦੀ ਮਹਿਫਲ ਤੜਕੇ ਭੱਕ ਜਾਰੀ ਰਹੀ। ਫਿਰ ਉਸ ਨੇ ਇਕ ਅਸੌਭਿਆ ਤੇ ਘਟੀਆ ਕਵਿਤਾ ਦਾ ਸ਼ਿਅਰ ਪੜ੍ਹਿਆ :

ਫੈਜ਼ ਅਹਿਮਦ ਫੈਜ਼ ਸੇ ਬੜੁਕਰ ਕੋਈ ਸ਼ਾਇਰ ਨਹੋਂ
 ਜੋ ਚਮਨ ਮੋਂ ਰਹਿ ਕਰ ਰੋਜ਼ ਮਾਰੇ ਵੌਰਾਨੇ ਕੀ ਗਾਂਡ।

ਫੈਜ਼ ਪੰਜਾਬੀ ਗਲਬੇ ਵਾਲੇ ਪਾਕਿਸਤਾਨ ਦੇ ਪੂਰਬੀ ਪਾਕਿਸਤਾਨ ਨਾਲ ਸਲੂਕ ਤੋਂ ਭੁਸ਼ ਨਹੀਂ ਸੀ। ਜਿਸ ਢੰਗ ਨਾਲ ਭੁੱਟੇ ਨੇ ਸੋਖ ਮੁਜੀਬ-ਉਰ-ਗਹਿਮਾਨ ਨੂੰ ਮੁਲਕ ਦੇ ਵਜੀਰ-ਇ-ਆਜ਼ਮ ਦੀ ਪਦਵੀ ਤੋਂ ਵੰਚਿਤ ਕਰਨ ਲਈ ਚਾਲਾਕੀ ਕੀਤੀ ਤੇ ਜਨਰਲ ਟਿੱਕਾ ਖਾਂ ਦੀ ਫੌਜ ਨੇ ਬੇਸ਼ਹਾਰਾ ਤੇ ਮਜ਼ਬੂਰ ਬੰਗਾਲੀਆਂ 'ਤੇ ਜੁਲਮ ਢਾਹੇ, ਉਹ ਵੀ ਉਸ ਨੂੰ ਪਸੰਦ ਨਹੀਂ ਸਨ।

ਮੈਂ ਭੁੱਟੇ ਨੂੰ 1971 ਵਿੱਚ ਮਿਲਣ ਗਿਆ ਜਦੋਂ ਉਹ ਮੁਲਕ ਦਾ ਮੁਖੀ ਬਣ ਗਿਆ ਸੀ। ਜਨਰਲ ਟਿੱਕਾ ਖਾਂ ਨਾਲ ਮੁਲਾਕਾਤ ਕਰਨ ਪਿੱਛੋਂ ਮੈਂ ਫੈਜ਼ ਕੋਲ ਰਾਤ ਦੇ ਖਾਣੇ

ਲਈ ਚਲਾ ਗਿਆ। ਉਸ ਦੇ ਹੋਰ ਮਹਿਨਾਂ ਵਿੱਚ ਇਕ ਸੁੰਦਰ ਲੜਕੀ ਸੀ ਜੋ ਭੁੱਟੇ ਤੇ ਟਿੱਕਾ ਪ੍ਰਾਂ ਵਰਗੇ ਲੋਕਾਂ ਨਾਲ ਮੇਰੀਆਂ ਮੁਲਾਕਾਤਾਂ ਕਾਰਨ ਚੇਭਾਂ ਲਾ ਕੇ ਛੇੜਨ ਲੱਗੀ। ਮੈਂ ਸਪੱਸ਼ਟ ਕਰਨ ਦਾ ਯਤਨ ਕੀਤਾ ਰਿਮੈਂ ਇਕ ਪੱਤਰਕਾਰ ਹਾਂ ਤੇ ਮੇਰੇ ਲਈ ਚੰਗੇ ਜਾਂ ਭੈੜੇ ਆਦਮੀ ਨਹੀਂ ਹਨ, ਬੱਸ ਚੰਗੇ ਹਾਂ ਭੈੜੇ ਨਮੂਨੇ ਹਨ। ਇਹ ਬਹਿਸ ਕੁਰੱਖਤ ਹੋ ਗਈ। ਕੁੜੀ ਨੇ ਮਹਿਸੂਸ ਕਰ ਲਿਆ ਕਿ ਛੈਜ਼ ਨੂੰ ਉਹਦਾ ਲਹਿਜਾ ਚੰਗਾ ਨਹੀਂ ਸੀ ਲੱਗਾ। ਉਸ ਨੇ ਝੱਟ ਹੀ ਆਪਣਾ ਵਤੀਰਾ ਬਦਲ ਲਿਆ, ਉਸ ਨੇ ਕਿਹਾ ਕਿ ਉਹ ਆਪਣੀ ਗੁਸਤਾਖੀ ਤੇ ਮਲੀਨਤਾ ਦੀ ਤਲਾਹੀ ਲਈ ਮੇਰੇ ਲਈ ਗੀਤ ਗਾਵੇਗੀ। ਉਹ ਆਪਣੀ ਜਾਦੂਈ ਮਿੱਠੀ ਸੁਗੀਲੀ ਅਵਾਜ਼ ਵਿੱਚ ਇਕ ਘੰਟਾ ਰਾਉਂਦੀ ਰਹੀ। ਉਹ 'ਨਯਾਰਾ' ਸੀ ਜਿਸ ਦੇ ਗੀਕਾਰਡ ਕੀਤੇ ਇਹ ਗੀਤ ਹਜ਼ਾਰਾਂ ਦੀ ਗਿਣਤੀ ਵਿੱਚ ਵਿਕੇ।

ਤਿੰਨ ਸਾਲ ਪਹਿਲਾਂ ਸੰਸਾਰ ਭਰ ਵੱਚ ਉਰਦੂ ਪ੍ਰੇਮੀਆਂ ਨੇ ਛੈਜ਼ ਦਾ 70ਵਾਂ ਜਨਮ ਦਿਨ ਮਨਾਇਆ। ਛੈਜ਼ ਭਾਰਤ ਆਇਆ ਤੇ ਜਿੱਥੇ ਵੀ ਉਹ ਗਿਆ ਉਸ ਦਾ ਗਰਮਜੋਸ਼ੀ ਨਾਲ ਸੁਆਗਤ ਹੋਇਆ। ਉਹ ਲੋਕ ਤੋਂ ਉਰਦੂ ਪੜ੍ਹ੍ਹ ਨਹੀਂ ਸਕਦੇ ਸਨ, ਉਸ ਦੀਆਂ ਨਜ਼ਮਾਂ ਜਥਾਨੀ ਯਾਦ ਕਰੀ ਫਿਰਦੇ ਸਨ ਤੇ ਜਦੋਂ ਉਹ ਉਹਨਾਂ ਦੇ ਕਹਿਣ 'ਤੇ ਸੁਣਾ ਰਿਹਾ ਸੀ ਤੇ ਉਹ ਇਕੱਠੇ ਇਕ ਸੁਰ ਹੋਕੇ ਗਾਊਣ ਲੱਗਦੇ।

ਉਹ ਲੋਕਾਂ ਵਿੱਚ ਮਾਨ-ਸਨਮਾਨਾਂ ਕਰਕੇ ਜਾਂ ਲੈਨਿਨ ਸ਼ਾਂਤੀ ਪੁਰਸਕਾਰ ਜਾਂ ਲੋਟਸ ਪੁਰਸਕਾਰ ਜਾਂ ਉਸ 'ਤੇ ਨਿਛਵਰ ਕੀਤੀਆਂ ਡਾਕਟਰੇਟ ਦੀਆਂ ਡਿਗਰੀਆਂ ਕਰਕੇ ਹਰਮਨ ਪਿਆਰਾ ਨਹੀਂ ਸੀ ਸਗੋਂ ਉਸ ਵਿਅਕਤੀ ਦੇ ਤੇ ਉਸਦੀ ਸ਼ਾਇਗੀ ਦੇ ਪ੍ਰੇਮ ਨੇ ਹੀ ਇਸ ਮਹਾਂਦੀਪ ਦੇ ਲੋਕਾਂ ਵਿੱਚ ਉਸ ਨੂੰ ਹਰਮਨ ਪਿਆਰਾ ਬਣਾਇਆ ਸੀ। ਉਹ ਸਾਰੇ ਲੋਕਾਂ ਵਿੱਚੋਂ ਜ਼ਿਆਦਾ ਲੁਭਾਵਣਾ ਸੀ।

ਮੈਨੂੰ ਰਤਾ ਸ਼ੰਕਾ ਨਹੀਂ ਕਿ ਛੈਜ਼ ਨੂੰ ਆਪਣੀ ਮੌਤ ਦੀ ਪੂਰਵ ਸੂਚਨਾ ਸੀ। ਜੇ ਇੱਥ ਨਹੀਂ ਸੀ ਤਾਂ ਕੋਈ ਉਸਦੀ ਆਖਰੀ ਨਜ਼ਮ ਦਾ ਹੋਰ ਕੀ ਅਰਥ ਕੱਢ ਸਕਦਾ ਹੈ?

ਆਜ ਕੇ ਹਾਬ ਕੋਈ ਆਰਹਾ ਹੈ ਪਰਵਾਨਾ

ਨ ਜਾਨੇ ਆਜ ਕੀ ਡਰਿੰਸਤ ਮੈਂ ਰਕਮ ਕਧਾ ਹੈ?

ਛੈਜ਼ ਦਾ ਜਨਮ ਪਿੰਡ ਕਾਲਾ ਕਦਿਰ ਦਾ ਨਾਮ, ਜਿੱਥੇ ਉਸਦੀ ਆਖਰੀ ਦਿਨ ਗੁਜ਼ਾਰਨ ਦੀ ਇੱਛਾ ਸੀ, ਹੁਣ ਛੈਜ਼ ਨਗਰ ਰੱਖ ਦਿੱਤਾ ਗਿਆ ਹੈ।

ਛੈਜ਼ ਆਪਣੇ ਆਖਰੀ ਸਫਰ ਲਈ ਇਸ ਤੋਂ ਵਧੀਆ 'ਇਮਾਮ ਜਾਮਨ' ਦੀ ਉਮੀਦ ਜਾਂ ਖਾਹਿਸ਼ ਨਹੀਂ ਕਰ ਸਕਦਾ ਸੀ।

ਜੀ. ਐਸ. ਫਰੋਜ਼ਰ : (ਆਦਿ ਗ੍ਰੰਥ ਦੀ ਬਾਣੀ) — (ਕਵਿਤਾ)

ਜਦੋਂ ਕਿਸੇ ਨੂੰ ਇਹ ਪਤਾ ਲੱਗੇ ਕਿ ਉਸ ਦੇ ਅਤੀਤ ਦਾ ਮਿੱਤਰ ਕਈ ਸਾਲ ਪਹਿਲਾਂ ਮਰ ਗਿਆ ਹੈ ਤਾਂ ਉਸ 'ਤੇ ਕੀ ਗੁਜ਼ਰਦੀ ਹੋਵੇਗੀ? ਲਗਭਗ ਇਕ ਮਹੀਨੇ ਦੇ ਥੋੜ੍ਹੇ ਜਿਹੇ ਸਮੇਂ ਲਈ ਮੈਂ ਜਾਰਜ ਫਰੋਜ਼ਰ ਨੂੰ ਹਰ ਰੋਜ਼ ਮਿਲਿਆ ਕਰਦਾ ਸੀ ਤੇ ਉਸ ਨਾਲ ਕਈ ਕਈ ਘੰਟੇ ਖਰੜਿਆਂ ਨੂੰ ਉਲੱਟਦਾ ਪਲਟਦਾ ਰਹਿੰਦਾ ਸੀ।

ਸਿੱਖ ਵਿਦਵਾਨਾਂ ਦੇ ਇਕ ਦਲ ਵੱਲੋਂ ਪਹਿਲਾਂ ਅਨੁਵਾਦ ਕੀਤੀ ਹੋਈ ਗੁਰਬਾਣੀ (ਸਿੱਖਾਂ ਦੀਆਂ ਪਵਿੱਤਰ ਰਚਨਾਵਾਂ) ਦੇ ਸੋਧਕ ਵਜੋਂ ਉਸ ਦੇ ਨਾਮ ਦੀ ਸਿਫਾਰਸ਼ ਕੀਤੀ ਗਈ ਸੀ। ਮੈਂ ਇਹ ਅਨੁਵਾਦਿਤ ਰਚਨਾ ਲੰਡਨ ਲੈ ਕੇ ਗਿਆ ਅਤੇ ਜਾਰਜ ਫਰੋਜ਼ਰ ਨਾਲ ਜਾਣ-ਪਛਾਣ ਬਣਾਈ। ਉਹ ਇਕ ਉੱਘਾ ਸਾਹਿਤਕ ਆਲੋਚਕ ਤੇ ਸਧਾਰਨ ਸ਼ਾਇਰ ਸੀ, ਪੰਤੂ ਉਹ ਥੋੜ੍ਹੇ ਸੰਗਾਊ ਤੇ ਛੇਤੀ ਘਬਰਾਹਟ 'ਚ ਆ ਜਾਣ ਵਾਲਾ, ਭੈੜੇ ਵਸਤਰਾਂ ਵਿੱਚ ਇਕ ਸ੍ਰੈ-ਵਿਸ਼ਵਾਸ ਤੋਂ ਸੱਖਣਾ ਵਿਅਕਤੀ ਸੀ ਤੇ ਅਜਿਹੇ ਵਿਅਕਤੀ ਨੂੰ ਮੈਂ ਪਹਿਲਾਂ ਕਦੇ ਨਹੀਂ ਮਿਲਿਆ ਸੀ। ਉਹ ਸਿਗਰਟਾਂ ਸੁਲਗਾਊਂਦਾ ਰਹਿੰਦਾ, ਅੱਧ-ਪੀਤੇ ਟੋਟੇ ਘਿਸਾ ਕੇ ਬੁਝਾ ਦਿੰਦਾ ਤੇ ਫਿਰ ਦੁਬਾਰਾ ਉਹਨਾਂ ਨੂੰ ਜਗਾਊਂਦਾ ਰਹਿੰਦਾ। ਇਕ ਸ਼ਾਮ ਮੈਂ ਫਰੋਜ਼ਰ ਜੋੜੇ ਨੂੰ ਮਨਜ਼ੂਰ ਕਾਦਰ ਨਾਲ ਰਾਤ ਦੇ ਖਾਣੇ 'ਤੇ ਲੈ ਗਿਆ ਜੋ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਕਿਸੇ ਕਾਨਫਰੰਸ ਵਿੱਚ ਭਾਗ ਲੈ ਰਿਹਾ ਸੀ। ਜਾਰਜ ਉੱਚੀ ਪਦਵੀ ਵਾਲੇ ਵਿਅਕਤੀ ਦੀ ਸੰਗਤ ਵਿੱਚ ਬੜਾ ਅਸੁਖਾਵਾਂ ਅਨੁਭਵ ਕਰ ਰਿਹਾ ਸੀ ਤੇ ਉਹ ਇਕ ਸ਼ਬਦ ਵੀ ਸਾਂਝਾ ਨਾ ਕਰ ਸਕਿਆ। ਅਚਾਨਕ ਸਾਨੂੰ ਕਿਸੇ ਚੀਜ਼ ਦੇ ਸੜਨ ਦੀ ਬੂਝ ਆਈ ਤੇ ਅਸੀਂ ਆਲੋ-ਦੁਆਲੇ ਇਹ ਵੇਖਣ ਲੱਗੇ ਕਿ ਕਿਤੇ ਕਾਲੀਨ ਨੂੰ ਅੱਗ ਤਾਂ ਨਹੀਂ ਲੱਗ ਗਈ। ਜਾਰਜ ਦੀ ਪਤਨੀ ਨੂੰ ਪਤਾ ਸੀ ਕਿ ਕੀ ਹੋਇਆ ਹੈ। ਉਸ ਨੇ ਚੀਕਦਿਆਂ ਕਿਹਾ, “ਜਾਰਜ, ਤੂੰ ਫਿਰ ਉਹੋ ਗੱਲ ਕਰ ਦਿੱਤੀ!” ਘਬਰਾਹਟ ਵਿੱਚ ਜਾਰਜ ਨੇ ਬਲਦੀ ਸਿਗਰਟ ਆਪਣੀ ਪੈਂਟ ਦੀ ਜੇਬ ਵਿੱਚ ਪਾ ਲਈ ਸੀ।

ਖਰੜੇ ਦੀ ਸੁਧਾਈ ਕਰਨ ਦੇ ਕਈ ਮਹੀਨਿਆਂ ਪਿੱਛੋਂ ਤੱਕ ਸਾਡੀ ਅਨਿਯਮਤ ਚਿੱਠੀ-ਚੱਪਠੀ ਜਾਰੀ ਰਹੀ। ਉਸ ਨੇ ਮੈਨੂੰ ਆਪਣੀਆਂ ਕਵਿਤਾਵਾਂ ਦਾ ਸੰਗਹਿ ਭੇਜਿਆ। ਮੈਂ ਉਸ ਨੂੰ ‘ਸਿੱਖਾਂ ਦੀਆਂ ਪਵਿੱਤਰ ਰਚਨਾਵਾਂ’ (ਗੁਰਬਾਣੀ) ਦੀ ਇਕ ਪਰਤ ਭੇਜੀ ਜਿਸ ਉਪਰ ਡਾਕਟਰ ਰਾਧਾ ਕ੍ਰਿਸ਼ਨਨ ਦੇ ਦਸਤਖਤ ਸਨ ਤੇ ਉਹੋ ਹੀ ਉਸਦਾ ਭੂਮਿਕਾ ਲੇਖਕ ਸੀ। ਫਿਰ ਅਸੀਂ ਇਕ-ਦੂਸਰੇ ਦਾ ਪਤਾ ਭੁੱਲ ਭੁਲਾ ਗਏ।

ਪਿਛਲੇ ਮਹੀਨੇ ਮੈਂ ਇਕ ਪੁਸਤਕ ਦੀ ਸਮੀਖਿਆ ਪੜ੍ਹੀ; ਪੁਸਤਕ ਦਾ ਨਾਮ ਸੀ- ‘ਇਕ ਪ੍ਰਦੇਸੀ ਤੇ ਇਕ ਮਿੱਤਰ’-ਇਕ ਬੁੱਧੀਜੀਵੀ ਦੀ ਆਤਮ ਕਥਾ। ਲੇਖਕ ਸੀ, ਜੀ.ਐੱਸ. ਫਰੋਜ਼ਰ। ਸਮੀਖਿਆ ਪੜ੍ਹ ਕੇ ਮੈਨੂੰ ਜਾਣਕਾਰੀ ਮਿਲੀ ਕਿ ਜਾਰਜ ਤਿੰਨ ਸਾਲ ਪਹਿਲਾਂ ਮਰ ਗਿਆ ਸੀ। ਪੁਸਤਕ ਦੇ ਸਿਰਨਾਵੇਂ ਵਿੱਚ ਉਸ ਦੇ ਵਿਅਕਤਿਤਵ ਦਾ ਬੀਜ-ਕੌਸ਼ ਸੀ। ਉਸ ਨੇ ਆਪਣੀ ਇਕ ਕਵਿਤਾ ਵਿੱਚ ਯੂਨੀਵਰਸਿਟੀ ਵਿੱਚ ਬਿਤਾਏ ਦਿਨਾਂ ਬਾਰੇ ਇਸ ਤਰ੍ਹਾਂ ਲਿਖਿਆ ਹੈ :

ਦਸੰਬਰ ਮਹੀਨੇ ਦੀ ਠੰਡੀ ਭੁੱਤ
ਜਦੋਂ ਨਾਚ ਹਾਲ ਦੇ ਫਰਸ਼ 'ਤੇ
ਮੁਟਿਆਰਾਂ ਆਪਣੇ ਗੁੱਲਕਾਰੀ ਵਸਤਰ ਪਹਿਨ ਕੇ
ਝੁਮਦੀਆਂ ਤੇ ਗੋੜੇ ਦਿੰਦੀਆਂ ਸਨ
ਕੋਈ ਮੁਟਿਆਰ ਮੇਰੀ ਬਾਂਹ ਦਾ ਆਸਰਾ ਲੈਣ ਕਦੇ ਨ ਕੁਕੀ
ਮੈਂ ਕਲਪਨਾ ਦੀ ਟੀਸੀ ਤੋਂ ਆਪਣੇ ਆਪ ਨੂੰ ਵਗਾਹ ਮਾਰਦਾ
ਤੇ ਬੁਰੂਹਾਂ ਕੋਲ ਜਾ ਕੇ ਤਿਜਕਦਾ, ਖੜਾ ਰਹਿੰਦਾ।

ਜੇ ਕਿਸੇ ਮਰ ਚੁੱਕੇ ਵਿਅਕਤੀ ਦਾ ਸਨਮਾਨ ਕਰਨ ਦਾ ਕੋਈ ਢੰਗ ਤਰੀਕਾ ਹੋਵੇ ਤਾਂ ਸਿੱਖ ਭਾਈਚਾਰੇ ਪੜ੍ਹੀ ਜੋ ਜਾਰਜ ਫਰੋਜ਼ਰ ਦਾ ਰਿਣ ਹੈ ਉਹ ਇਸ ਰਿਣ ਨੂੰ ਉਸ ਦੀ ਕਬਰ 'ਤੇ ਸਰੋਪਾ ਚੜ੍ਹਾ ਕੇ ਸ਼ਾਇਦ ਉਤਾਰ ਸਕਦੇ ਹੋਣ।

ਇਥੇ ਇਹ ਦੱਸਣਾ ਵੀ ਪ੍ਰਸੰਗਕ ਹੈ ਕਿ ਇਕ ਹੋਰ ਵਿਅਕਤੀ ਵੀ ਅਣਗੋਲਿਆ ਹੀ ਤੁਰ ਗਿਆ। ਤੇ ਉਹ ਵਿਅਕਤੀ ਹੈ ਸ੍ਰੀ ਲੰਕਨ ਤਾਬੀਮੁੜੂ, ਜਿਸ ਨੇ ਇੰਗਲੈਂਡ ਵਿੱਚ ਜੀ.ਐੱਸ. ਫਰੋਜ਼ਰ ਦੀਆਂ ਕਵਿਤਾਵਾਂ ਸਭ ਤੋਂ ਪਹਿਲਾਂ ਛਾਪੀਆਂ ਸਨ।

ਤਾਬੀ ਨੇ ਪਿਛਲਾ ਸਿਆਲ ਆਪਣੀ ਬੇਟੀ ਨਾਲ ਦਿੱਲੀ ਵਿੱਚ ਗੁਜ਼ਾਰਿਆ ਸੀ। ਉਸ ਕੋਲ ਇੰਗਲੈਂਡ ਵਿਚਲੇ ਭਾਰਤੀ ਸ਼ਾਇਰਾਂ ਤੇ ਲੇਖਕਾਂ ਦੀਆਂ ਰਚਨਾਵਾਂ ਦੀਆਂ ਬਹੁਤ ਯੋਜਨਾਵਾਂ ਸਨ। ਪਿਛਲੇ ਮਹੀਨੇ ਉਹ ਲੰਡਨ ਵਿੱਚ ਮਰ ਗਿਆ ਤੇ ਜਾਰਜ ਫਰੋਜ਼ਰ ਵਾਂਗ ਹੀ ਇਸ ਜਹਾਨ ਤੋਂ ਅਣਗੋਲਿਆ ਤੁਰ ਗਿਆ। ਕਿਸੇ ਨੇ ਉਸ ਦੇ ਸਤਿਕਾਰ ਵਿੱਚ ਨਾ ਹੰਡ੍ਹ ਕੇਰੇ ਤੇ ਨਾ ਹੀ ਸ਼ੋਕ-ਗੀਤ ਗਾਇਆ।

ਡੋਮਸਕੀ ਲਈ ਈਸ਼ਵਰ ਕੋਲ ਅਰਦਾਸ

ਮੈਂ ਫਰੈਂਕ ਤੇ ਡੋਮ ਮੋਰੇਸ਼ ਦੋਹਾਂ ਪਿਉ-ਪੁੱਤਰਾਂ ਦੀ ਭਾਰਤ ਤੇ ਇੰਗਲੈਂਡ ਵਿੱਚ ਬਤੀਤ ਕੀਤੀ ਜ਼ਿੰਦਗੀ ਤੋਂ ਜਾਣੂ ਸੀ। ਦੋਹਾਂ ਵਿੱਚ ਬੜੀ ਸਾਂਝ ਸੀ। ਉਹ ਭਾਰਤ ਵਿੱਚ ਪੈਦਾ ਹੋਏ। ਦੋਵੇਂ ਜਨਮ ਤੋਂ ਰੋਮਨ ਕੈਥੋਲਿਕ ਸਨ ਪਰੰਤੂ ਦੋਵੇਂ ਹੀ ਅਮਲੀ ਰੂਪ ਵਿੱਚ ਈਸਾਈ ਧਰਮ ਦੇ ਅਨੁਯਾਈ ਨਹੀਂ ਸਨ। ਦੋਹਾਂ ਦਾ ਰੰਗ ਕਾਲਾ ਸੀ ਜਿਵੇਂ ਕਿ ਗੋਆ ਦੇ ਵਸਨੀਕਾਂ ਦਾ ਹੁੰਦਾ ਹੈ। ਦੋਵੇਂ ਕਿਸੇ ਵੀ ਭਾਰਤੀ ਭਾਸ਼ਾ ਦਾ ਇਕ ਸ਼ਬਦ ਵੀ ਨਹੀਂ ਬੋਲਦੇ ਸਨ। ਉਹਨਾਂ ਦੀ ਮਾਤਾ ਭਾਸ਼ਾ ਅੰਗਰੇਜ਼ੀ ਸੀ। ਦੋਵੇਂ ਅੰਗਰੇਜ਼ੀ ਇੱਕੋ ਜਿਹੀ ਨਜ਼ਾਕਤ ਨਾਲ ਲਿਖਦੇ-ਬੋਲਦੇ ਸਨ—ਫਰੈਂਕ ਤਾਂ ਆਪਣੇ ਸਮੇਂ ਦਾ ਉੱਘਾ ਪੱਤਰਕਾਰ ਸੀ ਤੇ ਡੋਮ ਸੰਗੀਤਮਈ ਵਾਰਤਕ ਦਾ ਲੇਖਕ ਤੇ ਭਾਰਤ ਦਾ ਵਧੀਆ ਅੰਗਰੇਜ਼ੀ ਕਵੀ ਸੀ। ਦੋਵੇਂ ਪੱਕੇ ਸ਼ਰਾਬੀ ਸਨ। ਪਿਉ ਤਾਂ ਜਿਗਰ ਦੇ ਰੋਗ ਨਾਲ ਤੇ ਪੁੱਤਰ ਕੌਸਰ ਨਾਲ ਮਰਿਆ। ਨਿਰਸੰਦੇਹ ਇਹਨਾਂ ਰੋਗਾਂ ਦਾ ਕਾਰਨ ਬਹੁਤੀ ਸ਼ਰਾਬ ਹੀ ਸੀ।

ਉਹਨਾਂ ਦੇ ਜੀਵਨ ਉਪਰ ਇਕ ਇਸਤਰੀ ਫਰੈਂਕ ਦੀ ਪਤਨੀ ਤੇ ਡੋਮ ਦੀ ਮਾਤਾ ਦਾ ਪਾਗਲ ਹੋ ਜਾਣ ਦਾ ਪ੍ਰਭਾਵ ਇਕ ਕਾਲੀ ਬਦਲੀ ਵਾਂਗ ਸੀ। ਉਸ ਨੂੰ ਮੈਟਲ ਹਸਪਤਾਲ ਭੇਜਣਾ ਪਿਆ ਸੀ।

ਕਵਿਤਾ ਵਿੱਚ ਡੋਮ ਦੀ ਦਿਲਚਸਪੀ ਮੁੱਢ ਤੋਂ ਹੀ ਹੋ ਗਈ ਸੀ। ਉਸ ਨੇ 19 ਸਾਲ ਦੀ ਉਮਰ ਵਿੱਚ ਕਾਵਿ-ਸੰਗ੍ਰਹਿ ‘ਇਕ ਆਰੰਭ’ (A Beginning) ਛਾਪਿਆ ਜਿਸ ਨਾਲ ਉਸ ਨੂੰ ਸਾਹਿਤ ਦਾ ‘ਹਾਬੋਰਨਡੈਨ’ (Hawthornden) ਪੁਰਸਕਾਰ ਮਿਲਿਆ। ਡੋਮ ਨੇ ਜੋ ਕੁਝ ਵੀ ਲਿਖਿਆ ਉਸ ਵਿੱਚ ਮਹਾਨਤਾ ਦੀਆਂ ਸੰਭਾਵਨਾਵਾਂ ਸਨ। ਉਸ ਦੀਆਂ ਦੋ ਸ੍ਰੀ-ਜੀਵਨੀਆਂ, ਯਹੂਦੀ ਭਾਸ਼ਾ ਵਿੱਚੋਂ ਅਨੁਵਾਦ, ਅਨੇਕ-ਸਫਰਨਾਮੇ, ਇਸਰਾਈਲ ਦੀਆਂ ਆਪਣੇ ਗੁਆਂਢੀਆਂ ਨਾਲ ਲੜਾਈਆਂ, ਨਾਜ਼ੀ ਹਤਿਆਰੇ ਆਈਕਮਾਨ ਦਾ ਮੁਕੱਦਮਾ ਤੇ ਫਾਂਸੀ ਸਭ ਹੀ ਪੜ੍ਹਨਯੋਗ ਹਨ। ਆਪਣੀ ਪਾਗਲ ਮਾਂ ਦੇ ਭੂਤ ਵਾਂਗ ਮੌਤ ਦਾ ਵਹਿਮ ਜਾਂ ਖਬਤ ਵੀ ਉਸ ਦੇ ਮਨ 'ਚ ਘਰ ਕਰੀ ਬੈਠਾ ਸੀ। ਉਸ ਨੇ ਇਸ ਦਾ ਸਾਰੇਸ਼ ਆਪਣੀ ਇਕ ਪ੍ਰਸਿੱਧ ਨਜ਼ਮ ਵਿੱਚ ਦਿੱਤਾ ਹੈ :

ਮੈਤ ਉਹਨਾਂ ਦਿਨਾਂ ਵਿੱਚ ਖਲਲ ਪਾਏਗੀ
ਉਹਨਾਂ ਕੰਮਾਂ ਵਿੱਚ ਰੁਕਾਵਟ ਬਣੇਗੀ
ਜੋ ਮੇਰੇ ਲਈ ਬੜੇ ਵਧੀਆਂ ਹਨ
ਇਹ ਮੇਰੀਆਂ ਨਿੱਜੀ ਸਾਂਝਾਂ ਨੂੰ ਕਿਵੇਂ ਖੋ ਲਵੇਗੀ
ਇਹ ਮੇਰੇ ਮੋਏ ਪਿਤਾ ਨਾਲ ਗੱਲਬਾਤ ਵਿੱਚ ਰੋਕ ਬਣੇਗੀ

ਇਹ ਮੇਰੇ ਮਰ ਰਹੇ ਮਿੱਤਰਾਂ ਤੇ ਜਾਦੂਰਾਤਨੀ ਵਰਗੇ
ਕੁੱਬੇ ਦਰੱਖਤਾਂ ਵਿੱਚ ਗੱਲਬਾਤ 'ਚ ਰੋੜਾ ਬਣੇਗੀ।

ਪਰ ਸਭ ਤੋਂ ਅਧਿਕ ਉਸ ਨਾਲ, ਗੱਲਬਾਤ 'ਚ ਰੁਕਾਵਟ ਬਣੇਗੀ ਜੋ ਮੈਨੂੰ ਪਿਆਰ
ਕਰਦੀ ਹੈ ਤੇ ਮੇਰੇ ਗੁਮਾਂ ਸੰਸਾਰ ਤੋਂ ਵਾਪਸ ਬਚਾ ਲਿਆਉਂਦੀ ਹੈ।

1994-2004 ਤੱਕ ਉਸ ਦੀਆਂ ਸੰਗ੍ਰਹਿਤ ਨਜ਼ਮਾਂ (Collected Poems) ਦੇ
ਮੁੱਖ ਥੰਧ ਵਿੱਚ ਉਸ ਨੇ ਲਿਖਿਆ, “ਮੈਂ ਦਸ ਸਾਲ ਦਾ ਸੀ ਜਦ ਮੈਂ ਕਵਿਤਾ ਪੜ੍ਹਨੀ ਸ਼ੁਰੂ
ਕੀਤੀ। ਮੈਨੂੰ ਉਸ ਵੇਲੇ ਵੀ ਸ਼ਬਦਾਂ ਦੇ ਰੂਪ ਤੇ ਬਣਤਰ ਦਾ ਕੁਦਰਤੀ ਅਨੁਭਵ ਸੀ।”
ਜਦੋਂ ਉਹ 12 ਸਾਲ ਦਾ ਹੋਇਆ ਤਾਂ ਉਹ ਆਪ ਕਵਿਤਾ ਲਿਖਣ ਲੱਗ ਪਿਆ। ਉਸ
ਨੇ ਵਿਲੋਨ ਨੂੰ ਮੂਲ ਭਾਸ਼ਾ 'ਚ ਪੜ੍ਹਨ ਲਈ ਫਰਾਸੀਸੀ ਸਿੱਖੀ। ਕਵਿਤਾ ਉਹਦੀ ਜਿੰਦਗੀ
ਭਰ ਦਾ ਸ਼ੇਕ ਬਣ ਗਈ। 1965 ਤੋਂ 1982 ਤੱਕ ਲੰਬੀ ਚੁੱਪ ਤੋਂ ਬਿਨਾਂ, ਉਹ ਆਪਣੀ
ਸਾਹ ਤੱਕ ਕਵਿਤਾ ਲਿਖਦਾ ਰਿਹਾ। ਜਾਪਦਾ ਹੈ ਕਿ ਲੇਖਕ ਦੀ ਲੇਖਣੀ 'ਤੇ ਲੱਗਾ 17
ਸਾਲ ਪਿੱਛੋਂ ਇਹ ਥੰਨੂ ਉਦੋਂ ਟੁੱਟਾ ਜਦੋਂ ਉਸ ਦੀ ਮੁਲਾਕਾਤ ਸਰਯੂ ਸੀ ਵਾਸਤਵ ਨਾਲ
ਹੋਈ ਜਿਸ ਨੂੰ ਉਸ ਨੇ ਇਹ ਸੰਗ੍ਰਹਿ ਸਮਰਪਿਤ ਕੀਤਾ।

ਡੋਮ ਮੇਰੇਸ ਨੂੰ ਪੜ੍ਹਨਾ ਸੌਖਾ ਨਹੀਂ ਹੈ। ਜਿੱਬੇ ਉਸ ਦੀ ਵਾਰਤਕ ਸੰਗੀਤਮਾਈ ਤੇ
ਸਪੱਸ਼ਟ ਹੈ, ਉਥੇ ਉਹਦੀ ਕਵਿਤਾ ਆਧੁਨਿਕ ਕਾਲ ਦੇ ਕਵੀਆਂ ਦੀ ਕਵਿਤਾ ਵਾਂਗ
ਜਟਲ ਤੇ ਅਸਪੱਸ਼ਟ ਹੈ। ਉਸ ਦੇ ਸ਼ਬਦਾਂ ਵਿੱਚ ਗੂੰਜ ਤਾਂ ਹੈ, ਪਰ ਉਹਨਾਂ ਨੂੰ ਸਮਝਣ
ਲਈ ਤੁਹਾਨੂੰ ਹਰ ਸਤਰ ਦੋ ਜਾਂ ਤਿੰਨ ਵਾਰ ਪੜ੍ਹਨੀ ਪੈਂਦੀ ਹੈ। ਉਹ ਲੋਕ ਜਿਹੜੇ
'ਟਵਿੰਕਲ ਟਵਿੰਕਲ ਲਿਟਲ ਸਟਾਰ' ਵਰਗੀਆਂ ਸਧਾਰਨ ਨਜ਼ਮਾਂ ਦੇ ਗਿੱਛੇ ਹੋਏ ਹਨ,
ਉਹਨਾਂ ਦੀ ਸਮਝ ਜਾਂ ਪਕੜ ਵਿੱਚ ਡੋਮ ਦੀਆਂ ਕਵਿਤਾਵਾਂ ਨਹੀਂ ਆਉਣਗੀਆਂ।
ਉਹਦੀ ਕਵਿਤਾ ਵਿੱਚ ਉਹਦੀ ਮਾਂ ਦੇ ਪਾਗਲਪਨ ਵਾਂਗੂ ਮੌਤ ਦਾ ਵਿਸ਼ਾ ਵਾਰ-ਵਾਰ
ਆਉਂਦਾ ਹੈ। ਬਾਜ਼ ਉਹਦੇ ਲਈ ਮੌਤ ਦਾ ਚਿੰਨ੍ਹ ਸੀ। ਉਸ ਨੇ ਇਸ ਤੋਂ ਬਚਣ ਲਈ
ਜ਼ਿਆਦਾ ਸ਼ਰਾਬ ਤੇ ਮੁਹੱਬਤ ਦਾ ਆਸਰਾ ਲਿਆ। ਉਹ 'ਇਕ ਖੱਤ' ਵਿੱਚ ਇਸ ਦਾ
ਨਿਰੋੜ ਦਿੰਦਾ ਹੈ—

ਮੇਰੇ ਪਿਤਾ ਨੇ ਕੱਸ ਕੇ ਮੈਨੂੰ ਜੱਫੀ ਪਾਈ ਤੇ ਮੈਂ ਕਰਾਹ ਉੱਠਿਆ
ਮਾਂ ਮੇਰੀ ਪਾਗਲ ਸੀ

ਉਸ ਸਮੇਂ ਅਸੀਂ ਸਫਰ 'ਤੇ ਤੁਰਦੇ ਗਏ

ਤੇ ਮੈਂ ਆਪਣੀ ਉਮਰ ਦੇ ਹਾਣ ਦੇ ਪਿਆਰ ਦੀ ਭਾਲ ਵਿੱਚ ਤੁਰ ਪਿਆ।

ਹੋਰ ਪੰਧ ਕੀਤਾ ਤਾਂ ਪਿਆਰ ਦੀ ਥਾਂ ਕਾਮ ਵਾਸ਼ਨਾ

ਦੀ ਤ੍ਰਿਪਤੀ ਦੀ ਤਲਾਸ ਕਰਨ ਲੱਗਾ

ਮੈਂ ਬਹੁਤ ਛੋਟਾ ਸੀ ਤੇ ਮੇਰੀਆਂ ਇੱਛਾਵਾਂ ਭਾਰੂ ਨਹੀਂ ਸਨ

ਕਵਿਤਾਵਾਂ ਮੇਰੇ ਦਿਮਾਗ ਵਿੱਚ ਸੋਨੇ ਦੀ ਡਲੀ ਬਣ ਫੁੱਟਦੀਆਂ ਰਹੀਆਂ।

ਮੈਂ ਡੋਮ ਨੂੰ ਪਹਿਲੀ ਵਾਰ ਉਸ ਸਮੇਂ ਮਿਲਿਆ ਜਦ ਉਹ ਜੈਸਿਸ ਕਾਲਜ
ਓਕਸਫੋਰਡ ਵਿੱਚ ਦਾਖਲ ਹੋਇਆ। ਉਸ ਸਮੇਂ ਮੈਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ
ਵਿੱਚ ਸੀ ਤੇ ਨਾਈਟਸਬਿਜ਼ ਵਿੱਚ ਰਿਹਾ ਕਰਦਾ ਸੀ।

ਡੋਮ ਵੇਦ ਮਹਿਤਾ ਨਾਲ ਆਇਆ, ਜੋ ਅੰਨ੍ਹਾ ਸੀ। ਉਹ ਉਸ ਨੂੰ ਡੋਮਸਕੀ ਕਹਿ ਕੇ ਬੁਲਾਉਂਦਾ ਸੀ। ਅਸੀਂ ਸਾਰੇ ਵੀ ਉਸ ਨੂੰ ਡੋਮਸਕੀ ਕਹਿ ਕੇ ਬੁਲਾਉਂਦੇ। ਉਹ ਸ਼ਰਾਬ ਪੀਣ ਤੇ ਰਾਤ ਦੇ ਖਾਣੇ ਲਈ ਰੁਕ ਗਏ। ਡੋਮਸਕੀ ਨਿਰੰਤਰ ਸਿਗਾਰਟ ਪੀਵੀ ਜਾਂਦਾ, ਅਜੇ ਉਹਦੇ ਮੂੰਹ ਵਿੱਚ ਅੱਧ-ਪੀਤੀ ਸਿਗਾਰਟ ਹੀ ਹੁੰਦੀ ਤਾਂ ਉਹ ਹੋਰ ਸੁਲਗਾ ਲੈਂਦਾ। ਉਸ ਨੇ ਆਪਣੀਆਂ ਕੁਝ ਕਵਿਤਾਵਾਂ ਪੜ੍ਹੀਆਂ। ਜਾਣ ਤੋਂ ਪਹਿਲਾਂ ਉਸ ਨੇ ਮੈਨੂੰ 30 ਪੈਂਡ ਉਧਾਰ ਦੇਣ ਲਈ ਕਿਹਾ। ਮੈਂ ਦੇ ਦਿੱਤੇ। ਕੁਝ ਦਿਨ ਮਗਰੋਂ ਉਸ ਦੇ ਪਿਤਾ ਨੇ ਮੈਨੂੰ 30 ਪੈਂਡ ਦਾ ਚੌਂਕ ਭੇਜ ਦਿੱਤਾ। ਇਹ ਸਿਲਸਿਲਾ ਫਿਰ ਆਮ ਹੀ ਹੋ ਗਿਆ। ਦੋਵੇਂ ਲੜਕੇ ਆਪਣੇ ਆਪ ਹੀ ਆ ਜਾਂਦੇ, ਡੋਮਸਕੀ ਆਪਣੀਆਂ ਕੁਝ ਕਵਿਤਾਵਾਂ ਪੜ੍ਹ ਕੇ ਸੁਣਾਉਂਦਾ, ਕੁਝ ਪੈਸੇ ਉਧਾਰ ਲੈ ਜਾਂਦਾ ਤੇ ਉਸਦਾ ਪਿਤਾ ਮਗਰੋਂ ਕਰਜਾ ਮੌਜ਼ ਦਿੰਦਾ।

ਮੈਂ ਦੋਹਾਂ ਲੜਕਿਆਂ ਨੂੰ ਕਈ ਵਾਰ ਮਿਲਿਆ। ਉਹ ਮੇਰੇ ਘਰ ਦਿੱਲੀ ਆਏ। ਦੋਹਾਂ ਨੇ ਮੇਰੇ ਬਾਰੇ ਲਿਖਿਆ। ਵੇਦ ਨੇ ਦੇਖ ਨਾ ਸਕਣ ਦੀ ਅਸਮਰੱਥਾ ਦੇ ਬਾਵਜੂਦ ਮੇਰੇ ਘਰ ਦਾ, ਮੇਰੀ ਲੰਮੀ ਕਾਲੀ ਦਾੜ੍ਹੀ ਦਾ ਤੇ ਚਮਕੀਲੀਆਂ ਲੁੱਚੀਆਂ ਅੱਖੀਆਂ ਦਾ ਉਸ ਸਮੇਂ ਪ੍ਰਭਾਵਸ਼ਾਲੀ ਵੇਰਵਾ ਦਿੱਤਾ। ਜਦੋਂ ਮੈਂ ਆਪਣੇ ਪਰਿਵਾਰਾਂ ਦੀਆਂ ਅੱਖਾਂ ਦੇ ਸਾਹਮਣੇ ਇਕ ਅਮਰੀਕਨ ਕੁੜੀ ਦੇ ਪੱਟਾਂ 'ਤੇ ਬਧਕੀ ਦੇ ਰਿਹਾ ਸੀ। ਡੋਮਸਕੀ ਨੇ ਮੇਰਾ ਚਿੱਤਰ ਪੁਸਤਕਾਂ ਵਿੱਚ ਘਰੋਂ ਇਕ ਵਿਦਵਾਨ ਪ੍ਰੋਫੈਸਰ ਦਾ ਚਿਤਰਿਆ। ਦੋਹਾਂ ਵੇਰਵਿਆਂ ਵਿੱਚ ਰਤਾ ਭਰ ਵੀ ਸੱਚਾਈ ਨਹੀਂ ਸੀ।

ਵੇਦ ਨਾਲੋਂ ਮੈਂ ਡੋਮਸਕੀ ਨੂੰ ਵਧੇਰੇ ਜਾਣਦਾ ਸੀ। ਇਕ ਵਾਰ ਡੋਮਸਕੀ ਆਪਣੇ ਨਾਲ ਭੂਰੇ ਵਾਲਾਂ ਵਾਲੀ ਗੋਰੀ ਮਿੱਤਰ ਅੰਗਰੇਜ਼ ਕੁੜੀ ਨੂੰ ਲਿਆਇਆ ਜਿਸ ਤੋਂ ਉਹਦੇ ਇਕ ਲੜਕਾ ਵੀ ਪੈਦਾ ਹੋਇਆ। ਮੈਨੂੰ ਡੋਮਸਕੀ ਬਾਰੇ ਜਾਣਕਾਰੀ ਉਦੋਂ ਹੋਈ ਜਦੋਂ ਉਸ ਨੇ ਲੀਲਾ ਨਾਇਡੂ ਨਾਲ ਵਿਆਹ ਕਰਵਾਇਆ ਜਿਸ ਨੂੰ ਮੈਂ ਉਸ ਸਮੇਂ ਤੋਂ ਹੀ ਜਾਣਦਾ ਸੀ ਜਦੋਂ ਉਹ ਪੈਰਿਸ ਦੇ ਸਕੂਲ ਵਿੱਚ ਪੜ੍ਹਦੀ ਸੀ। ਮਗਰੋਂ ਉਹ ਓਬਰਾਏ ਭਰਾਵਾਂ ਵਿੱਚੋਂ ਇਕ ਨਾਲ ਵਿਆਹੀ ਗਈ ਤੇ ਉਹਦੀਆਂ ਦੋ ਲੜਕੀਆਂ ਨੂੰ ਜਨਮ ਦਿੱਤਾ। ਲੀਲਾ ਤੇ ਡੋਮਸਕੀ ਬਚਪਨ ਦੇ ਦੋਸਤ ਸਨ ਤੇ ਇਕ-ਦੂਸਰੇ ਲਈ ਹੀ ਪੈਦਾ ਹੋਏ ਸਨ। ਮੈਂ ਡੋਮਸਕੀ ਕੋਲ ਹਾਂਗਕਾਂਗ ਵਿੱਚ ਉਸ ਸਮੇਂ ਠਹਿਰਿਆ ਸੀ ਜਦੋਂ ਉਹ ਆਰਵੀ। ਪੰਡਿਤ ਲਈ 'ਏਸ਼ੀਆ ਮੈਗਜ਼ੀਨ' ਦਾ ਸੰਪਾਦਕ ਸੀ। ਪੰਡਿਤ ਨੇ ਉਸ ਨੂੰ ਦੱਸਿਆ ਕਿ ਇਕ ਦਿਨ ਉਹ ਡੋਮਸਕੀ ਦੇ ਦਫ਼ਤਰ ਵਿੱਚ ਵੜ ਗਿਆ, ਉਹਦੇ ਕੰਮ ਕਾਜੀ ਡੈਸਕ ਦਾ ਇਕ ਦਰਾਜ਼ ਖੋਲ੍ਹਿਆ, ਸਕਾਚ ਦੀ ਬੋਤਲ ਕੱਢੀ ਤੇ ਪਿੜ੍ਹਕੀ 'ਚੋਂ ਬਾਹਰ ਸੁੱਟ ਦਿੱਤੀ। ਪੰਡਿਤ, ਡੋਮਸਕੀ ਨੂੰ ਸੁਧਾਰਨ ਲਈ ਅਸਫਲ ਲੜਾਈ ਲੜਦਾ ਰਿਹਾ ਤੇ ਆਖਿਰ ਉਹ ਉਸ ਨੂੰ ਨੌਕਰੀ ਤੋਂ ਕੱਢਣ ਲਈ ਮਜਬੂਰ ਹੋ ਗਿਆ। ਅਨੁਸ਼ਾਸਨ ਨਾਮ ਦਾ ਸ਼ਬਦ ਡੋਮਸਕੀ ਦੇ ਸ਼ਬਦ-ਕੋਸ਼ ਵਿੱਚ ਨਹੀਂ ਸੀ।

ਲੀਲਾ ਹਾਂਗਕਾਂਗ ਵਿੱਚ ਮੈਨੂੰ ਮਹੀਨਦਾਰੀ ਲਈ ਨਾਲ ਲੈ ਗਈ। ਮੈਂ ਆਪਣੀ ਪਤਨੀ ਤੇ ਬੇਟੀ ਲਈ ਅੰਗੀਆਂ ਮਹੀਨਦਾਰੀਆਂ ਸਨ। ਡੋਮਸਕੀ ਨੇ ਪਿੱਛੋਂ ਦੋਸ਼ ਲਾਇਆ

ਕਿ ਮੈਂ ਅੰਗੀਆਂ ਦਾ ਆਕਾਰ ਦੱਸਣ ਦੇ ਸਮਰੱਥ ਨਾ ਹੋਣ ਕਾਰਨ ਚੀਜ਼ ਵਿਕ੍ਰੇਤਾ ਕੁੜੀਆਂ ਦੇ ਗੋਲ ਗੋਲ ਉਭਾਰਾਂ ਨੂੰ ਆਪਣੀ ਤਲੀਆਂ 'ਚ ਘੁੱਟ ਕੇ ਬੋੜੀਆਂ ਜਿਹੀਆਂ ਵੱਡੇ ਆਕਾਰ ਦੀਆਂ ਅੰਗੀਆਂ ਦੀ ਮੰਗ ਕੀਤੀ। ਡੋਮਸਕੀ ਦੀ ਕਲਪਨਾ ਬੇਲਗਾਮ ਸੀ।

ਬੰਬਈ ਆ ਕੇ ਮੈਂ ਉਸ ਨੂੰ ਗੋਆ ਦੇ ਡੈਪੋਆਂ ਕੇਲ ਨੌਕਰੀ ਲੈ ਦਿੱਤੀ ਜੋ ਖਾਣਾਂ ਦੀ ਖੁਦਾਈ ਤੇ ਜਹਾਜ਼ਾਂ ਰਾਹੀਂ ਮਾਲ ਦਾ ਆਯਾਤ ਨਿਰਧਾਰ ਕਰਦੇ ਸਨ। ਡੋਮਸਕੀ ਨੇ ਡੈਪੋ ਪਰਿਵਾਰ ਜਾਂ ਉਹਨਾਂ ਦੇ ਉਦਯੋਗ ਬਾਰੇ ਇਕ ਵੀ ਸ਼ਬਦ ਲਿਖੇ ਬਿਨਾਂ ਬੜੀ ਵਧੀਆ ਪੁਸਤਕ ਲਿਖੀ। ਮੈਨੂੰ ਵੀ ਖੱਪੀ ਜਾਂ ਛੁੱਟ ਗਈਆਂ ਗੱਲਾਂ ਨੂੰ ਪੂਰਾ ਕਰਨ ਲਈ ਦੇ ਕੁ ਪੰਨੇ ਲਿਖਣੇ ਪਏ।

ਫਿਰ ਉਸ ਨੂੰ ਮੱਧ ਪ੍ਰਦੇਸ਼ ਸਰਕਾਰ ਵੱਲੋਂ ਆਪਣੀਆਂ ਪਾਪਤੀਆਂ ਬਾਰੇ ਕਿਤਾਬ ਲਿਖਣ ਦਾ ਕੰਮ ਸੰਚਿਨੀਆਂ ਗਿਆ। ਉਸ ਨੇ ਮੱਧ ਪ੍ਰਦੇਸ਼ ਦੇ ਪਿੰਡਾਂ, ਉਸ ਦੇ ਕਿਸਾਨਾਂ ਤੇ ਡੋਟੇ ਕਰਮਚਾਰੀਆਂ ਨਾਲ ਮੇਲ ਮੁਲਾਕਾਤਾਂ ਦਾ ਸ਼ਰੋਦੀ ਵਿਰਤਾਂਤ ਲਿਖਿਆ। ਸਰਕਾਰ ਨੂੰ ਤੱਬਾਂ ਤੇ ਅੰਕੜਿਆਂ ਦੇ ਜ਼ਮੀਨੇ ਨਾਲ ਲਾਉਣੇ ਪਏ। ਅਮਰੀਕਨ ਦੂਤਘਰ ਦੇ ਮੈਗਜ਼ੀਨ ਸਪੈਨ (Span) ਲਈ ਉਸ ਨੇ ਰਾਜਸਥਾਨ ਉਪਰ ਵੀ ਇਕ ਲੇਖ ਲਿਖਿਆ। ਮੈਂ ਅਜਿਹੀ ਸੁਦਰ ਸ਼ਬਦਾਵਲੀ ਵਿੱਚ ਉਸ ਲੇਖ ਜਿਹਾ ਕਦੇ ਹੋਰ ਲਿਖਿਆ ਹੋਇਆ ਨਹੀਂ ਪਛਿਆ।

ਉਹ ਜਨਮ ਤੇ ਨਾਗਰਿਕਤਾ ਵਜੋਂ ਭਾਰਤੀ ਹੋਣ ਦੇ ਬਾਵਜੂਦ ਭਾਰਤੀਪਨ ਤੋਂ ਇਨ੍ਹਾਂ ਦੂਰ ਸੀ ਜਿਸ ਤਰ੍ਹਾਂ ਸਕਾਟਲੈੰਡ ਦੇ ਪਹਾੜੀ ਇਲਾਕੇ ਵਿੱਚ ਰਹਿਣ ਵਾਲੇ ਲੋਕ। ਇਕ ਵਾਰ ਈਦ-ਉਲ-ਫਿਤਰ ਦੇ ਮੌਕੇ 'ਤੇ ਜਦੋਂ ਮੁਸਲਮਾਨ ਸ਼ਰਧਾਲੂ ਮਸਜਿਦ ਤੋਂ ਬਾਹਰ ਆ ਕੇ ਗਲੀਆਂ ਵਿੱਚ ਨਮਾਜ਼ ਅਦਾ ਕਰਨ ਲੱਗੇ ਤਾਂ ਡੋਮਸਕੀ ਕਤਾਰਾਂ ਵਿੱਚ ਨਮਾਜ਼ ਪੜ੍ਹ ਰਹੇ ਨਮਾਜ਼ੀਆਂ ਵਿੱਚੋਂ ਦੀ ਹੀ ਆਪਣੇ ਘਰ ਨੂੰ ਜਾਣ ਲਈ ਤੁਰ ਪਿਆ। ਉਸ ਦੀ ਬੁਰੀ ਗਤ ਬਣਾਈ ਗਈ।

ਡੋਮਸਕੀ ਨੂੰ ਲਿਖਣ ਲਈ ਜੋ ਕਾਰਜ ਸੌਂਪੇ ਗਏ ਉਹਨਾਂ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਦੀ ਜੀਵਨੀ ਵੀ ਸੀ। ਡੋਮਸਕੀ ਤੇ ਲੀਲਾ ਉਸ ਨੂੰ ਨਿਰੰਤਰ ਮਿਲਣ ਜਾਂਦੇ ਰਹੇ। ਮੈਂ ਸ੍ਰੀਮਤੀ ਗਾਂਧੀ ਨੂੰ ਪੁੱਛਿਆ ਕਿ ਉਹ ਡੋਮਸਕੀ ਨਾਲ ਗੱਲਬਾਤ ਕਿਵੇਂ ਕਰਦੀ ਸੀ ਕਿਉਂਕਿ ਉਹ ਤਾਂ ਚੰਗੀ ਹਾਲਤ ਵਿੱਚ ਮਸਾਂ ਢੁੱਲ ਹੀ ਹਿਲਾਉਂਦਾ ਹੈ ਤੇ ਉਸ ਦੀ ਅਵਾਜ਼ ਸੁਣੀ ਨਹੀਂ ਜਾ ਸਕਦੀ ਸੀ ਭਾਵ ਬੜੀ ਪੀਮੀ ਸੀ। ਉਸ ਨੇ ਉੱਤਰ ਦਿੱਤਾ ਕਿ ਲੀਲਾ ਉਸਦੀ ਹਰ ਗੱਲ ਮੈਨੂੰ ਸਮਝਾ ਦਿੰਦੀ ਹੈ। ਉਹਦੀ 'ਜੀਵਨੀ' ਛਪ ਗਈ ਤੇ ਸ੍ਰੀਮਤੀ ਗਾਂਧੀ ਨੂੰ ਪੇਸ਼ ਕੀਤੀ ਗਈ। ਕੁਝ ਦਿਨ ਮਗਰੋਂ ਡੋਮਸਕੀ ਤੇ ਲੀਲਾ ਸ੍ਰੀਮਤੀ ਗਾਂਧੀ ਨੂੰ ਇਸ ਉਮੀਦ ਨਾਲ ਮਿਲਣ ਗਏ ਕਿ ਚੰਗਾ ਕੰਮ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਜਾਵੇਗਾ। ਇਸ ਦੇ ਉਲਟ ਸ੍ਰੀਮਤੀ ਗਾਂਧੀ ਨੇ ਉਹਨਾਂ ਨੂੰ ਝਾੜ ਪਾਈ ਤੇ ਕਮਰੇ 'ਚੋਂ ਤੇਜ਼ੀ ਨਾਲ ਬਾਹਰ ਚਲੀ ਗਈ। ਸ੍ਰੀਮਤੀ ਗਾਂਧੀ ਜਿਹੜੇ ਲੋਕਾਂ ਨੂੰ ਮਿੱਤਰ ਬਣਾ ਲੈਂਦੀ ਸੀ ਮਗਰੋਂ ਝਾੜਾਂ ਪਾ ਕੇ ਤੇ ਦੁਖੀ ਕਰਕੇ ਆਨੰਦ ਪਾਪਤ ਕਰਦੀ ਸੀ। ਡੋਮਸਕੀ ਤੇ ਲੀਲਾ ਬੋਪਤੀ ਨਾਲ ਚੂਰ ਚੂਰ ਹੋ ਗਏ।

ਡੋਮਸਕੀ ਦਾ ਲੀਲਾ ਨਾਇਡੋ ਨਾਲ ਕਿਉਂ ਤੇੜਾ ਵਿਛੋੜਾ ਹੋਇਆ ਤੇ ਉਹ ਸਰਯੂ ਸ੍ਰੀਵਾਸਤਵ ਵੱਲ ਕਿਉਂ ਮੁੜਿਆ, ਇਸ ਗੱਲ ਦੀ ਸਮਝ ਮੈਨੂੰ ਕਦੇ ਨਾ ਆਈ। ਉਸ ਸਮੇਂ ਮੇਰੀ ਉਸ ਨਾਲ ਬੋਲਚਾਲ ਨਹੀਂ ਸੀ। ਪੈਂਗੂਇਨ ਦੇ ਡੋਵਿਡ ਦੇਵਿਦਾਰ ਜਿਸ ਨੇ ਉਸ ਨਾਲ ਗੱਲ ਚਲਾਈ ਸੀ, ਮੈਨੂੰ ਦੱਸਿਆ ਕਿ ਉਹਦਾ ਉੱਤਰ ਬੜੇ ਵਿਸ਼ੇਸ਼ ਅੰਦਾਜ਼ ਵਿੱਚ ਸੀ। ਉਸ ਨੇ ਕਿਹਾ, ‘ਉਹਦੀ ਛਾਤੀ ਬੜੀ ਪਿਆਰੀ ਹੈ।’

ਸਰਯੂ ਦੇ ਆ ਜਾਣ ਨਾਲ ਉਹ ਪਿਆਰ ਬਾਰੇ ਕਵਿਤਾਵਾਂ ਲਿਖਣ ਲੱਗ ਪਿਆ ਪੰਡੂ ਮੌਤ ਸਦਾ ਵਾਂਗ ਛਾਈ ਰਹੀ। ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਕਿਵੇਂ ਤੇ ਕਦੋਂ ਪਿਆਰ ਹੋ ਗਿਆ। ਉਸ ਨੇ ਇਸ ਦਾ ਇਕਬਾਲ ‘14 ਸਾਲ’ ਨਾਮ ਦੀ ਕਵਿਤਾ ਵਿੱਚ ਕੀਤਾ ਹੈ :

14 ਸਾਲ ਉਹੋ ਹੀ ਮਿਸ਼ਰਨ ਸੀ,
ਜਦੋਂ ਮੈਂ ਉਸ ਨੂੰ ਪਹਿਲੀ ਵਾਰ ਮਿਲਿਆ
ਉਹਦੀਆਂ ਛਾਤੀਆਂ ਸਦਾ ਇਸ਼ਾਰੇ ਕਰਦੀਆਂ
ਸਾਡੇ ਮਨ ਤੇ ਹੱਥ ਇਕ ਦੂਸਰੇ 'ਚ ਰਲ ਜਾਂਦੇ
ਮੈਂ ਉਹਦੇ ਸਗੋਰ ਦੇ ਦਿੜ ਇਕ ਭਵਨ ਨਿਰਮਾਣ ਕਰਤਾ
ਇਕ ਪਤੀ ਤੇ ਭਰਾ ਵਾਂਗ ਦੇਖਦਾ।

ਉਹ ਇਸ ਗੱਲ ਦੀ ਵੀ ਪੁਸ਼ਟੀ ਕਰਦਾ ਹੈ ਕਿ ਉਸ ਦਾ ਪੇਮ ਸਦਾ ਇਕਸਾਰ ਰਿਹਾ।

ਸਾਡੇ ਪੈਰਾਂ ਹੇਠ ਕੁਰੂ ਉਪ ਮਹਾਂਦੀਪ ਹੈ,
ਤੂੰ ਤੇ ਮੈਂ ਕਿੱਥੇ ਪੈਦਾ ਹੋਏ
ਅੱਠ ਸਾਲ ਮੈਂ ਤੇਰੇ ਪਿਆਰ ਦਾ ਮੌਸਮ ਮਾਣਿਆ
ਤੇਰੇ ਮਨ ਦਾ ਸਾਫ਼ ਤੇ ਕਾਲਾ ਮੌਸਮ ਵੀ ਦੇਖਿਆ
ਅਸੀਂ ਪ੍ਰਣਾਏ ਹੋਇਆਂ ਨਾਲੋਂ ਵੀ ਵੱਧ ਸੀ
ਇਹ ਇਸ ਤਰ੍ਹਾਂ ਹੀ ਹੋਣਾ ਸੀ
ਅਸੀਂ ਇਕ ਦੂਸਰੇ ਦੇ ਹੋ ਕੇ ਜੀਵੇ
ਇਹ ਵੀ ਇੰਝ ਹੀ ਹੋਣਾ ਸੀ।

ਆਖਰੀ ਵਾਰ ਜਦੋਂ ਮੈਂ ਉਸ ਨੂੰ ਤੇ ਉਸ ਦੀ ਸਾਬਣ ਨੂੰ ਨੀਮਨਾ ਕਿਲ੍ਹੇ ਵਿੱਚ ਲੇਖਕ ਕਾਨਫਰੰਸ ਸਮੇਂ ਮਿਲਿਆ। ਉਹ ਉਸ ਤਰ੍ਹਾਂ ਹੀ ਮੁੰਡਾ ਜਿਹਾ ਜਾਪਦਾ ਸੀ, ਸਦਾ ਹੱਸਦਾ ਹੋਇਆ। ਉਸ ਦੀਆਂ ਐਨਕਾਂ ਉਹਦੇ ਨੱਕ ਦੇ ਹੇਠਾਂ ਵੱਲ ਢਿਲਕੀਆਂ ਸਨ ਤੇ ਉਹਦੇ ਬੁੱਲ੍ਹਾਂ ਵਿੱਚ ਸਿਗਾਰਟ ਲਮਕ ਰਹੀ ਸੀ। ਭਾਵੇਂ ਮੈਂ ਸਰਯੂ ਦੀ ਛਾਤੀ ਜ਼ਿਆਦਾ ਨਹੀਂ ਵੇਖ ਸਕਿਆ ਸੀ ਪੰਡੂ ਮੈਨੂੰ ਜਾਪਿਆ ਕਿ ਉਹ ਭਾਰਤੀ ਇਸਤਰੀ ਦਾ ਹੂਬਹੂ ਸਾਰ ਸੀ। ਡੋਮਸਕੀ ਦੀਆਂ ਪਹਿਲੀਆਂ ਡੀਮਤਾਂ ਜਾਂ ਤਾਂ ਗੋਰੀਆਂ ਸਨ ਜਾਂ ਅੱਪੀਆਂ

ਜੂਰਪੀਨ ਭਾਵ ਦੋ ਨਸਲੀਆਂ ਸਨ। ਸਰਜੂ ਉਹਦੀ ਲੇਖਣੀ ਦਾ ਟਾਕਰਾ ਕਰਨ ਵਾਲੀ ਵੀ ਇਕੋ ਇਕ ਤੀਵੀ ਸੀ। ਉਹਨਾਂ ਨੇ ਮਿਲ ਕੇ ਦੋ ਕੁ ਪੁਸਤਕਾਂ ਵੀ ਲਿਖੀਆਂ। ਉਸ ਨੇ ਲਿਖਿਆ ਹੈ ਕਿ ਉਹ ਮੇਰੀ ਬੜੀ “ਪਿਆਰੀ ਮਿੱਤਰ ਤੇ ਸਖਤ ਆਲੋਚਕ ਸੀ।”

ਡੋਮਸਕੀ ਨੂੰ ਕੌਂਸਰ ਹੋ ਗਿਆ ਪਰ ਉਸ ਨੇ ਰਸਾਇਣਕ ਚਕਿਤਸਾ ਕਰਾਉਣ ਤੋਂ ਨਾਹ ਕਰ ਦਿੱਤੀ। ਉਹ ਲਗਭਗ ਆਪਣੀ ਪਾਗਾਲ ਮਾਂ ਦੇ ਮੰਡਰਾਉਂਦੇ ਭੂਤ ਦੇ ਪ੍ਰਭਾਵ ਹੇਠ ਅਗੋਤਰੀ ਮੌਤ ਦੀ ਸੰਭਾਵੀ ਜ਼ਿਲ੍ਹਾਣ ਵਿੱਚ ਖੁਭਦਾ ਗਿਆ, ਕੁਮਲਾਉਂਦਾ ਗਿਆ।

ਖੁਦਾਈ ਸ਼ਰਨਗਾਹ ਜਿੱਥੋਂ ਮੇਰੀ ਮਾਂ ਮੁਰਝਾਈ ਹੋਈ ਆਪਣੇ ਇਕਲੋਤੇ ਪੁੱਤਰ ਵੱਲ ਪਰਨਾਲੇ 'ਚੋਂ ਝਾਤ ਮਾਰ ਰਹੀ ਹੈ। ਮੇਰੀ ਬਿਮਾਰੀ ਅੰਤਲੇ ਪੜਾਅ 'ਤੇ ਹੈ। ਹੁਣ ਜੀਂਦੇ ਰਹਿਣ ਦਾ ਕੋਈ ਕਾਰਨ ਵੀ ਨਹੀਂ ਰਿਹਾ। ਅਲਵਿਦਾ! ਮੇਰਾ ਰਸਤਾ ਨਾ ਰੋਕਣਾ।

2 ਜੂਨ, 2004 ਨੂੰ ਬੁੱਧਵਾਰ ਸ਼ਾਮ ਨੂੰ ਡੋਮ ਮੋਰੇਸ ਉਸ ਬਾਂ ਹੀ ਸੁੱਤਾ ਹੋਇਆ ਮਰ ਗਿਆ ਜਿੱਥੇ ਉਹ ਪੈਦਾ ਹੋਇਆ ਤੇ ਜੀਵਿਆ, ਪਰ ਉਹ ਉਸ ਬਾਂ ਨਾਲ ਜੁੜਿਆ ਨਹੀਂ ਸੀ।

ਕਿਸ਼ਨ ਲਾਲ—ਦਹੀਂ ਭੱਲੇ ਤੇ ਸ਼ਾਇਰੀ

ਕਿਸ਼ਨ ਲਾਲ ਦਸ ਸਾਲ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਆਇਆ। ਮੈਨੂੰ ਉਸ ਬਾਰੇ ਉਸ ਸਮੇਂ ਭੱਕ ਕੁਝ ਵੀ ਪਤਾ ਨਹੀਂ ਸੀ ਜਦੋਂ ਭੱਕ ਉਸ ਨੇ ਮੈਨੂੰ ਇਹ ਦੱਸਿਆ ਕਿ ਉਹ ਮਖੁਰਾ ਰੋਡ ਉਪਰ ਸਥਿਤ ਹੋਟਲ ਰਾਜਦੂਤ ਦਾ ਮਾਲਕ ਹੈ। ਉਸ ਪਿੱਛੋਂ ਉਹ ਹਰ ਹਫ਼ਤੇ ਮੈਨੂੰ ਮਿਲਣ ਦੋ ਵਾਰ ਆਉਂਦਾ। ਦੋਹਾਂ ਦਿਨਾਂ ਵਿੱਚ ਹੀ ਉਹ ਮੇਰੇ ਲਈ ਦੁਪਹਿਰ ਦੇ ਖਾਣੇ ਲਈ ਹੋਟਲ 'ਚੋਂ ਦਹੀਂ ਭੱਲੇ ਤੇ ਰਾਤ ਦੇ ਖਾਣੇ ਲਈ ਮਛਲੀ ਜਾਂ ਚਿਕਨ ਲਿਆਉਂਦਾ। ਦੁਪਹਿਰ ਢਲੇ ਉਹ ਮੈਨੂੰ ਟੈਲੀਫੋਨ ਕਰਦਾ ਤੇ ਚੰਗੇ ਹੋਟਲ ਮਾਲਕ ਵਾਂਗ ਪੁੱਛਦਾ ਕਿ ਮੈਨੂੰ ਖਾਣਾ ਕੈਸਾ ਲੱਗਾ। ਦਹੀਂ ਭੱਲੇ ਬੜੇ ਹੀ ਸੁਆਦੀ ਸਨ, ਪਹਿਲਾਂ ਮੈਂ ਅਜਿਹੇ ਕਦੇ ਨਹੀਂ ਖਾਧੇ ਸਨ। ਇਹਨਾਂ ਵਿੱਚ ਦਹੀਂ ਦੇ ਨਾਲ ਦੋ ਕੁ ਭੱਲੇ, ਕੇਲੇ, ਅਦਰਕ, ਸੁੰਢ ਤੇ ਹੋਰ ਮਸਾਲੇ ਬੜੀ ਉਚਿਤ ਮਾਤਰਾ ਵਿੱਚ ਮਿਲੇ ਹੁੰਦੇ। ਮੈਂ ਉਸ ਨੂੰ ਪੁੱਛਦਾ ਕਿ ਉਹ ਹਰ ਵੇਲੇ ਇਹ ਕਿਉਂ ਪੁੱਛਣਾ ਚਾਹੁੰਦਾ ਹੈ ਕਿ ਖਾਣਾ ਕੈਸਾ ਲੱਗਾ। “ਇਸ ਵਾਸਤੇ ਕਿ ਜੇ ਤੁਹਾਨੂੰ ਕੋਈ ਚੀਜ਼ ਸੁਆਦੀ ਲੱਗਦੀ ਹੈ ਤਾਂ ਮੈਂ ਰਸੋਈਏ ਨੂੰ ਇਨਾਮ ਦਿੰਦਾ ਹਾਂ। ਜੇ ਤੁਹਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਤਾਂ ਮੈਂ ਉਸ ਨੂੰ ਕੁਝ ਨਹੀਂ ਦਿੰਦਾ।” ਫਿਰ ਮੈਂ ਇਹ ਪੱਕੀ ਧਾਰ ਲਈ ਕਿ ਉਹ ਜੋ ਵੀ ਖਾਣਾ ਮੈਨੂੰ ਭੇਜਦਾ, ਮੈਂ ਉਸ ਦੀ ਪ੍ਰਸੰਸਾ ਕਰਦਾ।” ਇਕ ਹੋਰ ਆਦਮੀ ਜਿਸ ਨੂੰ ਉਹ ਮਿਲਣ ਲਈ ਹਫ਼ਤੇ ਵਿੱਚ ਦੋ ਵਾਰ ਆਉਂਦਾ ਉਹ ਫਾਲੀ ਨਾਗੀਮਾਨ ਸੀ, ਜਿਹੜਾ ਉਸ ਦਾ ਵਕੀਲ ਸੀ ਤੇ ਹੁਣ ਦੋਸਤ ਬਣ ਗਿਆ ਸੀ।

ਨਾਗੀਮਾਨ ਨੇ ਮੇਰੇ ਕੋਲ ਇਹ ਮੰਨਿਆ, “ਤੈਨੂੰ ਪਤਾ ਹੈ ਕਿ ਜੋ ਕਿਸ਼ਨ ਲਾਲ ਕਹਿੰਦਾ ਹੈ ਮੈਂ ਉਸ ਦਾ ਇਕ ਸ਼ਬਦ ਵੀ ਸਮਝ ਨਹੀਂ ਸਕਦਾ।” ਇਹ ਸੱਚ ਸੀ। ਉਸ ਦੇ ਬੋਲ ਇਕ ਅਸਪੱਸ਼ਟ ਜਿਹੀ ਗੁੜਗੁੜ ਜਿਹੀ ਵਾਂਗ ਸਨ। ਮੈਨੂੰ ਨਾਗੀਮਨ ਨਾਲੋਂ ਕਿਸ਼ਨ ਲਾਲ ਨਾਲ ਵਧੇਰੇ ਅੰਖਿਆਈ ਸੀ ਕਿਉਂਕਿ ਉਸ ਨੂੰ ਉਰਦੂ ਸ਼ਾਇਰੀ ਦਾ ਬਹੁਤ ਸ਼ੋਕ ਸੀ, ਜਿਸ ਨੂੰ ਉਹ ਬੜੇ ਜੋਸ਼ ਨਾਲ ਸੁਣਾਉਂਦਾ। ਉਹ ਆਮ ਤੌਰ 'ਤੇ ਇਕ ਪੰਗਤੀ ਬੋਲਦਾ ਤੇ ਮੈਨੂੰ ਦੂਸਰੀ ਬੋਲਣ ਲਈ ਵੰਗਾਰ ਪਾਉਂਦਾ। ਮੈਂ ਉਹਦੀ ਪਰੀਖਿਆ ਵਿੱਚ ਕਦੇ ਹੀ ਪਾਸ ਹੁੰਦਾ। ਉਸ ਦਾ ਮਨਪਸੰਦ ਸ਼ਾਇਰ ਬਹਾਦਰ ਸ਼ਾਹ ਜ਼ਫਰ ਸੀ।

ਕਿਸ਼ਨ ਲਾਲ ਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ ਪੰਡੂ ਉਸ ਨੂੰ ਇਹ ਮੰਣਣ ਤੋਂ ਵੀ ਨਫਰਤ ਸੀ ਕਿ ਉਸ ਨੂੰ ਇਸ ਭਾਸ਼ਾ ਬਾਰੇ ਕੋਈ ਅੰਕੜ ਆਉਂਦੀ ਹੈ। ਉਹ ਇਸ ਗੱਲ ਦੀ ਰਿਹਾੜ ਕਰਦਾ ਕਿ ਮੈਂ ਉਹ ਹਰ ਕਿਤਾਬ ਦੇਵਾਂ ਜੋ ਮੈਂ ਲਿਖਾਂ। ਅਗਲੀ ਮਿਲਣੀ 'ਤੇ ਉਸ ਨੇ ਇਕ ਜੇਡੂ ਅੰਦਾਜ਼ ਵਿੱਚ ਕਿਹਾ, “ਮੈਂ ਇਸ ਸਫੇ ਤੋਂ ਇਸ ਸਫੇ ਤੱਕ ਪੜ੍ਹ ਲਿਆ ਹਾਂ। ਮੈਂ ਕਹਾਂਗਾ ਤੁਸੀਂ ਬੜੇ ਹੀ ਰੰਗੀਲੇ ਵਿਅਕਤੀ ਰਹੇ ਹੋ।”

ਕਿਸ਼ਨ ਲਾਲ ਨੇ ਆਪਣੀ ਮਿਹਨਤ ਨਾਲ ਤਰੱਕੀ ਕੀਤੀ। ਉਸ ਨੇ ਆਪਣੀ ਜ਼ਿੰਦਗੀ ਕਾਫ਼ੀ ਦੀ ਦੁਕਾਨ ਨਾਲ ਸ਼ੁਰੂ ਕੀਤੀ, ਫਿਰ ਉਸ ਨੇ ਮਿਲਟਰੀ ਦੀ ਕਨਟੋਨ ਦਾ ਠੇਕਾ ਲਿਆ (ਹੋਰਨਾਂ ਤੋਂ ਬਿਨਾਂ ਉਸ ਨੇ ਲਾਰਡ ਮਾਊਂਟਬੈਟਨ ਦੀ ਸੇਵਾ ਵੀ ਕੀਤੀ)। ਫਿਰ ਉਸ ਨੇ ਮਥਰਾ ਰੋਡ 'ਤੇ ਜ਼ਮੀਨ ਲੈ ਲਈ ਤੇ ਹੋਟਲ ਰਸ਼ਦੂਰ ਬਣਾ ਲਿਆ। ਇਹ ਹੋਟਲ ਛੇਤੀ ਹੀ ਆਪਣੇ ਚੰਗੇ ਰਸੋਈ ਪ੍ਰਬੰਧ ਤੇ ਅਸ਼ਲੀਲ (ਕੈਬਰੇ ਨਾਚ) ਨਾਚ ਮਨੋਰੰਜਨ ਦੇ ਪ੍ਰਦਰਸ਼ਨਾਂ ਲਈ ਉੱਘਾ ਹੋ ਗਿਆ। ਇਸ ਨੇ ਕਿਸ਼ਨ ਲਾਲ ਨੂੰ ਲੱਖਪਤੀ ਬਣਾ ਦਿੱਤਾ। ਉਸ ਨੇ ਬਹੁਤ ਵੱਡਾ ਫਾਰਮ ਲੈ ਲਿਆ ਤੇ ਉਸ ਵਿੱਚ ਹੀ ਘਰ ਬਣਾ ਲਿਆ। ਦੋ ਸਾਲ ਪਹਿਲਾਂ ਕਿਸ਼ਨ ਲਾਲ ਡਿੱਗ ਪਿਆ ਤੇ ਉਸ ਦੇ ਗੋਬੇ 'ਤੇ ਸੱਟ ਲੱਗ ਗਈ। ਫਿਰ ਵੀ ਉਸ ਨੇ ਹਫ਼ਤੇ 'ਚ ਦੋ ਵਾਰੀ ਆਉਣਾ ਜਾਰੀ ਰੱਖਿਆ। ਆਖਰੀ ਮੁਲਾਕਾਤ ਤੋਂ ਕੁਝ ਪਹਿਲੀਆਂ ਮੁਲਾਕਾਤਾਂ ਤੋਂ ਪਹਿਲਾਂ, ਉਹ ਮੈਨੂੰ ਕਿਹਾ ਕਰਦਾ, “ਮੈਂ 80 ਸਾਲ ਦਾ ਹੋ ਗਿਆ ਹਾਂ।” ਪ੍ਰੰਤੂ ਅੰਗਰੇਜ਼ੀ 'ਚ ‘ਏਟੀ’ (ਅੱਸੀ) ਬੋਲਣਾ ਇੱਜ ਲੱਗਦਾ ਹੈ ਕਿ ਜਿਵੇਂ ਆਦਮੀ ਅਜੇ ਕਾਇਮ ਹੋਵੇ ਪਰ ਪੰਜਾਬੀ 'ਚ ‘ਅੱਸੀਆਂ ਦਾ’ ਜਾਂ ਹਿੰਦੀ ਵਿੱਚ ‘ਅੱਸੀ’ ਕਹਿਣ ਨਾਲ ਆਦਮੀ ਦੇ ਬੋਲ ਢਿੱਲੇ ਜਿਹੇ ਹੋ ਜਾਂਦੇ ਹਨ।

ਮੈਂ ਹੱਸਦਿਆਂ ਕਿਹਾ, “ਤੂੰ ਅਜੇ ਹੋਰ ਦਸ ਸਾਲ ਮੇਰੇ ਨਾਲ ਰਹੇਗਾ। ਉਸ ਨੇ ਨਿਰਾਸਤਾ ਭਰੇ ਅੰਦਾਜ਼ ਵਿੱਚ ਹੱਥ ਮਾਰਦਿਆਂ ‘ਜੌਕ’ ਦੀਆਂ ਕੁਝ ਸਤਨਾਂ ਪੜ੍ਹੀਆਂ। ਅਜੀਬ ਇਤਫਾਕ ਸੀ ਕਿ ਜੌਕ ਮੇਰੇ ਪਿਤਾ ਦਾ ਵੀ ਮਨ-ਪਸੰਦ ਸ਼ਾਇਰ ਸੀ।

ਲਾਈ ਹਯਾਤ, ਆਈ ਕਜ਼ਾ, ਲੇ ਚਲੀ, ਚਲੇ।

ਅਪਨੀ ਖੁਸ਼ੀ ਸੇ ਨ ਆਏ ਹਮ, ਨ ਅਪਨੀ ਖੁਸ਼ੀ ਚਲੇ।

(ਮੈਨੂੰ ਪਹਿਲਾਂ ਜੀਵਨ ਮਿਲਿਆ, ਹੁਣ ਮੌਤ ਬੂਹੇ 'ਤੇ ਆ ਖੜ੍ਹੀ ਹੈ। ਨਾ ਮੈਂ ਆਪਣੀ ਮਰਜ਼ੀ ਨਾਲ ਆਇਆ ਹਾਂ ਤੇ ਨਾ ਹੀ ਆਪਣੀ ਮਰਜ਼ੀ ਨਾਲ ਜਾਣਾ ਹੈ।)

7 ਜੂਨ, 2004 ਸੌਮਵਾਰ ਦੀ ਸਵੇਰ ਨੂੰ ਮੇਰੀ ਬੇਟੀ ਨੇ ਦਿੱਲੀ ਤੇ ਕਸੌਲੀ ਮੈਨੂੰ ਇਹ ਦੱਸਣ ਲਈ ਟੈਲੀਫੋਨ ਕੀਤਾ ਕਿ ਕਿਸ਼ਨ ਲਾਲ ਮਰ ਗਿਆ ਹੈ ਤੇ ਉਸ ਦਾ ਸਸਕਾਰ ਵੀ ਉਸੇ ਦਿਨ ਹੀ ਹੋਣਾ ਹੈ।

ਪਰ ਇਹ ਕਿਸ਼ਨ ਲਾਲ ਦੀ ਕਹਾਣੀ ਦਾ ਅੰਤ ਨਹੀਂ ਸੀ। ਕੁਝ ਦਿਨ ਮਗਰੋਂ ਮੇਰਾ ਕਾਲਮ ਛਪਣ ਤੋਂ ਪਿੱਛੋਂ ਮੈਨੂੰ ਫਲੀ ਨਾਗੀਮਾਨ ਦਾ ਪੱਤਰ ਮਿਲਿਆ ਜੋ ਇਸ ਤਰ੍ਹਾਂ ਹੈ—

“ਅਗਲੇ ਜਹਾਨ ਦੀ ਮੁਲਾਕਾਤ ਤੱਕ ਹੁਣ ਦਹੀਂ ਭੱਲੇ ਨਹੀਂ ਮਿਲਣਗੇ।”

“ਖੁਸ਼ਵੰਤ ਮੇਰੇ ਲਈ ਵੀ ਇਸ ਤਰ੍ਹਾਂ ਹੀ ਹੈ। ਤੇਰਾ ਕਾਲਮ ਬੜਾ ਸੁੰਦਰ ਤੇ ਮਨ ਛੂਹਣ ਵਾਲਾ ਹੈ। ਮੈਂ ਤੇ ਬਾਪਸੀ ਸਵੇਰੇ ਵੇਲੇ ਦੀ ਗੁੜਗੁੜ ਯਾਦ ਕਰਦੇ ਹਾਂ।”

ਕੋਲੰਬੀਆ ਦੇ ਨਾਵਲਕਾਰ ਗੈਬਰੀਐਲ ਗਾਰਸ਼ੀਆ ਮਾਰਕੁਏਜ਼ ਨੇ ਇਕ ਸੁਪਨੇ ਦਾ ਇਸ ਤਰ੍ਹਾਂ ਵਰਨਣ ਕੀਤਾ ਹੈ :—

“1970 ਦੇ ਸ਼ੁਰੂ ਵਿੱਚ ਮੈਨੂੰ ਬਾਰਸੀਲੋਨਾ ਵਿੱਚ ਪੰਜ ਸਾਲ ਰਹਿਣ ਪਿੱਛੋਂ ਇਕ ਪ੍ਰਕਾਸ਼ਮਈ ਸੁਪਨਾ ਆਇਆ। ਮੈਨੂੰ ਸੁਪਨਾ ਆਇਆ ਕਿ ਮੈਂ ਆਪਣਾ ਦਾਹ ਸੰਸਕਾਰ ਆਪ ਵੇਖਿਆ ਹੈ। ਮੈਂ ਆਪਣੇ ਮਿਤਰਾਂ ਨਾਲ ਸੀ ਜਿਨ੍ਹਾਂ ਨੇ ਮਾਡਮੀ ਲਿਬਾਸ ਪਹਿਨੇ

ਹੋਏ ਸਨ, ਪਰ ਉਹ ਬੜੇ ਅਨੰਦਮਈ ਰੋਂ ਵਿੱਚ ਸਨ। ਅਸੀਂ ਸਾਰੇ ਇਕੱਠੇ ਖੁਸ਼ ਦਿਖਾਈ ਦਿੰਦੇ ਸੀ। ਮੈਂ ਸਭ ਨਾਲੋਂ ਜ਼ਿਆਦਾ ਖੁਸ਼ ਸੀ ਕਿਉਂਕਿ ਮੌਤ ਵੱਲੋਂ ਦਿੱਤੇ ਇਸ ਸ਼ਾਨਦਾਰ ਮੌਕੇ ਕਾਰਨ ਮੈਂ ਦੱਖਣੀ ਅਮਰੀਕਾ ਦੇ ਆਪਣੇ ਪਿਆਰੇ ਤੇ ਪੁਰਾਣੇ ਮਿੱਤਰਾਂ ਨਾਲ ਸੀ ਜਿਨ੍ਹਾਂ ਨੂੰ ਮੈਂ ਬਹੁਤ ਸਮੇਂ ਤੋਂ ਮਿਲਿਆ ਨਹੀਂ ਸੀ। ਮੇਰੀ ਕਿਰਿਆ ਕਰਮ ਦੀ ਰਸਮ ਤੋਂ ਮਗਰੋਂ ਜਦੋਂ ਉਹ ਜਾਣ ਲੱਗੇ ਤਾਂ ਮੈਂ ਵੀ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਵਿੱਚੋਂ ਇਕ ਨੇ ਮੈਨੂੰ ਦੋ ਟੁੱਕ ਕਿਹਾ ਕਿ ਜਿੱਥੋਂ ਤੱਕ ਮੇਰਾ ਸਬੰਧ ਹੈ, ਪਾਰਟੀ ਖਤਮ ਹੈ।

ਉਸ ਨੇ ਕਿਹਾ, “ਤੂੰ ਇੱਕੋ ਇਕ ਹੀ ਹੈ ਜੋ ਜਾ ਨਹੀਂ ਸਕਦਾ।” ਉਸ ਸਮੇਂ ਮੈਨੂੰ ਸਮਝ ਆਈ ਕਿ ਮਰਨ ਦਾ ਭਾਵ ਇਹ ਹੈ ਕਿ ਤੁਸੀਂ ਆਪਣੇ ਮਿੱਤਰਾਂ ਦਾ ਸਾਥ ਨਹੀਂ ਮਾਣ ਸਕਦੇ।”

ਸ਼ਾਇਦ ਲਾਲਾ ਜੀ ਦੇ ਸਾਡੇ ਨਾਲੋਂ ਵਿਛੜਨ ਬਾਰੇ ਵੀ ਇਹੋ ਉਦਾਸੀ ਵਾਲੀ ਗੱਲ ਸੀ। ਮੈਨੂੰ ਯਕੀਨ ਹੈ ਕਿ ਉਸ ਲਈ ਵੀ ਮੌਤ ਦਾ ਇਹੋ ਅਰਥ ਹੈ ਕਿ ਉਹ ਆਪਣੇ ਮਿੱਤਰਾਂ ਨੂੰ ਮੁੜ ਨਹੀਂ ਮਿਲ ਸਕੇਗਾ। ਅਸੀਂ ਇਸ ਬਾਰੇ ਤਾਂ ਕੁਝ ਕਦੇ ਨਹੀਂ ਜਾਣ ਸਕਾਂਗੇ, ਪਰ ਇਹ ਜ਼ਰੂਰ ਜਾਣਦੇ ਹਾਂ ਕਿ ਉਹ ਦੋਵੇਂ ਉਸ ਨੂੰ ਬਹੁਤ ਯਾਦ ਕਰਦੇ ਹਨ ਤੇ ਉਸ ਨੂੰ ਪ੍ਰਣਾਮ ਕਰਦੇ ਹਨ। ਇਸ ਨਾਲ ਸ਼ਾਇਦ ਉਸ ਨੂੰ ਮਿੰਨੀ ਮਿੰਨੀ ਹਾਸੀ ਆਵੇ ਤੇ ਭੁਗਾਨੂੰ ਇਹ ਯਾਦ ਹੋਵੇਗਾ ਕਿ ਇਸ ਨਾਲ ਹੀ ਅੱਖਾਂ ਵਿੱਚ ਹੇਠੂ ਆ ਜਾਂਦੇ ਹਨ।

ਕਿਸ਼ਨ ਲਾਲ ਨੂੰ ਸ਼ਰਧਾਂਜਲੀ ਦੇਣ ਦਾ ਸਾਨੂੰ ਬੜਾ ਲਾਭ ਹੋਇਆ। ਉਸਦੇ ਪੁੱਤਰ ਪ੍ਰੇਮ ਮੇਹਨ ਕਾਲੜਾ ਨੇ ਇਹ ਦੱਸਣ ਲਈ ਲਿਖਿਆ ਕਿ ਹਫ਼ਤੇ ਵਿੱਚ ਦੋ ਵਾਰ ਦਹੀ-ਭੱਲੇ ਸਾਨੂੰ ਉਸ ਤਰ੍ਹਾਂ ਹੀ ਮਿਲਦੇ ਰਹਿਣਗੇ, ਜਿਵੇਂ ਉਸ ਦੇ ਪਿਤਾ ਸਮੇਂ ਮਿਲਦੇ ਸਨ।

ਸਤਿਕਾਰ ਯੋਗ ਸ੍ਰੀ ਮਾਨ ਜੀ,

ਬਹੁਤ ਸਾਲਾਂ ਤੋਂ ਜਦੋਂ ਮੈਂ ਆਪਣੇ ਪਿਤਾ ਨਾਲ ਗੱਦੀ 'ਤੇ ਬੈਠਦਾ ਰਿਹਾ ਹਾਂ, ਕਈ ਦਫ਼ਾ ਤੁਹਾਡੇ ਘਰ ਉਨ੍ਹਾਂ ਦੇ ਆਉਣ ਬਾਰੇ ਸੁਣਦਾ ਰਿਹਾ ਹਾਂ ਤੇ ਇਸ ਤੋਂ ਬਿਨਾਂ ਮੈਂ ਤੁਹਾਡੇ ਨਾਲ ਉਨ੍ਹਾਂ ਦੇ ਮੈਡਰੀ ਭਰਪੂਰ ਵਿਚਾਰ-ਵਟਾਂਦਰਿਆਂ ਬਾਰੇ ਵੀ ਜਾਣੂ ਹਾਂ, ਜਿਸ ਦਾ ਸਿੱਟਾ ਇਹ ਹੈ ਕਿ ਇਕ ਅਜਿਹਾ ਮੌਕਾ ਆ ਗਿਆ ਕਿ ਅਸੀਂ ਕਦੇ ਤੁਹਾਨੂੰ ਮਿਲੇ ਬਿਨਾਂ ਹੀ ਤੁਹਾਡੇ ਚੰਗੀ ਤਰ੍ਹਾਂ ਵਾਕਿਫ਼ ਹੋ ਗਏ। ਜਦੋਂ ਮੇਰਾ ਪਿਤਾ ਆਪਣੇ ਆਖਰੀ ਦਿਨਾਂ ਵਿੱਚ ਹਸਪਤਾਲ ਵਿੱਚ ਸੀ ਤਾਂ ਉਹ ਬੜੇ ਪਿਆਰ ਨਾਲ ਪੁੱਛਿਆ ਕਰਦੇ ਸਨ, “ਅੱਜਕਲੁ ਸਰਦਾਰ ਖੁਸ਼ਵੇਡ ਸਿੰਘ ਕਿੱਥੇ ਹੈ? ਮੈਂ ਉਨ੍ਹਾਂ ਨੂੰ ਦੱਸਦਾ ਸੀ ਕਿ ਉਹ ਸ਼ਹਿਰ ਤੋਂ ਬਾਹਰ ਗਏ ਹੋਏ ਹਨ। ਉਹ ਉੱਤਰ ਸੁਣ ਕੇ ਕੁਝ ਚਿਰ ਸ਼ਾਂਤ ਰਹਿੰਦੇ। ਪ੍ਰੰਤੂ ਉਨ੍ਹਾਂ ਦੀ ਮੇਰੇ ਉੱਤਰ ਨਾਲ ਤਸਲੀ ਨਹੀਂ ਹੁੰਦੀ ਸੀ। ਫਿਰ ਉਹ ਪੁੱਛਦੇ ਕਿ ਕੀ ਮੈਂ ਉਸ ਦਾ ਤਾਜ਼ਾ ਲੇਖ ਪੜ੍ਹਿਆ ਹੈ ?

ਆਪਣੇ ਜੀਵਨ ਦੇ ਆਖਰੀ ਦੋ ਦਿਨਾਂ ਵਿੱਚ ਆਈ ਸੀ ਯੂ. ਵਿੱਚ ਹੋਣ ਵੇਲੇ ਵੀ ਉਹ ‘ਹਿੰਦੁਸਤਾਨ ਟਾਈਮਜ਼’ ਮੰਗਦਾ ਕੇ ਮੈਨੂੰ ਜਾਂ ਮੇਰੀ ਪਤਨੀ ਨੂੰ ਪੜ੍ਹਨ ਦੀ ਇੱਛਾ ਪ੍ਰਗਟ ਕਰਦੇ ਸਨ।

ਮੈਂ ਇਸ ਮੌਕੇ ਬੜੀ ਸੁਹਿਰਦਤਾ ਨਾਲ ਆਪ ਜੀ ਦਾ ਮੇਰੇ ਪਿਤਾ ਪ੍ਰਤੀ ਪਿਆਰ ਤੇ

ਜਾਰੀ ਨਾਲ ਨਿਵਾਜਣ ਲਈ ਧੰਨਵਾਦ ਕਰਦਾ ਹਾਂ। ਉਨ੍ਹਾਂ ਦੀਆਂ ਹਦਾਇਤਾਂ
ਆਨੁਸਾਰ ਉਨ੍ਹਾਂ ਦੇ ਵੇਲੇ ਦੀਆਂ ਸਭ ਪ੍ਰੰਪਰਾਵਾਂ ਉਵੇਂ ਹੀ ਜਾਰੀ ਰਹਿਣਗੀਆਂ ਜਿਵੇਂ
ਉਨ੍ਹਾਂ ਦੇ ਜੀਵਨ ਕਾਲ ਵਿੱਚ ਸਨ। ਇਸ ਲਈ ਮੇਰੇ ਵੱਲੋਂ ਨਿਮਰਤਾ ਨਾਲ ਉਹਨਾਂ ਨੂੰ
ਉਵੇਂ ਹੀ ਜਾਰੀ ਰੱਖਿਆ ਜਾਵੇਗਾ। ਕ੍ਰਿਪਾ ਕਰਕੇ ਮੈਨੂੰ ਤੁਸੀਂ ਅਜਿਹਾ ਕਰਨ ਦੀ
ਆਗਿਆ ਦੇਣਾ ਤਾਂ ਜੋ ਲਾਲਾ ਜੀ ਦੀ ਆਤਮਾ ਨੂੰ ਸਵਰਗ ਵਿੱਚ ਸ਼ਾਂਤੀ ਮਿਲੇ। ਮੈਂ
ਇਸ ਲਈ ਵੀ ਧੰਨਵਾਦੀ ਹੋਵਾਂਗਾ ਜੇ ਤੁਸੀਂ ਇਹ ਦੱਸਣ ਦੀ ਕ੍ਰਿਪਾਲਤਾ ਕਰ ਸਕੋ ਕਿ
ਆਡੇ ਦਹੀ ਭੱਲੇ ਪਿਤਾ ਜੀ ਦੇ ਸਮੇਂ ਵਾਂਗ ਹੀ ਸੁਆਦੀ ਹਨ।

ਮੈਂ ਛੇਤੀ ਹੀ ਤੁਹਾਡੀ ਇਜਾਜ਼ਤ ਮਿਲਣ 'ਤੇ ਆਪ ਜੀ ਨੂੰ ਮਿਲਣ ਆਵਾਂਗਾ ਤੇ
ਸਤਿਕਾਰ ਭੇਟ ਕਰਾਂਗਾ।

ਅਤਿ ਸਤਿਕਾਰ ਤੇ ਧੰਨਵਾਦ ਸਹਿਤ,
ਪ੍ਰੇਮ ਮੇਹਨ ਕਾਲੜਾ
ਸਪੁੱਤਰ ਕਿਸ਼ਨ ਲਾਲ ਕਾਲੜਾ।

ਯੋਗੀ ਭਜਨ—ਅੱਧਾ ਝੁਕਿਆ ਖਾਲਸਈ ਨਿਸ਼ਾਨ ਸਾਹਿਬ

ਜਿਹਨਾਂ ਬਹੁਤ ਸਾਰੇ ਸੰਤ-ਪੁਰਸ਼ਾਂ ਨੂੰ ਮਿਲਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ, ਉਹਨਾਂ ਵਿੱਚੋਂ ਹਰਭਜਨ ਸਿੰਘ, ਜੋ ਆਮ ਕਰਕੇ ਯੋਗੀ ਭਜਨ ਵਜੋਂ ਵਧੇਰੇ ਉੱਘਾ ਸੀ, ਬਹੁਤ ਗੂੜ੍ਹ ਸੀ। ਉਸ ਨੂੰ ਸਮਝਣਾ ਬਹੁਤ ਅੰਖਾ ਸੀ। ਉਹ ਆਪਣੇ ਘਰ ਐਸਪਾਨੇਲਾ, ਨਿਊ ਮੈਕਸੀਕੋ, ਯੂ.ਐਸ.ਏ. ਵਿੱਚ 7 ਅਕਤੂਬਰ, 2004 ਨੂੰ ਦਿਲ ਦੀ ਗਡੀ ਰੁਕਣ ਨਾਲ 75 ਸਾਲ ਦੀ ਉਮਰ ਵਿੱਚ ਮਰ ਗਿਆ।

ਹਰਭਜਨ ਦਾ ਜਨਮ ਇਕ ਛੋਟੇ ਜਿਹੇ ਕਸਬੇ ਵਿੱਚ, ਜਿਹੜਾ ਹੁਣ ਪਾਕਿਸਤਾਨ ਵਿੱਚ ਹੈ, 26 ਅਗਸਤ, 1929 ਨੂੰ ਹੋਇਆ। ਉਸ ਦਾ ਪਿਤਾ ਇਕ ਡਾਕਟਰ ਸੀ। ਵੱਡੇ ਮਗਰੋਂ ਪਰਿਵਾਰ ਪਰਵਾਸ ਕਰਕੇ ਭਾਰਤ ਆ ਗਿਆ। ਉਸ ਨੂੰ ਡਲਹੌਜੀ ਦੇ ਇਕ ਸਕੂਲ ਵਿੱਚ ਪੜ੍ਹਨ ਪਾਇਆ ਗਿਆ। ਅਰਥ ਸ਼ਾਸਤਰ ਨਾਲ ਬੀ.ਏ. ਕਰਨ ਪਿੱਛੇ ਉਹ ਪਾਲਮ ਹਵਾਈ ਅੱਡੇ 'ਤੇ ਸਰਕਾਰੀ ਸੇਵਾ ਵਿੱਚ ਇਕ ਆਯਾਤ ਕਰ ਕਰਮਚਾਰੀ ਵਜੋਂ ਨਿਯੁਕਤ ਹੋ ਗਿਆ। ਸਰੀਰਕ ਯੋਗਤਾ ਖਾਸ ਕਰਕੇ ਹਾਕੀ ਤੇ ਫੁੱਟਬਾਲ ਉਸ ਦੇ ਸਥਾਈ ਸੌਕ ਸਨ। ਇਹਨਾਂ ਦੇ ਨਾਲ-ਨਾਲ ਉਹ ਯੋਗ ਦਾ ਅਭਿਆਸੀ ਵੀ ਸੀ। ਉਹ ਕੁੰਡਲਿਨੀ ਯੋਗ ਵਿੱਚ ਮਾਹਿਰ ਹੋ ਗਿਆ ਤੇ ਦੂਸਰਿਆਂ ਨੂੰ ਵੀ ਸਿਖਾਉਣ ਲੱਗ ਗਿਆ। ਉਸ ਉਪਰ ਸ਼ੱਕ-ਸੰਕਟ ਡਾ ਗਿਆ ਤੇ ਉਸ ਦੀ ਵਿਭਾਗੀ ਜਾਂਚ ਹੋਣੀ ਸ਼ੁਰੂ ਹੋ ਗਈ। ਇਸ ਦਾ ਮੁਕਾਬਲਾ ਕਰਨ ਦੀ ਥਾਂ ਉਹ 1968 ਵਿੱਚ ਕੈਨੇਡਾ ਪਰਵਾਸ ਕਰ ਗਿਆ ਤੇ ਉਥੇ ਟੋਰੋਟੋ ਵਿੱਚ ਯੋਗ ਸਿਖਿਅਕ ਦੇ ਤੌਰ 'ਤੇ ਸਥਾਪਤ ਹੋ ਗਿਆ। ਟੋਰੋਟੋ ਤੋਂ ਉਹ ਯੂ.ਐਸ.ਏ. ਵਿੱਚ ਕੈਲੇਫੋਰਨੀਆ ਚਲਾ ਗਿਆ। ਫਿਰ ਉਹ ਕਦੇ ਪਿੱਛੇ ਨਹੀਂ ਝਾਕਿਆ। ਜਿੱਥੇ ਵੀ ਗਿਆ ਉਸ ਨੇ ਸਿੱਖ ਧਰਮ ਤੇ ਕੁੰਡਲਿਨੀ ਯੋਗ ਦੀ ਅਜੀਬ ਜਿਹੀ ਮਿਲਾਵਟ ਕਰਕੇ ਪੜ੍ਹਾਉਣਾ ਸ਼ੁਰੂ ਕਰ ਦਿੱਤੀ। ਉਸ ਨੇ ਆਪਣੀ ਸੰਸਥਾ ਨੂੰ ਬਣੀ ਅੱਚ. ਓ. (3 H.O—Healthy, Happy, Holly Organisation) ਭਾਵ ਸਿਹਤਮੰਦ, ਪ੍ਰਸੰਨ ਤੇ ਪਵਿੱਤਰ ਸੰਸਥਾ ਦਾ ਨਾਮ ਦਿੱਤਾ। ਕਿਸੇ ਖਾਸ ਕਾਰਨ, ਉਸ ਨੇ ਅੰਮ੍ਰਿਤਸਰ ਵਸਾਉਣ ਵਾਲੇ ਚੰਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਵਜੋਂ ਆਪਣਾ ਆਦਰਸ਼ ਚੁਣਿਆ।

ਸਿੱਖਾਂ ਦੇ ਅਧਿਗੀ ਯੋਧਾ ਤੇ ਜੁਝਾਰੂ ਗੁਰੂ, ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ, ਦਾ ਯੋਗੀ ਦੀਆਂ ਧਾਰਮਿਕ ਸਿੱਖਿਆਵਾਂ ਵਿੱਚ ਕੋਈ ਉੱਘਾ ਸਥਾਨ ਨਹੀਂ ਸੀ। ਉਸ ਦੀ 3 ਅੱਚ. ਓ. ਸੰਸਥਾ ਸ਼ਾਕਾਹਾਰੀ ਭੋਜਨ ਪ੍ਰਤੀ ਵਚਨਬੱਧ ਸੀ। ਛੇਤੀ ਹੀ ਯੋਗੀ ਭਜਨ ਦੇ ਅਮਰੀਕੀ ਸਿੱਖਾਂ ਦਾ ਮੱਤ ਪੈਦਾ ਹੋ ਗਿਆ। ਉਹ ਗੋਰੇ

ਲੋਕ ਚਿੱਟੀਆਂ ਦਸਤਾਰਾਂ, ਲੰਮੀਆਂ ਖੁੱਲ੍ਹੀਆਂ ਦਾੜ੍ਹੀਆਂ, ਕੁਰਤੇ-ਪਜਾਮਿਆਂ ਵਿੱਚ ਨਿਆਰੇ ਤੇ ਅੱਡਰੇ ਪੁਰਸ਼ ਸਨ। ਇਸਤਰੀਆਂ ਆਪਣੇ ਕੇਸਾਂ ਦਾ ਜੂੜਾ ਕਰਦੀਆਂ ਤੇ ਉਸ ਉਦਾਲੇ ਚਿੱਟਾ ਕੱਪੜਾ ਵਲ੍ਲੇਟਦੀਆਂ। ਉਹਨਾਂ ਦੇ ਸਿੱਖ ਨਾਮ ਰੱਖ ਕੇ ਪਿੱਛੇ 'ਮਾਲਸਾ' ਲਾ ਦਿੱਤਾ ਗਿਆ। ਕੁਝ ਹੀ ਸਾਲਾਂ ਵਿੱਚ ਉਹਨਾਂ ਦੀ ਗਿਣਤੀ ਵਧ ਕੇ ਹਜ਼ਾਰਾਂ ਵਿੱਚ ਹੋ ਗਈ। ਉਹਨਾਂ ਨੇ ਆਪਣੇ ਗੁਰਦੁਆਰੇ ਬਣਾ ਲਏ, ਗੁਰਬਾਣੀ ਦਾ ਗਾਇਨ ਕਰਨਾ ਤੇ ਕੀਰਤਨ ਕਰਨਾ ਸਿੱਖ ਲਿਆ। ਕਈ ਵਾਰ, ਯੋਗੀ ਆਪਣੇ ਚੇਲਿਆਂ ਨੂੰ ਭੀਰਥ ਯਾਤਰਾ ਲਈ ਕਿਰਾਏ ਦੇ ਜਹਾਜ਼ਾਂ ਰਾਹੀਂ ਪੰਜਾਬ ਵੀ ਲੈ ਕੇ ਆਉਂਦਾ। ਭਾਰਤੀ ਸਿੱਖ ਆਪਣੇ ਗੁਰੂਆਂ ਦਾ ਸੰਦੇਸ਼ ਵਿਦੇਸ਼ਾਂ ਵਿੱਚ ਫੈਲਦਾ ਵੇਖ ਕੇ ਖੁਸ਼ ਹੋ ਜਾਂਦੇ। ਯੋਗੀ ਜਿਸ ਨੂੰ ਮਰਾਰੋਂ ਸਿੱਖ ਸਾਹਿਬ ਦੀ ਸਨਮਾਨ ਸੂਚਕ ਉਪਾਧੀ ਦਿੱਤੀ ਗਈ, ਵਿਦੇਸ਼ੀ ਧਰਤੀ ਵਿੱਚ ਮਾਲਸਈ ਝੰਡਾ ਲਹਿਰਾਉਣ ਵਾਲਾ ਪਹਿਲਾ ਵਿਅਕਤੀ ਸੀ।

ਯੋਗੀ ਭਜਨ ਦੀ ਵਪਾਰ ਬਾਰੇ ਦ੍ਰਿਸ਼ਟੀ ਵੀ ਬੜੀ ਤੀਬਰ ਤੇ ਤੇਜ਼ ਸੀ। ਉਸ ਨੇ ਸਿਹਤਵਰਪਕ ਭੋਜਨ ਉਦਯੋਗ ਵਿੱਚ ਨਾਮ ਕਮਾਇਆ। ਉਸ ਨੇ ਵੈਸ਼ਣਵ ਰੈਸਟੋਰੈਂਟਾਂ ਦਾ ਸਿਲਸਿਲਾ ਕਾਇਮ ਕਰ ਦਿੱਤਾ ਜਿੱਥੇ ਕੇਵਲ ਕੁਦਰਤੀ ਖਾਦ ਨਾਲ ਉਗਾਈਆਂ ਸਥਾਜ਼ੀਆਂ ਹੀ ਵਰਤੀਆਂ ਤੇ ਪਰੋਸੀਆਂ ਜਾਂਦੀਆਂ ਸਨ। ਉਸ ਦੀ ਯੋਗੀ ਹਰਬਲ ਦੀ (ਜੜ੍ਹੀਆਂ ਬੂਟੀਆਂ ਤੋਂ ਤਿਆਰ ਚਾਹ) ਮੇਰੇ ਵੱਲੋਂ ਪੀਤੀ ਗਈ ਕਿਸੇ ਹੋਰ ਚਾਹ ਵਾਂਗ ਹੀ ਠੰਡ ਨੂੰ ਰੋਕਣ ਵਾਲੀ ਤੇ ਅਤਿਅੰਤ ਸੁਆਦਲੀ ਹੈ। ਪ੍ਰੰਤੂ ਉਸ ਦੀਆਂ ਤਿਆਰ ਕੁਝ ਚੀਜ਼ਾਂ ਦੇ ਨਾਮ ਬੜੇ ਮਨੋਹਰ ਹਨ; ਚਿੱਥੇ ਜਾਣ ਵਾਲੀ ਗੂੰਦ (ਚਿਊਇੰਗ ਗਮ) ਦਾ ਨਾਮ ਉਸ ਨੇ 'ਵਾਹਿਗੁਰੂ ਚੂੰ' ਰੱਖਿਆ ਹੋਇਆ ਹੈ। ਉਸ ਦਾ ਆਖਰੀ ਉੱਦਮ ਯੂ.ਐੱਸ. ਸਰਕਾਰ ਨੂੰ ਅਤਿਅੰਤ ਨਾਜ਼ੂਕ ਸਥਾਨਾਂ ਲਈ ਸੁਰੱਖਿਆ ਲਈ ਰਾਖੇ ਦੇਣ ਦਾ ਸੀ।

ਮੈਂ ਯੋਗੀ ਭਜਨ ਨੂੰ ਰਾਤਰੀ ਪਾਰਟੀ 'ਚ ਮਿਲਿਆ ਜਿਸਦਾ ਪ੍ਰਬੰਧ ਸਾਡੀ ਮੁਲਾਕਾਤ ਲਈ ਲੱਖਾਂ-ਕਰੋੜਾਂ ਦੇ ਮਾਲਕ ਨਾਨਕ ਕੋਹਲੀ ਦੇ ਘਰ ਵਾਸ਼ਿੰਗਟਨ ਵਿੱਚ ਕੀਤਾ ਗਿਆ। ਉਹ ਆਪਣੀਆਂ ਅਮਰੀਕਨ ਗੋਰੀਆਂ ਚੇਲੀਆਂ ਦੇ ਲਾਮ-ਲਸ਼ਕਰ ਨਾਲ ਆਇਆ। ਮੈਂ ਇਹ ਵੇਖ ਕੇ ਹੋਰਾਨ ਰਹਿ ਗਿਆ ਕਿ ਉਹ ਆਦਮੀ ਜੋ ਯੋਗ-ਅਭਿਆਸੀ ਸੀ, ਉਸ ਦੇ ਗੋਗੜ ਪੈਂਦੀ ਸੀ ਤੇ ਇਹ ਦੇਖ ਕੇ ਵੀ ਮੈਨੂੰ ਹੋਰਾਨੀ ਹੋਈ ਕਿ ਜੋ ਸਾਦਾ ਜੀਵਨ ਦੀਆਂ ਖੁਸ਼ੀਆਂ ਦੀ ਸਿੱਖਿਆ ਦਾ ਅਭਿਆਸੀ ਤੇ ਪ੍ਰਚਾਰਕ ਸੀ, ਉਸ ਨੇ ਹੀਰਿਆਂ ਜੜ੍ਹੀਆਂ ਸੋਨੇ ਦੀਆਂ ਮੁੰਦਰੀਆਂ ਆਪਣੀਆਂ ਉੰਗਲਾਂ ਵਿੱਚ ਪਾਈਆਂ ਹੋਈਆਂ ਸਨ। ਇਕ ਭਾਰਤੀ ਇਸਤਰੀ, ਜੋ ਉਸ ਦੀ ਚੇਲੀ ਸੀ, ਵੱਲੋਂ ਆਪ ਬਣਾ ਕੇ ਲਿਆਂਦੀ ਭਿੰਡੀ ਉਹ ਹਾਬਤਿਆਂ ਵਾਂਗ ਖਾ ਰਿਹਾ ਸੀ। ਉਹ ਇਸ ਨੂੰ ਬੜੇ ਸੁਆਦ ਨਾਲ ਖਾ ਰਿਹਾ ਸੀ। ਮੈਂ ਆਪਣੇ ਨਾਲ 'ਵਾਸ਼ਿੰਗਟਨ ਪੋਸਟ' ਦੇ ਅਮਲੇ ਦੇ ਦੋ ਅਮਰੀਕੀ ਪੱਤਰਕਾਰ ਲੈ ਰਿਆ ਤਾਂ ਜੋ ਉਹ ਉਸ ਦੇ ਜੀਵਨ-ਉਦੇਸ਼ ਬਾਰੇ ਕੁਝ ਲਿਖ ਸਕਣ। ਉਹਨਾਂ ਨੇ ਉਸ ਨੂੰ ਬੜੇ ਵੇਰਵੇ ਨਾਲ ਪ੍ਰਸ਼ਨ ਪੁੱਛੇ। ਉਹ ਪ੍ਰਭਾਵਿਤ ਨਾ ਹੋਏ। ਉਸ ਨੇ ਮੈਨੂੰ ਤੱਹਡੇ ਵਜੋਂ ਗੁਰਮੁਖੀ ਵਿੱਚ ਲਿਖੀਆ ਪੰਜ ਪੁਸਤਕਾਂ ਦਾ ਜੁੱਟ ਤੇ ਖੰਡੇ ਕ੍ਰਿਪਾਨ ਦੇ ਛੋਟੇ ਅਕਾਰ ਦੇ ਚਿੰਨ੍ਹ ਭੇਟ ਕੀਤੇ।

ਯੋਗੀ ਇਕ ਬੁਝਾਰਤ ਸੀ। ਜਦੋਂ ਉਹ ਭਾਰਤ ਵਿੱਚੋਂ ਚੋਗੀ ਨੱਸ ਕੇ ਕੈਨੇਡਾ ਪੁਹੇਚਿਆ ਤਾਂ ਉਸ ਨੇ ਹਵਾਈ ਟਿਕਟ ਲੈਣ ਲਈ 10 ਹਜ਼ਾਰ ਰੁਪਏ ਉਧਾਰ ਲਏ। 20 ਸਾਲ ਮਗਰੋਂ ਉਹ ਜਦ ਭਾਰਤ ਦੀ ਇਕ ਫੇਰੀ 'ਤੇ ਆਇਆ ਤਾਂ ਉਸ ਆਦਮੀ ਦੀ ਲੜਕੀ ਨੇ ਜਿਸ ਤੋਂ ਉਹ ਰੁਪਏ ਉਧਾਰ ਲੈ ਕੇ ਗਿਆ ਸੀ, ਕਰਜ਼ ਦੀ ਯਾਦ ਦਿਲਾਈ। ਉਸ ਨੂੰ ਉਮੀਦ ਸੀ ਕਿ ਯੋਗੀ ਉਹ ਰੁਪੈ ਵਿਆਜ ਸਣੇ ਮੌਜੂ ਦੇਵੇਗਾ ਕਿਉਂਕਿ ਉਹ ਬਹੁਤ ਅਮੀਰ ਸੀ। ਪਿਤਾ ਦਾ ਦਿੱਤਾ ਪੈਸਾ ਮਿਲਣ ਦੀ ਥਾਂ, ਉਸ ਨੂੰ ਝਿੜਕਾਂ ਪਈਆਂ। “ਤੂੰ ਚਾਲੀ ਸਾਲਾਂ ਦੀ ਹੋ ਗਈ ਏਂ। ਅਜੇ ਵੀ ਤੂੰ ਮਾਇਆ-ਜਾਲ ਵਿੱਚ ਫਸੀ ਹੋਈ ਏਂ” ਇਹ ਕਹਿ ਕੇ ਉਸ ਨੇ ਉਸ ਲੜਕੀ ਨੂੰ ਅਸੀਰਵਾਦ ਦਿੱਤੀ।

ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਪੱਛਮੀ ਦੁਨੀਆਂ ਵਿੱਚ ਸਿੱਖ ਧਰਮ ਫੈਲਾਉਣ ਦਾ ਮੌਢੀ ਯੋਗੀ ਭਜਨ ਸੀ। 75 ਸਾਲ ਦੀ ਉਮਰ ਇਕ ਯੋਗ-ਅਭਿਆਸੀ ਤੇ ਸਿਹਤਵਰਧਕ ਭੋਜਨ ਦੇ ਖਬਤੀ ਲਈ ਜ਼ਿਆਦਾ ਨਹੀਂ ਸੀ ਤੇ ਉਸ ਦੇ ਇਸ ਉਮਰ ਵਿੱਚ ਚਲਾਣੇ ਕਾਰਨ ਇਸ ਯੋਗ ਪ੍ਰਚਾਰਕ ਦਾ ਸੋਗ, ਆਉਣ ਵਾਲੇ ਲੰਬੇ ਸਮੇਂ ਤੱਕ, ਮਾਲਸਈ ਨਿਸ਼ਾਨ ਅੱਧਾ ਨੀਵਾਂ ਕਰਕੇ ਮਨਾਇਆ ਜਾਂਦਾ ਰਹੇਗਾ।

ਯੋਗੀ ਦਾ ਇਹ ਵਿਰਸਾ ਕਿੰਨਾ ਚਿਰ ਕਾਇਮ ਰਹੇਗਾ, ਕੁਝ ਦੱਸਣਾ ਔੱਖਾ ਹੈ। ਉਸ ਨੇ ਯੂ.ਐਸ. ਅਤੇ ਪੰਜਾਬ ਵਿੱਚ ਕੁਝ ਸਕੂਲ ਤੇ ਸੰਸਥਾਵਾਂ ਸਥਾਪਿਤ ਕੀਤੀਆਂ। ਉਸ ਦੇ ਪਿੱਛੇ ਉਸ ਦੀ ਪਤਨੀ, ਦੋ ਲੜਕੇ ਤੇ ਇਕ ਲੜਕੀ ਹੈ। ਉਹਨਾਂ ਵਿੱਚੋਂ ਕੋਈ ਵੀ ਉਸ ਦੇ ਠਾਠ-ਬਾਠ ਦਾ ਭਾਈਵਾਲ ਨਹੀਂ ਸੀ। ਉਸ ਨੇ ਆਪਣਾ ਕੋਈ ਉਤਰਾਧਿਕਾਰੀ ਵੀ ਨਿਯੁਕਤ ਨਾ ਕੀਤਾ।

ਪਰੋਤਿਮਾ ਬੇਦੀ—ਜ਼ਿੰਦਗੀ ਲਈ ਹਾਬੜੀ ਤੀਵੀ

ਪਰੋਤਿਮਾ ਗੁਪਤਾ ਦਾ ਜਨਮ 1949 ਵਿੱਚ ਦਿੱਲੀ ਵਿੱਚ ਹੋਇਆ। ਉਸ ਦੇ ਪਿਤਾ ਨੂੰ ਜੋ ਇਕ ਛੋਟਾ ਵਪਾਰੀ ਸੀ, ਉਸ ਦੇ ਬਾਣੀਏ ਪਿਉ ਨੇ ਇਕ ਕਾਲੀ ਬੰਗਾਲਣ ਨਾਲ ਵਿਆਹ ਕਰਾਉਣ ਕਰਕੇ ਘਰੋਂ ਕੱਢ ਦਿੱਤਾ ਸੀ। ਉਸ ਨੇ ਆਪਣੀ ਕਿਸਮਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਜ਼ਮਾਈ ਪਰ ਅੰਤ ਅਸਫਲ ਹੋ ਕੇ ਪਰਿਵਾਰ ਦੇ ਵਣਜ-ਵਪਾਰ ਵਿੱਚ ਫਿਰ ਆ ਸ਼ਾਮਿਲ ਹੋਇਆ।

ਉਹਨਾਂ ਦੇ ਤਿੰਨ ਲੜਕੀਆਂ ਤੇ ਇਕ ਲੜਕਾ, ਕੁੱਲ ਚਾਰ ਬੱਚੇ ਸਨ। ਪ੍ਰੋਤਿਮਾ ਉਹਨਾਂ ਦੀ ਦੂਸਰੀ ਬੇਟੀ ਸੀ ਤੇ ਉਸ ਨੂੰ ਸਭ ਤੋਂ ਘੱਟ ਪਿਆਰ ਮਿਲਿਆ। ਪਿਆਰ-ਰਹਿਤ ਬਚਪਨ ਨੇ ਉਸ ਨੂੰ ਬਾਰੀ ਬਣਾ ਦਿੱਤਾ। ਉਹ ਬੜੀ ਹੁਸ਼ਿਆਰ ਲੜਕੀ ਸੀ ਤੇ ਪੜ੍ਹਾਈ ਵਿੱਚ ਵੀ ਬਹੁਤ ਚੰਗੀ ਸੀ। ਉਸ ਦੀ ਜ਼ਿੰਦਗੀ ਦੇ ਸ਼ਬਦ ਕੋਸ਼ ਵਿੱਚ 'ਨਾਹ' ਤੇ 'ਪਛਤਾਵੇ' ਦੇ ਸ਼ਬਦ ਨਹੀਂ ਸਨ। ਜਿਸ ਨੇ ਵੀ ਉਸ ਨੂੰ ਚਾਹਿਆ, ਉਹ ਕਿਸੇ ਨੂੰ ਕਦੇ ਨਾਹ ਨਾ ਕਹਿ ਸਕੀ। ਉਹ ਇਕ ਅਜਿਹੀ ਮਨਭਾਉਂਦੀ ਤੇ ਸਜੀਵ ਉਤਸ਼ਾਹੀ ਜਵਾਨ ਇਸਤਰੀ ਸੀ ਜਿਸ ਵੱਲ ਬਹੁਤੇ ਆਦਮੀ ਖਿੱਚੇ ਆਉਂਦੇ। ਉਹ ਆਪਣੇ ਆਪ ਨੂੰ ਰੋਕ ਨਾ ਸਕਦੇ। ਉਸ ਨੂੰ ਆਪਣੇ ਸਰੀਰਕ ਤੇ ਜਜ਼ਬਾਤੀ ਅਨੁਭਵਾਂ ਦਾ ਵੀ ਕਦੇ ਪਛਤਾਵਾ ਨਾ ਹੋਇਆ। ਉਹ ਇਹ ਵੀ ਮਹਿਸੂਸ ਕਰਦੀ ਸੀ ਕਿ ਗੱਲ ਛੁਪਾ ਕੇ ਰੱਖਣੀ ਵੀ ਝੂਠ ਬੋਲਣ ਵਾਂਗ ਸੀ, ਇਸ ਲਈ ਉਹ ਹਰੇਕ ਨੂੰ ਆਪਣੇ ਪਤੀ ਸਮੇਤ ਉਹਦੀ ਜ਼ਿੰਦਗੀ ਵਿੱਚ ਉੱਤੇਜ਼ੂਤੀ ਆਏ ਪ੍ਰੇਮੀਆਂ ਨੂੰ ਹਰ ਗੱਲ ਦੱਸ ਦਿੰਦੀ। ਉਹ ਤੱਟ ਫੱਟ ਵਿਆਹ ਭੇਗ ਕਰ ਦਿੰਦੀ ਤੇ ਪਰਮ ਆਨੰਦ ਦੀ ਹਾਲਤ ਵਿੱਚ ਆਪਣੇ ਪ੍ਰੇਮੀਆਂ ਦੇ ਦਿਲਾਂ ਨੂੰ ਪਹੁੰਚਾਏ ਦੁੱਖ ਤੋਂ ਨਿਸ਼ਚਿੰਤ ਹੋ ਜਾਂਦੀ। ਉਹ ਆਪਣੇ ਮਨ ਤੋਂ ਹਰ ਬੋਝ ਉਤਾਰ ਦਿੰਦੀ। ਜਿਨ੍ਹਾਂ ਨਾਲ ਉਹ ਦੋਸਤੀ ਕਰਦੀ, ਉਹਨਾਂ ਬਾਰੇ ਉਹ ਸੱਚ ਸੱਚ ਦੱਸ ਦਿੰਦੀ। ਉਸਦੀ ਜੀਵਨ ਕਹਾਣੀ ਵਿੱਚ ਸ਼ਾਇਦ ਉਹ ਕੁਝ ਕਾਂਡ ਹੋਰ ਵੀ ਜੋੜ ਜਾਂਦੀ ਜੇ ਉਹ ਨਾਚ ਸਕੂਲ ਤੇ ਹੋਰ ਕਾਰ ਵਿਹਾਰ ਛੱਡ ਕੇ ਸੱਨਿਆਸਣ ਨਾ ਬਣੀ ਹੁੰਦੀ। ਪਰ ਮੌਤ ਨੇ ਉਸ ਨੂੰ ਅਚਨਚੇਤ ਹੀ ਦਬੋਚ ਲਿਆ। ਉਹ 18 ਅਗਸਤ, 1998 ਨੂੰ ਕੈਲਾਸ਼-ਮਾਨਸਰੋਵਰ ਦੀ ਯਾਤਰਾ 'ਚ ਚਟਾਨਾਂ ਡਿੱਗਣ ਕਰਕੇ ਮਰ ਗਈ। ਅਜੀਬ ਇਤਫਾਕ ਹੈ ਕਿ ਇਕ ਸੰਨਿਆਸਣ ਬਣ ਕੇ ਜਾਣ ਸਮੇਂ ਉਸ ਦੇ ਨਾਲ ਉਹਦਾ ਇਕ ਪ੍ਰੇਮੀ ਵੀ ਸੀ। ਉਸੇ ਦਿਨ ਹੀ ਬੰਬਈ ਵਿੱਚ ਭਾਰਤ ਦੀ ਪਹਿਲੀ ਸੁੰਦਰਤਾ ਰਾਣੀ ਪਰਸੀਸ ਖੰਬਾਤਾ, ਜੋ ਕਿਸੇ ਸਮੇਂ ਉਹਦੇ ਪਤੀ ਕਬੀਰ ਬੇਦੀ ਦੀ ਰਖੇਲ ਰਹੀ ਸੀ, ਵੀ ਮਰ ਗਈ।

ਪਹਿਲੀ ਵਾਰ ਮੈਂ ਪਰੋਤਿਮਾ ਨੂੰ ਬੰਬਈ ਵਿੱਚ ਗੋਪੀ ਗੋਬਾ ਦੇ ਘਰ ਮਿਲਿਆ। ਉਸ ਨਾਲ ਕਬੀਰ ਵੀ ਸੀ ਜਿਸ ਨੂੰ ਮੈਂ ਉਹਦੇ ਬਚਪਨ ਵਿੱਚ ਲਾਹੌਰ ਦੇ ਸਮੇਂ ਤੋਂ ਹੀ ਜਾਣਦਾ

ਸੀ। ਮੇਰਾ ਉਹਨਾਂ ਨੂੰ ਪਸੰਦ ਕਰਨ ਦਾ ਕੋਈ ਕਾਰਨ ਨਹੀਂ ਸੀ ਕਿਉਂਕਿ ਕਬੀਰ ਨੇ ਉਸੇ ਸਮੇਂ ਮੇਰੇ ਮਿੱਤਰ ਬੀ.ਸੀ. ਸਾਨਿਆਲ ਦੀ ਬੇਟੀ ਅੰਬਾ ਨੂੰ, ਜਿਸ ਨਾਲ ਉਸਦੀ ਮੰਗਣੀ ਹੋਈ ਸੀ, ਅਧੀ ਵਿਚਾਲੇ ਛੱਡ ਦਿੱਤਾ ਸੀ ਤੇ ਆਪ 19 ਸਾਲ ਦੀ ਪ੍ਰੇਤਿਮਾ ਨਾਲ ਰਹਿਣ ਲੱਗ ਪਿਆ ਸੀ। ਮੈਂ ਉਹਨਾਂ ਨਾਲ ਇਕ ਸ਼ਬਦ ਵੀ ਸਾਂਝਾ ਨਾ ਕੀਤਾ। ਜਦੋਂ ਪ੍ਰੇਤਿਮਾ ਗਰਭਵਤੀ ਹੋ ਗਈ ਤਾਂ ਉਹਨਾਂ ਵਿਆਹ ਕਰਨ ਦਾ ਫੈਸਲਾ ਕੀਤਾ। ਪੂਜਾ ਉਹਨਾਂ ਦੀ ਪਹਿਲੀ ਸੰਤਾਨ ਸੀ, ਪਰ ਨਾ ਤਾਂ ਵਿਆਹ ਕਰਕੇ ਤੇ ਨਾ ਹੀ ਬੱਚੇ ਦੇ ਆਉਣ ਨਾਲ ਉਹਨਾਂ ਦੋਹਾਂ ਦੇ ਤੌਰ-ਤਰੀਕਿਆਂ ਤੇ ਜੀਵਨ ਸੈਲੀ ਵਿੱਚ ਕੋਈ ਫਰਕ ਪਿਆ।

ਜਦੋਂ ਕਬੀਰ ਕਿਸੇ ਫਿਲਮ ਦੀ ਸ਼ੂਟਿੰਗ 'ਤੇ ਛੋਟੀ ਮੌਟੀ ਨਾਇਕਾ ਨਾਲ ਆਪਣੇ ਆਪ ਨੂੰ ਖੁਸ਼ ਰੱਖਣ ਲਈ ਗਿਆ ਹੁੰਦਾ, ਪਰੋਤਿਮਾ ਜੋ 8 ਮਹੀਨਿਆਂ ਦੀ ਪੂਜਾ ਦੀ ਮਾਂ ਸੀ, ਆਪਣੇ ਇਕ ਗੁਆਂਢੀ ਜਰਮਨ ਨੌਜਵਾਨ ਨਾਲ ਰੰਗ ਰਲੀਆਂ ਮਨਾ ਰਹੀ ਹੁੰਦੀ। ਉਹ ਯਕੀਨ ਨਾਲ ਨਹੀਂ ਕਹਿ ਸਕਦੀ ਸੀ ਕਿ ਉਹਦਾ ਬੇਟਾ ਸਿਧਾਰਥ ਉਸਦੇ ਪਤੀ ਦਾ ਸੀ ਜਾਂ ਉਸ ਦੇ ਆਰਜ਼ੀ ਪੇਸ਼ੀ ਦਾ। ਉਸ ਨੇ ਆਪਣਾ ਸ਼ੱਕ ਆਪਣੇ ਪਤੀ ਨੂੰ ਵੀ ਤੇ ਮਗਰੋਂ ਆਪਣੇ ਬੇਟੇ ਨੂੰ ਵੀ ਦੱਸ ਦਿੱਤਾ। ਲੜਕਾ ਦੁਬਿਧਕ ਮਾਨਸਿਕਤਾ ਦਾ ਰੋਗੀ ਹੋ ਗਿਆ ਤੇ ਉਸ ਨੇ ਮਗਰੋਂ ਯੂ.ਐਸ.ਏ. ਵਿੱਚ ਆਤਮ-ਘਾਤ ਕਰ ਲਿਆ।

ਫਿਰ ਮੈਂ ਪਰੋਤਿਮਾ ਦੀਆਂ ਗੋਆ ਦੇ ਇਕ ਬੀਚ ਤੇ ਅਲਫ ਨੰਗੀ ਫਿਰ ਰਹੀ ਦੀਆਂ ਛੋਟੀਆਂ ਦੇਖੀਆਂ। ਇਸ ਨਾਲ ਮਧਵਰਗੀ ਸਮਾਜ ਨੂੰ ਕਰਾਰੀ ਸੱਟ ਵੱਜੀ-ਉਹ ਇਹੋ ਕਰਨਾ ਚਾਹੁੰਦੀ ਸੀ। ਇਕ ਦਿਨ ਜਦੋਂ ਮੈਂ 'ਇਲਸਟਰੇਟਰ ਵੀਕਲੀ ਆਫ ਇੰਡੀਆ' ਦਾ ਸੰਪਾਦਨ ਕਰ ਰਿਹਾ ਸੀ ਤਾਂ ਆਈ ਐਸ. ਜੌਹਰ ਨੇ ਮੈਨੂੰ ਛੋਟੇ ਗਾਫਰ ਨਾਲ ਲੈ ਕੇ ਆਉਣ ਲਈ ਕਿਹਾ ਕਿਉਂਕਿ ਪਰੋਤਿਮਾ ਨਾਲ ਉਸ ਦੀ ਮੰਗਣੀ ਹੋ ਰਹੀ ਸੀ। ਛੋਨ 'ਤੇ ਮੈਂ ਉਸ ਨੂੰ ਗਧਾ ਕਿਹਾ, ਪਰ ਮੈਂ ਉਸ ਕੌਲ ਚਲਾ ਗਿਆ। ਮੈਂ ਉਹਨਾਂ ਦੀ ਇਕ ਦੂਸਰੇ ਨੂੰ ਅੰਗੂਠੀਆਂ ਪਾਉਂਦਿਆਂ ਦੀ ਛੋਟੇ ਛਾਪੀ। ਉਹ ਇਸ ਪ੍ਰਚਾਰ ਦੇ ਹੀ ਚਾਹਵਾਨ ਸਨ। ਪਰੋਤਿਮਾ ਨੇ ਪਿੱਛੋਂ ਮੈਨੂੰ ਯਕੀਨ ਕਰਾਇਆ ਕਿ ਉਸ ਨੇ ਜੌਹਰ ਦਾ ਚੁੰਮਣ ਤੱਕ ਨਹੀਂ ਲਿਆ। ਮੈਂ ਪਰੋਤਿਮਾ ਦਾ ਯਕੀਨ ਕਰ ਲਿਆ ਕਿਉਂਕਿ ਉਹ ਕਦੇ ਝੂਠ ਨਹੀਂ ਬੋਲਦੀ ਸੀ।

ਮੈਂ ਪਰੋਤਿਮਾ ਨੂੰ ਓਡੀਸੀ ਨਾਚੀ ਦੇ ਤੌਰ 'ਤੇ ਜੋਬਨ 'ਤੇ ਆਉਂਦਿਆਂ ਨਹੀਂ ਦੇਖਿਆ, ਨਾ ਹੀ ਮੈਂ ਉਹਦੀ ਰਚਨਾ 'ਨਿਤਯਗਮ' ਨੂੰ ਦੇਖਿਆ। ਉਹ ਬੰਗਲੌਰ ਮੈਨੂੰ ਸੱਦਾ ਪੱਤਰ ਦੇਣ ਆਈ। ਮੈਂ ਸੱਦਾ ਪੱਤਰ ਪ੍ਰਵਾਨ ਕਰ ਲਿਆ। ਪਰ ਜਦੋਂ ਪਤਾ ਲੱਗਾ ਕਿ ਮੈਨੂੰ ਸੜਕ ਰਾਹੀਂ ਆਉਣ-ਜਾਣ 'ਤੇ ਚਾਰ ਘੰਟੇ ਲੱਗਣਗੇ ਤਾਂ ਮੈਂ ਇਗਾਦਾ ਬਦਲ ਦਿੱਤਾ। ਉਹ ਮੇਰੇ ਨਾਲ ਬਹੁਤ ਗੁੱਸਾ ਹੋਈ ਤੇ ਉਸ ਨੇ ਕਸਮ ਖਾਧੀ ਕਿ ਉਹ ਫਿਰ ਮੇਰੇ ਮੱਥੇ ਨਹੀਂ ਲੱਗੇਗੀ। ਉਹਦਾ ਗੁੱਸਾ ਬਹੁਤ ਚਿਰ ਨਾ ਰਿਹਾ। ਜਦੋਂ ਉਹਦੇ ਬੇਟੇ ਨੇ ਆਤਮਘਾਤ ਕਰ ਲਿਆ ਤਾਂ ਉਸ ਨੇ ਲੰਬੇ ਵਾਲ ਮੁਨਵਾ ਕੇ ਦੁਨਿਆਵੀ ਕਾਰ-ਵਿਹਾਰ ਤਿਆਰ ਕਿਤਾ। ਵਾਪਸ ਭਾਰਤ ਆ ਕੇ ਉਸ ਨੇ ਕਸੌਲੀ ਵਿੱਚ ਮੇਰੇ ਬੰਗਲੇ ਵਿੱਚ ਕੁਝ ਦਿਨ ਰਹਿਣ ਦੀ ਆਗਿਆ ਮੰਗੀ ਕਿਉਂਕਿ ਉਹ ਸਨਾਵਰ ਦੇ ਨੇੜੇ ਰਹਿਣਾ ਚਾਹੁੰਦੀ ਸੀ।

ਜਿਥੇ ਕੁਝ ਸਮੇਂ ਲਈ ਉਹਦਾ ਬੇਟਾ ਪੜ੍ਹਦਾ ਰਿਹਾ ਸੀ। ਉਥੇ ਉਸ ਨੇ ਚਾਰ ਸਿਆਲ ਦੇ ਠੰਡੇ ਦਿਨ ਪਹਾੜਾਂ ਵਿੱਚ ਇਕੱਲੀ ਨੇ ਤੁਰ-ਫਿਰ ਕੇ ਗੁਜ਼ਾਰੇ। ਫਿਰ ਉਹ ਤਾਜ਼ਾ ਦਮ ਤੇ ਹੱਸਦੀ ਖਿੜਦੀ ਹੋਈ ਵਾਪਸ ਆ ਗਈ।

ਪਰੋਤਿਮਾ ਗੌਗੀ, ਜਿਵੇਂ ਉਸ ਨੇ ਆਪਣਾ ਨਵਾਂ ਨਾਮ ਰਖਿਆ, ਨੂੰ ਜੀਵਨ ਉਤਸ਼ਾਹ ਨਾਲ ਮਜ਼ੇ ਲੈ ਕੇ ਜੀਣ ਦੀ ਗੀਝ ਸੀ। ਉਹ ਆਪਣੇ ਯਾਰਾਂ, ਸ਼ਰਾਬ ਤੇ ਨਸ਼ਿਆਂ ਦੀ ਪ੍ਰੇਮਣ ਸੀ। ਉਸ ਦੇ ਪ੍ਰੇਮੀਆਂ ਦੀ ਗਿਣਤੀ ਕਾਫੀ ਸੀ, ਬਹੁਤਿਆਂ ਦੇ ਉਹ ਨਾਮ ਵੀ ਦੱਸਦੀ ਸੀ। ਉਨ੍ਹਾਂ ਵਿੱਚ ਸੰਗੀਤਕਾਰ ਪੰਡਿਤ ਜਸਰਾਜ ਵੀ ਸ਼ਾਮਿਲ ਸੀ ਤੇ ਰਜਨੀ ਪਟੇਲ ਵੀ ਜਿਸ ਨਾਲ ਉਹ ਉਹਦੇ ਹਸਪਤਾਲ ਵਿੱਚ ਦਾਖਲ ਹੋਣ ਤੱਕ ਪਿਆਰ ਪੱਤਰਾਂ ਦਾ ਆਦਾਨ-ਪ੍ਰਦਾਨ ਕਰਦੀ ਰਹੀ ਤੇ ਉਸ ਦੀ ਪਤਨੀ ਬਾਬੁਲ ਨੂੰ ਉਹਨਾਂ ਦੇ ਸੰਚਾਰ 'ਤੇ ਰੋਕ ਵੀ ਲਾਉਣੀ ਪਈ। ਉਹਦਾ ਆਖਰੀ ਪ੍ਰੇਮੀ ਇਕ ਸੌਦਾਗਰ ਸੀ ਜੋ ਪਰਿਵਾਰ ਤੇ ਵਣਜ ਵਪਾਰ ਤਿਆਗ ਕੇ ਉਹਦੀ ਸੇਵਾ ਵਿੱਚ ਆ ਹਾਜ਼ਰ ਹੋਇਆ।

ਉਸ ਦੀ ਬੇਟੀ ਪੂਜਾ ਨੇ ਬੜੇ ਹੈਸਲੇ ਨਾਲ ਆਪਣੀ ਮਾਂ ਦੇ 'ਸੰਸਾਰਨ' ਨੂੰ ਸੰਪਾਦਿਤ ਕਰਕੇ ਛਾਪਣ ਦਾ ਛੈਸਲਾ ਲਿਆ ਹੋਵੇਗਾ। 'ਪਰੋਤਿਮਾ ਬੇਦੀ ਦੀਆਂ ਯਾਦਾਂ-ਵਕਤ ਗੁਜ਼ਾਰਨਾ' ਜੋ ਵਾਈਕਿੰਗ ਪੈਗੂਇਨ ਵਾਲਿਆਂ ਨੇ ਛਾਪੀ, ਉਸ ਵਿੱਚ ਪੂਜਾ ਬੇਦੀ ਆਪਣੀ ਮਾਂ ਦੇ ਵਿਅਕਤਿਤਵ ਦਾ ਨਚੋੜ, 'ਕਾਮ, ਦਇਆ ਤੇ ਮੁਸਕਾਨ' ਤਿੰਨ ਸ਼ਬਦਾਂ ਵਿੱਚ ਕਰਦੀ ਹੈ। ਪਰੋਤਿਮਾ ਪਖੰਡੀਆਂ ਤੇ ਧੋਬਾਜ਼ਾਂ ਤੋਂ ਘੁੜਾ ਕਰਦੀ ਸੀ। ਉਸ ਨੇ ਲਿਖਿਆ ਹੈ—“ਹਰ ਉਹ ਇਸਤਰੀ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਅੰਦਰੋ-ਅੰਦਰੀ ਬਹੁਤ ਸਾਰੇ ਪ੍ਰੇਮੀਆਂ ਨੂੰ ਚਾਹੁੰਦੀਆਂ ਸਨ ਪਰ ਉਹ ਕਈ ਕਾਰਨਾਂ ਕਰਕੇ ਅਜਿਹਾ ਨਾ ਕਰ ਸਕੀਆਂ। ਮੇਰੇ ਕੌਲ ਬਹੁਤ ਸਾਰਿਆਂ ਨੂੰ ਇਕੋ ਵੇਲੇ ਪਿਆਰ ਕਰ ਸਕਣ ਦੀ ਸਮਰੱਥਾ ਸੀ ਤੇ ਇਸ ਕਰਕੇ ਮੈਨੂੰ ਹੋਛੀ, ਮਨਮੱਤੀ ਤੇ ਅੱਜਾਸ਼ ਕਿਹਾ ਗਿਆ।”

ਮੈਂ ਪਰੋਤਿਮਾ ਨੂੰ ਜਿਸ ਤਰ੍ਹਾਂ ਦੀ ਉਹ ਸੀ, ਉਸ ਲਈ ਰੱਬੀ ਮਿਹਰ ਮੰਗਦਾ ਹਾਂ। ਮੈਂ ਪੂਜਾ ਨੂੰ ਇਸ ਕਰਕੇ ਅਸੀਸ ਦਿੰਦਾ ਹਾਂ ਕਿ ਉਸ ਨੇ ਸਾਨੂੰ ਦੱਸਿਆ ਹੈ ਕਿ ਉਹਦੀ ਮਾਂ ਨੇ ਆਪਣੇ ਬਾਰੇ ਕੀ ਕਿਹਾ ਸੀ। ਇਸ ਪ੍ਰਗਟਾਵੇ 'ਤੇ ਬਹੁਤ ਸਾਰੇ ਪਾਠਕਾਂ ਨੂੰ ਸੱਟ ਲੱਗੇਗੀ ਤੇ ਉਸ ਦੇ ਬਹੁਤ ਸਾਰੇ ਪ੍ਰੇਮੀ ਜੋ ਅਜੇ ਜਿਉਂਦੇ ਹੋਣਗੇ ਤੇ ਉਹਨਾਂ ਦੀਆਂ ਪਤਨੀਆਂ ਤੇ ਬੱਚੇ ਵੀ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਭੇਦ ਤੋਂ ਪਰਦਾ ਉੱਠਣ ਨਾਲ ਪੇਸ਼ਾਨ ਹੋਣਗੇ। ਪ੍ਰੰਤੂ ਜਿਸ ਨੇ ਵੀ 'ਟਾਈਮਪਾਸ' ਪੜ੍ਹਨਾ ਸ਼ੁਰੂ ਕਰ ਦਿੱਤਾ ਉਹ ਇਸ ਨੂੰ ਪੜ੍ਹ ਕੇ ਮੁਕਾਏ ਬਿਨਾਂ ਨਹੀਂ ਛੱਡੇਗਾ।

ਨਰਗਿਸ ਦੱਤ—ਭਾਰਤ ਮਾਤਾ

ਕਈ ਸਾਲ ਨਰਗਿਸ ਦੀ ਤਸਵੀਰ ਮੈਨੂੰ ਅੱਧੀ ਰਾਤ ਤੇ ਦੁਪਹਿਰ ਨੂੰ ਅਗਾਮ ਕਰਦਿਆਂ ਚਿੰਤਾਤੁਰ ਕਰਦੀ ਰਹੀ। ਉਹ ਮੇਰੇ ਜਿਹੇ ਪਰਤੀ ਦੇ ਜੀਵਾਂ ਤੋਂ ਦੂਰ ਦੁਰੇਡੇ ਪਿਆਰੀ ਪ੍ਰੇਤ-ਛਾਇਆ ਬਣੀ ਰਹੀ। ਇਕ ਦਿਨ ਮੇਰੇ ਟੈਲੀਫੋਨ ਦੀ ਘੰਟੀ ਵੱਜੀ ਤੇ ਇਕ ਮਿਠੀ ਅਵਾਜ਼ ਆਈ। “ਮੈਂ ਨਰਗਿਸ ਦੱਤ ਬੋਲ ਰਹੀ ਹਾਂ। ਕੀ ਮੈਂ ਮਿਸਟਰ....ਨਾਲ ਗੱਲ ਕਰ ਸਕਦੀ ਹਾਂ?”

“ਹਾਂ ਮੈਂ ਬੋਲ ਰਿਹਾ ਹਾਂ। ਕੀ ਤੁਸੀਂ ਨਰਗਿਸਦੱਤ ਫਿਲਮ ਸਟਾਰ ਹੀ ਬੋਲ ਰਹੇ ਹੋ?”

“ਜੀ ਹਾਂ।”

“ਮਦਰ ਇੰਡੀਆ ਤੇ ਹੋਰ ਫਿਲਮਾਂ ਵਾਲੀ?”

“ਜੀ ਹਾਂ। ਕੀ ਮੈਂ ਆ ਕੇ ਤੁਹਾਨੂੰ ਮਿਲ ਸਕਦੀ ਹਾਂ?”

ਇਕ ਘੰਟੇ ਪਿੱਛੋਂ ਉਹ ਮੇਰੇ ਦਫ਼ਤਰ ਵਿੱਚ ਰੁਮਕਦੀ ਪੌਣ ਵਾਂਗ ਕਈ ਦਿਲਾਂ ਨੂੰ ਪ੍ਰੇਸ਼ਾਨ ਕਰਦੀ ਤੇ ਧੜਕਣ ਵਿੱਚ ਵਾਧਾ ਕਰਦੀ ਅੰਦਰ ਦਾਖਲ ਹੋਈ। ਉਹ ਇੰਨੀ ਹੀ ਸੁੰਦਰ ਸੀ ਜਿੱਨੀ ਉਹ ਅਭਿਮਾਨ ਰਹਿਤ ਤੇ ਮੈਤਰੀ ਭਰਪੂਰ ਸੀ। ਉਸ ਨੇ ਕਿਹਾ, “ਮੈਂ ਆਪ ਪਾਸੋਂ ਨਿੱਜੀ ਸਹਾਇਤਾ ਲੈਣ ਆਈ ਹਾਂ। ਮੇਰਾ ਖਿਆਲ ਹੈ ਕਿ ਤੁਹਾਡਾ ਕਸੌਲੀ ਵਿੱਚ ਘਰ ਹੈ। ਮੇਰੇ ਬੱਚੇ ਸਨਾਵਰ ਵਿੱਚ ਹਨ ਤੇ ਮੈਨੂੰ ਸਕੂਲ ਦੇ ‘ਨਿਰਮਾਤਾ ਸਪਤਾਹ ਦੇ ਸਮਾਗਮਾਂ’ ਲਈ ਰਹਿਣ ਲਈ ਕੋਈ ਥਾਂ ਨਹੀਂ ਮਿਲ ਸਕਿਆ। ਮੈਂ ਸੋਚਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਘਰ ਰਹਿਣ ਦੀ ਆਗਿਆ ਦੇ ਸਕੋਗੇ?”

ਮੈਂ ਉੱਤਰ ਵਿੱਚ ਕਿਹਾ, “ਕਿਉਂ ਨਹੀਂ? ਪਰ ਇਕੋ ਸ਼ਰਤ ਹੈ।” ਮੈਂ ਜ਼ਰੂਰੀ ਉਤਸੁਕਤਾ ਪੈਦਾ ਕਰਨ ਲਈ ਰੁਕ ਗਿਆ। ਉਹ ਹਾਸੇ ਵਾਲੇ ਅੰਦਾਜ਼ ਵਿੱਚ ਮੇਰੇ ਵੱਲ ਵੇਖਦੀ ਹੋਈ ਥੇਲੀ, “ਕੀ?”

“ਸ਼ਰਤ ਇਹ ਹੈ ਕਿ ਅਜਿਹਾ ਹੋਣ ਪਿੱਛੋਂ ਤੁਸੀਂ ਮੈਨੂੰ ਹਰ ਕਿਸੇ ਨੂੰ ਜਿਸ ਨੂੰ ਮੈਂ ਪਸੰਦ ਕਰਦਾ ਹਾਂ, ਇਹ ਦੱਸਣ ਦੀ ਇਜਾਜ਼ਤ ਦੇਵੇ ਕਿ ਨਰਗਿਸ ਮੇਰੇ ਬਿਸਤਰੇ ‘ਤੇ ਸੁੱਤੀ ਸੀ।”

ਉਹ ਸ਼ਰਮਾਉਂਦੀ ਹੋਈ ਖੁੱਲ੍ਹੂ ਕੇ ਹੱਸੀ। ਉਸ ਨੇ ਆਪਣਾ ਹੱਥ ਮੇਰੇ ਵੱਲ ਵਧਾਉਂਦਿਆਂ ਹੋਇਆਂ ਕਿਹਾ, “ਚਲੋ, ਠੀਕ। ਮੈਂ ਤੁਹਾਡੇ ਘਰ ਠਹਿਰਾਂਗੀ, ਤੁਸੀਂ ਕਹਿਣਾ ਮੈਂ ਤੁਹਾਡੇ ਬਿਸਤਰੇ ‘ਤੇ ਸੁੱਤੀ।”

ਨਰਗਿਸ ਨੇ ਇਹ ਗੱਲਬਾਤ ਬਿਨਾਂ ਕਿਸੇ ਘਬਰਾਹਟ ਦੇ ਵਾਰ-ਵਾਰ ਕਹੀ। ਉਸ ਵਿੱਚ ਲੋਕਾਂ ਨੂੰ ਖੁਸ਼ ਕਰਨ ਦਾ ਕੁਦਰਕੀ ਗੁਣ ਅਤੇ ਖੁਣਸੀ ਮਜ਼ਾਕੀਆ ਰੁਚੀ ਸੀ, ਪਰ

ਜਦੋਂ ਉਹ ਆਖਰੀ ਵਾਰ ਰਾਜ-ਸਭਾ ਦੇ ਸਮਾਗਮ ਵਿੱਚ ਭਾਗ ਲੈਣ ਲਈ ਦਿੱਲੀ ਆਈ ਤਾਂ ਉਸ ਵਿੱਚ ਉਸ ਦੀ ਸਾਧਾਰਨ ਜ਼ਿੰਦਾ ਦਿਲੀ ਗਾਇਬ ਸੀ। ਉਸ ਨੇ ਕਿਹਾ, “ਮੈਨੂੰ ਇਥੇ ਨਹੀਂ ਆਉਣਾ ਚਾਹੀਦਾ ਸੀ। ਮੇਰੇ ਡਾਕਟਰ ਨੇ ਕਿਹਾ ਹੈ ਕਿ ਮੈਨੂੰ ਪੀਲੀਆ ਰੇਗ ਹੈ ਪਰ ਮੈਂ ਸਥਾਨਕ ਰੋਟਰੀ ਕਲੱਬ ਨੂੰ ਵਚਨ ਦਿੱਤਾ ਸੀ ਕਿ ਮੈਂ ਆਵਾਂਗੀ। ਮੈਂ ਆਪਣਾ ਵਚਨ ਤੋੜਨਾ ਨਹੀਂ ਚਾਹੁੰਦੀ ਸੀ। ਕੀ ਮੈਂ ਐਸਾ ਕਰਦੀ? ਤੇ ਨਾਲੇ ਬਾਘਪਤ ਬਾਰੇ ਬਹਿਸ ਵੀ ਸੀ।”

ਇਹ ਬਹਿਸ ਜਿਵੇਂ ਤੁਹਾਨੂੰ ਯਾਦ ਹੋਵੇਗਾ, ਮੁੱਖ ਤੌਰ 'ਤੇ ਵਿਰੋਧੀ ਧਿਰ ਵੱਲੋਂ ਤਿੰਨ ਆਦਮੀਆਂ ਨੂੰ ਗੋਲੀ ਮਾਰੇ ਜਾਣ 'ਤੇ ਮਾਇਆ ਤਿਆਗੀ ਦੇ ਪੁਲਿਸ ਥਾਣੇ ਵਿੱਚ ਬਲਾਤਕਾਰ ਬਾਰੇ ਲੇਮਾ ਭਾਸ਼ਣ ਹੀ ਸੀ। ਸਦਨ ਵਿੱਚ ਮਾਹੌਲ ਉਤੇਜਨਾ ਨਾਲ ਲਬਰੇਜ ਸੀ। ਇਕ ਇਸਤਰੀ ਸਰੋਸਿਆ, ਜੋ ਬੋੜੀ ਜਿਹੀ ਸਾਂਵਲੀ ਤੇ ਸੋਟੀ ਸੀ, ਗੁਸੀ ਨਾਲ ਭਰਪੂਰ ਵਿਸ਼ੇਸ਼ਣਾਂ ਦੀ ਝੜੀ ਲਾਉਂਦਿਆਂ ਜੁਆਲਾਮੁਖੀ ਪਹਾੜ ਵਾਂਗ ਫੱਟ ਪਈ ਤੇ ਸਰਕਾਰ ਉਪਰ ਲਾਵਾਂ ਉਗਲਦਿਆਂ ਉਸ ਨੇ ਕਿਹਾ ਕਿ ਇਕ ਇਸਤਰੀ ਨੇਤਾ ਦੀ ਅਗਵਾਈ ਵਾਲੀ ਹਕੂਮਤ ਕਿਵੇਂ ਇਸਤਰੀਆਂ ਦੀ ਬੇਪਤੀ, ਛੇੜਛਾੜ ਤੇ ਬਲਾਤਕਾਰ ਦੀ ਖੁੱਲ੍ਹੀ ਛੋਟ ਦੇ ਸਕਦੀ ਹੈ? “ਏਥੇ ਵੀ ਬਲਾਤਕਾਰ ਤੇ ਓਥੇ ਵੀ। ਹਰ ਰੋਜ਼ ਅਸੀਂ ਬਲਾਤਕਾਰ ਦੀਆਂ ਹੋ ਰਹੀਆਂ ਘਟਨਾਵਾਂ ਬਾਰੇ ਸੁਣਦੇ ਹਾਂ।” ਉਸ ਨੇ ਤਿੱਖੀ ਚੀਖਵੀਂ ਅਵਾਜ਼ ਵਿੱਚ ਕਿਹਾ। ਨਰਗਿਸ ਜੋ ਮੇਰੇ ਨਾਲ ਦੀ ਸੀਟ 'ਤੇ ਬੈਠੀ ਸੀ, ਅਚਾਨਕ ਜੋਸ਼ ਵਿੱਚ ਆ ਗਈ। ਉਸ ਨੇ ਜ਼ੋਰ ਨਾਲ ਉੱਚੀ ਅਵਾਜ਼ ਵਿੱਚ ਕਿਹਾ, “ਤੁਸੀਂ ਇੰਨਾ ਕਿਉਂ ਭੜਕੇ ਹੋਏ ਹੋ? ਤੁਹਾਡਾ ਕੋਈ ਬਲਾਤਕਾਰ ਨਹੀਂ ਕਰੇਗਾ।” ਸ਼ੁਕਰ ਕਰੋ ਕਿ ਉਸ ਦੇ ਨੇੜੇ ਬੈਠੇ ਕੁਝ ਮੌਬਰਾਂ ਨੇ ਹੀ ਉਹਦੀ ਟਿੱਪਣੀ ਸੁਣੀ ਤੇ ਸੁਆਦ ਲੈਂਦੇ ਲੈਂਦੇ ਹੱਸ ਪਏ।

ਨਰਗਿਸ ਬਹੁਤ ਬਿਮਾਰ ਸੀ। ਮੈਂ ਉਸ ਨੂੰ ਨਿਊਯਾਰਕ ਵਿੱਚ ਮਿਲਣ ਦੀ ਕੋਸ਼ਿਸ਼ ਕੀਤੀ। ਸਲੋਨ-ਕੀਟਰਿੰਗ ਹਸਪਤਾਲ ਦੀ ਸੁਆਗਤ ਕਰਤਾ ਉਪਰ ਇਸ ਗੱਲ ਦਾ ਕੋਈ ਅਸਰ ਨਾ ਹੋਇਆ ਕਿ ਅੱਧੀ ਦੁਨੀਆ ਲੰਘ ਕੇ ਮੈਂ ਉਸ ਨੂੰ ਮਿਲਣ ਆਇਆ ਹਾਂ। ਮੇਰੇ ਵਾਰ-ਵਾਰ ਕਹਿਣ 'ਤੇ ਉਹ ਖਿਝ ਕੇ ਕਹਿਣ ਲੱਗੀ, “ਕੀ ਤੁਸੀਂ ਉਸਦੇ ਪਤੀ ਹੋ?”

“ਅਫਸੋਸ ਕਿ ਮੈਂ ਨਹੀਂ ਹਾਂ।” ਮੈਂ ਉੱਤਰ ਦਿੱਤਾ ਤੇ ਕਿਹਾ ਕਿ “ਮੈਂ ਦੂਰ ਦਾ ਮਿੱਤਰ ਤੇ ਤੀਬਰ ਪ੍ਰਸੰਸਕ ਹਾਂ।”

ਇਸ ਤਰ੍ਹਾਂ ਨਰਗਿਸ ਵਿਛੋੜਾ ਦੇ ਗਈ। ਮੈਂ ਇਹ ਵਿਸ਼ਵਾਸ ਨਹੀਂ ਕਰ ਰਿਹਾ ਸੀ ਕਿ ਉਸ ਨੂੰ ਸਲੋਨ-ਕੀਟਰਿੰਗ ਹਸਪਤਾਲ 'ਚੋਂ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਸੀ। ਉਹਨਾਂ ਦਾ ਵਿਚਾਰ ਸੀ ਕਿ ਉਹਦਾ ਹੋਰ ਇਲਾਜ ਸੰਭਵ ਨਹੀਂ ਤੇ ਉਸ ਨੇ ਘਰ ਆ ਕੇ ਮਰਨ ਦਾ ਫੈਸਲਾ ਕਰ ਲਿਆ। “ਐ ਮੌਤ! ਤੂੰ ਘਮੰਡ ਕਰਦੀ ਹੋਂ ਕਿ ਤੇਰੇ ਕਬਜ਼ੇ ਵਿੱਚ ਇਕ ਬੇਨਜ਼ੀਰ ਤੇ ਅਦੁੱਤੀ ਲੜਕੀ ਹੈ।”

ਉਹ ਬਹੁਤ ਸੁੰਦਰ ਸੀ। ਇਸ ਸ਼ਬਦ ਦਾ ਅਰਥ ਬਾਵੇਂ ਕਿਸੇ ਵੀ ਪਹਿਲੂ ਤੋਂ ਕਰੀਏ। ਉਹ ਉੱਤਮ ਢਾਂਚੇ ਤੇ ਆਕਾਰ ਵਿੱਚ ਸੁਨਹਿਗੀ ਦਿਲ ਨੂੰ ਸਜਾ ਕੇ ਸਦਾ ਗਰੀਬਾਂ, ਅੰਨ੍ਹਿਆਂ ਤੇ ਅਧਰੰਗ ਮਾਰੇ ਲੋਕਾਂ ਲਈ ਸਹਾਇਤਾ ਨੂੰ ਬਹੁੜਦੀ। ਉਸ ਦੀ ਮੁਸਕਰਾਹਟ

ਕੀਲ ਲੈਂਦੀ ਸੀ ਤੇ ਉਸਦਾ ਹਾਸਾ ਸਭ ਨੂੰ ਛੂਹ ਜਾਂਦਾ। ਉਸ ਕੋਲ ਸਦੀਵੀ ਜੋਬਨ ਦੀ ਸੁਗਾਤ ਸੀ ਤੇ ਉਹ ਪੰਜਾਹਵਿਆਂ ਵਿੱਚ ਵੀ ਇਸ ਤਰ੍ਹਾਂ ਦਿਸਦੀ ਸੀ ਜਿਵੇਂ ਉਹ ਵੀਹਾਂ ਤੋਂ ਵੀ ਹੋਠਾਂ ਹੋਵੇ।

ਇਕ ਚੀਜ਼ ਜੋ ਮੇਰੀ ਉਤਸੁਕਤਾ ਜਗਾਉਂਦੀ ਹੈ, ਉਹ ਉਸ ਦਾ ਧਰਮ ਸੀ। ਕੀ ਉਹ ਮੁਸਲਮਾਨ ਸੀ ਜਾਂ ਹਿੰਦੂ, ਦੋਵਾਂ ਧਰਮਾਂ ਦੀ ਜਾਂ ਕਿਸੇ ਦੀ ਵੀ ਨਹੀਂ। ਉਹ ਮੱਥੇ 'ਤੇ ਬਿੰਦੀ ਲਾਉਂਦੀ ਸੀ, ਵਿਆਹ ਇਕ ਬਾਹਮਣ ਨਾਲ ਕਰਵਾਇਆ ਤੇ ਬੱਚਿਆਂ ਦੇ ਨਾਮ ਹਿੰਦੂਆਂ ਵਾਲੇ ਰੱਖੇ। ਉਹ ਵਧੇਰੇ ਕਰਕੇ ਗਣੇਸ਼ਪੁਰੀ ਵਿੱਚ ਸਵਾਮੀ ਮੁਕਤਾਨੰਦ ਦੇ ਆਸਰਮ ਵਿੱਚ ਦੇਖੀ ਜਾਂਦੀ। ਫਿਰ ਵੀ ਉਸ ਨੂੰ ਮੁਸਲਮਾਨੀ ਗੀਤਾਂ ਅਨੁਸਾਰ ਮੁਸਲਮਾਨਾਂ ਦੀਆਂ ਕਥਰਾਂ ਵਿੱਚ ਦਫ਼ਨ ਕੀਤਾ ਗਿਆ ਜਿਥੇ ਉਹਦਾ ਹਿੰਦੂ ਪਤੀ ਫਾਤਿਹ ਪੜ੍ਹਦਾ ਰਿਹਾ। ਮੇਰੇ ਖਿਆਲ ਵਿੱਚ ਕੋਈ ਹੋਰ ਭਾਰਤੀ ਪਰਿਵਾਰ ਐਸਾ ਨਹੀਂ ਹੈ ਜੋ ਸਾਰੇ ਧਰਮਾਂ ਦੀ ਇਕੋ ਜਿਹੀ ਇੱਜਤ ਸਤਿਕਾਰ ਦੀ ਉਦਾਹਰਨ ਪੇਸ਼ ਕਰ ਸਕੇ।

ਮੇਰੀ ਰਾਜ-ਸਭਾ ਮੈਂਬਰ ਵਜੋਂ ਪ੍ਰਸਿੱਧੀ ਦਾ ਮੁਖ ਦਾਅਵਾ ਇਸ ਕਾਰਨ ਹੈ ਕਿ ਮੈਂ ਨਗਰਿਆਂ ਦੇ ਨਾਲ ਲਗਾਵੀਂ ਸੀਟ 'ਤੇ ਬੈਠਦਾ ਸੀ ਤੇ ਪਾਰਲੀਮੈਂਟ ਦੇ ਮੇਰੇ ਸਾਥੀ ਮੇਰੇ ਨਾਲ ਰਸ਼ਿਕ ਕਰਦੇ ਸਨ। ਇਹ ਸਥਾਨ ਪਿਛਲੇ ਅਗਸਤ ਤੋਂ ਖਾਲੀ ਪਿਆ ਹੈ। ਨਿਰਸੰਚੇਹ ਇਸ ਸਥਾਨ ਨੂੰ ਭਰਨ ਲਈ ਕਿਸੇ ਹੋਰ ਨੂੰ ਉਸ ਦੀ ਥਾਂ ਨਾਮਜ਼ਦ ਕੀਤਾ ਜਾਵੇਗਾ। ਪੰਤੂ ਲੱਖਾਂ ਲੋਕਾਂ ਦੇ ਮਨਾਂ ਵਿੱਚ ਜੋ ਖਲਾਅ ਰਹੇਗਾ, ਉਹ ਕਦੇ ਵੀ ਭਰਿਆ ਨਹੀਂ ਜਾ ਸਕੇਗਾ।

ਅੰਮ੍ਰਿਤਾ ਸ਼ੇਰਗਿੱਲ—ਯਾਤਰ ਸੁਹਾਰਾਣ

ਮੇਰੇ ਵੱਲੋਂ ਇਹ ਲਿਖਣਾ ਉੱਕਾ ਹੀ ਉੱਚਿਤ ਨਹੀਂ ਕਿ ਮੈਂ ਅੰਮ੍ਰਿਤਾ ਸ਼ੇਰਗਿੱਲ ਨੂੰ ਆਪਣੇ ਜੀਵਨ ਵਿੱਚ ਆਈ ਇਸਤਰੀ ਲਿਖਾਂ। ਮੈਂ ਉਸ ਨੂੰ ਸਿਰਫ਼ ਦੋ ਵਾਰ ਮਿਲਿਆ ਸੀ, ਪ੍ਰੰਤੂ ਇਹ ਦੋ ਵਾਰ ਦੀ ਮਿਲਣੀ ਵੀ ਮੇਰੀ ਯਾਦ ਵਿੱਚ ਉੱਕਰੀ ਪਈ ਹੈ। ਇਕ ਕਲਾਕਾਰ ਵਜੋਂ ਉਸ ਦੀ ਪ੍ਰਸਿੱਧਤਾ ਉਸ ਦੀ ਸੁੰਦਰਤਾ ਦਾ ਜਾਦੂ ਜੋ ਉਹਦੇ ਸ੍ਰੇ-ਚਿੱਤਰਾਂ ਵਿੱਚ ਉਸ ਨੇ ਹੋਰ ਵੀ ਵਿਸ਼ਵਾਸ ਯੋਗ ਬਣਾ ਦਿੱਤਾ ਤੇ ਉਸ ਦੀ ਇਕ ਖੁੱਲ੍ਹੇ ਜਿਨਸੀ ਸੰਬੰਧ ਰੱਖਣ ਵਾਲੀ ਹਰਜਾਈ ਤੀਵੰਡੀ ਵਜੋਂ ਸ਼ੋਹਰਤ ਸੱਚਮੁੱਚ ਹੀ ਬਰਛਾਨੀ ਤੌਦੇ ਦੇ ਗੋਲੇ ਬਣ ਬਣ ਕੇ ਛਿੱਗਦੀ ਰਹੀ, ਉਹ ਅਜੇ ਤੱਕ ਵੀ ਖਤਮ ਨਹੀਂ ਹੋਈ। ਇਸ ਕਾਰਨ ਹੀ ਉਸ ਨੂੰ ਮੈਂ ਆਪਣੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਹੈ।

ਉਸ ਦੀ ਜ਼ਿੰਦਗੀ ਦੀ ਆਖਰੀ ਗਰਮੀਆਂ ਦੀ ਰੁੱਤ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਉਹ ਤੇ ਉਸ ਦੇ ਹੰਗਾਮੀ ਵਾਸੀ ਮਮੇਰ ਪਤੀ ਨੇ ਜੋ ਪੇਸ਼ੇ ਵਜੋਂ ਡਾਕਟਰ ਸੀ, ਸੜਕ ਦੇ ਦੂਸਰੇ ਪਾਸੇ ਮੇਰੇ ਘਰ ਦੇ ਕੋਲ ਇਕ ਘਰ ਵਿੱਚ ਰਹਿ ਰਹੇ ਸਨ। ਉਸ ਦਾ ਪਤੀ ਉਥੇ ਡਾਕਟਰੀ ਧੰਦਾ ਚਾਲ੍ਹ ਕਰਨਾ ਚਾਹੁੰਦਾ ਸੀ ਤੇ ਉਹ ਆਪ ਇਕ ਚਿੱਤਰਸ਼ਾਲਾ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਹਨਾਂ ਨੇ ਲਾਹੌਰ ਨੂੰ ਹੀ ਰਹਿਣ ਲਈ ਕਿਉਂ ਚੁਣਿਆ। ਇਸ ਦਾ ਇਕ ਕਾਰਨ ਸ਼ਾਇਦ ਇਹ ਹੋਵੇ ਕਿ ਅੰਮ੍ਰਿਤਾ ਦੇ ਬਹੁਤ ਸਾਰੇ ਮਿੱਤਰ ਤੇ ਪ੍ਰਸੰਸਕ ਉਸ ਸ਼ਹਿਰ ਵਿੱਚ ਰਹਿੰਦੇ ਸਨ। ਉਸ ਦੇ ਪਿਤਾ ਦੇ ਘਰਾਣੇ ਵੱਲੋਂ ਇਥੇ ਉਸ ਦੇ ਵੱਡੀਆਂ-ਵੱਡੀਆਂ ਜਾਗੀਰਾਂ-ਜ਼ਮੀਨਾਂ ਦੇ ਮਾਲਕ ਰਿਸ਼ਤੇਦਾਰ ਵੀ ਲਾਹੌਰ ਮਿਲਣ ਆਉਂਦੇ ਰਹਿੰਦੇ ਸਨ। ਉਹਨਾਂ ਨੂੰ ਇਹ ਥਾਂ ਭਾਰਤ ਦੇ ਕਿਸੇ ਹੋਰ ਸ਼ਹਿਰ ਵਾਂਗੂ ਹੀ ਰਿਹਾਇਸ਼ ਲਈ ਠੀਕ ਜਾਪੀ।

1943 ਦੇ ਜੂਨ ਦਾ ਮਹੀਨਾ ਸੀ। ਮੇਰੀ ਪਤਨੀ, ਸਾਡੇ ਸੱਤਾਂ ਮਹੀਨਿਆਂ ਦੇ ਬੇਟੇ ਰਾਹੁਲ ਨਾਲ, ਸ਼ਿਮਲੇ ਤੋਂ 7 ਮੀਲ ਦੂਰ ਮਸੋਬਰਾ ਵਿੱਚ 'ਸੁੰਦਰਬਨ' ਮੇਰੇ ਮਾਪਿਆਂ ਦੇ ਘਰ ਚਲੀ ਗਈ ਸੀ। ਮੈਂ ਆਪਣੀਆਂ ਸਵੇਰਾਂ ਤਾਂ ਹਾਈਕੋਰਟ ਦੇ ਵਕੀਲਾਂ ਨਾਲ ਕੌਡੀ ਦੇ ਕੱਪ ਪੀਚਿਆਂ ਗੱਪਾਂ ਮਾਰ ਕੇ ਜਾਂ ਜੱਜਾਂ ਕੋਲ ਮੁਕੱਦਮਿਆਂ ਦੀਆਂ ਬਹਿਸਾਂ ਸੁਣ-ਸੁਣ ਕੇ ਲੰਘਾਉਂਦਾ। ਮੇਰੇ ਕੋਲ ਤਾਂ ਕੋਈ ਮੁਕੱਦਮਾ ਘੱਟ ਹੀ ਹੁੰਦਾ ਸੀ। ਫਿਰ ਵੀ ਮੈਂ ਨਿਯਮ ਨਾਲ ਰੋਜ਼ਾਨਾ ਕਚਹਿਰੀ ਕਾਲਾ ਕੋਟ ਪਾ ਕੇ ਕਾਲਰਾਂ ਉਦਾਲੇ ਚਿੱਟਾ ਲਬਾਦਾ ਓੜ੍ਹੂ ਕੇ ਤੇ ਕਾਲਾ ਚੋਗਾ ਲੈ ਕੇ ਦੂਸਰਿਆਂ 'ਤੇ ਇਹ ਰੋਬਿਨ ਪਾਊਣ ਲਈ ਜਾਂਦਾ ਕਿ ਮੇਰੇ ਕੋਲ ਇਕ ਵਕੀਲ ਵਜੋਂ ਬੜਾ ਕੰਮ ਹੈ, ਤੇ ਦੁਪਹਿਰ ਦੇ ਖਾਣੇ ਲਈ ਵਾਪਸ ਆਉਂਦਾ ਤੇ ਫਿਰ ਲੰਮਾ ਸਮਾਂ ਅਰਾਮ ਕਰਨ ਲਈ ਸੌ ਜਾਂਦਾ ਤੇ ਸ਼ਾਮ ਨੂੰ ਅੰਤਰ-ਰਾਸ਼ਟਰੀ (ਕਾਸਮੇ-ਪੋਲਿਟਨ) ਕਲੱਬ ਵਿੱਚ ਟੈਨਿਸ ਖੇਡਣ ਚਲਾ ਜਾਂਦਾ।

ਇਕ ਦਿਨ ਮੈਂ ਘਰ ਮੁੜ ਕੇ ਆਇਆ ਤਾਂ ਵੇਖਿਆ ਕਿ ਮੇਰੇ ਘਰ ਵਿੱਚ ਮਹਿੰਗੇ ਫਰਾਸੀਸੀ ਅਤਰ ਦੀ ਸੁਗੰਧੀ ਆ ਰਹੀ ਸੀ। ਮੇਰੀ ਬੈਠਕ ਤੇ ਪੁਸਤਕਾਲੇ ਵਿਚਲੇ ਮੇਜ਼ 'ਤੇ ਠੰਡੀ ਬੀਅਰ ਵਾਲਾ ਚਾਂਦੀ ਦਾ ਪਿਆਲਾ ਪਿਆ ਸੀ। ਮੈਂ ਛੇਤੀ ਨਾਲ ਰਸੋਈ ਵੱਲ ਗਿਆ ਤੇ ਆਪਣੇ ਰਸੋਈਏ ਤੋਂ ਆਏ ਅਤਿਬੀ ਬਾਰੇ ਪੁੱਛਿਆ। ਉਸ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਇਕ ਸਾੜੀ ਵਾਲੀ ਮੇਮ ਸਾਹਿਬਾ ਆਈ ਸੀ ਤੇ ਉਸ ਨੇ ਉਸ ਨੂੰ ਇਹ ਦੱਸ ਦਿੱਤਾ ਸੀ ਕਿ ਇਕ ਸਾੜੀ ਵਾਲੀ ਮੇਮ ਸਾਹਿਬਾ ਆਈ ਸੀ ਤੇ ਉਸ ਨੇ ਉਸ ਨੂੰ ਇਹ ਦੱਸ ਦਿੱਤਾ ਸੀ ਕਿ ਮੈਂ ਦੁਪਹਿਰ ਦੇ ਖਾਣੇ ਲਈ ਆਉਣ ਹੀ ਵਾਲਾ ਹਾਂ। ਉਸ ਨੇ ਬੀਅਰ ਦੀ ਬੈਤਲ ਫਰਿਜ਼ 'ਚੋਂ ਕੱਢ ਕੇ ਆਪ ਹੀ ਲੈ ਕੇ ਪੀ ਲਈ ਸੀ ਤੇ ਹੁਣ ਤਾਜ਼ਾ ਹੋਣ ਲਈ ਹੱਥ ਮੂੰਹ ਧੋਣ ਲਈ ਗੁਸਲਖਾਨੇ ਵਿੱਚ ਹੈ। ਮੈਨੂੰ ਕੋਈ ਸ਼ੱਕ ਨਾ ਰਿਹਾ ਕਿ ਇਹ ਬਿਨ-ਬੁਲਾਇਆ ਮਹਿਮਾਨ ਅੰਮ੍ਰਿਤਾ ਸ਼ੇਰਗਿੱਲ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ।

ਉਸ ਦੇ ਲਾਹੌਰ ਆਉਣ ਤੋਂ ਕਈ ਹਫ਼ਤੇ ਪਹਿਲਾਂ ਹੀ ਮੈਂ ਉਸ ਦੇ ਮੇਰੇ ਭਰਾ ਨਾਲ ਵਿਆਹ ਤੋਂ ਪਹਿਲਾਂ ਆਪਣੀ ਲਾਹੌਰ ਫੇਰੀ ਦੌਰਾਨ ਉਸ ਦੇ ਕਾਰਨਾਮੇ ਸੁਣ ਚੁੱਕਾ ਸੀ। ਉਹ ਜ਼ਿਆਦਾ ਤਾਂ ਫਿਲੇਟੀ ਹੋਟਲ ਵਿੱਚ ਠਹਿਰਦੀ। ਉਹ ਆਪਣੇ ਪ੍ਰਮੀਆਂ ਨਾਲ ਦੋ-ਦੋ ਘੰਟੇ ਦੇ ਅੰਤਰਾਲ ਨਾਲ ਮੁਲਾਕਾਤਾਂ ਨਿਸ਼ਚਿਤ ਕਰਦੀ ਤੇ ਇਕ ਦਿਨ ਵਿੱਚ ਸੌਣ ਤੋਂ ਪਹਿਲਾਂ ਛੇ ਸੱਤਾਂ ਨੂੰ ਮਿਲਦੀ। ਜੇ ਇਹ ਸੱਚ ਹੈ ਤਾਂ (ਪਰ ਆਦਮੀਆਂ ਦੇ ਗੱਪ ਇਸਤਰੀਆਂ ਦੇ ਟਾਕਰੇ 'ਤੇ ਘੱਟ ਭਰੋਸੇਯੋਗ ਹੁੰਦੇ ਹਨ) ਅੰਮ੍ਰਿਤਾ ਦੀ ਜ਼ਿੰਦਗੀ ਵਿੱਚ ਬਿਤਾਂਤ ਅਨੁਸਾਰ ਉਹ ਸਮਲਿੰਗੀ ਭੋਗ ਵੀ ਕਰਦੀ ਸੀ। ਉਸ ਦਾ ਤੌਰ ਤਗੀਕਾ ਬਦਰਉਦਦੀਨ ਤਯੱਬ ਜੀ ਨੇ ਬੜੀ ਸਪੱਸ਼ਟਤਾ ਨਾਲ ਆਪਣੀਆਂ ਯਾਦਾਂ ਵਿੱਚ ਵਰਨਣ ਕੀਤਾ ਹੈ।

ਇਕ ਵਾਰ ਸਰਦੀਆਂ ਵਿੱਚ ਉਹ ਜ਼ਿਮਲੇ ਆ ਕੇ ਠਹਿਰਿਆ ਹੋਇਆ ਸੀ। ਉਸ ਨੇ ਅੰਮ੍ਰਿਤਾ ਨੂੰ ਰਾਤ ਦੇ ਖਾਣੇ 'ਤੇ ਬੁਲਾਇਆ। ਉਸ ਨੇ ਠੰਡ ਤੋਂ ਬਚਣ ਲਈ ਅੰਗੀਠੀ 'ਚ ਅੱਗ ਬਾਲੀ ਹੋਈ ਸੀ ਤੇ ਉਸ ਦੇ ਗਰਾਮੋਫੋਨ 'ਤੇ ਪੱਛਮੀ ਸ਼ਾਸਤਰੀ ਸੰਗੀਤ ਵੱਜ ਰਿਹਾ ਸੀ। ਉਸ ਨੇ ਪਹਿਲੀ ਵਾਰ ਸ਼ਾਮ ਸਾਹਿੱਤ ਤੇ ਸੰਗੀਤ ਬਾਰੇ ਗੱਲਾਂ ਕਰਦਿਆਂ ਗੁਜ਼ਾਰ ਦਿੱਤੀ। ਉਸ ਨੇ, ਉਸ ਨੂੰ ਇਕ ਵਾਰ ਫਿਰ ਖਾਣੇ 'ਤੇ ਬੁਲਾਇਆ। ਉਙਡ ਹੀ ਅੰਗੀਠੀ 'ਚ ਅੱਗ ਬਲ ਰਹੀ ਸੀ ਤੇ ਉਹ ਸੰਗੀਤ ਵੱਜ ਰਿਹਾ ਸੀ। ਉਸ ਦੇ ਇਹ ਜਾਣਨ ਤੋਂ ਪਹਿਲਾਂ ਹੀ ਕਿ ਕੀ ਹੋ ਰਿਹਾ ਹੈ, ਅੰਮ੍ਰਿਤਾ ਨੇ ਆਪਣੇ ਕੱਪੜੇ ਲਾਹੇ ਤੇ ਗਲੀਚੇ 'ਤੇ ਅਲੱਡ ਨੰਗੀ ਪੈ ਗਈ। ਉਸ ਦਾ ਐਵੇਂ ਸਮਾਂ ਨਸ਼ਟ ਕਰਨ ਵਿੱਚ ਵਿਸ਼ਵਾਸ ਨਹੀਂ ਸੀ। ਤੇ ਭਲਾਮਾਣਸ ਬਦਰ-ਉਦ-ਦੀਨ ਵੀ ਉਸ ਦਾ ਸੰਕੇਤ ਸਮਝ ਗਿਆ।

ਕਈ ਸਾਲ ਪਿੱਛੋਂ ਪ੍ਰਸਿੱਧ ਲੇਖਕ ਮੈਲਕਮ ਮੁਗਰਿਜ਼ ਨੇ ਮੈਨੂੰ ਦੱਸਿਆ ਕਿ ਉਸ ਨੇ 'ਸਮਰਹਿੱਲ' ਜ਼ਿਮਲਾ ਵਿੱਚ ਅੰਮ੍ਰਿਤਾ ਦੇ ਮਾਪਿਆਂ ਦੇ ਘਰ ਇਕ ਹਫ਼ਤਾ ਬਠੀਤ ਕੀਤਾ। ਉਹ ਉਸ ਸਮੇਂ ਭਰ ਜ਼ਾਨੀ ਵਿੱਚ ਸੀ—ਵੀਹਵਿਆਂ ਦੇ ਸ਼ੁਰੂ ਵਿੱਚ। ਇਕ ਹਫ਼ਤੇ ਵਿੱਚ ਹੀ ਅੰਮ੍ਰਿਤਾ ਨੇ ਉਸ ਨੂੰ ਰੋਲ ਦਿੱਤਾ, ਗੁੱਦੜ ਬਣਾ ਦਿੱਤਾ। ਉਸ ਨੇ ਮੰਨਿਆ ਕਿ ਉਹਦੇ

ਨਾਲ ਸੰਭੇਗ ਵਿੱਚ ਉਹ ਪੂਰਾ ਨਹੀਂ ਉੱਤਰ ਸਕਦਾ ਸੀ। ਮੈਨੂੰ ਛੇਤੀ ਕਲਕੱਤੇ ਪਹੁੰਚ ਕੇ ਸੁੱਖ ਦਾ ਸਾਹ ਆਇਆ।

ਜਿਸ ਕਿਸਮ ਦੀ ਅੌਰਤ ਵਜੋਂ ਅੰਮ੍ਰਿਤਾ ਦੀ ਮਸ਼ਹੂਰੀ ਸੀ, ਆਦਮੀ ਉਸ ਵੱਲ ਇੱਜ ਖਿੱਚੇ ਆਉਂਦੇ ਜਿਵੇਂ ਚੁਬਕ ਵੱਲ ਲੋਹੇ ਦੀਆਂ ਚੀਜ਼ਾਂ। ਮੈਂ ਕੋਈ ਵੱਖਰਾ ਨਹੀਂ ਸੀ। ਜਿਉਂ ਹੀ ਉਹ ਕਮਰੇ ਵਿੱਚ ਆਈ, ਮੈਂ ਉਸ ਦੇ ਸੁਆਗਤ ਲਈ ਖੜ੍ਹਾ ਹੋ ਗਿਆ। ਮੈਂ ਕਿਹਾ, ‘ਤੁਸੀਂ ਜ਼ਰੂਰ ਹੀ ਅੰਮ੍ਰਿਤਾ ਸ਼ੇਰਗਿੱਲ ਹੋ।’ ਉਸ ਨੇ ਹਾਂ ਵਿੱਚ ਸਿਰ ਹਿਲਾਇਆ। ਬਿਨਾਂ ਮੇਰੀ ਬੀਅਰ ਆਪਣੇ ਆਪ ਲੈਣ 'ਤੇ ਮਾਫ਼ੀ ਮੰਗਣ ਦੀ ਥਾਂ ਉਸ ਨੇ ਇਹ ਦੱਸਣਾ ਸ਼ੁਰੂ ਕੀਤਾ ਕਿ ਉਹ ਕਿਉਂ ਮੈਨੂੰ ਮਿਲਣ ਆਈ ਹੈ। ਉਹ ਸਭ ਸੰਸਾਰਕ ਗੱਲਾਂ ਸਨ ਜਿਨ੍ਹਾਂ ਨੇ ਸਾਡੀ ਮੁਲਾਕਾਤ ਦੀ ਅਸਚਰਜਤਾ ਦੇ ਸੁਆਦ ਦਾ ਸੱਤਿਆਨਾਸ ਕਰ ਦਿੱਤਾ। ਉਸ ਨੂੰ ਨਲਸਾਜ਼ਾਂ, ਧੋਬੀਆਂ, ਤਰਖਾਣਾਂ, ਰਸੋਈਆਂ ਤੇ ਬਹਿਰਿਆਂ ਬਾਰੇ ਜਾਣਕਾਰੀ ਚਾਹੀਦੀ ਸੀ। ਮੈਂ ਉਸ ਨੂੰ ਚੰਗੀ ਤਰ੍ਹਾਂ ਦੇਖਦਾ ਰਿਹਾ। ਉਹ ਮਧਰੀ ਸੀ ਤੇ ਉਸਦਾ ਰੰਗ ਬਸੰਤੀ ਸੀ; ਉਸ ਦੇ ਵਾਲ ਕਾਲੇ ਸਨ ਜਿਨ੍ਹਾਂ ਦਾ ਵਿਚਕਾਰੋਂ ਚੀਰ ਕੱਢਿਆ ਹੋਇਆ ਸੀ ; ਉਸ ਦੇ ਬੁੱਲ੍ਹ ਵਿਲਾਸਮਈ ਸਨ ਜਿਨ੍ਹਾਂ 'ਤੇ ਗੂੜ੍ਹੀ ਲਾਲ ਲਿਪਸਟਿਕ ਲੱਗੀ ਹੋਈ ਸੀ, ਉਸ ਦਾ ਨੱਕ ਛੋਟਾ ਜਿਸ ਉਪਰ ਕਾਲੇ ਕਿੱਲ ਦਿਖਾਈ ਦਿੰਦੇ ਸਨ। ਉਹ ਦੇਖਣ ਨੂੰ ਠੀਕ ਠਾਕ ਸੀ, ਪਰ ਕਿਸੇ ਪੱਖ ਵੀ ਸੁੰਦਰ ਨਹੀਂ ਕਹੀ ਜਾ ਸਕਦੀ ਸੀ।

ਉਸ ਦੇ ਸ੍ਰੇ-ਚਿੱਤਰ ਨਾਰਸੀ ਰੁਚੀ ਦਾ ਅਭਿਆਸ ਮਾਤਰ ਸਨ। ਉਹ ਸ਼ਾਇਦ ਇੰਨੀ ਸੋਹਣੀ ਸ਼ਕਲ ਦੀ ਮਾਲਕ ਤਾਂ ਨਹੀਂ ਸੀ ਜੀਨੀ ਉਹ ਨਗਨ ਚਿੱਤਰਾਂ ਵਿੱਚ ਹੁੰਦੀ, ਪਰ ਮੇਰੇ ਕੋਲ ਇਹ ਜਾਨਣ ਦਾ ਕੋਈ ਸਾਧਨ ਨਹੀਂ ਸੀ ਕਿ ਉਸ ਨੇ ਆਪਣੀ ਸਾੜ੍ਹੀ ਹੇਠ ਕੀ ਛੁਪਾ ਰੱਖਿਆ ਸੀ। ਜਿਹੜੀ ਚੀਜ਼ ਮੈਂ ਭੁਲਾ ਨਹੀਂ ਸਕਦਾ ਉਹ ਸੀ ਉਹਦੀ ਸੋਖੀ। ਜਦੋਂ ਉਹ ਗੱਲਾਂ ਕਰਨੋਂ ਹਟੀ ਤਾਂ ਉਸ ਨੇ ਕਮਰੇ 'ਤੇ ਝਾਤੀ ਮਾਗੀ। ਮੈਂ ਕੁਝ ਚਿੱਤਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ, “ਇਹ ਮੇਰੀ ਪਤਨੀ ਨੇ ਬਣਾਏ ਹੋਏ ਹਨ। ਉਹ ਕਲਾ ਪ੍ਰੇਮੀ ਹੈ।”

ਉਸ ਨੇ ਉੱਡਦੀ ਨਜ਼ਰ ਮਾਗੀ ਤੇ ਮੈਜ਼ੂ ਉਡਾਉਂਦਿਆਂ ਕਿਹਾ, “ਇਹ ਤਾਂ ਸਾਫ਼ ਹੈ ਪ੍ਰਗਟ ਹੁੰਦਾ ਹੈ।” ਮੈਂ ਉਸ ਦੀ ਨਫਰਤ 'ਤੇ ਹੈਰਾਨ ਰਹਿ ਗਿਆ ਪੰਤੂ ਇਹ ਸਮਝ ਨਾ ਆਈ ਕਿ ਕਿਵੇਂ ਮੋੜ ਕਰਾਂ। ਅਜੇ ਹੋਰ ਬਹੁਤ ਕੁਝ ਹੋਣਾ ਸੀ।

ਕੁਝ ਹਫ਼ਤੇ ਮਗਰੋਂ ਮੈਂ ਮਸ਼ੇਬਰੇ ਆਪਣੇ ਪਰਿਵਾਰ ਕੋਲ ਚਲਾ ਗਿਆ। ਅੰਮ੍ਰਿਤਾ ਚਮਨ ਲਾਲ ਦੇ ਪਰਿਵਾਰ ਨਾਲ ਰਹਿ ਰਹੀ ਸੀ ਜਿਨ੍ਹਾਂ ਨੇ ਮੇਰੇ ਪਿਤਾ ਦੇ ਘਰ ਦੀ ਉਪਰਲੀ ਮੰਜ਼ਿਲ ਕਰਾਏ 'ਤੇ ਲਈ ਹੋਈ ਸੀ। ਮੈਂ ਉਹਨਾਂ ਨੂੰ ਦੁਪਹਿਰੀਂ ਭੋਜਨ 'ਤੇ ਬੁਲਾਇਆ। ਚਮਨ ਲਾਲ, ਉਹਦੀ ਪਤਨੀ ਹੈਲਨ ਤੇ ਅੰਮ੍ਰਿਤਾ ਤਿੰਨੇ ਹੀ ਦੁਪਹਿਰ ਵੇਲੇ ਆਏ। ਖਾਣੇ ਦਾ ਮੇਜ਼ ਤੇ ਕੁਰਸੀਆਂ ਇਕ ਕਤਾਰ ਵਿੱਚ ਬੜੇ ਉਪਰ ਇਕ ਕੰਡਿਆਲੇ ਬਲੂਡ ਦੇ ਪ੍ਰਛਾਵੇਂ ਹੇਠ ਲਗਾਏ ਗਏ ਸਨ ਜੋ ਪਹਾੜੀ ਤੇ ਵਿਸ਼ਾਲ ਘਾਟੀ ਤੋਂ ਦਿਖਾਈ ਦਿੰਦਾ ਸੀ। ਮੇਰਾ 7 ਮਹੀਨਿਆਂ ਦਾ ਬੇਟਾ ਗਡੀਰੇ ਨਾਲ ਆਪਣੇ ਪੈਰਾਂ 'ਤੇ ਖਲੋਣ ਦੀ

ਜਾਚ ਸਿੱਖ ਰਿਹਾ ਸੀ। ਉਹ ਬੜਾ ਪਿਆਰਾ ਬੱਚਾ ਸੀ ਜਿਸਦੇ ਭੂਰੇ ਘੁੰਗਰਾਲੇ ਵਾਲ ਸਨ ਤੇ ਵੱਡੀਆਂ ਪੁੱਛੂ ਪੁੱਛੂ ਕਰਦੀਆਂ ਅੱਖਾਂ ਸਨ। ਹਰ ਇਕ ਵਾਰੀ-ਵਾਰੀ ਉਹਦੇ ਨਾਲ ਗੱਲਾਂ ਕਰਦਾ ਤੇ ਮੇਰੀ ਪਤਨੀ ਦੀ ਸੁੰਦਰ ਥੇਟੇ ਨੂੰ ਜਨਮ ਦੇਣ 'ਤੇ ਵਡਿਆਈ ਕਰਦਾ। ਅੰਮ੍ਰਿਤਾ ਆਪਣੇ ਬੀਅਰ ਵਾਲੇ ਪਿਆਲੇ ਨੂੰ ਹੀ ਵੇਖਦੀ ਰਹੀ। ਜਦੋਂ ਸਾਰੇ ਗੱਲਬਾਤ ਕਰ ਰਹੇ ਤਾਂ ਉਹ ਬੱਚੇ ਵੱਲ ਕਾਫੀ ਸਮਾਂ ਦੇਖਦੀ ਰਹੀ ਤੇ ਫਿਰ ਉਸ ਨੇ ਟਿੱਪਣੀ ਕੀਤੀ : “ਕਿਤਨਾ ਬਦਸੂਰਤ ਬੱਚਾ ਹੈ।” ਸਭ ਜਿਵੇਂ ਸੀਤ ਹੋ ਗਏ। ਕਈਆਂ ਨੇ ਕਠੋਰ ਟਿੱਪਣੀ ‘ਤੇ ਇਤਰਾਜ਼ ਕੀਤਾ, ਪਰ ਅੰਮ੍ਰਿਤਾ ਫਿਰ ਬੀਅਰ ਪੀਣ 'ਚ ਰੁੱਝ ਗਈ। ਜਦੋਂ ਮਹਿਮਾਨ ਵਿਦਾ ਹੋ ਗਏ ਤਾਂ ਮੇਰੀ ਪਤਨੀ ਨੇ ਮੈਨੂੰ ਬੜੀ ਦਿੜ੍ਹਤਾ ਨਾਲ ਕਿਹਾ, “ਮੈਂ ਇਸ ਕੁੱਤੀ ਨੂੰ ਫਿਰ ਆਪਣੇ ਘਰ ਨਹੀਂ ਵੜਨ ਦਿਆਂਗੀ।”

ਅੰਮ੍ਰਿਤਾ ਦੇ ਭੈੜੇ ਸੁਭਾਅ ਦੀ ਤੇ ਮੇਰੀ ਪਤਨੀ ਦੀ ਉਸ ਬਾਰੇ ਟਿੱਪਣੀ ਦੀ ਸਾਡੇ ਸ਼ਿਮਲਾ ਦੇ ਸਮਾਜਿਕ ਖੇਤਰ ਵਿੱਚ ਭਰਪੂਰ ਚਰਚਾ ਹੋਈ। ਜਦੋਂ ਅੰਮ੍ਰਿਤਾ ਨੂੰ ਉਸ ਬਾਰੇ ਮੇਰੀ ਪਤਨੀ ਵੱਲੋਂ ਕਹੇ ਗਏ ਸ਼ਬਦਾਂ ਬਾਰੇ ਪਤਾ ਲੱਗਾ ਤਾਂ ਉਸ ਨੇ ਲੋਕਾਂ ਨੂੰ ਕਿਹਾ, “ਮੈਂ ਉਸ ਭੈੜੀ ਜਨਾਨੀ ਨੂੰ ਐਸਾ ਸਥਕ ਸਿੱਖਾਵਾਂਗੀ ਜੋ ਉਹ ਕਦੇ ਨਹੀਂ ਭੁੱਲੇਗੀ। ਮੈਂ ਉਹਦੇ ਪਤੀ ਨੂੰ ਵਰਗਲਾ ਕੇ ਪਤਿਤ ਕਰ ਦਿਆਂਗੀ।”

ਮੈਂ ਬੜੇ ਚਾਅ ਨਾਲ ਉਹ ਦਿਨ ਉਡੀਕਦਾ ਰਿਹਾ ਕਿ ਉਹ ਮੈਨੂੰ ਕਦੋਂ ਪਤਿਤ ਕਰੇਗੀ। ਉਹ ਦਿਨ ਕਦੇ ਨਾ ਆਇਆ। ਪਤਿੱਤ ਰੁੱਤ 'ਚ ਅਸੀਂ ਫਿਰ ਲਾਹੌਰ ਚਲੇ ਗਏ। ਅੰਮ੍ਰਿਤਾ ਤੇ ਉਹਦਾ ਪਤੀ ਵੀ। ਇਕ ਦਿਨ ਉਹਦਾ ਚਚੇਰਾ ਭਰਾ ਗੁਰਚਰਨ ਸਿੰਘ ‘ਚੰਨੀ’ ਜਿਸਦਾ ਗੁੱਜਰਾਂਵਾਲੇ ਨੇੜੇ ਬਹੁਤ ਵੱਡਾ ਸੰਗਤਰਿਆਂ ਦਾ ਬਾਗ ਸੀ, ਸਾਡੇ ਕੋਲ ਇਹ ਪੁੱਛਣ ਲਈ ਆਇਆ ਕਿ ਕੀ ਉਹਨਾਂ ਕੋਲ ਰਾਤ ਲਈ ਠਹਿਰ ਸਕਦਾ ਹੈ ਕਿਉਂਕਿ ਅੰਮ੍ਰਿਤਾ ਜਿਸ ਨੇ ਉਸ ਨੂੰ ਹਫ਼ਤੇ ਦੇ ਅੰਤ 'ਤੇ ਆਉਣ ਲਈ ਬੁਲਾਇਆ ਸੀ, ਇਤਨੀ ਬਿਮਾਰ ਸੀ ਕਿ ਉਹ ਉਸ ਨੂੰ ਆਪਣੇ ਕੋਲ ਠਹਿਰਾ ਨਹੀਂ ਸਕਦੀ ਸੀ। ਅਗਲੇ ਦਿਨ ਅੰਮ੍ਰਿਤਾ ਦੇ ਹੋਰ ਮਿੱਤਰ ਆ ਗਏ। ਉਹਨਾਂ ਨੇ ਸਾਨੂੰ ਦੱਸਿਆ ਕਿ ਅੰਮ੍ਰਿਤਾ ਬੋਹੇਸ਼ ਹੈ ਤੇ ਉਸ ਕੋਲ ਰਹਿਣ ਲਈ ਉਹਦੇ ਮਾਤਾ-ਪਿਤਾ ਸਮਰਹਿੱਲ (ਸ਼ਿਮਲਾ) ਤੋਂ ਆ ਰਹੇ ਹਨ। ਉਹ ਬ੍ਰਿਜ ਦੀ ਤਾਂਘਵਾਨ ਖਿਡਾਰਨ ਸੀ ਤੇ ਨੀਮ ਬੋਹੇਸ਼ੀ ਦੇ ਪਲਾਂ ਵਿੱਚ ਵੀ ਬਿਜ ਦੀ ਖੇਡ ਬਾਰੇ ਕੁਝ ਬੁੜਬੁੜਾਉਂਦੀ ਸੀ।

ਮੈਂ ਕਾਹਲੀ ਨਾਲ ਉਸ ਦੇ ਘਰ ਗਿਆ। ਉਸ ਦਾ ਪਿਤਾ ਸਰਦਾਰ ਉਮਰਾਉ ਸਿੰਘ ਦਰਵਾਜ਼ੇ ਵਿੱਚ ਹੋਰਾਨ ਖੜ੍ਹਾ ਅਰਦਾਸ ਦੇ ਸ਼ਬਦ ਗੁਣਗੁਣਾ ਰਿਹਾ ਸੀ। ਉਸਦੀ ਹੋਰੋਰੀਅਨ ਮਾਂ ਕਮਰੇ 'ਚੋਂ ਕਦੇ ਬਾਹਰ ਜਾਂਦੀ ਕਦੇ ਅੰਦਰ ਆਉਂਦੀ ਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਗਿਆ ਹੈ। ਉਸ ਸਾਮ ਨੂੰ ਦਰਜਨ ਭਰ ਆਦਮੀ ਤੇ ਇਸਤਰੀਆਂ ਉਸ ਦੇ ਨੌਕਰਾਂ ਚਾਕਰਾਂ ਨਾਲ ਸਮਸਾਨ ਘਾਟ ਪਹੁੰਚੇ। ਉਸ ਦੇ ਪਤੀ ਨੇ ਚਿਤਾ ਨੂੰ ਅੱਗ ਦਿਖਾਈ। ਜਦੋਂ ਅਸੀਂ ਉਸ ਦੇ ਘਰ ਮੁੜ ਕੇ ਆਏ ਤਾਂ ਪੁਲਿਸ ਉਹਦੇ ਪਤੀ ਦੀ ਉਡੀਕ ਕਰ ਰਹੀ ਸੀ। ਬਰਤਾਨੀਆ ਨੇ ਹੰਗਰੀ ਵਿਠੁੱਧ ਜੰਗ ਦਾ ਐਲਾਨ ਕਰ ਦਿੱਤਾ ਸੀ। ਕਿਉਂਕਿ ਉਹ ਬਰਤਾਨੀਆ ਦੇ ਵੈਰੀ ਨਾਜ਼ੀ ਜਰਮਨੀ ਦਾ ਸਾਥੀ ਸੀ, ਇਸ

ਲਈ ਅੰਮ੍ਰਿਤਾ ਦੇ ਪਤੀ ਨੂੰ ਉਸ ਦੀ ਕੌਮੀਅਤ ਕਾਰਨ ਦੁਸ਼ਮਣ ਖਿਆਲ ਕੀਤਾ ਗਿਆ
ਤੇ ਫਿਰ ਉਸ ਨੂੰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।

ਉਹ ਖੁਸ਼ਕਿਸਮਤ ਸੀ ਕਿ ਉਹ ਪੁਲਿਸ ਦੀ ਹਿਰਾਸਤ ਵਿੱਚ ਸੀ। ਕੁਝ ਚਿਰ ਪਿੱਛੋਂ
ਅੰਮ੍ਰਿਤਾ ਦੀ ਮਾਂ ਤੇ ਉਸਦੀ ਸੱਸ ਨੇ ਉਸਦੇ ਵਿਰੁੱਧ ਮੁਹਿਮ ਛੇੜ ਕੇ ਉਸ 'ਤੇ ਆਪਣੀ
ਬੇਟੀ ਨੂੰ ਕਤਲ ਕਰਨ ਦਾ ਇਲਜ਼ਾਮ ਲਾ ਦਿੱਤਾ। ਉਹ ਜਿਸ ਕਿਸੇ ਨੂੰ ਵੀ ਜਾਣਦੀ ਸੀ
ਇਸ ਭਾਵ ਦੇ ਪੱਤਰ ਭੇਜਣ ਲੱਗੀ ਕਿ ਉਸ ਦੀ ਬੇਟੀ ਦੀ ਅਚਾਨਕ ਮੌਤ ਦੇ ਹਾਲਾਤ
ਦੀ ਪੜਤਾਲ ਕੀਤੀ ਜਾਵੇ। ਮੈਂ ਵੀ ਉਹਨਾਂ ਵਿੱਚੋਂ ਇਕ ਸੀ ਜਿਸ ਨੂੰ ਪੱਤਰ ਭੇਜਿਆ
ਗਿਆ। ਇਹ ਵਾਰਦਾਤ ਕਤਲ ਦੀ ਤਾਂ ਬਿਲਕੁਲ ਨਹੀਂ ਸੀ, ਹਾਂ ਅਣਗਹਿਲੀ ਦੀ ਹੋ
ਸਕਦੀ ਸੀ। ਮੈਨੂੰ ਸਾਰੇ ਵੇਰਵੇ ਡਾਕਟਰ ਰਘਬੀਰ ਸਿੰਘ ਕੋਲੋਂ ਮਿਲੇ ਜੋ ਸਾਡਾ ਪਰਿਵਾਰਕ
ਡਾਕਟਰ ਸੀ ਤੇ ਅੰਮ੍ਰਿਤਾ ਨੂੰ ਜਿਉਂਦੀ ਵੇਖਣ ਵਾਲਾ ਆਖਰੀ ਆਦਮੀ। ਉਸ ਨੇ ਮੈਨੂੰ
ਦੱਸਿਆ ਕਿ ਉਸ ਨੂੰ ਅੱਪੀ ਰਾਤ ਨੂੰ ਬੁਲਾਇਆ ਗਿਆ ਸੀ। ਅੰਮ੍ਰਿਤਾ ਦਾ ਗਰਭਪਾਤਾ
ਅਨਾੜੀ ਵਿਅਕਤੀ ਵੱਲੋਂ ਕੀਤੇ ਜਾਣ ਕਰਕੇ ਤੇ ਬਹੁਤ ਖੂਨ ਵਗ ਜਾਣ ਕਾਰਨ ਉਸ
ਦੀ ਮੌਤ ਹੋਈ ਸੀ। ਉਸ ਦੇ ਪਤੀ ਨੇ ਡਾਕਟਰ ਰਘਬੀਰ ਸਿੰਘ ਨੂੰ ਖੂਨ ਚੜ੍ਹਾਉਣ ਲਈ
ਕਿਹਾ, ਪੰਡੂ ਡਾਕਟਰ ਨੇ ਪੂਰੀ ਜਾਂਚ ਤੋਂ ਬਿਨਾਂ ਇੱਜ ਕਰਨ ਤੋਂ ਇਨਕਾਰ ਕਰ ਦਿੱਤਾ।
ਜਦੋਂ ਦੋ ਡਾਕਟਰ ਇਕ-ਦੂਜੇ ਨਾਲ ਬਹਿਸ ਕਰ ਰਹੇ ਸਨ, ਅੰਮ੍ਰਿਤ ਦੇ ਸੁਆਸ ਉਡਾਰੀ
ਮਾਰ ਗਏ, ਪੰਡੂ ਉਸ ਦੀ ਪ੍ਰਸਿੱਧੀ ਸਦਾ ਰਹੇਗੀ।

ਚੇਤਨ ਅਨੰਦ : ਇਕ ਮਿੱਤਰ ਗੁਆ ਲੈਣ 'ਤੇ

ਕਈ ਸਾਲ ਅਸੀਂ ਗੂੜ੍ਹੇ ਮਿੱਤਰ ਰਹੇ। ਸਾਡੀ ਨੌਕਰੀ ਸਾਨੂੰ ਦੂਰ-ਦੁਰਾਡੇ ਸ਼ਹਿਰਾਂ ਵੱਲ ਲੈ ਗਈ। ਫਿਰ ਵੀ ਅਸੀਂ ਨਿਰੰਤਰ ਸੰਪਰਕ ਵਿੱਚ ਰਹੇ। ਸਾਡੀ ਨਿਕਟ ਸਾਂਝ 30 ਸਾਲਾਂ ਤੱਕ ਕਾਇਮ ਰਹੀ। ਫਿਰ ਉਹ ਅਲਗਾਰਜ਼ ਹੋ ਗਿਆ ਤੇ ਮੈਨੂੰ ਬੜਾ ਦੁੱਖ ਹੋਇਆ। ਉਹ ਉਹਨਾਂ ਲੋਕਾਂ 'ਚੋਂ ਇਕ ਹੈ ਜਿਸਦਾ ਜ਼ਿਕਰ ਮੈਂ ਆਪਣੀ ਪੁਸਤਕ 'ਰੇਨਾਂ ਵਿੱਚ ਧੰਨਾ' 'ਚੋਂ ਕੀਤਾ ਹੈ। ਮੈਂ ਜੋ ਕੁਝ ਉਸ ਬਾਰੇ ਉਸ ਵਿੱਚ ਲਿਖਿਆ ਉਹ ਪੜ੍ਹ ਕੇ ਉਸ ਨੂੰ ਦੁੱਖ ਪਹੁੰਚਿਆ, ਪੰਤੂ ਮੇਰਾ ਅਜਿਹਾ ਇਗਾਦਾ ਨਹੀਂ ਸੀ। ਫਿਰ ਵੀ ਜਦੋਂ 6 ਜੁਲਾਈ, 1997 ਨੂੰ ਉਹਦੀ ਮੌਤ ਦਾ ਪਤਾ ਲੱਗਾ ਤਾਂ ਮੈਨੂੰ ਪਛਤਾਵੇਂ ਤੇ ਗਾਮ ਨੇ ਘੇਰ ਲਿਆ। ਕਈ ਦਿਨਾਂ ਤੇ ਰਾਤਾਂ ਨੂੰ ਸਾਡੇ ਪਿਛਲੇ ਸੰਬੰਧਾਂ ਦੀ ਯਾਦ ਮੈਨੂੰ ਘੜੀ ਮੁੜੀ ਆਉਂਦੀ ਰਹੀ।

ਸਾਡੀ ਦੋਸਤੀ 1932 ਵਿੱਚ ਸ਼ੁਰੂ ਹੋਈ ਜਦੋਂ ਅਸੀਂ ਗੌਰਮੰਟ ਕਾਲਜ ਲਾਹੌਰ ਵਿੱਚ ਇਕੱਠੇ ਇਕੋ ਜਿਹੇ ਵਿਸ਼ੇ ਲੈ ਕੇ ਪੜ੍ਹਦੇ ਸੀ ਤੇ ਇਕੋ ਹੋਸਟਲ ਵਿੱਚ ਰਹਿੰਦੇ ਸੀ। ਚੇਤਨ ਬੜਾ ਸੁਹਣਾ ਸੁਨੱਖਾ, ਘੁੰਗਰਾਲੇ ਵਾਲਾਂ ਤੇ ਸੁਪਨਈ ਅੱਖੀਆਂ ਵਾਲਾ ਲੜਕਾ ਸੀ।

ਉਸ ਨੇ ਮੇਰੇ ਨਾਲ ਇਸ ਕਰਕੇ ਰਹਿਣਾ ਸ਼ੁਰੂ ਨਹੀਂ ਕੀਤਾ ਸੀ ਕਿ ਉਸ ਦੀਆਂ ਰੁਚੀਆਂ ਤੇ ਸ਼ੌਕ ਮੇਰੇ ਜਿਹੇ ਸਨ ਸਗੋਂ ਅਸਲੀ ਕਾਰਨ ਤਾਂ ਇਹ ਸੀ ਕਿ ਉਸ ਨੂੰ ਆਪਣੀ ਰੱਖਿਆ ਲਈ ਮੇਰੀ ਸਹਾਇਤਾ ਦੀ ਲੋੜ ਸੀ। ਅਸੀਂ ਇਕੱਠੇ ਨਾਸ਼ਤਾ ਲੈਂਦੇ, ਇਕੱਠੇ ਜਮਾਤਾਂ ਵਿੱਚ ਪੜ੍ਹਨ ਜਾਂਦੇ, ਦੁਪਹਿਰ ਢਲੀ ਨੂੰ ਅਸੀਂ ਇਕੱਠੇ ਟੈਨਿਸ ਖੇਡਦੇ ਤੇ ਇਕੱਠੇ ਹਫ਼ਤੇ ਵਿੱਚ ਦੋ ਵਾਰੀ ਫਿਲਮ ਦੇਖਦੇ। ਛੁੱਟੀਆਂ ਵਿੱਚ ਉਹ ਆਪਣੇ ਘਰ ਗੁਰਦਾਸਪੁਰ ਚਲਾ ਜਾਂਦਾ। ਅਸੀਂ ਇਕ-ਦੂਸਰੇ ਨੂੰ ਖਤ ਲਿਖਦੇ। ਉਹ ਟੈਗੋਰ ਦੀ ਗੀਸੇ ਕਵਿਤਾ ਲਿਖਿਆ ਕਰਦਾ। ਉਹ ਆਪਣੀ ਰਚਨਾ ਮੈਨੂੰ ਭੇਜਿਆ ਕਰਦਾ। ਇਹ ਕਵਿਤਾ ਨੀਚ ਵਿਚਾਰਾਂ ਨਾਲ ਭਰੀ ਹੁੰਦੀ ਪਰ ਮੈਂ ਖੁਸ਼ ਹੋ ਜਾਂਦਾ।

ਚੇਤਨ ਆਪਣੇ ਰੂਪਏ ਗਿਣਦਾ ਰਹਿੰਦਾ। ਇਕ ਸਾਲ ਉਹ ਹਿੜ੍ਹ-ਸਿੱਖ ਭੋਜਨਾਲਯ ਦੇ ਸਕੱਤਰ ਦੀ ਚੋਣ ਲਈ ਖੜ੍ਹਾ ਹੋ ਗਿਆ, ਜਿਵੇਂ ਕਿ ਉਸ ਸਮੇਂ ਰਿਵਾਜ ਸੀ। ਉਸ ਨੇ ਵੋਟਾਂ ਮੰਗਣ ਲਈ ਕਾਰਡ ਛਪਵਾਏ ਸਨ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕੋਈ ਕਾਲਜ-ਹੋਸਟਲ ਦੇ ਲੰਗਰ ਵਿੱਚ ਖਾਣਾ ਪਕਾਉਣ ਤੇ ਖੁਆਉਣ ਦੇ ਪ੍ਰਬੰਧਾਂ ਦੀ ਨਿਗਰਾਨੀ ਕਿਉਂ ਕਰਨੀ ਚਾਹੁੰਦਾ ਸੀ। ਫਿਰ ਮੈਨੂੰ ਪਤਾ ਲੱਗਾ ਕਿ ਹੋਸਟਲ ਦੇ ਭੋਜਨ ਦਾ ਪ੍ਰਬੰਧ ਕਰਨ ਵਾਲਾ ਠੇਕੇਦਾਰ ਸਕੱਤਰਾਂ ਤੋਂ ਖਾਣੇ ਦਾ ਕੋਈ ਪੈਸਾ ਨਾ ਲੈ ਕੇ ਉਹਨਾਂ ਨੂੰ ਵਾਧੂ ਰਿਆਇਤ ਦਿੰਦਾ ਸੀ। ਇਨ੍ਹਾਂ ਚੋਣਾਂ ਦਾ ਕਾਲਜ ਯੂਨੀਅਨ ਵਾਂਗ ਹੀ ਬੜਾ ਸਖਤ ਮੁਕਾਬਲਾ ਹੋਇਆ। ਚੇਤਨ ਜਿੱਤ ਗਿਆ।

ਕਾਲਜ ਦੀ ਪੜ੍ਹਾਈ ਖਤਮ ਕਰਕੇ ਅਸੀਂ ਲੰਡਨ ਇਕੱਠੇ ਹੋ ਗਏ। ਮੈਂ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਤੇ ਉਹ ਆਈ.ਸੀ.ਐੱਸ. ਦੀ ਤਿਆਰੀ ਕਰਨ ਆਇਆ ਸੀ। ਅਸੀਂ ਦੋਹਾਂ ਨੇ ਇਮਾਰਿਗਾਨ ਦਿੱਤਾ ਪਰ ਕੋਈ ਵੀ ਪਾਸ ਨਾ ਹੋ ਸਕਿਆ। ਚੇਤਨ ਲਈ ਲੰਡਨ ਦਾ ਖਰਚਾ ਸਹਿਣ ਕਰਨਾ ਮੁਸ਼ਕਿਲ ਸੀ, ਉਹ ਘਰ ਮੁੜ ਗਿਆ।

ਜਦੋਂ ਮੈਂ ਦਿੱਲੀ ਵਾਪਸ ਆਇਆ, ਸਾਡੀ ਦੇਸਤੀ ਫਿਰ ਕਾਇਮ ਹੋ ਗਈ। 1939 ਵਿੱਚ ਆਪਣੇ ਵਿਆਹ ਵੇਲੇ ਮੈਂ ਜਿਹੜੇ ਮਿੱਤਰ ਬੁਲਾਏ ਉਹਨਾਂ ਵਿੱਚ ਸਿਰਫ਼ ਉਹ ਤੇ ਇਕਬਾਲ ਸਿੰਘ ਸਨ। ਇਕ ਸਾਲ ਮਗਰੋਂ ਜਦ ਮੈਂ ਲਾਹੌਰ ਵਿੱਚ ਵਕਾਲਤ ਸ਼ੁਰੂ ਕੀਤੀ, ਚੇਤਨ ਗਰਮੀ ਦੇ ਕਈ ਮਹੀਨੇ ਮੇਰੇ ਘਰ ਰਿਹਾ। ਭਾਵੇਂ ਉਸ ਵੇਲੇ ਤੱਕ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ ਸੀ, ਪੰਤੂ ਉਹ ਜੁਆਨ ਕੁੜੀਆਂ ਦਾ ਕ੍ਰਿਪਾ ਪਾਤਰ ਬਣਨ ਵਿੱਚ ਬੜਾ ਕਾਮਯਾਬ ਰਿਹਾ। ਉਸ ਦੀ ਵਿਧੀ ਬੜੀ ਸਿੱਧੀ ਸੀ। ਸਖਤ ਗਰਮੀ ਵਿੱਚ ਉਹ ਜੂਨ ਦੀ ਢਲੀ ਦੁਪਹਿਰ ਨੂੰ ਓਵਰਕੋਟ ਪਹਿਨ ਕੇ ਇਕ ਗੁਲਾਬ ਦਾ ਫੁੱਲ ਹੱਥ 'ਚ ਲੈ ਲੈਂਦਾ ਤੇ ਲੜਕੀ ਨੂੰ ਦੇ ਦਿੰਦਾ। ਜਦੋਂ ਫੁੱਲ ਲੈਣ ਵਾਲੀ ਉਸ ਨੂੰ ਓਵਰਕੋਟ (ਕੋਟ ਉਪਰ ਕੋਟ) ਪਾਉਣ ਦਾ ਕਾਰਨ ਪੁੱਛਦੀ ਤਾਂ ਉਹ ਉੱਤਰ ਵਿੱਚ ਕਹਿੰਦਾ “ਕਿਉਂਕਿ ਦੂਜੀਆਂ ਵਿੱਚ ਮੇਰੀ ਪੂਜੀ ਸਿਰਫ਼ ਇਹੋ ਹੈ।”

ਇਕ ਲੜਕੀ ਜੋ ਉਸ ਦੇ ਜਾਲ ਵਿੱਚ ਫਸ ਗਈ ਤੇ ਉਸ 'ਤੇ ਸੋਹਿਤ ਹੋ ਗਈ, ਉਹ ਪ੍ਰੈਫੇਸਰ ਚੈਟਰਜੀ ਦੀ ਮਸਤ ਕਰ ਦੇਣ ਵਾਲੀ ਬੇਟੀ ਉਮਾ ਸੀ। ਅਸੀਂ ਉਹਨਾਂ ਦੀ ਮੰਗਣੀ ਦਾ ਜਸ਼ਨ ਮੇਰੇ ਘਰ ਵਿੱਚ ਮਨਾਇਆ। ਉਸੇ ਸ਼ਾਮ ਮੈਂ ਉਸ ਨੂੰ ਕਿਸੇ ਹੋਰ ਲੜਕੀ ਨਾਲ ਚੋਹਲ ਮੇਹਲ ਕਰਦਿਆਂ ਫੜ ਲਿਆ। ਉਹ ਕਦੇ ਵੀ ਇਕ-ਤ੍ਰੀਮਤ ਦਾ ਪੁਰਸ਼ ਨਹੀਂ ਸੀ। ਉਮਾ ਨੇ ਉਸ ਨਾਲ ਵਿਆਹ ਕਰਵਾ ਲਿਆ, ਦੋ ਬੋਚਿਆਂ ਨੂੰ ਜਨਮ ਦਿੱਤਾ, ਫਿਰ ਉਸ ਨੂੰ ਛੱਡ ਗਈ ਤੇ ਇਬਰਾਹੀਮ ਅਲਕਾਜ਼ੀ ਦੀ ਦੂਸਰੀ ਪਤਨੀ ਜਾ ਬਣੀ। ਚੇਤਨ ਫਿਰ ਫਿਲਮਾਂ ਵਿੱਚ ਕਿਸਮਤ ਅਜ਼ਮਾਉਣ ਬੰਬਈ ਚਲਾ ਗਿਆ। ਉਥੇ ਉਸ ਨੇ ਆਪਣੇ ਤੋਂ 20 ਸਾਲ ਛੋਟੀ ਪ੍ਰਿਆ ਨਾਲ ਘਰ ਵਸਾ ਲਿਆ। ਉਸ ਨੇ ਉਸ ਨੂੰ ਫਿਲਮ ਅਭਿਨੇਤਰੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਇਆ।

ਚੇਤਨ ਨਾ ਤਾਂ ਡਾਇਰੈਕਟਰ ਤੇ ਨਾ ਹੀ ਅਭਿਨੇਤਾ ਵਜੋਂ ਉੱਘਾ ਹੋਇਆ ਜਿਵੇਂ ਕਿ ਉਸ ਨੂੰ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਨੇ ਦਾਅਵਾ ਕੀਤਾ ਹੈ। ਉਸ ਨੇ ਇਕ ਹੀ ਵਧੀਆ ਫਿਲਮ ‘ਨੀਚਾ ਨਗਰ’ ਬਣਾਈ, ਬਾਕੀ ਸਭ ਘਟੀਆ ਸਨ ਤੇ ਉਹਨਾਂ 'ਚੋਂ ਉਸ ਨੂੰ ਨਾ ਧਨ ਮਿਲਿਆ ਤੇ ਨਾ ਹੀ ਸ਼ੋਹਰਤ। ਉਸ ਨੇ ਦਿੱਲੀ ਦੇ ਲਾਲ ਕਿਲ੍ਹੇ ਵਿੱਚ ‘ਗੇਸ਼ਨੀ ਤੇ ਅਵਾਜ਼’ ਸ਼ੋਅ ਦਾ ਪੁਨਰ ਉਤਪਾਦਨ ਕਰਨ ਦਾ ਸ਼ਾਨਦਾਰ ਕਾਰਜ ਕੀਤਾ ਜਿਸ ਦੀ ਕਹਾਣੀ ਮੈਂ 1965 ਵਿੱਚ ਲਿਖੀ ਸੀ। ਉਸ ਨੂੰ ਪੰਜਾਬ ਸਰਕਾਰ ਵੱਲੋਂ ਇਕ ਕਾਰਜ ਦਿੱਤਾ ਗਿਆ ਜੋ ਉਹ ਪੂਰਾ ਨਾ ਕਰ ਸਕਿਆ।

ਉਹਦੀ ਫਿਲਮ ਵਿੱਚ ਸਫਲਤਾ ਜਾਂ ਅਸਫਲਤਾ ਨੇ ਉਸ ਪ੍ਰਤੀ ਮੇਰੇ ਪੇਮ ਨੂੰ ਪ੍ਰਭਾਵਿਤ ਨਹੀਂ ਕੀਤਾ ਸੀ ਸਗੋਂ ਇਹ ਤਾਂ ਉਸ ਦੀ ਮੇਰੇ ਪ੍ਰਤੀ 1969 ਵਿੱਚ ‘ਦੀ ਇਲਸਟਰੇਟਡ ਵੀਕਲੀ ਆਫ਼ ਇੰਡੀਆ’ ਦਾ ਸੰਪਾਦਕ ਬਣ ਕੇ ਬੰਬਈ ਜਾਣ 'ਤੇ

ਦਿਖਾਈ ਗਈ ਅਲੋਗਰਜ਼ੀ ਸੀ। ਮੈਂ ਉਥੇ 9 ਸਾਲ ਰਿਹਾ ਤੇ ਮੈਨੂੰ ਚੇਤਨ ਨੂੰ ਮਿਲਣ ਦੀ ਬਹੁਤ ਆਸ ਵੀ ਸੀ। ਮੈਨੂੰ ਉਥੇ ਮੇਰੇ ਕਾਲਜ ਦੇ ਹੋਰ ਮਿੱਤਰ ਬਲਗਾਜ ਸਾਹਨੀ, ਬੀਆਰ, ਚੇਪੜਾ, ਕਾਮਿਨੀ ਕੌਸ਼ਲ ਤੇ ਚੇਤਨ ਦਾ ਭਰਾ ਦੇਵਾਨੰਦ ਵੀ ਮਿਲਣ ਆਏ, ਪਰ ਚੇਤਨ ਜਿਸ ਨਾਲ ਮੈਂ ਆਪਣੀ ਪੁਰਾਣੀ ਨਿੱਘੀ ਦੋਸਤੀ ਮੁੜ ਕਾਇਮ ਕਰਨ ਦਾ ਚਾਹਵਾਨ ਸੀ, ਉਸ ਨੇ ਇਕ ਵਾਰ ਵੀ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕੀਤੀ।

ਬੰਬਈ ਛੱਡਣ ਤੋਂ ਲਗਭਗ ਇਕ ਮਹੀਨਾ ਪਹਿਲਾਂ ਉਸ ਨਾਲ ਤੇ ਉਸ ਦੀ ਦੋਸਤ ਇਸਤਰੀ ਨਾਲ ਇਕ ਪਾਰਟੀ ਵਿੱਚ ਮੇਲ ਹੋ ਗਿਆ। ਉਸ ਨੇ ਓਪਰਿਆਂ ਵਾਂਗ ਕਿਹਾ, “ਓ ਸਰਦਾਰਾ ਤੂੰ ਮਿਲਿਆ ਹੀ ਨਹੀਂ।” ਮੈਂ ਗੁਸ਼ੀ ਨਾਲ ਭੜਕ ਪਿਆ। “ਬੇਸ਼ਰਮ, ਬੇਹਯਾ ਨਸ਼ਲੇ। ਚਾਲੀ ਸਾਲਾਂ ਦੀ ਪੁਰਾਣੀ ਦੋਸਤੀ ਦਾ ਕਰਜ਼ ਇਸ ਤਰ੍ਹਾਂ ਚੁਕਾਈਦੇ?”

ਉਸ ਦੀ ਦੋਸਤ ਇਸਤਰੀ ਨੇ ਗੁਸ਼ਾ ਕੀਤਾ ਤੇ ਮੈਨੂੰ ਘਰ ਆਉਣ ਦਾ ਸੱਦਾ ਦਿੱਤਾ। ਮੈਂ ਉਤਰ ਵਿੱਚ ਕਿਹਾ, “ਮੈਂ ਤੁਹਾਡੇ ਘਰ ਪੈਰ ਨਹੀਂ ਪਾਵਾਂਗਾ ਤੇ ਇਸ ਆਦਮੀ ਦੀ ਮੁੜ ਬੂਖੀ ਨਹੀਂ ਦੇਖਾਂਗਾ” ਇਹ ਕਹਿੰਦਿਆਂ ਹੀ ਮੈਂ ਹੰਗਾਮਾ ਕਰਕੇ ਛੇਤੀ ਨਾਲ ਬਾਹਰ ਚਲਾ ਗਿਆ।

ਹਣ ਜਦ ਅੱਖਾਂ ‘ਚ ਹੰਝੂ ਭਰੀ ਮੈਂ ਚੇਤਨ ਨੂੰ ਯਾਦ ਕਰਦਾ ਹਾਂ ਤਾਂ ਮੈਨੂੰ ਆਪਣੇ ਕਹੇ ਸ਼ਬਦਾਂ ‘ਤੇ ਪਛਤਾਵਾ ਹੁੰਦਾ ਹੈ।

ਧਰਮ ਕੁਮਾਰ—ਅਮਰ ਹਨ ਉਸ ਵਰਗੀਆਂ ਇਸਤਰੀਆਂ

ਉਹ 19 ਅਕਤੂਬਰ, 2001 ਦੀ ਸ਼ੁਕਰਵਾਰ ਨੂੰ ਤੜ੍ਹਕਸਾਰ ਮਰ ਗਈ। ਉਹ ਅਪੋਲੋ ਹਸਪਤਾਲ ਵਿੱਚ ਇਕ ਮਹੀਨੇ ਤੋਂ ਵੱਧ ਸਮਾਂ ਤੀਬਰ ਨਿਗਰਾਨੀ ਸ਼ਾਖਾ (ਆਈ.ਸੀ.ਯੂ.) ਵਿੱਚ ਰਹੀ; ਇਸ ਤਰ੍ਹਾਂ ਉਸ ਦੀ ਮੌਤ ਅਚਾਨਕ ਨਹੀਂ ਸੀ ਹੋਈ। ਜਿਸ ਗੱਲ ਨੇ ਮੇਰੇ ਮਨ ਵਿੱਚ ਬੋੜੀ ਬਹੁਤ ਉਮੀਦ ਕਾਇਮ ਰੱਖੀ ਸੀ, ਉਹ ਇਹ ਸੀ ਕਿ ਧਰਮ ਵਰਗੀਆਂ ਇਸਤਰੀਆਂ ਮਰਦੀਆਂ ਨਹੀਂ ਸਗੋਂ ਭੁੱਲੇ ਹੋਏ ਸੁਪਨੇ ਵਾਂਗ ਯਾਦ 'ਚੋਂ ਅਲੋਪ ਹੋ ਜਾਂਦੀਆਂ ਹਨ। ਉਹ 73 ਸਾਲ ਦੀ ਸੀ। ਮੈਂ ਇਸ ਵਾਕ ਦੇ ਨਾਲ 'ਕੇਵਲ' ਸ਼ਬਦ ਵੀ ਲਾਉਣਾ ਚਾਹਿੰਗਾ ਕਿਉਂਕਿ ਉਹ ਸਦਾ ਜਵਾਨ ਲੱਗਦੀ ਸੀ। ਉਹ ਕਿਸੇ ਹੋਰ ਇਸਤਰੀ ਦੇ ਮੁਕਾਬਲੇ, ਜਿਸ ਨੂੰ ਮੈਂ ਮਿਲਿਆ ਹੋਵਾਂਗਾ, ਵਧੇਰੇ ਸਜੀਵ ਤੇ ਜੋਸ਼ੀਲੀ ਸੀ। ਮੈਂ ਉਸ ਬਾਰੇ ਤਾਂ ਲਿਖ ਰਿਹਾ ਹਾਂ ਕਿਉਂਕਿ ਸਾਡੇ ਸਭ ਦੇ ਜੀਵਨ ਵਿੱਚ ਕੋਈ ਨਾ ਕੋਈ ਹੁੰਦਾ ਹੈ ਜੋ ਸਾਡੇ ਲਈ ਇਤਨਾ ਮਹੱਤਵਪੂਰਨ ਹੁੰਦਾ ਹੈ ਕਿ ਅਸੀਂ ਉਹਦੇ ਵਿਛੜ ਜਾਣ ਪਿੱਛੋਂ ਹੀ ਉਹਦੀ ਮਹੱਤਤਾ ਸਵੀਕਾਰ ਕਰਦੇ ਹਾਂ।

50 ਸਾਲ ਪਹਿਲਾਂ ਦੀ ਗੱਲ ਹੋਵੇਗੀ ਜਦ ਮੈਂ ਪਹਿਲੀ ਵਾਰ ਉਸ ਨੂੰ ਤੇ ਉਸ ਦੇ ਪਤੀ ਲਵਰਾਜ ਕੁਮਾਰ ਨੂੰ ਦੁਪਹਿਰ ਵੇਲੇ ਖਾਣੇ 'ਤੇ ਇਕ ਬਾਗ ਵਿੱਚ ਮਿਲਿਆ। ਉਹ ਬਰਮਾ ਸੈੱਲ ਕੰਪਨੀ ਵਿੱਚ ਉੱਚ ਪ੍ਰਬੰਧਕ ਸੀ, ਤੇ ਉਹ ਕੈਂਬਰਿਜ ਯੂਨੀਵਰਸਿਟੀ ਲਈ ਪੀ.ਐਚੀ.ਡੀ. ਥੀਸਿਸ ਦੀ ਤਿਆਰੀ ਕਰ ਰਹੀ ਸੀ। ਉਹ ਹਾਸ ਵਿਨੋਦ, ਸੂਝ ਬੂਝ ਤੇ ਹਾਜ਼ਰ ਜਵਾਬੀ ਦੀ ਚੰਘਿਆੜੀ ਸੀ ਤੇ ਉੱਘੇ ਵਿਅਕਤੀਆਂ ਦੀ ਨਕਲ ਉਤਾਰਦੀ ਹੋਈ ਖਿੱਚ ਤੇ ਆਕੂਸ਼ਣ ਦਾ ਕੇਂਦਰ ਬਣੀ ਹੋਈ ਸੀ। ਉਹ ਹਰ ਇਕ ਨੂੰ ਹੱਸਾ-ਹੱਸਾ ਦੋਹਰਾ ਕਰ ਰਹੀ ਸੀ। ਮੈਂ ਤਾਂ ਪੂਰੀ ਤਰ੍ਹਾਂ ਉੱਛਲ ਰਿਹਾ ਸੀ। ਅਗਲੇ ਕੁਝ ਦਿਨ ਤਾਂ ਮੈਂ ਜਿਸ ਨੂੰ ਵੀ ਜਾਣਦਾ ਸੀ ਉਸ ਨਾਲ ਹੀ ਉਹਦੇ ਬਾਰੇ ਗੱਲਾਂ ਕਰਦਾ ਰਿਹਾ ਤੇ ਉਹਦੇ ਬਾਰੇ ਜਿੰਨਾ ਸੰਭਵ ਸੀ, ਜਾਣਕਾਰੀ ਇਕੱਠੀ ਕਰਦਾ ਰਿਹਾ।

ਲਵਰਾਜ ਕੁਮਾਰ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਤੇ ਅਮੀਰ ਮਾਪਿਆਂ ਦਾ ਇਕਲੋਤਾ ਪੁੱਤਰ ਸੀ। ਉਹ ਇਕ ਹੁਸ਼ਿਆਰ ਵਿਦਿਆਰਥੀ ਸੀ, ਜਿਸ ਨੇ ਅੰਕਸਫੋਰਡ ਤੋਂ 'ਰੋਡੂਜ਼' ਵਜੀਫ਼ਾ ਪ੍ਰਾਪਤ ਕੀਤਾ ਸੀ। ਧਰਮ ਤਾਮਿਲ ਬਾਹਮਣ ਸੀ ਤੇ ਪੁਨਾ ਦੀ ਰਾਸ਼ਟਰੀ ਰਸਾਇਣਕ ਪ੍ਰਯੋਗਸ਼ਾਲਾ (ਨੈਸ਼ਨਲ ਕੈਮੀਕਲ ਲਬਾਰੇਟਰੀ) ਦੇ ਮੁਖੀ, ਵਿਗਿਆਨੀ ਡਾ. ਵੈਂਕਟਾਗਮਨ ਦੀ ਇਕਲੋਤੀ ਸੰਤਾਨ ਸੀ। ਉਹ ਇੰਗਲੈਂਡ ਵਿੱਚ ਮਿਲੇ ਤੇ ਵਿਆਹ ਕਰਵਾ ਲਿਆ। ਲਵਰਾਜ ਉਸ ਸਭ 'ਤੇ ਪੂਰਾ ਉੱਤਰਦਾ ਸੀ ਜੋ ਧਰਮ ਇਕ ਆਦਮੀ 'ਚ ਚਾਹੁੰਦੀ ਸੀ। ਉਸ ਦੇ ਮਨ ਵਿੱਚ ਵਿਦਵਤਾ ਲਈ ਅਤਿਕਥਨੀ ਦੀ ਹੱਦ ਤੱਕ ਪਿਆਰ ਸਤਿਕਾਰ ਸੀ, ਲਗਭਗ ਉਸ ਦੇ ਸਭ ਚਚੇਰੇ ਭੈਣਾਂ ਭਰਾਵਾਂ ਨੇ ਓਕਸਫੋਰਡ ਜਾਂ ਕੈਂਬਰਿਜ

'ਚੋਂ ਛਸਟ ਰਹਿ ਕੇ ਡਿਗਰੀਆਂ ਪ੍ਰਾਪਤ ਕੀਤੀਆਂ ਸਨ। ਉਸ ਨੂੰ ਦੌਲਤ ਦੀ ਕੋਈ ਪ੍ਰਵਾਹ ਨਹੀਂ ਸੀ। ਉਸ ਨੇ ਉਸ ਨਾਲ ਇਸ ਕਰਕੇ ਵਿਆਹ ਕਰਵਾਇਆ ਸੀ ਕਿਉਂਕਿ ਉਹ ਉਸ ਦੇ ਸਾਰੇ ਪ੍ਰਮੀਆਂ ਜਾਂ ਉਸ ਨਾਲ ਵਿਆਹ ਕਰਾਉਣ ਦੇ ਚਾਹਵਾਨ ਵਿਅਕਤੀਆਂ ਵਿੱਚੋਂ ਹੁਸ਼ਿਆਰ ਤੇ ਹੱਸਮੁੱਖ ਸੀ, ਪੰਡੂ ਉਹ ਨਹੀਂ ਚਾਹੁੰਦੀ ਸੀ ਕਿ ਲਵਰਾਜ ਬਰਮਾ ਸ਼ੈਲ ਵਾਲਿਆਂ ਦੀ ਨੌਕਰੀ ਕਰਕੇ 'ਡਬਿੱਥ ਵਾਲਾ' ਬਣ ਕੇ ਗੋਰੇ ਸਾਹਿਬਾਂ ਦੇ ਹੁਕਮ ਦੀ ਪਾਲਣਾ ਕਰਦਾ ਫਿਰੇ। ਲਵਰਾਜ ਨਰਮ ਸੁਭਾਅ ਤੇ 'ਆਪਾ ਲੁਕਾਊ' ਵਿਅਕਤੀ ਸੀ। ਧਰਮ ਤੁਰਨ ਫਿਰਨ ਦੀ ਸ਼ੈਕੀਨ, ਗਾਲੜੀ ਤੇ ਪ੍ਰਸੰਸਾ 'ਚੋਂ ਆਨੰਦ ਲੈਣ ਵਾਲੀ ਸੀ। ਉਹ ਐਸੀ ਇਸਤਰੀ ਵੀ ਨਹੀਂ ਸੀ ਜਿਸ ਵੱਲ ਮੈਂ ਖਿੰਚਿਆ ਜਾਂਦਾ। ਉਸ ਦੇ ਨੈਟ-ਨਕਸ਼ ਸਧਾਰਨ ਸਨ, ਉਹ ਸੁਰੰਧੀ ਨਹੀਂ ਲਾਉਂਦੀ ਸੀ ਜਾਂ ਸਿੰਗਾਰ-ਬਣਾਵਟ ਦੀ ਵਰਤੋਂ ਨਹੀਂ ਕਰਦੀ ਸੀ। ਇਹ ਉਸ ਦਾ ਉਤਸ਼ਾਹ ਹੀ ਸੀ ਜੋ ਦਿਲ-ਖਿੰਚਵਾਂ ਸੀ। ਉਸ ਦੇ ਹੱਥ-ਪੈਰ ਕਦੇ ਨਿਚੱਲੇ ਨਹੀਂ ਸਨ ਰਹਿੰਦੇ। ਜਦੋਂ ਉਹ ਗੱਲਾਂ ਕਰਦੀ ਸੀ, ਉਹਦੀਆਂ ਅੱਖਾਂ ਚਮਕਦੀਆਂ ਸਨ। ਉਹ ਮੇਰੇ ਸੰਕੇਤਾਂ ਵੱਲ ਕਿਉਂ ਧਿਆਨ ਦਿੰਦੀ ਸੀ ਜਦ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਇਸ ਦਾ ਇਕੋ ਇਕ ਕਾਰਨ ਇਹੋ ਜਾਪਦਾ ਹੈ ਕਿ ਉਹ ਮੇਰੀ ਸ਼ਰਧਾ ਤੋਂ ਬਹੁਤੀ ਪ੍ਰਭਾਵਿਤ ਸੀ। ਇਹ ਸਭ ਇਕ ਪਾਸੜ ਮਾਮਲਾ ਸੀ। ਮੈਂ ਆਪਣਾ ਦੂਸਰਾ ਨਾਵਲ “ਮੈਂ ਫਿਰ ਬੁਲਬੁਲ ਦਾ ਗੀਤ ਨਹੀਂ ਸੁਣਾਂਗਾ” (I shall not hear the nightingale) ਉਸ ਨੂੰ ਸਮਰਪਿਤ ਕੀਤਾ। ਮੇਰਾ ਨਹੀਂ ਖਿਆਲ ਕਿ ਉਸ ਨੇ ਇਸ ਨੂੰ ਪੜ੍ਹਨ ਦੀ ਖੇਚਲ ਵੀ ਕੀਤੀ ਹੋਵੇ।

ਉਸ ਦੀ ਮਨਪਸੰਦ ਰਚਨਾ ਉਸ ਦੇ ਇਕ ਚਚੇਰੇ ਭਾਈ ਰਾਘਵਨ ਆਇਰ ਬਾਰੇ ਸੀ। ਪਰਿਵਾਰ ਦੇ ਦੂਸਰੇ ਸਦੱਸੀਆਂ ਵਾਂਗ ਉਹ ਮਦਰਾਸ ਯੂਨੀਵਰਸਿਟੀ 'ਚੋਂ ਐਮ.ਏ. ਫਿਲਾਸਫੀ 'ਚੋਂ ਛਸਟ ਆਉਣ ਵਾਲਾ ਤੇ ਕੈਂਬਰਿਜ ਯੂਨੀਵਰਸਿਟੀ 'ਚੋਂ ਵੀ ਪਹਿਲਾ ਦਰਜਾ ਪ੍ਰਾਪਤ ਕਰਕੇ ਪ੍ਰਥਮ ਅਸਥਾਨ 'ਤੇ ਮੱਲ ਮਾਰਨ ਵਾਲਾ ਸੀ ਤੇ ਉਹ ਕੈਂਬਰਿਜ ਯੂਨੀਅਨ ਦਾ ਪ੍ਰਧਾਨ ਵੀ ਚੁਣਿਆ ਗਿਆ ਸੀ। ਜਦੋਂ ਉਹ ਯੂਨੀਵਰਸਿਟੀ ਵਿੱਚ ਸੀ ਤਾਂ ਉਸ ਦੇ ਪ੍ਰਸੰਸਕਾਂ ਦਾ ਇਕ ਗੁੱਟ ਬਣ ਗਿਆ ਜੋ ਕੁਝ ਦਿਨਾਂ ਪਿੱਛੋਂ ਨੀਯਤ ਸਮੇਂ 'ਤੇ ਉਸ ਦਾ ਭਾਸ਼ਨ ਸੁਣਨ ਵਾਸਤੇ ਇਕੱਠੇ ਹੁੰਦੇ। ਉਹ ਉਹਨਾਂ ਨੂੰ ਦੱਸਦਾ ਕਿ ਮਨੁੱਖ ਦੀਆਂ ਸਭ ਕਮਜ਼ੋਰੀਆਂ ਦੀ ਜੜ੍ਹ ਉਸ ਦਾ ਹਉਮੈ ਜਾਂ ਖੂਦੀ ਹੈ। ਜਦ ਤੱਕ ਹਉਮੈ 'ਤੇ ਕਾਬੂ ਨਹੀਂ ਪਾਇਆ ਜਾਂਦਾ ਤਦ ਤੱਕ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਇਕ ਦਿਨ ਇਕ ਪ੍ਰਸੰਸਕ ਇਸਤਰੀ ਨੇ ਪੁੱਛਿਆ, “ਤੁਸੀਂ ਹਉਮੈ ਬਾਰੇ ਜੋ ਕੁਝ ਕਹਿੰਦੇ ਹੋ, ਮੈਂ ਸਹਿਮਤ ਹਾਂ, ਪਰ ਕੋਈ ਹਉਮੈ 'ਤੇ ਜਿੱਤ ਕਿਵੇਂ ਪ੍ਰਾਪਤ ਕਰੋ ?”

ਰਾਘਵਨ ਆਇਰ ਨੇ ਉੱਤਰ ਵਿੱਚ ਕਿਹਾ, “ਪ੍ਰਸ਼ਨ ਬਹੁਤ ਅੱਛਾ ਹੈ। ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਤੁਹਾਡੇ ਨਾਲੋਂ ਮੇਰੇ ਲਈ ਇਹ ਵੱਡੀ ਸਮੱਸਿਆ ਬਣਿਆ ਹੋਇਆ ਹੈ। ਆਪਣੇ ਲਈ ਤਾਂ ਮੈਂ ਸ੍ਰੇ-ਵਿਨਾਸ਼ ਜਾਂ ਨਿਰਵਾਣ ਦਾ ਸਿਧਾਂਤ ਵਿਕਸਤ ਕਰ ਲਿਆ ਹੈ। ਹਰ ਰੋਜ਼ ਮੈਂ ਪਦਮ ਆਸਣ 'ਚ ਬੈਠ ਜਾਂਦਾ ਹਾਂ, ਅੱਖਾਂ ਬੰਦ ਕਰਕੇ ਵਾਰ-ਵਾਰ ਕਹਿੰਦਾ ਹਾਂ, “ਮੈਂ ਰਾਘਵਨ ਕੁਮਾਰ ਨਹੀਂ ਹਾਂ ਜੋ ਮਦਰਾਸ ਯੂਨੀਵਰਸਿਟੀ 'ਚੋਂ ਛਸਟ

ਆਇਆ; ਮੈਂ ਉਹ ਰਾਘਵਨ ਵੀ ਨਹੀਂ ਹਾਂ ਜੋ ਕੈਬਰਿਜ ਯੂਨੀਵਰਸਿਟੀ 'ਚ ਡਸਟ ਕਲਾਸ ਡਸਟ ਰਿਹਾ। ਮੈਂ ਉਹ ਰਾਘਵਨ ਵੀ ਨਹੀਂ ਹਾਂ ਜੋ ਪੂਰਬ ਦਾ ਸਭ ਤੋਂ ਲਾਇਕ ਤੇ ਸਿਆਣਾ ਦਾਰਸ਼ਨਿਕ ਹੈ। ਮੈਂ ਤਾਂ ਮਹਾਤਮਾਵਾਂ ਦਾ ਵਾਹਣ ਹਾਂ, ਰੱਬੀ ਜੋਤ ਦੀ ਲਿਸ਼ਕ ਹਾਂ।”

ਪਰਮ ਦੇ ਦੱਸਣ ਅਨੁਸਾਰ ਜਦੋਂ ਰਾਘਵਨ ਆਇਰ ਵਿਦਿਆਰਥੀ ਯੂਨੀਅਨ ਦੀ ਪ੍ਰਧਾਨਗੀ ਲਈ ਖੜ੍ਹਾ ਹੋਇਆ ਤਾਂ ਉਸ ਨੇ ਆਪ ਵੋਟ ਮੰਗਣ ਦੀ ਬਹੁਤੀ ਕੋਸ਼ਿਸ਼ ਨਾ ਕੀਤੀ ਤੇ ਸਾਰਾ ਕੰਮ ਆਪਣੇ ਪ੍ਰਸੰਸਕਾਂ 'ਤੇ ਛੱਡ ਦਿੱਤਾ। ਵੋਟਾਂ ਦੀ ਗਿਣਤੀ ਪਿੱਛੋਂ, ਉਸ ਦੇ ਪ੍ਰਸੰਸਕ ਉਸ ਦੇ ਕਮਰੇ ਵੱਲ ਖੁਸ਼ਬੁਝਗੀ ਦੇਣ ਲਈ ਦੋੜ ਕੇ ਆਏ। ਉਹਨਾਂ ਨੇ ਉਸ ਨੂੰ ਅੱਖਾਂ ਬੰਦ ਕਰੀ ਕਮਰੇ ਵਿੱਚ ਗਲੀਚੇ 'ਤੇ ਪਦਮ-ਆਸਣ ਮੁਦਰਾ ਵਿੱਚ ਬੈਠਿਆਂ ਦੇਖਿਆ। ਉਹਨਾਂ ਨੇ ਜੇਤੂ ਅੰਦਾਜ਼ ਵਿੱਚ ਕਿਹਾ, “ਤੂੰ ਜਿੱਤ ਗਿਆ ਹੋਏ! ਤੂੰ ਜਿੱਤ ਗਿਆ ਹੋਏ!” ਰਾਘਵਨ ਆਇਰ ਨੇ ਇਕ ਹੱਥ ਉੱਪਰ ਉਠਾ ਕੇ ਛੱਤ ਵੱਲ ਉੱਗਲੀ ਕਰਦਿਆਂ ਕਿਹਾ, “ਹੋ ਪੜ੍ਹ! ਜਿੱਤ ਤੇਰੀ ਹੈ।”

ਪਰਮ ਨੂੰ ਅਰਥ ਸ਼ਾਸਤਰ ਵਿੱਚ ਪੀ.ਐੱਚ.ਡੀ. ਦੀ ਡਿਗਰੀ ਮਿਲ ਗਈ। ਉਸ ਨੂੰ ‘ਦਿੱਲੀ ਸਕੂਲ ਆਫ ਇਕਨੋਮਿਕਸ’ ਵਿੱਚ ਪ੍ਰੋਫੈਸਰ ਦੀ ਨੌਕਰੀ ਵੀ ਮਿਲ ਗਈ। ਉਸ ਨੇ ਦੋ ਕੁ ਪੁਸਤਕਾਂ ਵੀ ਲਿਖੀਆਂ ਜਿਸ ਦਾ ਅਰਥ-ਸ਼ਾਸਤਰੀਆਂ ਵੱਲੋਂ ਚੰਗਾ ਸੁਆਗਤ ਹੋਇਆ। ਉਸ ਦਾ ਪਤੀ ਬਰਮਾ ਸ਼ੈਲ ਦੀ ਨੌਕਰੀ ਛੱਡ ਕੇ ਕੇਂਦਰੀ ਸਰਕਾਰ ਦੇ ਪੈਟਰੋਲੀਅਮ ਮੰਤਰਾਲੇ ਵਿੱਚ ਸਕੱਤਰ ਬਣ ਗਿਆ। ਉਹ ਖੁਸ਼ ਸੀ ਕਿ ਉਹ ਹੁਣ ‘ਡੱਬੇ ਵਾਲੇ’ ਦੀ ਪਤਨੀ ਨਹੀਂ ਸੀ, ਪ੍ਰੰਤੂ ਅਤਿ ਸਤਿਕਾਰਿਤ ਅਫਸਰ ਸ਼ਾਹ ਦੀ ਪਤਨੀ ਹੋਣ 'ਤੇ ਵੀ ਉਸ ਨੇ ਮੰਤਰੀਆਂ ਦੀ ਆਓਭਗਤ ਕਰਨ (ਮਹਿਮਾਨ ਨਿਵਾਜ਼ੀ ਕਰਨ) ਤੇ ਉਹਨਾਂ ਦੀਆਂ ਪਤਨੀਆਂ ਦੀ ਸਹੇਲੀ ਬਣਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਨੂੰ ਆਪਣੇ ਪਤੀ ਦੇ ਰੁਤਬੇ ਕਾਰਨ ਉਹਨਾਂ ਨੂੰ ਮਿਲਣ ਲਈ ਮਜ਼ਬੂਰ ਹੋਣਾ ਪੈਂਦਾ ਤਾਂ ਉਹ ਉਹਨਾਂ ਨੂੰ ਨੀਵਾਂ ਵਿਖਾਉਣ ਦੀ ਹਰ ਕੋਸ਼ਿਸ਼ ਕਰਦੀ।

ਉਸ ਦੀ ਲਾਪ੍ਰਵਾਹੀ ਦੇ ਬਾਵਜੂਦ ਮੈਂ ਉਸ ਦੇ ਸਾਬ ਦੀ ਤਾਂਘ ਲਈ ਅਮੇੜ ਰਿਹਾ। ਇਹ ਮੌਕਾ ਅਚਾਨਕ ਹੀ ਮਿਲ ਗਿਆ। ਲਵਰਾਜ ਨੇ ਵਿਦੇਸ਼ਾਂ ਵਿੱਚ ਭਾਸ਼ਣ ਦੌਰ ਲਈ ਮਿਲੇ ਸੱਦਾ ਪੱਤਰ ਦਾ ਜਸ਼ਨ ਮਨਾਉਣ ਲਈ ਪੱਕੇ ਦੇਸਤਾਂ ਨੂੰ ਰਾਤ ਦੇ ਖਾਣੇ 'ਤੇ ਬੁਲਾਇਆ। ਮੈਂ ਮਜ਼ਾਕ ਨਾਲ ਪੁੱਛਿਆ, “ਪਰਮ ਨੂੰ ਤੂੰ ਇਹ ਝਾਸ਼ਾ ਕਿਵੇਂ ਦਿੱਤਾ?” ਉਹਦਾ ਰੰਗ ਫੱਕ ਹੋ ਗਿਆ ਤੇ ਉਹ ਗੁਸ਼ੀ ਨਾਲ ਭਬਕ ਪਈ। “ਮੈਂ ਇਸ ਕਿਸਮ ਦੀ ਉੱਜ ਪਸੰਦ ਨਹੀਂ ਕਰਦੀ। ਮੈਂ ਝਾਸ਼ੇ ਦੇਣ ਵਾਲੀ ਨਹੀਂ ਹਾਂ।” ਗੁਸ਼ੀ ਦੀ ਭਬਕ ਤੋਂ ਸਭ ਹੈਰਾਨ ਰਹਿ ਗਏ। ਪਾਰਟੀ ਦਾ ਸਤਿਆਨਾਸ ਹੋ ਗਿਆ।

ਇਕ ਚੀਜ਼ ਜੋ ਨਾ ਮੈਂ ਮਾਫ਼ ਕਰ ਸਕਦਾ ਹਾਂ ਤੇ ਨਾ ਹੀ ਭੁੱਲ ਸਕਦਾ ਹਾਂ, ਉਹ ਇਹ ਹੈ ਕਿ ਲੋਕ ਮੇਰੇ ਨਾਲ ਕਿਉਂ ਲੜ ਪੈਂਦੇ ਹਨ। ਮੈਂ ਕਸਮ ਖਾ ਲਈ ਕਿ ਪਰਮ ਨਾਲ ਕੋਈ ਸੰਬੰਧ ਜਾਂ ਸੰਪਰਕ ਨਹੀਂ ਰੱਖਾਂਗਾ। ਉਹ ਬੇਕਾਸੂ ਗੁਸ਼ੀ ਦਾ ਸ਼ਿਕਾਰ ਸੀ ਤੇ ਮੈਂ ਉਸ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਸੀ। ਉਸ ਨੇ ਗਲਤੀ ਸੁਧਾਰਨ ਲਈ ਪੂਰੀ ਕੋਸ਼ਿਸ਼

ਕੀਤੀ, ਪਰ ਮੇਰੇ ਅੰਦਰ ਕੁਝ ਟੁੱਟ ਚੁੱਕਾ ਸੀ ਜੋ ਮੈਂ ਕਦੇ ਜੋੜ ਨਾ ਸਕਿਆ।

ਕੁਝ ਚਿਰ ਪਿੱਛੋਂ ਸਾਡੇ ਪਰਿਵਾਰ ਫਿਰ ਮਿਲਣ ਗਿਲਣ ਲੱਗੇ, ਪਰ ਮੈਂ ਉਹਦੀ ਸੰਗਤ ਵਿੱਚ ਕਦੇ ਸੁਖਾਵਾਂਪਨ ਮਹਿਸੂਸ ਨਾ ਕਰ ਸਕਿਆ। ਮੈਂ ਆਪਣਾ ਪਿਆਰ ਉਸ ਦੇ ਪਤੀ ਵੱਲ ਤੇ ਉਹਦੀ ਬੇਟੀ ਰਾਧਾ ਵੱਲ ਮੌਜ਼ ਦਿੱਤਾ।

ਜਦੋਂ ਉਸ ਦਾ ਪਤੀ ਅਚਾਨਕ ਮਰ ਗਿਆ, ਮੈਂ ਸ਼ਮਸ਼ਾਨਘਾਟ ਧਰਮ ਨੂੰ ਮਿਲਣ ਤੇ ਸਾਡੇ ਵਿਚਕਾਰ ਅਣਸੁਖਾਵੇਂਪਨ ਨੂੰ ਦੂਰ ਕਰਨ ਦੀ ਉਮੀਦ ਲੈ ਕੇ ਗਿਆ। ਉਹ ਉਥੇ ਨਹੀਂ ਸੀ। ਮੈਂ ਰਾਧਾ ਤੇ ਲਵਰਾਜ ਦੇ ਚਾਚਾ ਧਰਮਵੀਰ (ਪੰਜਾਬ ਤੇ ਬੰਗਾਲ ਦੇ ਸਾਬਕਾ ਗਵਰਨਰ) ਨਾਲ ਹਮਦਰਦੀ ਪ੍ਰਗਟ ਕਤੀ। ਮੈਂ ਉਸ ਨੂੰ ਕਿਹਾ, “ਧਰਮ ਵਿੱਚ ਦੋਸਤੀ ਦੀ ਸੁਗਾਤ ਤੋਂ ਬਿਨਾਂ ਸਾਰੇ ਗੁਣ ਹਨ।” ਉਹ ਮੇਰੇ ਨਾਲ ਸਹਿਮਤ ਸੀ।

ਅਸੀਂ ਜੋ ਧਰਮ ਦੇ ਕਦਰਦਾਨ ਸੀ, ਮਹਿਸੂਸ ਕਰਦੇ ਸੀ ਕਿ ਧਰਮ ਨੂੰ ਗੁਸੈ ਦੇ ਦੌਰੇ ਉਸ ਦੇ ਅੰਦਰ ਚੱਲ ਰਹੇ ਕਿਸੇ ਅਣਸੁਖਾਵੇਂਪਨ ਦੇ ਕਾਰਨ ਪੈਂਦੇ ਹੋਣ। ਉਸ ਦੇ ਦਿਮਾਗ ਵਿੱਚ ਰਸੌਲੀ ਪੈਦਾ ਹੋ ਗਈ ਸੀ ਤੇ ਉਸ ਨੂੰ ਜੱਗਾਹੀ ਲਈ ਲੰਡਨ ਲਿਜਾਣਾ ਪਿਆ, ਪਰ ਕੋਈ ਲਾਭ ਨਾ ਹੋਇਆ। ਇਕ ਹੋਰ ਰਸੌਲੀ ਪੈਦਾ ਹੋ ਗਈ। ਫਿਰ ਇਕ ਹੋਰ। ਧਰਮਵੀਰ ਮਰ ਗਿਆ ਸੀ। ਉਸ ਦੀਆਂ ਸਹੇਲੀਆਂ ਤੇ ਮਿੱਤਰ ਉਸ ਨੂੰ ਛੱਡ ਗਏ ਸਨ।

ਉਸ ਦੀ ਦੇਖਭਾਲ ਲਈ ਉਜ ਦੀ 94 ਸਾਲਾ ਬੁੱਢੀ ਸੱਸ ਹੀ ਰਹਿ ਗਈ ਸੀ। ਉਹ ਹਰ ਇਕ ਨੂੰ ਕਹਿੰਦੀ, “ਧਰਮ ਮੇਰੀ ਬਹੁੰ ਨਹੀਂ, ਬੇਟੀ ਸੀ।”

ਉਹ ਆਖਰੀ ਦਮ ਤੱਕ ਉਸ ਨਾਲ ਰਹੀ।

ਮੇਰੇ ਲਈ ਇਹ ਪ੍ਰਵਾਨ ਕਰਨਾ ਅੱਖਾ ਹੈ ਕਿ ਧਰਮ ਇਕ ਛਾਨੀ ਜੀਵ ਸੀ। ਹੁਣ ਮੈਂ ਧਰਮ ਨੂੰ ਕਦੇ ਮਿਲ ਨਹੀਂ ਸਕਾਂਗਾ। ਭਾਵੇਂ ਉਸ ਨੇ ਮੇਰੀ ਪ੍ਰਵਾਹ ਨਾ ਕੀਤੀ ਹੋਵੇ ਪ੍ਰੰਤੂ ਮੈਂ ਉਸ ਦੀ ਯਾਦ ਨੂੰ ਆਪਣੀ ਉਮਰ ਦੇ ਬਾਕੀ ਸਾਲਾਂ ਵਿੱਚ ਪੇਮ ਨਾਲ ਸਾਂਭ ਰੱਖਾਂਗਾ।

ਪੀ. ਸੀ. ਲਾਲ—ਏਅਰ ਚੀਫ਼ ਮਾਰਸ਼ਲ

ਮੇਰੀ 87 ਸਾਲਾਂ ਦੀ ਬੁੱਢੀ ਮਾਂ ਨੇ ਇਕ ਦਿਨ ਸਵੇਰੇ ਪੁੱਛਿਆ, “ਬਸੰਤ ਲਾਲ ਕਿਆਂ ਦਾ ਕੀ ਹਾਲ ਹੈ?” ਮੈਨੂੰ ਜਿਤਨਾ ਕੁ ਪਤਾ ਸੀ, ਮੈਂ ਦੱਸ ਦਿੱਤਾ ਤੇ ਅੱਗੋਂ ਪੁੱਛਿਆ, “ਇਤਨੇ ਸਾਲਾਂ ਪਿੱਛੋਂ ਅਚਾਨਕ ਤੈਨੂੰ ਉਹਨਾਂ ਦਾ ਕਿਵੇਂ ਖਿਆਲ ਆ ਗਿਆ?”

ਉਸ ਨੇ ਉੱਤਰ ਵਿੱਚ ਕਿਹਾ, “ਮੈਨੂੰ ਇਹਦਾ ਕਾਰਨ ਤਾਂ ਪਤਾ ਨਹੀਂ, ਪਰ ਮੈਂ ਸਵੇਰੇ ਤੋਂ ਹੀ ਉਹਨਾਂ ਬਾਰੇ ਸੋਚਦੀ ਰਹੀ ਹਾਂ। ਕੀ ਉਹਨਾਂ ਦਾ ਵੱਡਾ ਮੁੰਡਾ ਹਵਾਈ ਜਹਾਜ਼ਾਂ ਵਿੱਚ ਸਾਡੇ ਅਰਜਨ ਵਾਂਗ ਵੱਡਾ ਅਫਸਰ ਤਾਂ ਨਹੀਂ ਬਣ ਗਿਆ? ਉਹਦਾ ਨਾਮ ਕੀ ਹੈ?”

“ਪਰਤਾਪ”। ਉਹ ਅਰਜਨ ਦੇ ਪਿੱਛੋਂ ਏਅਰ ਚੀਫ਼ ਮਾਰਸ਼ਲ ਬਣਿਆ। ਅਜੀਬ ਇਤਫਾਕ ਸੀ ਕਿ ਜਿਸ ਸਮੇਂ ਮੇਰੀ ਮਾਂ ਬਸੰਤ ਲਾਲ ਕਿਆਂ ਬਾਰੇ ਦਿੱਲੀ ਵਿੱਚ ਪੁੱਛਗਿੱਛ ਕਰ ਰਹੀ ਸੀ, ਪ੍ਰਤਾਪ ਲੰਡਨ ਵਿੱਚ ਮਰ ਰਿਹਾ ਸੀ।

ਸਾਡੇ ਦੌਰੇ ਪਰਿਵਾਰ ਇਕ-ਦੂਸਰੇ ਦੇ ਬਹੁਤ ਨਿਕਟਵਰਤੀ ਸਨ। ਇਹ ਨੇੜ੍ਹਤਾ ਤਿੰਨ ਪੀੜ੍ਹੀਆਂ ਤੋਂ ਸੀ। ਪਰਤਾਪ ਛੇ ਸਾਲ ਦਾ ਸੀ ਜਦੋਂ ਮੇਰੀ ਜਮਾਤ ਵਿੱਚ ਮਾਡਰਨ ਸਕੂਲ ਵਿੱਚ ਦਾਖਲ ਹੋਇਆ। ਮੇਰੀ ਉਸ ਨਾਲ ਸਾਂਝ 60 ਸਾਲ ਰਹੀ। ਸਕੂਲ ਵਿੱਚ ਅਸੀਂ ਪੱਗ ਵੱਟ ਭਰਾ ਬਣ ਗਏ। ਮੇਰੀ ਨੀਤ ਸਾਫ਼ ਨਹੀਂ ਸੀ, ਮੈਂ ਉਸ ਦੇ ਧਰਮ-ਭਾਈ ਹੋਣ ਨਾਲੋਂ ਜ਼ਿਆਦਾ ਉਸ ਦੀ ਅਲੂੜਾ ਭੈਣ ਰੋਮਾ ਬਾਰੇ ਹੀ ਸੋਚਦਾ ਰਹਿੰਦਾ ਸੀ।

ਜੇ ਕੋਈ ਵਿਅਕਤੀ ਸੀ ਜਿਸ ਨੇ ਹਿੰਦੀ ਮੁਹਾਵਰਾ ‘ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ’ ਨੂੰ ਗਲਤ ਸਿੱਧ ਕਰ ਦਿੱਤਾ ਸੀ ਤਾਂ ਉਹ ਪਰਤਾਪ ਚੰਦਰ ਲਾਲ ਸੀ। ਉਹ ਬਹੁਤ ਕਮਜ਼ੋਰ ਵਿਦਿਆਰਥੀ ਸੀ ਤੇ ਉਹ ਖੇਡਾਂ ਤੋਂ ਵੀ ਨਫਰਤ ਕਰਦਾ ਸੀ। ਉਹ ਕਦੇ ਵੀ ਇਹ ਵਿਚਾਰ ਨਹੀਂ ਸੀ ਬਣਾ ਸਕਿਆ ਕਿ ਉਸ ਨੇ ਕੀ ਬਣਨਾ ਸੀ। ਪੰਤ੍ਰ ਸਕੂਲ ਵਿੱਚ ਹੁੰਦਿਆਂ ਹੀ ਉਸ ਨੂੰ ਹਵਾਈ ਜਹਾਜ਼ ਉਡਾਉਣ ਦਾ ‘ਪ੍ਰਮਾਣ ਪੱਤਰ’ ਮਿਲ ਗਿਆ ਸੀ ਜਿਸ ਬਾਰੇ ਉਹਨਾਂ ਦਿਨਾਂ ਵਿੱਚ ਕਿਸੇ ਨੂੰ ਘੱਟ ਹੀ ਪਤਾ ਹੁੰਦਾ ਸੀ।

ਸਕੂਲ ਦੀ ਪੜ੍ਹਾਈ ਖਤਮ ਕਰਨ ਪਿੱਛੋਂ ਮੇਰੇ ਨਾਲ ਉਹ ਕਿੰਗਜ਼ ਕਾਲਜ ਲੰਡਨ ਤੇ ‘ਇਨਜ਼ ਆਫ਼ ਕੋਰਟ’ ਵਿੱਚ ਦਾਖਲ ਹੋ ਗਿਆ। ਉਸ ਨੇ ਕਿਸੇ ਵੀ ਕੋਰਸ ਵਿੱਚ ਪੜ੍ਹਾਈ ਪੂਰੀ ਨਾ ਕੀਤੀ ਪਰ ‘ਮਾਨਚੈਸਟਰ ਗਾਰਡੀਅਨ’ ਜਿਹੇ ਪ੍ਰਤਿਸ਼ਠਾਵਾਨ ਅਖਬਾਰ ਵਿੱਚ ਲੇਖ ਛਪਾਉਣ ਵਿੱਚ ਉਹ ਸਫਲ ਹੋ ਗਿਆ। ਅਸੀਂ ਆਪਣੀਆਂ ਛੁੱਟੀਆਂ ਇਕੱਠਿਆਂ ਗੁਜ਼ਾਰੀਆਂ। ਜਿਸ ਗੱਲ ਨਾਲ ਉਸ ਨੂੰ ਖੁਣਸ ਭਰਪੂਰ ਆਨੰਦ ਜਾਂ ਖੁਸ਼ੀ

ਮਿਲਦੀ, ਉਹ ਇਹ ਸੀ ਕਿ ਅਸੀਂ ਜਿੱਥੇ ਵੀ ਠਹਿਰਦੇ, ਲੋਕ ਮੈਨੂੰ ਉਸ ਦਾ ਪਿਤਾ ਸਮਝ ਲੈਂਦੇ। ਜਦ ਮੈਂ ਕਹਿੰਦਾ ਕਿ ਅਸੀਂ ਹਮਉਮਰ ਹਾਂ ਤਾਂ ਉਹ ਮੇਰੀ ਦਲੀਲ ਦੀ ਪੇਸ਼ਬੰਦੀ ਕਰਨ ਲਈ ਮੈਨੂੰ ਜਾਣ-ਬੁੱਝ ਕੇ 'ਪਾਪਾ' ਸੰਬੋਧਨ ਕਰਦਾ। ਮੇਰੀਆਂ ਅਨਮੌਲ ਵਸਤੂਆਂ ਵਿੱਚ ਕਈ ਖਤ ਹਨ ਜਿਹੜੇ ਉਸ ਨੇ ਉਸ ਕੁੜੀ ਨੂੰ ਲਿਖੇ ਜਿਸ ਨੂੰ ਅਸੀਂ ਦੋਵੇਂ ਪ੍ਰੇਮ ਕਰਦੇ ਸੀ। ਉਹਨਾਂ ਖਤਾਂ ਵਿੱਚ ਅਸੀਂ ਪੇਂਡੂ ਇਲਾਕੇ ਦੇ ਵੇਰਵੇ ਲਿਖਦੇ ਤੇ ਵਿੱਚ ਵਿੱਚ ਦਸਤਾਰ ਤੋਂ ਬਿਨਾਂ ਮੇਰੇ ਕਾਰਟੂਨ (ਵਿਅੰਗ ਚਿੱਤਰ) ਹੁੰਦੇ। ਉਸ ਲੜਕੀ ਨੇ ਜਦੋਂ ਮੇਰੇ ਨਾਲ ਵਿਆਹ ਕੀਤਾ ਤਾਂ ਉਹ ਪੱਤਰ ਉਸ ਦੇ ਦਾਜ਼ ਦਾ ਕੀਮਤੀ ਹਿੱਸਾ ਬਣੇ। ਮੈਂ ਕਈ ਵਾਰ ਉਹਨਾਂ ਪੱਤਰਾਂ ਵਿੱਚ ਹਵਾਲੇ ਦੇ ਕੇ ਪ੍ਰਤਾਪ ਨੂੰ ਛੇਕਿਆ ਕਰਦਾ।

ਬੋੜੇ ਜਿਹੇ ਸਮੇਂ ਲਈ ਪੱਤਰਕਾਰੀ ਕਰਨ ਪਿੱਛੋਂ ਪ੍ਰਤਾਪ ਹਵਾਈ ਸੈਨਾ ਵਿੱਚ ਭਰਤੀ ਹੋ ਗਿਆ। ਇਸ ਤਰ੍ਹਾਂ ਆਕਸਮਕ ਹਾਲਾਤ ਵਿੱਚ ਕੁਦਰਤੀ ਹੀ ਉਸ ਪੇਸ਼ੇ ਵਿੱਚ ਭੁੱਲ ਭੁਲੇਖੇ ਨਾਲ ਹੀ ਚਲਾ ਗਿਆ ਜਿਸ ਲਈ ਉਹ ਬਹੁਤ ਜ਼ਿਆਦਾ ਢੁਕਵਾਂ ਸੀ।

ਪਰਤਾਪ ਦੀ ਸ਼ਖਸੀਅਤ ਵਿੱਚ ਅਸਲੀ ਤਬਦੀਲੀ ਉਸ ਦੇ 'ਹਾਸ਼ੀ' ਨਾਲ ਵਿਆਹ ਹੋ ਜਾਣ ਪਿੱਛੋਂ ਆਈ। ਉਸ ਵਿੱਚ ਆਤਮ ਵਿਸ਼ਵਾਸ ਭਰ ਗਿਆ ਤੇ ਉਹ ਚੱਟੀ ਦਾ ਹਵਾਈ ਜਹਾਜ਼ਾਂ ਦਾ ਚਾਲਕ ਬਣਿਆ। ਉਹ ਅਸੀਮ ਹੋਸਲੇ ਤੇ ਈਮਾਨਦਾਰੀ ਦਾ ਸੁਆਮੀ ਸੀ ਜਿਸ ਵਰਗੇ ਅੱਜ ਕੱਲ੍ਹ ਮਿਲਣੇ ਦੁਰਲੱਭ ਹਨ। ਇਕ ਵਾਰ ਭਾਰਤੀ ਹਵਾਈ ਸੈਨਾ ਦੀ ਇਕ ਟੋਲੀ ਦੀ ਇੰਗਲੈਂਡ ਵਿੱਚ ਹਵਾਈ ਜਹਾਜ਼ਾਂ ਦਾ ਨਿਰੀਖਣ ਕਰਨ ਲਈ ਅਗਵਾਈ ਕਰਦਿਆਂ ਚਿੜਚਿੜੇ ਕ੍ਰਿਸ਼ਨਾ ਮੈਨਨ ਨਾਲ ਉਸ ਦਾ ਸਾਹਮਣਾ ਹੋ ਗਿਆ। ਮੈਨਨ ਨੇ ਇਕ ਵਿਸ਼ੇਸ਼ ਪ੍ਰਕਾਰ ਦੇ ਹਵਾਈ ਜਹਾਜ਼ ਖਰੀਦਣ ਦੇ ਆਦੇਸ਼ ਦਿੱਤੇ ਸਨ ਤੇ ਉਹ ਚਾਹੁੰਦਾ ਸੀ ਕਿ ਹਵਾਈ ਸੈਨਾ ਦੀ ਟੋਲੀ ਉਸ ਸੌਦੇ 'ਤੇ ਸਹੀ ਪਾ ਦੇਵੇ। ਲਾਲ ਨੇ ਅਜਿਹਾ ਕਰਨ ਤੋਂ ਕੇਵਲ ਇਨਕਾਰ ਹੀ ਨਹੀਂ ਕੀਤਾ ਸਗੋਂ ਲਿਖਤੀ ਰੂਪ ਵਿੱਚ ਅੰਕਿਤ ਕੀਤਾ ਕਿ ਉਹ ਮਝੀਨਾਂ ਅਫੁੱਕਵੀਆਂ ਹਨ ਤੇ ਜਿਤਨੀ ਗਿਣਤੀ ਵਿੱਚ ਲੋੜੀਂਦੀਆਂ ਹਨ, ਉਸ ਸਮੇਂ ਉਪਲਬਧ ਵੀ ਨਹੀਂ ਹਨ। ਮੈਨਨ ਗੁਸ਼ੀ ਨਾਲ ਭੜਕ ਪਿਆ ਤੇ ਇਹ ਨਾ ਜਾਣਦੇ ਹੋਏ ਕਿ ਉਹ ਕੀ ਕਰੇ, ਉਸ ਨੇ ਲਾਲ 'ਤੇ ਇਹ ਦੋਸ਼ ਲਾਇਆ ਕਿ ਉਸ ਨੇ ਪ੍ਰਤੀਪੱਖੀ ਫਰਮ ਤੋਂ ਰਿਸ਼ਵਤ ਲਈ ਹੈ। ਲਾਲ ਆਪਣੇ ਛੋਸਲੇ 'ਤੇ ਉਸ ਆਦਮੀ ਵਾਂਗ ਪੂਰੇ ਭਰੋਸੇ ਨਾਲ ਡਾਇਆ ਰਿਹਾ ਜਿਸਦੀ ਜ਼ਮੀਨ ਸੋਨੇ ਵਰਗੀ ਸੁੱਧ ਹੁੰਦੀ ਹੈ। ਪਿੱਛੋਂ ਪਤਾ ਲੱਗਾ ਕਿ ਇਹ ਲਾਲ ਨਹੀਂ ਸਗੋਂ ਕ੍ਰਿਸ਼ਨਾ ਮੈਨਨ ਸੀ ਜਿਸ ਨੇ ਰਿਸ਼ਵਤ ਲਈ ਸੀ।

ਜਦੋਂ ਕ੍ਰਿਸ਼ਨਾ ਮੈਨਨ ਰੱਖਿਆ ਮੰਤਰੀ ਬਣਿਆ, ਲਾਲ ਨੂੰ ਉਹਦੇ ਅਪੀਨ ਕੰਮ ਕਰਦਿਆਂ ਤੰਗ ਕੀਤਾ ਗਿਆ। ਉਸ ਨੂੰ ਭਾਰਤੀ ਹਵਾਈ ਸੈਨਾ ਦੀ ਉੱਚੀ ਅਸਾਮੀ ਦੀ ਦੰਤ ਤੋਂ ਲਾਂਭੇ ਕਰਨ ਲਈ ਉਸ ਦਾ ਤਬਾਦਲਾ 'ਹਿਦੁਸਤਾਨ ਏਅਰੋਨੈਟਿਕਸ ਲਿਮਿਟਡ' ਵਿੱਚ ਕਰ ਦਿੱਤਾ ਗਿਆ। ਇਹ ਤਾਂ ਮੈਨਨ ਦੇ ਪਤਨ ਪਿੱਛੋਂ ਹੀ ਸੀ ਕਿ ਪ੍ਰਤਾਪ ਨੂੰ ਹਵਾਈ ਸੈਨਾ ਵਿੱਚ ਵਾਪਸ ਲਿਆਂਦਾ ਗਿਆ ਤੇ ਉਹ ਉੱਚਿਤ ਸਮੇਂ 'ਤੇ ਇਸ ਦਾ ਮੁਖੀ ਬਣ ਗਿਆ।

1971 ਵਿੱਚ ਪਾਕਿਸਤਾਨ ਨਾਲ ਯੁੱਧ ਸਮੇਂ ਹਵਾਈ ਹਮਲਿਆਂ ਪਿੱਛੇ ਲਾਲ ਦਾ ਹੀ ਦਿਮਾਗ ਸੀ। ਇਹ ਉਸ ਦੀ ਯੁੱਧ-ਨੀਤੀ ਹੀ ਸੀ ਜਿਸ ਨਾਲ ਬੰਗਲਾ ਦੇਸ਼ ਵਿੱਚ ਪਾਕਿਸਤਾਨੀ ਹਵਾਈ ਸੈਨਾ ਦੇ ਦੰਦ ਖੱਟੇ ਕੀਤੇ ਗਏ। ਜੰਗ ਦੇ ਐਲਾਨ ਦੇ ਕੁਝ ਘੰਟਿਆਂ ਪਿੱਛੋਂ ਹੀ, ਢਾਕਾ ਤੇ ਚਟਾਗਾਂਉਂ ਦੇ ਹਵਾਈ ਅੱਡੇ ਨਕਾਰਾ ਕਰ ਦਿੱਤੇ ਗਏ। ਪਾਕਿਸਤਾਨੀ ਹਵਾਈ ਸੈਨਾ ਦਾ ਲੰਗਰ ਜੋ ਢਾਕਾ ਹਵਾਈ ਅੱਡੇ ਦੇ ਨਾਲ ਹੀ ਸੀ, ਸਿੱਧੇ ਹਮਲੇ ਨਾਲ ਨਸ਼ਟ ਕਰ ਦਿੱਤਾ ਗਿਆ ਤੇ ਗਵਰਨਰ ਨੇ, ਜਦੋਂ ਉਸ ਦੀ ਰਿਹਾਇਸ਼ਗਾਹ ਦੀਆਂ ਬਾਰੀਆਂ ਵਿੱਚ ਗੋਲੀਆਂ ਦੀ ਵਰਖਾ ਹੋਈ, ਡਰ ਕੇ ਅਧੀਨਗੀ ਸਵੀਕਾਰ ਕਰ ਲਈ। ਮੈਨੂੰ ਯਾਦ ਹੈ ਕਿ ਲਾਲ ਨੂੰ ਕਿਸੇ ਨੇ ਬੰਬਈ ਤੋਂ ਫੌਨ ਕੀਤਾ ਕਿ ਬਰਤਾਨਵੀ ਤੇ ਅਮਰੀਕੀ ਅਖਬਾਰਾਂ ਨੇ ਲਿਖਿਆ ਹੈ ਕਿ ਪੱਛਮੀ ਸੀਮਾ 'ਤੇ ਪਾਕਿ ਹਵਾਈ ਸੈਨਾ ਦਾ ਹੱਥ ਭਾਰਤੀ ਹਵਾਈ ਸੈਨਾ ਉਪਰ ਭਾਰੂ ਹੈ।

ਉਸ ਨੇ ਗੁੱਸੇ ਨਾਲ ਕਿਹਾ, “ਇਹ ਬਕਵਾਸ ਹੈ। ਮੈਂ ਠੋਸ ਸਬੂਤਾਂ ਨਾਲ ਸਿੱਧ ਕਰਾਂਗਾ ਕਿ ਸਾਡੇ ਜਵਾਨਾਂ ਨੇ ਆਪਣੇ ਨਾਲੋਂ ਉਹਨਾਂ ਦਾ ਜ਼ਿਆਦਾ ਨੁਕਸਾਨ ਕੀਤਾ ਹੈ।” ਤੇ ਉਸ ਨੇ ਅੰਕੜਿਆਂ ਤੇ ਡੋਟਾਂ ਨਾਲ ਇਸ ਤੱਥ ਨੂੰ ਪ੍ਰਮਾਣਿਤ ਕੀਤਾ।

ਇਹ ਹੋਰ ਗੁਣ ਜਿਸਦਾ ਉਸ ਦੇ ਸਮਕਾਲੀਆਂ ਨੂੰ ਕਦੇ ਕਿਆਸ ਵੀ ਨਹੀਂ ਆਇਆ ਸੀ, ਉਹ ਸੀ ਸਖ਼ਤ ਮਿਹਨਤ ਤੇ ਨਿਪੁੰਨਤਾ। ਜਿਸ ਢੰਗ ਨਾਲ ਉਸ ਨੇ ‘ਏਅਰ ਇੰਡੀਆ’ ਤੇ ‘ਇੰਡੀਅਨ ਏਅਰਲਾਈਨਜ਼’ ਦੇ ਕੰਮ ਕਰਨ ਦੇ ਢੰਗ ਤੇ ਹਵਾਬਾਜ਼ਾਂ ਦੀ ਸੰਘ ਦੇ ਅੜਿਕਿਆਂ ਅੱਗੇ ਚੁੱਕਣ ਤੋਂ ਨਾਂਹ ਕਰਕੇ ਸਿੱਧੇ ਰਾਹ 'ਤੇ ਲਿਆਂਦਾ, ਉਸ ਨਾਲ ਇਕ ਉੱਚ ਚੋਟੀ ਦੇ ਪ੍ਰਬੰਧਕ ਵਜੋਂ ਉਸ ਦੀ ਪ੍ਰਸਿੱਧੀ ਫੈਲ ਗਈ ਤੇ ਉਸ ਦੀ ਧਾਂਕ ਜੰਮ ਗਈ।

ਲਾਲ ਇਕ ਉਦਾਰ ਵਿਅਕਤੀ ਸੀ। ਲਾਲ ਨੂੰ ‘ਏਅਰ ਇੰਡੀਆ’ ਤੇ ‘ਇੰਡੀਅਨ ਏਅਰਲਾਈਨਜ਼’ ਦੀ ਪ੍ਰਧਾਨਗੀ ਤੋਂ ਸੰਜੇ ਗਾਂਧੀ ਨੇ ਹਟਾ ਦਿੱਤਾ ਸੀ। ਉਸ ਨੇ ਟਾਟਿਆਂ ਕੋਲ ਨੌਕਰੀ ਕਰ ਲਈ। ਜਦੋਂ ਸੰਜੇ ਹੱਥੋਂ ਤਾਕਤ ਖੁੱਸ ਗਈ ਤਾਂ ਬਹੁਤ ਸਾਰੇ ਲੋਕ ਗਾਂਧੀ ਪਰਿਵਾਰ ਦੇ ਲੋਕਾਂ ਨੂੰ ਮਿਲਣ ਤੋਂ ਪਾਸਾ ਵੱਟਣ ਲੱਗੇ। ਮੈਨੂੰ ਮੇਨਕਾ ਗਾਂਧੀ ਨਾਲ ‘ਸੂਰਯ’ ਵਿਰੁੱਧ ਇਕ ਮੁਕੱਦਮੇ ਵਿੱਚ ਸਹਿ ਮੁਲਾਜ਼ਮ ਹੋਣ ਕਾਰਨ ਕਲਕੱਤੇ ਅਦਾਲਤ ਵਿੱਚ ਜਾਣਾ ਪਿਆ। ਮੈਂ ਪੀ.ਸੀ. ਲਾਲ ਹੁਰਾਂ ਕੋਲ ਠਹਿਰਿਆ ਸੀ ਤੇ ਮੇਨਕਾ ਕਮਲ ਨਾਥ ਕੋਲ ਠਹਿਰੀ ਸੀ। ਮੈਨੂੰ ਯਾਦ ਹੈ, ਮੇਨਕਾ ਮੈਨੂੰ ਕਹਿਣ ਲੱਗੀ, “ਲਾਲ ਤਾਂ ਸਾਨੂੰ ਨਫਰਤ ਕਰਦੇ ਹੋਣਗੇ।” ਲਾਲ ਕਿਸੇ ਨੂੰ ਵੀ ਨਫਰਤ ਨਹੀਂ ਕਰਦਾ ਸੀ। ਇਹ ਸਗੋਂ ‘ਹਾਸ਼ੀ’ ਸੀ ਜਿਸ ਨੇ ਮੇਨਕਾ ਨੂੰ ਆਪਣੇ ਘਰ ਬੁਲਾਇਆ ਤੇ ਲਾਲ ਨਾਲ ਜੋ ਕੁਝ ਕੀਤਾ ਗਿਆ ਸੀ, ਉਸ ਬਾਰੇ ਰੋਸ ਕਰਨ ਦੀ ਥਾਂ ਉਸ ਨਾਲ ਬੜੀ ਸ਼ਿਸ਼ਟਤਾ ਤੇ ਪਿਆਰ ਨਾਲ ਪੇਸ਼ ਆਈ।

ਪਰਤਾਪ ਰਿਵਾਇਤੀ ਕਿਸਮ ਦਾ ਗ੍ਰਹਿਸਤੀ ਸੀ। ਉਹ ਜੈਨ ਸਾਫ਼ਟਾਂ ਵਾਂਗ ਪ੍ਰੇਹਜ਼ਗਾਰ ਸੀ, ਨਾ ਉਹ ਸਿਗਾਰਟ ਪੀਂਦਾ ਸੀ, ਨਾ ਸ਼ਰਾਬ। (ਮੈਂ ਉਸ ਕੋਲੋਂ ਸ਼ਰਾਬ ਪੱਕੀ

ਨਾਲ ਪੀਂਦਾ।) ਉਹ ਮਲਕਾ ਵਿਕਟੋਰੀਆ ਦੇ ਜਮਾਨੇ ਦੇ ਵਿਵੇਕੀਆਂ ਵਾਂਗ ਸੀ। ਉਹ ਚਾਰ-ਅੱਖਾਂ ਸ਼ਬਦਾਂ ਨੂੰ ਪਸੰਦ ਨਹੀਂ ਕਰਦਾ ਸੀ ਤੇ ਜਦੋਂ ਵੀ ਮੈਂ ਇਹਨਾਂ ਦੀ ਵਰਤੋਂ ਕਰਦਾ, ਉਹ ਸ਼ਰਮਾ ਜਾਂਦਾ। ਉਸ ਦੇ ਲਿਬਾਸ ਤੇ ਚਾਲ-ਢਾਲ ਦੀ ਮਰਿਆਦਾ ਬਾਰੇ ਵੀ ਪੱਕੇ ਵਿਚਾਰ ਸਨ। ਉਹ ਲੜਕੀਆਂ ਦੇ ਤੰਗ ਲਿਬਾਸ ਤੇ ਕਮੀਜ਼ਾਂ ਪਹਿਨਣ ਦੇ ਹੱਕ ਵਿੱਚ ਵੀ ਨਹੀਂ ਸੀ। ਉਹ ਹਰ ਪਹਿਲੂ ਤੋਂ ਠੀਕ ਤੇ ਮੁਨਾਸਿਬ ਸੀ। ਸਾਡੇ ਵਿਚਾਰਾਂ ਤੇ ਕਿੱਤਿਆਂ ਦੇ ਵਖਰੇਵੇਂ ਤੇ ਅੱਡਰੇ ਹੋਣ 'ਤੇ ਵੀ, ਉਹ ਉਹਨਾਂ ਕੁਝ ਵਿਅਕਤੀਆਂ ਵਿੱਚੋਂ ਸੀ ਜਿਸਦਾ ਮੈਂ ਸਤਿਕਾਰ ਕਰਦਾ ਸੀ, ਜਿਸ ਦੀ ਮੈਂ ਵਡਿਆਈ ਕਰਦਾ ਤੇ ਯਾਦ ਕਰਦਾ ਹਾਂ।

ਇਸ ਦਾ ਇਕੋ ਇਕ ਸਿੱਧਾ ਕਾਰਨ ਇਹੋ ਸੀ ਕਿ ਪ੍ਰੇਮ ਚੰਦਰ ਲਾਲ ਸਹੀ ਅਰਥਾਂ ਵਿੱਚ ਇਕ ਭਲਾ ਪੁਰਸ਼ ਸੀ। ਸਾਉਂ ਸੱਜਣ ਸੀ।

ਜੈਕ ਵਿਲਬਰ .ਫੋਰਸ ਬਰਕ ਪੀਲ :

ਮੇਰਾ ਅੰਗਰੇਜ਼ ਵੀਰ

ਉਸ ਦੇ ਨਾਮ ਦਾ ਮੇਰੇ ਪਾਠਕਾਂ ਲਈ ਕੋਈ ਅਰਥ ਨਹੀਂ ਹੈ। ਮੇਰੇ ਲਈ ਇਹਦਾ ਬਹੁਤ ਮਹੱਤਵ ਸੀ। ਉਹ 70 ਸਾਲ ਤੋਂ ਵਧੀਕ ਸਮੇਂ ਲਈ ਮੇਰਾ ਗੂੜ੍ਹਾ ਮਿੱਤਰ ਰਿਹਾ ਸੀ। ਉਹ 3 ਅਪ੍ਰੈਲ 2004 ਨੂੰ 95 ਸਾਲ ਦੀ ਉਮਰ ਵਿੱਚ ਮਰਿਆ। ਮੈਂ ਉਸ ਦੀ ਮੌਤ ਬਾਰੇ ਲੰਡਨ ਦੇ ਅਖਬਾਰ 'ਇੰਡੀਪੈਂਡੰਟ' ਵਿੱਚ ਪੜ੍ਹਿਆ। ਉਸ ਵਿੱਚ ਛੋਟੋਆਂ ਨਾਲ ਦੋ ਪੰਨੇ ਦੀ ਸ਼ਰਧਾਂਜਲੀ ਛਾਪੀ ਸੀ।

ਮੇਰੀ ਉਸ ਨਾਲ ਨਜ਼ਦੀਕੀ ਦੇ ਬਾਵਜੂਦ ਮੈਂ ਕਦੇ ਉਸ ਦੀ ਮਹਾਨਤਾ ਦਾ ਅਨੁਭਵ ਨਹੀਂ ਕੀਤਾ ਸੀ ਕਿਉਂਕਿ ਉੱਚੀ ਕੁੱਲ ਦੇ ਅੰਗਰੇਜ਼ਾਂ ਵਾਂਗ ਉਹ ਵੀ ਕਦੇ ਆਪਣੇ ਬਾਰੇ ਬਹੁਤੀ ਚਰਚਾ ਨਹੀਂ ਕਰਿਆ ਕਰਦਾ ਸੀ। ਸ਼ਰਧਾਂਜਲੀ ਵਿੱਚੋਂ ਹੀ ਮੈਨੂੰ ਇਹ ਜਾਣਕਾਰੀ ਮਿਲੀ ਕਿ ਉਸ ਨੇ ਆਪਣੇ ਸਮੇਂ ਸਟਾਲਿਨ, ਟੀਟੇ, ਆਈਜ਼ਨਹਾਵਰ, ਚਰਚਿਲ, ਐਟਲੀ ਤੇ ਹੋਰ ਸੰਸਾਰ ਪ੍ਰਸਿੱਧ ਹਸਤੀਆਂ ਨਾਲ ਮੁਲਾਕਾਤਾਂ ਕੀਤੀਆਂ ਸਨ ਤੇ ਉਹਨਾਂ ਨੂੰ ਇਕ ਦੂਸਰੇ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਕੀਤੀ ਸੀ। ਉਹ ਸਿਆਸਤਦਾਨ, ਸਰਕਾਰ ਦਾ ਮੰਡਰੀ ਜਾਂ ਰਾਜਦੂਤ ਨਹੀਂ ਸੀ, ਉਹ ਇਕ ਛੋਟਾ ਜਿਹਾ ਕਲਰਕ ਸੀ, ਜੋ ਬਹੁਤ ਸਾਰੀਆਂ ਭਾਸ਼ਾਵਾਂ ਜਾਣਦਾ ਸੀ। ਉਹ ਅੱਧੀ ਦਰਜਨ ਯੂਰਪੀਨ ਭਾਸ਼ਾਵਾਂ ਬੜੀ ਰਵਾਨੀ ਨਾਲ ਉਸ ਤਰ੍ਹਾਂ ਹੀ ਬੋਲ ਸਕਦਾ ਸੀ ਜਿਵੇਂ ਆਪਣੀ ਮਾੜੀ ਭਾਸ਼ਾ ਅੰਗਰੇਜ਼ੀ। ਭਾਵੇਂ ਉਸ ਨੇ ਕਦੇ ਯੂਨੀਵਰਸਿਟੀ ਵਿੰਦਿਆ ਪਾਪਤ ਨਹੀਂ ਕੀਤੀ ਸੀ, ਪਰ ਉਹ ਇਕ ਨਿਪੁੰਨ ਪਿਆਨੇ ਵਾਦਕ ਸੀ।

ਮੈਂ ਉਸ ਨੂੰ ਉਸ ਸਮੇਂ ਮਿਲਿਆ ਸੀ ਜਦੋਂ ਮੈਂ ਵਿਦਿਆਰਥੀ ਸੀ ਤੇ ਲੰਡਨ ਦੇ ਉੱਤਰ ਵਿੱਚ 40 ਮੀਲ ਪੈਂਡਾ, ਐਸ, ਮਾਰਵਿਨ ਦੇ ਘਰ 'ਵੈਲਵਿਨ ਗਾਰਡਨ ਸਿਟੀ' ਵਿੱਚ ਰਹਿ ਰਿਹਾ ਸੀ। ਸਾਡੀ ਪਹਿਲੀ ਮੁਲਾਕਾਤ ਅੰਤਰ-ਕਲੱਬ ਟੂਰਨਾਮੈਂਟ ਖੇਡਦਿਆਂ ਟੈਨਿਸ ਦੇ ਮੈਦਾਨ ਵਿੱਚ ਹੋਈ। ਉਹ ਖੇਡਣ ਵਿੱਚ ਮੇਰੇ ਨਾਲੋਂ ਅੱਛਾ ਸੀ। ਹੌਲੀ-ਹੌਲੀ ਸਾਡੀ ਦੋਸਤੀ ਵਧਦੀ ਗਈ ਤੇ ਮੈਨੂੰ ਉਸ ਦੇ ਪਿਤਾ (ਜੋ ਛੋਟਾ ਜਿਹਾ ਨਿੱਜੀ ਸਕੂਲ ਚਲਾ ਰਿਹਾ ਸੀ), ਉਸ ਦੀ ਭੈਣ ਨੈਨਸੀ ਤੇ ਉਸ ਦੀ ਪਤਨੀ ਡਾਗਮਾਰ ਹਾਨਸੇਨ (ਜੋ ਐਸਟੋਨੀਆ ਦੀ ਬੜੀ ਸੁੰਦਰ ਲੜਕੀ ਸੀ) ਵੱਲੋਂ ਚਾਹ 'ਤੇ ਬੁਲਾਇਆ ਗਿਆ। ਅਸੀਂ ਕਈ ਵਾਰ ਸਵੇਰ ਨੂੰ ਵੀ ਤੇ ਸਾਮ ਨੂੰ ਵੀ ਵੈਲਵਿਨ ਗਾਰਡਨ ਸਿਟੀ ਤੋਂ ਕਿੰਗਜ਼ ਕਰਾਸ ਸਟੇਸ਼ਨ ਤੱਕ ਇਕੋ ਗੱਡੀ ਵਿੱਚ ਇਕੱਠੇ ਸਫਰ ਕਰਦੇ। ਮੈਨੂੰ ਚੇਤੇ ਹੈ, ਇਕ ਵਾਰ ਉਸ ਨੇ ਮੈਨੂੰ ਕਿਹਾ, "ਮੈਂ ਕਿਸੇ ਸਿੱਖ ਨੂੰ ਦੋਸਤ ਬਣਾਉਣਾ ਨਹੀਂ ਚਾਹੁੰਦਾ। ਇਸ ਤੋਂ ਪਹਿਲਾਂ ਮੈਂ

ਇਕ ਸਿੱਖ ਨੂੰ ਮਿੱਤਰ ਬਣਾਇਆ ਸੀ, ਤਾਂ ਉਹ ਮੇਰੀ ਦੋਸਤ ਕੁੜੀ ਨੂੰ ਲੈ ਕੇ ਭੁਰਦਾ ਬਣਿਆ। ਉਸ ਦਾ ਨਾਮ ਗੁਰਦਿਆਲ ਸਿੱਖ ਸੀ। ਉਹ ਭਾਰਤੀ ਹਵਾਈ ਸੈਨਾ ਵਿੱਚ ਸੀ ਤੇ ਹਾਟਫੀਲਡ ਵਿੱਚ ਕੋਈ ਕੋਰਸ ਕਰ ਰਿਹਾ ਸੀ। ਕੀ ਤੁਸੀਂ ਉਸ ਨੂੰ ਜਾਣਦੇ ਹੋ?" ਮੈਂ ਗੁਰਦਿਆਲ ਸਿੱਖ ਬਾਰੇ ਕੁਝ ਨਹੀਂ ਜਾਣਦਾ ਸੀ। ਮੈਂ ਉੱਤਰ ਵਿੱਚ ਕਿਹਾ, "ਤੇਰੀ ਪਤਨੀ ਬਹੁਤ ਸੁੰਦਰ ਹੈ। ਤੂੰ ਸਾਰੇ ਸਿੱਖਾਂ ਤੋਂ ਬਚ ਕੇ ਰਹੀਂ।"

ਜਿਸ ਦਿਨ ਮੇਰਾ ਕਾਲਜ ਨਹੀਂ ਲੰਗਿਆ ਹੁੰਦਾ ਸੀ, ਮੈਂ ਕਾਫੀ ਹਾਊਸ ਵਿੱਚ ਕਾਫੀ ਪੀਣ ਚਲਾ ਜਾਂਦਾ ਕਿਉਂਕਿ ਡਾਗਮਾਰ ਉੱਥੇ ਬਹਿਰੇ ਵਜੋਂ ਕੰਮ ਕਰਦੀ ਸੀ। ਜੈਕ ਨੈਸ਼ਨਲ ਬੈਂਕ ਆਫ ਇੰਡੀਆ ਦੀ ਲੰਡਨ ਸ਼ਾਬਾਅ ਵਿੱਚ ਕਲਰਕ ਸੀ ਤੇ ਉਹਨਾਂ ਨੂੰ ਘਰ ਚਲਾਉਣ ਲਈ ਦੇਹਰੀ ਕਮਾਈ ਦੀ ਜ਼ਰੂਰਤ ਸੀ। ਡਾਗਮਾਰ ਨੂੰ ਅੰਗਰੇਜ਼ੀ ਬੜੀ ਘੱਟ ਆਉਂਦੀ ਸੀ। ਮੇਰਾ ਖਿਆਲ ਸੀ ਕਿ ਉਹਦੀ ਸੁੰਦਰਤਾ ਤੋਂ ਬਿਨਾਂ ਜੈਕ ਨੇ ਉਸ ਨਾਲ ਵਿਆਹ ਬਹੁਤੀਆਂ ਭਾਸ਼ਾਵਾਂ ਸਿੱਖਣ ਲਈ ਕਰਵਾਇਆ ਸੀ ਕਿਉਂਕਿ ਉਹ ਐਸਟੋਨੀਅਨ, ਰੂਸੀ ਤੇ ਜਰਮਨ ਭਾਸ਼ਾਵਾਂ ਜਾਣਦੀ ਸੀ। ਜਦੋਂ ਦੂਸਰਾ ਵਿਸ਼ਵ ਯੁੱਧ ਛਿੜਿਆ, ਉਸ ਦਾ ਇਹਨਾਂ ਭਾਸ਼ਾਵਾਂ 'ਤੇ ਪੂਰਾ ਅਥੂਰ ਸੀ।

1943 ਵਿੱਚ ਰੋਇਲ ਏਅਰ ਫੋਰਸ ਨੇ ਉਸ ਨੂੰ ਆਪਣੇ ਸਟਾਫ ਵਿੱਚ ਜਗਮਨੀ ਦੇ ਲੁਤਵਾਫ ਜਹਾਜ਼ਾਂ ਦੇ ਉਹਨਾਂ ਪਾਇਲਟਾਂ ਦੀ ਗੱਲਬਾਤ ਸੁਣਨ ਲਈ ਤੇ ਪ੍ਰਬਹਦ ਦੇਣ ਲਈ ਭਰਤੀ ਕਰ ਲਿਆ ਜੋ ਬਰਤਾਨੀਆ ਉੱਪਰ ਹਵਾਈ ਹਮਲੇ ਕਰ ਰਹੇ ਸਨ। ਅਧਿਕਾਰੀਆਂ ਨੂੰ ਛੇਡੀ ਹੀ ਇਹ ਪਤਾ ਲੱਗ ਗਿਆ ਕਿ ਉਹ ਰੂਸੀ ਭਾਸ਼ਾ ਵੀ ਉਸੇ ਰਵਾਨੀ ਤੇ ਸੌਖ ਨਾਲ ਬੋਲ ਸਕਦਾ ਹੈ ਜਿਵੇਂ ਕਿ ਜਰਮਨ ਭਾਸ਼ਾ। ਇਸ ਲਈ ਉਸ ਨੂੰ ਉਸ ਵਿਭਾਗ ਵਿੱਚ ਸੰਪਰਕ ਅਧਿਕਾਰੀ ਬਣਾਇਆ ਗਿਆ ਜੋ ਬਰਤਾਵਾਨੀ ਹਵਾਈ ਲੜਾਕੂਆਂ ਨੂੰ ਸਿਖਲਾਈ ਦੇਣ ਵਾਸਤੇ ਆਏ ਸੋਵੀਅਤ ਪਾਇਲਟਾਂ ਦਾ ਪ੍ਰਬੰਧ ਕਰ ਰਿਹਾ ਸੀ। ਉਸ ਨੂੰ ਸੋਵੀਅਤ ਮੰਤਰੀ ਵਿਆਚੇਸਲਵ ਮੇਲੋਟੋਵ ਵਾਸਤੇ ਅਤੇ ਸੋਵੀਅਤ ਰਾਜਦੂਤ ਆਇਵਾਨ ਮੈਸਕੀ ਨਾਲ ਇਕ ਦੋ ਭਾਸ਼ੀਆ ਬਣਾਇਆ ਗਿਆ। ਉਸ ਨੂੰ ਬਿਟਿਸ ਵਿਦੇਸ਼ ਸੇਵਾ ਦੇ ਅਧੀਨ ਨਿਯੁਕਤ ਕਰਕੇ ਬਰਤਾਨਵੀ ਦੂਤਾਵਾਸ ਮਾਸਕੋ ਵਿੱਚ ਦੂਸਰਾ ਸਕੱਤਰ ਨਿਯੁਕਤ ਕਰ ਦਿੱਤਾ ਗਿਆ। ਉੱਥੇ ਉਹ ਜੋੜਫ ਸਟਾਲਿਨ ਨੂੰ ਮਿਲਿਆ। ਸਟਾਲਿਨ ਬਾਰੇ ਆਮ ਪ੍ਰਭਾਵ ਦੇ ਉਲਟ ਕਿ ਉਹ ਘੱਟ ਪਤਿਆ ਤੇ ਖੂਨੀ ਮਿਲਿਆ। ਸਟਾਲਿਨ ਬਾਰੇ ਅਨੁਸਾਰ ਤਾਂ ਉਹ ਸਨੇਹ ਭਰਪੂਰ ਤੇ ਤੇਜ਼ ਯਾਦ ਸ਼ਕਤੀ ਵਾਲਾ ਤਾਨਾਸ਼ਾਹ ਸੀ, ਜੈਕ ਅਨੁਸਾਰ ਤਾਂ ਉਹ ਸਨੇਹ ਭਰਪੂਰ ਤੇ ਤੇਜ਼ ਯਾਦ ਸ਼ਕਤੀ ਵਾਲਾ ਬਜ਼ੁਰਗ ਸੀ। ਉਸ ਦੇ ਅੰਗਰੇਜ਼ ਸਹਿਕਰਮੀ ਉਸ ਨੂੰ ਨਵਾਂ ਛਛੋਗ ਸਮਝ ਕੇ ਘਿਰਣਾ ਕਰਦੇ ਸਨ, ਉਸ ਨੂੰ ਨੀਵਾਂ ਦਿਖਾਉਣ ਲਈ ਦੂਤਾਵਾਸ ਦੇ ਸਵਾਗਤੀ ਜਸ਼ਨ ਵਿੱਚ ਉਸ ਨੂੰ ਪਰੋਕੜੀਵ ਦੇ ਪਿਆਨੇ ਦੀ ਬਣਾਈ ਪੁਨ ਵਜਾਉਣ ਲਈ ਕਿਹਾ। ਜੈਕ ਨੇ ਬੜੇ ਠਾਠ ਤੇ ਅਕੜ ਨਾਲ ਬਿਨਾਂ ਇਹ ਜਾਣੇ ਕਿ ਸੰਗੀਤਕਾਰ ਉਹਦੇ ਪਿੱਛੇ ਖੜ੍ਹਾ ਹੈ, ਪਿਆਨੇ ਵਜਾਇਆ।

ਜੈਕ ਨੇ 1947 ਵਿੱਚ ਆਪਣੇ ਮਾਸਕੋ ਵਿਚਲੇ ਅਹੁਦੇ ਤੋਂ ਤਿਆਗ ਪੱਤਰ ਦਿੱਤਾ ਤਾਂ ਜੋ ਉਹ ਵੈਲਵਿਨ ਗਾਰਡਨ ਸਿਟੀ ਆ ਕੇ ਟੀ.ਬੀ. ਦੀ ਮਰੀਜ਼ ਆਪਣੀ ਬਿਮਾਰ ਪਤਨੀ ਕੋਲ ਰਹਿ ਸਕੇ। ਉਹ 1947 ਵਿੱਚ ਇਕ ਬੇਟਾ ਪਿੱਛੇ ਛੱਡ ਕੇ ਮਰ ਗਈ।

ਜੰਗ ਦੇ ਦਿਨਾਂ ਵਿੱਚ ਮੈਨੂੰ ਜੈਕ ਦੀ ਕੋਈ ਉੱਘ-ਸੁੱਘ ਨ ਮਿਲੀ। ਜੰਗ ਖਤਮ ਹੋਣ ਪਿੱਛੋਂ ਮੈਨੂੰ ਇੰਡੀਆ ਹਾਊਸ ਵਿੱਚ ਨੌਕਰੀ ਮਿਲ ਗਈ। ਮੈਂ ਉਸ ਨਾਲ ਸੰਪਰਕ ਕਾਇਮ ਕਰ ਲਿਆ। ਉਸ ਸਮੇਂ ਤੱਕ ਮੇਰੀ ਪਤਨੀ ਵੀ ਸੀ ਤੇ ਦੋ ਬੱਚੇ ਵੀ। ਜੈਕ ਰੇਡਵਾ ਸੀ। ਉਸ ਨੂੰ 'ਸ਼ਾਹੀ ਕੈਮੀਲ ਉਦਯੋਗ' ਵਿੱਚ ਉੱਚੀ ਪਦਵੀ ਮਿਲੀ ਹੋਈ ਸੀ ਤੇ ਬਹੁਤ ਸਾਰੀਆਂ ਭਾਸ਼ਾਵਾਂ ਬਾਰੇ ਗਿਆਨ ਹੋਣ ਕਾਰਨ ਪੂਰਬੀ ਯੂਰਪ ਨਾਲ ਸੰਬੰਧਿਤ ਗਤੀਵਿਧੀਆਂ ਦਾ ਇੰਚਾਰਜ ਬਣਾਇਆ ਗਿਆ। ਜ਼ਿਆਦਾ ਕਰਕੇ ਤਾਂ ਮੈਂ ਉਸ ਕਾਰਨ ਹੀ ਆਪਣੇ ਪਰਿਵਾਰ ਨੂੰ ਲੰਡਨ ਤੋਂ ਵੈਲਵਿਨ ਗਾਰਡਨ ਸਿਟੀ ਲੈ ਕੇ ਰਹਿਣ ਲੱਗ ਪਿਆ। ਅਸੀਂ ਲਗਭਗ ਹਰ ਰੋਜ਼ ਮਿਲਦੇ। ਟੈਨਿਸ ਦੀ ਥਾਂ ਅਸੀਂ ਦੁਪਹਿਰ ਦੇ ਥਾਣੇ ਵੇਲੇ ਸੁਕਵੈਸ਼ ਖੇਡਦੇ ਤੇ ਉਸ ਮਗਰੋਂ ਬੀਅਰ ਦੇ ਪਿਆਲੇ ਤੇ ਸੈਂਡਵਿਚ ਨੇੜਲੇ ਸ਼ਰਾਬਖਾਨੇ ਤੋਂ ਜਾ ਲੈਂਦੇ। ਪਹਿਲੇ ਸਮੇਂ ਵਾਂਗ, ਅਸੀਂ ਵੈਲਵਿਨ ਗਾਰਡਨ ਸਿਟੀ ਤੋਂ ਕਿੰਗਜ਼ ਕਰਾਸ ਜਾਂਦੇ ਤੇ ਵਾਪਸ ਆਉਂਦੇ।

ਮੈਂ 1951 ਵਿੱਚ ਨੌਕਰੀ ਛੱਡ ਕੇ ਭਾਰਤ ਮੁੜ ਆਇਆ। ਅਸੀਂ ਇਕ ਦੂਸਰੇ ਨੂੰ ਖਤ ਪੱਤਰ ਲਿਖਦੇ ਰਹੇ। ਉਸੇ ਸਾਲ ਜੈਕ ਨੇ ਇਕ ਆਸਟਰੀਅਨ ਲੜਕੀ ਐਰਿਕਾ ਫਿਸ਼ਾ ਨਾਲ ਸ਼ਾਦੀ ਕਰ ਲਈ ਜਿਸ ਤੋਂ ਉਹਦੇ ਦੋ ਹੋਰ ਲੜਕੇ ਪੈਦਾ ਹੋਏ। ਇਕ ਵਾਰ ਉਹ ਸਰਦੀਆਂ ਨੂੰ ਦਿੱਲੀ ਆਏ ਤੇ ਸਾਡੇ ਕੋਲ ਠਹਿਰੇ। ਉਸ ਸਮੇਂ ਉਸ ਨੂੰ ਗੋਡਿਆਂ ਦਾ ਗਠੀਆ ਸੀ ਤੇ ਉਹ ਲੰਗੜਾ ਕੇ ਚੱਲਦਾ ਸੀ। ਜਦੋਂ ਕਦੇ ਮੈਨੂੰ ਉਹਨਾਂ ਦੁਆਈਆਂ ਦੀ ਲੋੜ ਹੁੰਦੀ ਜੋ ਭਾਰਤ ਵਿੱਚ ਮਿਲਦੀਆਂ ਨਹੀਂ ਸਨ ਜਿਵੇਂ ਕਿ ਮੇਰੇ ਪਿਤਾ ਜੀ ਤੇ ਫਿਰ ਮਗਰੋਂ ਮੇਰੇ ਮਾਤਾ ਜੀ ਦੇ ਬਿਮਾਰ ਹੋਣ ਵੇਲੇ, ਮੈਂ ਉਹ ਜੈਕ ਤੋਂ ਮੰਗਵਾ ਲੈਂਦਾ, ਉਹ ਵੀ ਬਿਨਾਂ ਡਾਕਟਰ ਦੇ ਨੁਸਖੇ ਦੇ ਜੋ ਬੜਾ ਅਵੱਸ਼ਕ ਸੀ।

ਉਸ ਨੇ ਮੇਰੇ ਰਚਨਾ ਸੰਸਾਰ ਦੇ ਕਾਰਨਾਮਿਆਂ ਦੀ ਪੈੜ ਮੇਰੀਆਂ ਕਿਤਾਬਾਂ ਲੈ ਕੇ ਤੇ ਉਹਨਾਂ ਬਾਰੇ ਪੜ੍ਹਨ ਉਪਰੰਤ ਚਿੱਠੀ ਪੱਤਰਕਾ ਕਰਕੇ ਨੱਪੀ ਰੱਖੀ। ਭਾਸ਼ਾਵਾਂ ਦੇ ਗਿਆਨ ਤੇ ਕਲਾਸਕੀ ਸੰਗੀਤ ਤੋਂ ਬਿਨਾਂ ਉਸ ਦੀ ਸਾਹਿਤ ਵਿੱਚ ਵੀ ਸਕਾਰਬੋਰੋ (ਯਾਰਕ ਸ਼ਾਇਰ) ਵਿਚਲੇ ਸਕੂਲ ਦੇ ਸਮੇਂ ਤੋਂ ਹੀ ਬਹੁਤ ਛੂੰਘੀ ਰੁਚੀ ਸੀ। ਸਿਟੈਂਲ ਪਰਿਵਾਰ, ਐਡਿਬ, ਓਸਬਰਟ ਤੇ ਸਕੈਵਰੈਲ ਉਸ ਦੇ ਪਰਿਵਾਰਕ ਮਿੱਤਰ ਸਨ।

ਆਖਰੀ ਕੁਝ ਕੁ ਸਾਲਾਂ ਵਿੱਚ ਜੈਕ ਦੀ ਥਾਂ ਉਸ ਦੀ ਪਤਨੀ ਮੇਰੇ ਪੱਤਰਾਂ ਦੇ ਉੱਤਰ ਦਿਆ ਕਰਦੀ ਸੀ। 2002 ਵਿੱਚ ਜਦ ਮੇਰੀ ਪਤਨੀ ਦੀ ਮੌਤ ਹੋਈ, ਐਰਿਕਾ ਨੇ ਮੈਨੂੰ ਪੱਤਰ ਲਿਖਿਆ ਤੇ ਜੈਕ ਨੇ ਖਤ ਦੇ ਅਖੀਰ 'ਤੇ ਇਕ ਪੋਰਾ ਲਿਖਿਆ। ਮੈਂ ਉਸ ਦੇ ਲਿਖੇ ਨੂੰ ਮਸਾਂ ਹੀ ਪੜ੍ਹ ਸਕਿਆ।

ਐਰਿਕਾ ਦਾ ਆਖਰੀ ਖਤ ਜੈਕ ਦੀ ਤੇਜ਼ੀ ਨਾਲ ਵਿਗੜ ਰਹੀ ਸਿਹਤ ਬਾਰੇ ਸੀ। ਉਹ ਮੰਜੇ 'ਤੇ ਮੰਜਾ ਹੋਇਆ ਪਿਆ ਸੀ ਪਰ ਉਸ ਨੇ ਫਿਰ ਵੀ ਪਤਨੀ ਵੱਲੋਂ ਲਿਖੇ ਖਤ ਵਿੱਚ ਤਿੰਨ ਸ਼ਬਦ ਲਿਖੇ। ਮੈਨੂੰ ਇਹ ਸ਼ਬਦ ਪੜ੍ਹਨ ਵਿੱਚ ਕਾਢੀ ਦੇਰ ਲੱਗੀ ਕਿ "ਤੇਰਾ ਕੀ ਹਾਲ ਹੈ?"

ਮਨਜ਼ੂਰ ਕਾਦਰ—ਮੇਰਾ ਆਦਰਸ਼

ਕਈ ਸਾਲਾਂ ਤੋਂ ਬਣਿਆ ਮੇਰਾ ਗੁੜਾ ਮਿੱਤਰ ਮਰ ਰਿਹਾ ਸੀ। ਮੈਂ ਉਸ ਦੀ ਮਿਜ਼ਾਜ਼-ਪੁਰਸੀ ਲਈ ਵੀ ਨ ਜਾ ਸਕਿਆ। ਉਸ ਦੀ ਪਤਨੀ ਤੇ ਬੱਚੇ ਮੇਰੇ ਕੋਲੋਂ ਸਿਰਫ 1½ ਘੰਟੇ ਦੀ ਹਵਾਈ ਉਡਾਣ ਦੀ ਵਿੱਖ ਤੇ ਸਨ। ਮੈਂ ਉਹਨਾਂ ਨੂੰ ਮਿਲਣ ਵੀ ਨ ਜਾ ਸਕਿਆ। ਮੈਂ ਉਹਨਾਂ ਨੂੰ ਖਤ ਵੀ ਨ ਲਿਖ ਸਕਿਆ, ਨਾ ਹੀ ਛੋਨ ਕਰ ਸਕਿਆ। ਤੇ ਜਦੋਂ ਉਹ ਮਰਿਆ ਤਾਂ ਮੈਂ ਉਹਨਾਂ ਨੂੰ ਧਰਵਾਸ ਦੇਣ ਲਈ ਵੀ ਕੋਲ ਨਹੀਂ ਸੀ। ਉਹ ਪਾਕਿਸਤਾਨੀ ਹਨ ਤੇ ਮੈਂ ਹਿੰਦੁਸਤਾਨੀ। ਅਸੀਂ ਕਿਸ ਕਿਸਮ ਦੇ ਗੁਆਂਢੀ ਹਾਂ? ਸਾਡਾ ਆਪਣੇ-ਆਪ ਨੂੰ ਸੱਭਿਆ ਕਹਿਣ ਦਾ ਕੀ ਹੱਕ ਹੈ?

ਮੈਂ ਸਵੇਰ ਦੇ ਅਖਬਾਰ 'ਚੋਂ ਉਹਦੀ ਖਬਰ ਵੀ ਨ ਪੜ੍ਹੀ। ਜਦੋਂ ਕਿਸੇ ਮਿੱਤਰ ਨੇ ਛੋਨ ਕੀਤਾ ਤੇ ਮੈਨੂੰ ਕਿਹਾ, “ਤੇਰਾ ਪੱਕਾ ਮਿੱਤਰ ਮਰ ਗਿਆ ਹੈ ਤਾਂ ਮੇਰੀਆਂ ਨਾੜੀਆਂ ਵਿੱਚ ਲਹੂ ਜੰਮ ਗਿਆ। ਮੈਂ ਰੱਦੀ ਅਖਬਾਰਾਂ ਦੀ ਟੋਕਰੀ 'ਚੋਂ ਅਖਬਾਰ ਚੁੱਕਿਆ ਤੇ ਆਪ ਲਿਖਿਆ ਵੇਖਿਆ। ਮਨਜ਼ੂਰ ਕਾਦਰ ਮਰ ਚੁੱਕਾ ਸੀ। ਜਿਸ ਸਮੇਂ ਉਹ ਲੰਡਨ ਵਿੱਚ ਮੌਤ ਨਾਲ ਘੁੱਲ ਰਿਹਾ ਸੀ, ਮੈਂ ਸ਼ਰਾਬ ਪੀ ਰਿਹਾ ਸੀ ਤੇ ਬੰਬਈ ਤੋਂ ਨਸ਼ਰ ਵਿਵਿਧ ਭਾਰਤੀ ਦੇ ਗਾਣੇ ਸੁਣ ਰਿਹਾ ਸੀ। ਤੇ ਜਦੋਂ ਉਸ ਨੂੰ ਪਰਿਵਾਰਿਕ ਕਬਰਸਤਾਨ ਵਿੱਚ ਲਾਹੌਰ ਵਿਖੇ ‘ਸਪੁਰਦੇ ਖਾਕ’ ਕੀਤਾ ਜਾ ਰਿਹਾ ਸੀ ਤਾਂ ਮੈਂ ਮਾਯੂਸੀ ਦੇ ਆਲਮ ਵਿੱਚ ਕੋਲਾਬਾ ਵਿੱਚ ਪਛਤਾਵਾ ਕਰ ਰਿਹਾ ਸੀ। ਉਹ ਪਾਕਿਸਤਾਨੀ ਸੀ ਤੇ ਮੈਂ ਭਾਰਤੀ।

ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਦੋਂ ਆਦਮੀ ਮਰ ਰਿਹਾ ਹੁੰਦਾ ਹੈ ਤਾਂ ਉਸ ਦੇ ਜੀਵਨ ਦੀਆਂ ਸਭ ਘਟਨਾਵਾਂ ਉਹਦੇ ਮਨ ਦੀਆਂ ਅੱਖਾਂ ਅੱਗੇ ਆ ਜਾਂਦੀਆਂ ਹਨ। ਮੈਂ ਜ਼ਰੂਰ ਹੀ ਮਰ ਰਹੇ ਮਨਜ਼ੂਰ ਕਾਦਰ ਦੇ ਅੰਤ ਸਮੇਂ ਦੇ ਕੀਮਤੀ ਪਲਾਂ 'ਚ ਛਾਇਆ ਰਿਹਾ ਹੋਵਾਂਗਾ ਕਿਉਂਕਿ ਉਹ ਮੈਨੂੰ ਆਪਣਾ ਸਭ ਤੋਂ ਪੱਕਾ ਮਿੱਤਰ ਸਮਝਦਾ ਸੀ। ਮੈਂ ਸਾਰਾ ਸਵੇਰ ਦਾ ਸਮਾਂ ਇਹ ਸੋਚਦਿਆਂ ਹੀ ਲੰਘਾਇਆ ਸੀ ਕਿ ਅਸੀਂ ਕਿਵੇਂ ਮਿਲੇ ਤੇ ਮੈਂ ਉਹਦੇ ਵੱਲ ਖਿੱਚਿਆ ਗਿਆ। 30 ਸਾਲ ਪਹਿਲਾਂ ਸਾਡੀ ਪਹਿਲੀ ਮੁਲਾਕਾਤ ਵਿੱਚ ਹੀ ਅਸੀਂ ਮੌਤ ਬਾਰੇ ਗੱਲਾਂ ਕੀਤੀਆਂ ਸਨ। ਮੈਂ ਉਸ ਦੀ ਪਤਨੀ ਅਸਗਰਗੀ ਦੇ ਭਰਾ ਦੇ ਉਸ ਖਤ ਵਿੱਚੋਂ ਦੋ ਸਤਰਾਂ ਦਾ ਹਵਾਲਾ ਦਿੱਤਾ ਜੋ ਉਸ ਨੇ ਆਪਣੇ ਅੱਬਾ ਨੂੰ ਲਿਖਿਆ ਸੀ :

ਮੈਂ ਸੋਮਬੱਤੀ ਦੀ ਗੋਸ਼ਨੀ ਨਾਲ ਕੰਮ 'ਚ ਰੁੱਝਾ ਹਾਂ,

ਇਹ ਫੜਫੜਾ ਰਹੀ ਹੈ, ਇਹ ਬੁਝ ਗਈ ਹੈ।

ਮਨਜ਼ੂਰ ਕਾਦਰ ਵੱਖਰੀ ਕਿਸਮ ਦਾ ਵਿਅਕਤੀ ਸੀ। ਵਿਦਿਆਰਥੀ ਹੋਣ ਵੇਲੇ ਉਹ ਹੁਸ਼ਿਆਰ ਨਹੀਂ ਜਾਪਦਾ ਸੀ ਪ੍ਰੰਤੂ ਉਹ ਪਾਕਿਸਤਾਨ ਦਾ ਸਭ ਤੋਂ ਉੱਘਾ ਵਕੀਲ ਬਣਿਆ। ਕਾਨੂੰਨ ਤੋਂ ਬਿਨਾਂ ਉਹਦੀਆਂ ਮਨ ਭਾਉਂਦੀਆਂ ਪੁਸਤਕਾਂ ਕੁਰਾਨ ਤੇ ਬਾਈਬਲ

(ਓਲਡ ਟੈਸਟਾਮੈਂਟ) ਸਨ। ਫਿਰ ਵੀ ਉਹ ਅੰਤ ਤੱਕ ਸੰਕਾਵਾਦੀ (ਅਵਿਸ਼ਵਾਸੀ) ਰਿਹਾ। ਉਹ ਬਹੁਤ ਹੀ ਵਧੀਆ ਤੇ ਅਸਾਧਾਰਨ ਸ਼ਾਇਰ ਸੀ ਤੇ ਉਸ ਨੇ ਕੁਝ ਬਹੁਤ ਹੀ ਹਾਸ-ਵਿਨੋਦ ਵਾਲੀਆਂ ਤੇ ਉਰਦੂ ਜਥਾਨ ਵਿੱਚ ਅਸਲੀਲ ਸਮਝੀਆਂ ਜਾਂਦੀਆਂ ਨਜ਼ਮਾਂ ਲਿਖੀਆਂ, ਪਰ ਇਸ ਦੇ ਨਾਲ ਹੀ ਉਹ ਬਹੁਤ ਹੀ ਰੁੜ੍ਹੀਵਾਦੀ, ਜਥਾਨ ਤੇ ਵਰਤ ਵਿਹਾਰ ਦਾ ਬਹੁਤ ਸਾਉਂ ਸੀ। ਭਾਵੇਂ ਉਹ ਜਨਮ ਤੋਂ ਪੰਜਾਬੀ ਸੀ, ਪਰ ਉਹ ਪੰਜਾਬੀ ਘੱਟ ਹੀ ਬੋਲਦਾ ਸੀ ਤੇ ਹਿੰਦੁਸਤਾਨੀ ਵਿੱਚ ਬੜੀ ਸ਼ਾਨ ਨਾਲ ਗੱਲਬਾਤ ਕਰਨ ਨੂੰ ਤਰਜੀਹ ਦਿੰਦਾ ਸੀ। ਉਹ ਲੰਮੀਆਂ-ਲੰਮੀਆਂ ਗੱਲਾਂ ਕਰਦਾ ਸੀ, ਪਰ ਅਕਾਊਂਦਾ ਨਹੀਂ ਸੀ। ਉਹ ਸੇਫੀ ਸੀ, ਪ੍ਰੰਤੂ ਅੰਗੂਹੀ ਸਰਾਬ ਵਾਂਗ ਬੁਲਖੁਲੇ ਛੱਡਦਾ ਸੀ, ਜੋਸ਼ ਦਿੰਦਾ ਸੀ।

ਉਸ ਦੇ ਚਰਿੱਤਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸ ਦੀ ਦਿਆਲਤਾ ਸੀ। ਉਸ ਨੇ ਕਿਸੇ ਬਾਰੇ ਵੀ ਕੋਈ ਚੁੱਭਵਾਂ ਸ਼ਬਦ ਕਦੇ ਨ ਵਰਤਿਆ। ਉਹਦੀ ਈਮਾਨਦਾਰੀ ਤਾਂ ਵਿਸ਼ਵਾਸ ਦੀਆਂ ਸਭ ਹੱਦਾਂ ਤੋਂ ਵੀ ਪਰ੍ਹੇ ਸੀ। ਉਸ ਦੀ ਵਕਾਲਤ 50 ਹਜ਼ਾਰ ਰੁਪਏ ਮਹੀਨਾ ਸੀ ਤੇ ਇਨਕਮ ਟੈਕਸ ਅਧਿਕਾਰੀ ਹਰ ਵਾਰ ਉਹਦਾ ਫਾਲੜੂ ਪੈਸਾ ਉਸ ਨੂੰ ਵਾਪਸ ਭੇਜਦੇ ਰਹਿੰਦੇ ਸਨ। ਉਹ ਰੁਪਏ ਦੀ ਰਤਾ ਪਰਵਾਹ ਨਹੀਂ ਕਰਦਾ ਸੀ। ਇਹ ਆਮ ਹੀ ਕਿਹਾ ਜਾਂਦਾ ਸੀ, “ਰੱਬ ਤਾਂ ਝੂਠ ਬੋਲ ਸਕਦਾ ਹੈ, ਪਰ ਮਨਜ਼ੂਰ ਕਾਦਰ ਨਹੀਂ।” ਭਾਵੇਂ ਉਹਦਾ ਰੱਬ ਵਿੱਚ ਵਿਸ਼ਵਾਸ ਨਹੀਂ ਸੀ, ਪ੍ਰੰਤੂ ਉਹ ਸਾਧਾਂ ਸੰਤਾਂ ਨਾਲੋਂ ਵਧੇਰੇ ਨੇਕੀ ਦਾ ਮੁਜਸ਼ਮਾ ਸੀ।

ਮਿੱਤਰਾਂ ਵਿੱਚ ਉਸ ਦੀ ਇੱਜ਼ਤ ਲਾਜਵਾਬ ਸੀ। ਵੰਡ ਦੇ ਕੁਝ ਸਾਲ ਬਾਅਦ ਅਸੀਂ ਜੀਡੀ, ਖੇਸਲਾ ਦੀ ਪੁਸਤਕ ‘ਕਠੋਰ ਲੇਖਾ ਜੋਖਾ’ (Sterm Reckoning) ਬਾਰੇ ਚਰਚਾ ਕਰ ਰਹੇ ਸੀ। ਜਿਵੇਂ ਪੁਸਤਕ ਦੇ ਸਿਰਲੇਖ ਤੋਂ ਹੀ ਪ੍ਰਤੱਖ ਹੈ, ਇਸ ਵਿੱਚ ਪੂਰਬੀ ਪੰਜਾਬ ਵਿੱਚ ਵੰਡ ਸਮੇਂ ਕੀਤੀ ਕਤਲੋਗਾਰਤ ਨੂੰ ਬਦਲੇ ਦੀ ਉੱਚਿਤ ਕਾਰਵਾਈ ਠਹਿਰਾਇਆ ਗਿਆ ਸੀ। ਅਸੀਂ ਖੇਸਲੇ ਦੀ ਇਕ ਪਾਸੜ ਪਹੁੰਚ ਦੇ ਵਿਰੁੱਧ ਸੀ, ਖੇਸਲਾ ਤੇ ਉਸ ਦੀ ਪਤਨੀ ਇਸ ਦੇ ਵਿਰੁੱਧ ਦਲੀਲਾਂ ਦੇ ਰਹੇ ਸਨ। ਅਚਾਨਕ ਕਿਸੇ ਮਿੱਤਰ ਨੇ ਖੇਸਲੇ ਨੂੰ ਕਿਹਾ, “ਕੀ ਤੁਸੀਂ ਪੁਸਤਕ ਦੀ ਇਕ ਪ੍ਰਤੀ ਮਨਜ਼ੂਰ ਨੂੰ ਭੇਟ ਕਰੋਗੇ?” ਖੇਸਲੇ ਨੇ ਕੁਝ ਚਿਰ ਲਈ ਮਨ ਵਿੱਚ ਵਿਚਾਰ ਕੀਤੀ ਤੇ ਫਿਰ ਕਿਹਾ, “ਨਹੀਂ, ਉਸ ਨੂੰ ਨਹੀਂ।” ਉਸ ਨਾਲ ਹੀ ਸਭ ਬਹਿਸ ਖਤਮ ਹੋ ਗਈ। ਅਸੀਂ ਕਿਸੇ ਕਾਰਜ ਦੇ ਸਹੀ ਜਾਂ ਗਲਤ ਹੋਣ ਦਾ ਅੰਦਾਜ਼ਾ ਮਨਜ਼ੂਰ ਕਾਦਰ ਦੀ ਪ੍ਰਤਿਕਿਰਿਆ ਤੋਂ ਹੀ ਲਾ ਲੈਂਦੇ। ਉਹ ਸਾਡੇ ਨੈਤਿਕ ਆਫੰਬਰਾਂ ਦੀ ਕਸਵੱਟੀ ਸੀ।

ਮਨਜ਼ੂਰ ਕਾਦਰ ਨੂੰ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਤੇ ਉਹ ਅਖਬਾਰ ਪੜ੍ਹਨ ਦੀ ਘੱਟ ਹੀ ਪ੍ਰਵਾਹ ਕਰਦਾ ਸੀ। ਉਸ ਨੂੰ ਦੁਨੀਆਂ ਦੇ ਹਾਲਾਤ ਬਾਰੇ ਘੋਰ ਅਗਿਆਨਤਾ ਸੀ। ਇਕ ਵਾਰ ਅਸੀਂ ਲੇਡਨ ਵਿੱਚ ਸਨਯਾਤ ਸੇਨ ਦੀ ਨਿਊਜ਼ ਗੀਲ ਵੇਖੀ। ਉਸ ਨੇ ਮੌਨੂੰ ਪੁੱਛਿਆ ਕਿ ਇਹ ਸੇਨ ਕੌਣ ਸੀ? ਜਦੋਂ ਮੈਂ ਉਸ ਦੀ ਆਮ ਜਾਣਕਾਰੀ ’ਤੇ ਹੋਰਾਨੀ ਪ੍ਰਗਟ ਕੀਤੀ ਤਾਂ ਉਸ ਨੇ ਤੁਰੰਤ ਮੇਰੀ ਪ੍ਰੀਖਿਆ ਲੈਣ ਲਈ ਉੱਤਰ ਦਿੱਤਾ, “ਹੋਗਾ ਕੋਈ ਸਾਲਾ ਬੰਗਾਲੀ ਡਾਕਟਰ।” ਪਿੱਛੋਂ ਜਦੋਂ ਮੈਂ ਇਹ ਘਟਨਾ

ਉਸ ਦੀ ਬੇਟੀ ਸੀਰੀਂ ਨੂੰ ਸੁਣਾਈ ਤਾਂ ਉਸ ਨੇ ਆਪਣੇ ਪਿਤਾ ਨੂੰ ਝਾੜਨਾ ਸ਼ੁਰੂ ਕਰ ਦਿੱਤਾ। ਉਸ ਨੇ ਮੈਨੂੰ ਸੁਗੰਧ ਪਵਾਈ ਕਿ ਮੈਂ ਕਿਸੇ ਨੂੰ ਕਦੇ ਇਸ ਬਾਰੇ ਨਹੀਂ ਦੱਸਾਂਗਾ। ਮੈਂ ਇਹ ਕਿਸੇ ਨੂੰ ਤਦ ਤੱਕ ਨ ਦੱਸਿਆ ਜਦ ਤਕ ਮੈਂ ਅਖਬਾਰ ਵਿੱਚ ਇਹ ਨ ਪੜ੍ਹ ਲਿਆ ਕਿ ਸਦਰ ਅਯੂਬ ਖਾਂ ਨੇ ਉਸ ਨੂੰ ਪਾਕਿਸਤਾਨ ਦਾ ਵਿਦੇਸ਼ ਮੰਤਰੀ ਬਣਾ ਦਿੱਤਾ ਹੈ। ਉਸ ਨੂੰ ਮੈਂ ਵਧਾਈ ਦਿੰਦਿਆਂ ਤਾਰ ਭੇਜੀ ਤੇ ਲਿਖਿਆ ਸੀ, “ਡਾਕਟਰ ਸਨਯਾਤ ਸੇਨ, ਬੰਗਾਲੀ ਡਾਕਟਰ ਵੱਲੋਂ ਵਧਾਈ।”

ਜਦੋਂ ਉਹ ਪਾਕਿਸਤਾਨ ਦਾ ਵਿਦੇਸ਼ ਮੰਤਰੀ ਸੀ, ਮੈਂ ਆਪਣੀਆਂ ਛੁੱਟੀਆਂ ਦਾ ਬੌਢ੍ਹਾ ਸਮਾਂ ਉਸ ਕੋਲ ਗੁਜ਼ਾਰਿਆ। ਮੈਂ ਉਸ ਦਾ ਮਹਿਮਾਨ ਬਣ ਕੇ ਆਪਣੇ ਹੀ ਘਰ ਠਹਿਰਿਆ। (ਜਦੋਂ ਮੈਂ ਅਗਸਤ 1947 ਵਿੱਚ ਲਾਹੌਰ ਛੱਡਿਆ ਸੀ ਤਾਂ ਮੈਂ ਆਪਣਾ ਘਰ ਉਸ ਨੂੰ ਸੌਂਪ ਦਿੱਤਾ ਸੀ। ਉਸ ਨੇ ਨਾ ਕੇਵਲ ਮੇਰੇ ਸਿੱਖ ਨੰਕਰਾਂ ਨੂੰ ਸਰਹੱਦ 'ਤੇ ਪਹੁੰਚਾ ਕੇ ਜਾਨ ਨੂੰ ਖਤਰਾ ਸਹੇਤ ਕੇ ਜਾਨ ਹੀ ਬਚਾਈ, ਸਗੋਂ ਮੇਰੇ ਪੁਸਤਕਾਲੇ ਦੀ ਹਰ ਕਿਤਾਬ, ਮੇਜ਼ ਕੁਰਸੀਆਂ ਸਮੇਤ ਕੁਲ ਫਰਨੀਚਰ ਤੇ ਮੇਰੀ ਸ਼ਰਾਬ ਦੀ ਅਲਮਾਰੀ ਵਿੱਚ ਬਚੀ ਹੋਈ ਸ਼ਰਾਬ ਵੀ ਪਹੁੰਚਾਈ।) ਉਸ ਨੇ ਮੈਨੂੰ ਦੱਸਿਆ ਕਿ ਉਹ ਕਿਵੇਂ ਵਿਦੇਸ਼ ਮੰਤਰੀ ਬਣਿਆ। ਇਕ ਜਲਸੇ ਵਿੱਚ ਉਸ ਨੇ ਅਯੂਬ ਖਾਂ ਦੀ ਤਾਨੇਸ਼ਾਹੀ ਦੀ ਆਲੋਚਨਾ ਕੀਤੀ ਸੀ। ਉਸ ਸ਼ਾਮ ਇਕ ਫੌਜੀ ਜੀਪ ਉਸ ਨੂੰ ਲੈਣ ਆ ਪਹੁੰਚੀ। ਇਹ ਯਕੀਨ ਕਰਕੇ ਕਿ ਉਸ ਨੂੰ ਗ੍ਰਾਹਤਾਰ ਕੀਤਾ ਜਾਵੇਗਾ, ਉਸ ਨੇ ਆਪਣੇ ਪਰਿਵਾਰ ਨੂੰ ਵੀ ਅਲਵਿਦਾ ਕਹਿ ਦਿੱਤੀ। ਉਸ ਨੂੰ ਰਾਸ਼ਟਰਪਤੀ ਦੇ ਨਿਵਾਸ ਅਸਥਾਨ 'ਤੇ ਲਿਜਾਇਆ ਗਿਆ। ਅਯੂਬ ਖਾਂ ਨੇ ਕਿਹਾ, “ਜੇਕਰ ਤੁਸੀਂ ਜੋ ਕਹਿੰਦੇ ਹੋ ਉਸ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਨਹੀਂ ਸੰਭਾਲੋਗੇ, ਤਾਂ ਮੇਰੀ ਅਤੇ ਮੇਰੀ ਸਰਕਾਰ ਦੀ ਆਲੋਚਨਾ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ।”

ਆਪਣੇ ਚਰਿੱਤਰ ਅਨੁਸਾਰ ਮਨਜ਼ੂਰ ਨੇ ਕਦੇ ਕਿਸੇ ਅਹੁਦੇ ਲਈ ਭੱਜ ਨਾਂਠ ਨਹੀਂ ਕੀਤੀ ਤੇ ਨਾ ਹੀ ਤਾਕਤ ਨਾਲ ਚਿਮਟੇ ਰਹਿਣ ਲਈ ਰਤਾ ਵੀ ਉਤਸੁਕਤਾ ਵਿਖਾਈ। ਉਸ ਨੇ ਕਿਸੇ ਨਾਲ ਸੰਘਰਸ਼ ਨਾ ਕੀਤਾ ਕਿਉਂਕਿ ਉਹਦੇ ਟਾਕਰੇ 'ਤੇ ਕੋਈ ਸੰਘਰਸ਼ ਦੇ ਯੋਗ ਨਹੀਂ ਸੀ। ਉਸ ਨੇ ਬੇਈਮਾਨ ਸਿਆਸਤਦਾਨਾਂ ਨੂੰ ਪੈਂਤੜੇਬਾਜ਼ੀ ਤੇ ਚਾਲਾਕੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਨ ਕੀਤੀ। ਚਾਰ ਸਾਲ ਵਿਦੇਸ਼ ਮੰਤਰੀ ਰਹਿਣ ਮਗਰੋਂ ਤੇ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਅਣਥੱਕ ਵਾਹ ਲਾਉਣ ਪਿੱਛੋਂ ਉਸ ਨੇ ਬਿਨਾਂ ਕਿਸੇ ਅਫਸੋਸ ਤੇ ਪਛਤਾਵੇ ਦੇ ਵਿਦੇਸ਼ ਮੰਤਰੀ ਦਾ ਪਦ ਤਿਆਗ ਦਿੱਤਾ। ਫਿਰ ਉਸ ਨੂੰ ਜ਼ਬਰਦਸਤੀ ਚੀਡ ਜਸਟਿਸ ਬਣਾਇਆ ਗਿਆ ਤੇ ਜਦੋਂ ਉਸ ਨੇ ਉਹ ਪਦਵੀ ਵੀ ਤਿਆਗ ਦੇਣ ਦੀ ਇੱਛਾ ਜ਼ਾਹਰ ਕੀਤੀ ਤਾਂ ਉਸ ਨੂੰ ਸਰਕਾਰ ਨੇ ਆਪਣੇ ਲਈ ਥੜ੍ਹੇ ਸਮੇਂ ਵਾਲੇ ਕਾਰਜ ਕਰਨ ਲਈ ਮਨਾ ਲਿਆ। ਉਸ ਨੂੰ ਸਾਰੇ ਮਹੱਤਵਪੂਰਨ ਸਾਜ਼ਿਸ਼ ਦੇ ਮੁਕੱਦਮਿਆਂ ਵਿੱਚ ਸਰਕਾਰੀ ਵਕੀਲ ਬਣਾਇਆ ਤੇ ਉਸ ਨੇ ਅੰਤਰ-ਰਾਸ਼ਟਰੀ ਅਦਾਲਤਾਂ ਵਿੱਚ ਆਪਣੇ ਮੁਲਕ ਦੀ ਨੁਮਾਇਦਗੀ ਵੀ ਕੀਤੀ। ਭਾਵੇਂ ਰਾਸ਼ਟਰਪਤੀ ਇਸਕੰਦਰ ਮਿਰਜ਼ਾ ਸੀ ਜਾਂ ਅਯੂਬ ਖਾਂ, ਯਾਹੀਆ ਖਾਂ ਜਾਂ ਭੁੱਟੇ, ਪਾਕਿਸਤਾਨ ਦਾ ਕੋਈ ਵੀ ਹਾਕਮ ਮਨਜ਼ੂਰ ਕਾਦਰ ਤੋਂ ਬਿਨਾਂ ਸਾਰ ਨ ਸਕਿਆ।

ਪਿਛਲੇ ਸਾਲ ਮੈਂ 'ਮਰੀ' ਨੇੜੇ ਨਥਿਆ ਗਲੀ ਵਿੱਚ ਉਸ ਨਾਲ ਇਕ ਦਿਨ ਗੁਜ਼ਾਰਿਆ। ਉਹ ਨਾੜੀਆਂ ਦੀ ਸੋਜ ਕਾਰਨ ਬਹੁਤ ਬਿਮਾਰ ਸੀ ਪਰ ਪੁਰਾਣੀ ਦੋਸਤੀ ਕਰਕੇ ਉਹ ਮੈਨੂੰ ਇਸਲਾਮਾਬਾਦ ਲੈਣ ਪਹੁੰਚਿਆ ਤੇ ਅਗਲੀ ਸ਼ਾਮ ਵਾਪਸ ਛੱਡ ਕੇ ਗਿਆ। ਮੈਂ ਆਪਣੀਆਂ ਅੱਖਾਂ ਨਾਲ ਉਸ ਦਾ ਜਨਰਲ ਟਿੱਕਾ ਖਾਂ ਤੋਂ ਲੈ ਕੇ ਬਾਜ਼ਾਰ ਦੇ ਸਾਧਾਰਨ ਤੋਂ ਸਾਧਾਰਨ ਦੁਕਾਨਦਾਰ ਵੱਲੋਂ ਅਥਾਹ ਸਤਿਕਾਰ ਹੁੰਦਾ ਵੇਖਿਆ। ਉਸ ਨਾਲ ਹਰ ਇਕ ਸਨੌਰ ਵਿਖਾ ਰਿਹਾ ਸੀ। ਲਗਾਤਾਰ ਸਭ ਲੋਕ ਉਸ ਨਾਲ ਹੱਥ ਮਿਲਾ ਰਹੇ ਸਨ ਤੇ 'ਸਲਾਮ ਐਲਕਮ' ਕਹਿ ਰਹੇ ਸਨ।

ਉਸ ਨੇ ਅਤਿਅੰਤ ਹੌਸਲੇ ਨਾਲ ਤੇ ਧਰਮ ਵੱਲੋਂ ਦਿੱਤੀ ਜਾਂਦੀ ਕਿਸੇ ਝੂਠੀ ਤਸੱਲੀ ਤੋਂ ਬਿਨਾਂ ਹੀ ਬਿਮਾਰੀ ਦਾ ਦੁੱਖ ਬਰਦਾਸ਼ਤ ਕੀਤਾ। ਉਸ ਨੂੰ ਪਤਾ ਸੀ ਕਿ ਉਸ ਪਾਸ ਬਹੁਤ ਬੋੜਾ ਸਮਾਂ ਹੈ, ਪਰ ਉਸ ਨੂੰ ਮੌਤ ਦਾ ਕੋਈ ਭੈਅ ਨਹੀਂ ਸੀ। ਮੈਨੂੰ ਉਹ ਸ਼ਿਅਰ ਤਾਂ ਭੁੱਲ ਗਿਆ ਹੈ ਜੋ ਆਮ ਕਰਕੇ ਉਹ ਬੋਲਿਆ ਕਰਦਾ ਸੀ, ਪਰ ਉਸ ਦਾ ਭਾਵ ਅੰਗਰੇਜ਼ੀ ਸ਼ਾਇਰ ਵੈਜ਼ਲੇ ਦੀਆਂ ਪੰਕਤੀਆਂ ਨਾਲ ਮਿਲਦਾ ਸੀ :

"ਜੇ ਮੈਂ ਮਰਾਂਗਾ ਤਾਂ ਦੁਲੁਣ ਵਾਂਗ ਮੌਤ ਦੇ ਹਨ੍ਹੇਰੇ ਦਾ ਟਾਕਰਾ ਕਰਾਂਗਾ ਤੇ ਇਸ ਨੂੰ ਗਲਵੱਕੜੀ ਵਿੱਚ ਲੈ ਲਵਾਂਗਾ। ਜਦੋਂ ਤੂੰ ਸਦੀਵੀ ਨੀਦਰ ਦੀ ਆਗੋਸ਼ ਵਿੱਚ ਸੌ ਜਾਵੇਂਗਾ, ਤੂੰ ਮੁਸਕਰਾਉਂਦਾ ਰਹੀਂ, ਜਦੋਂ ਤੇਰੇ ਉਦਾਲੇ ਦੇ ਸਭ ਲੋਕ ਰੋਣ ਕੁਰਲਾਉਣਗੇ।"

ਸਾਡੀ ਆਖਰੀ ਵਿਦਾਇਗੀ ਸਮੇਂ, ਮੇਰੀਆਂ ਅੱਖਾਂ ਵਿੱਚ ਤਾਂ ਹੈਂਝੂ ਸਨ, ਪੰਤੂ ਉਸ ਦੀਆਂ ਅੱਖਾਂ ਵਿੱਚ ਕੋਈ ਹੈਂਝੂ ਨਹੀਂ ਸੀ।

ਲੇਡਨ ਹਸਪਤਾਲ 'ਚੋਂ ਇਕ ਅੰਗਰੇਜ਼ ਮਿਤਰ ਉਸ ਦੀ ਵਿਗੜ ਰਹੀ ਸਿਹਤ ਬਾਰੇ ਜਾਣਕਾਰੀ ਦਿੰਦੀ ਰਹੀ। ਸਪੱਸ਼ਟ ਤੌਰ 'ਤੇ ਤਾਂ ਉਹ ਵੀ ਉਸ ਦੀ ਮੌਤ ਦੇ ਵੇਲੇ ਉੱਥੇ ਹਾਜ਼ਰ ਨਹੀਂ ਸੀ। ਮਨਜ਼ੂਰ ਜਿਹੇ ਵਿਅਕਤੀ ਨੂੰ ਦਿੱਤੀ ਜਾਣ ਵਾਲੀ ਸਰਧਾਂਜਲੀ ਕੇਵਲ ਹੈਂਝੂਆਂ ਨਾਲ ਹੀ ਲਿਖੀ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਕਾਗਜ਼ ਉੱਪਰ ਕੋਈ ਦਾਗ ਵੀ ਨਹੀਂ ਪੈਂਦਾ। ਉਸ ਦਾ ਸਦਾ ਹੀ ਸਨਮਾਨ ਕੀਤਾ ਜਾਵੇਗਾ ਤੇ ਉਸ ਦਾ ਸੋਗ ਮਨਾਇਆ ਜਾਂਦਾ ਰਹੇਗਾ। ਰੋਬਰਟ ਬਰਾਉਨਿੰਗ ਦੀਆਂ ਇਹ ਕਾਵਿ-ਪੰਕਤੀਆਂ ਅਜਿਹੇ ਵਿਅਕਤੀ ਲਈ ਲਿਖੀਆਂ ਗਈਆਂ ਹੋਣਗੀਆਂ :

ਅਸੀਂ ਜੋ ਉਸ ਨੂੰ ਪਿਆਰ ਕਰਦੇ ਸਾਂ,
ਉਸ ਦੇ ਪੂਰਨਿਆਂ 'ਤੇ ਚਲੋ
ਤੇ ਉਸ ਦਾ ਸਨਮਾਨ ਕੀਤਾ
ਅਸੀਂ ਉਸ ਦੇ ਸ਼ਾਂਤ ਤੇ ਸ਼ਾਨਦਾਰ ਯੁੱਗ ਵਿੱਚ ਰਹੇ
ਅਸੀਂ ਉਸ ਦੀ ਮਹਾਨ ਭਾਸ਼ਾ ਸਿੱਖੀ
ਅਸੀਂ ਉਸ ਦੇ ਭਾਸ਼ਾਈ ਲਹਿਜੇ ਨੂੰ ਸਮਝਿਆ
ਅਸੀਂ ਉਸ ਨੂੰ ਪ੍ਰੇਮ ਦਾ ਆਦਰਸ਼ ਬਣਾਇਆ
ਤੇ ਉਸ ਦੀ ਮੌਤ ਵੀ ਸਾਡਾ ਆਦਰਸ਼ ਬਣੀ।

ਮਨਜ਼ੂਰ ਕਾਦਰ ਦੀ ਮੌਤ 12 ਅਕਤੂਬਰ 1974 ਨੂੰ ਹੋਈ।

ਕੁਝ ਸਾਲ ਪਿੱਛੋਂ, ਮੈਂ ਲਾਹੌਰ ਗਿਆ ਤੇ ਮਨਜ਼ੂਰ ਦੀ ਪਤਨੀ ਅਸਗਾਰੀ ਤੇ ਉਹਦੇ ਬੇਟੇ ਬਸ਼ਾਰਤ ਤੇ ਉਹਦੀ ਪਤਨੀ ਬੰਬੀ ਦੇ ਘਰ ਵਿੱਚ ਮਹਿਮਾਨ ਬਣ ਕੇ ਠਹਿਰਿਆ ਜੋ ਕਦੇ ਮੇਰਾ ਘਰ ਸੀ। ਮੇਰਾ ਸਭ ਤੋਂ ਮੁੱਖ ਕੰਮ ਆਪਣੇ ਦੋਸਤ ਦੀ ਕਬਰ 'ਤੇ ਜਾਣਾ ਸੀ। ਅਗਲੀ ਸਵੇਰ ਬਸ਼ਾਰਤ ਤੇ ਮਨਜ਼ੂਰ ਦੇ ਪੁਰਾਣੇ ਸਾਥੀ ਵਜੀਰਾਂ ਨਾਲ ਮੈਂ ਲਾਹੌਰ ਦੇ ਸਭ ਤੋਂ ਵੱਡੇ ਕਬਰਿਸਤਾਨ ਵਿੱਚ ਗਿਆ। ਸਾਨੂੰ ਉਹ ਕਬਰ ਲੱਭਣ ਵਿੱਚ ਕਾਫ਼ੀ ਮੁਸ਼ਕਲ ਆਈ ਜਿਸ ਨੂੰ ਵੇਖਣ ਅਸੀਂ ਗਏ ਸੀ ਕਿਉਂਕਿ ਉੱਥੇ ਕਿਸੇ ਨਿਸ਼ਾਨੀ ਤੋਂ ਬਿਨਾਂ ਹਜ਼ਾਰਾਂ ਹੀ ਕਬਰਾਂ ਸਨ। ਆਖਰ ਕਬਰਸਤਾਨ ਦਾ ਇਕ ਰਖਵਾਲਾ ਸਾਨੂੰ ਕਬਰਾਂ ਦੇ ਇਕ ਝੁੰਡ ਵਿੱਚ ਲੈ ਗਿਆ ਜਿੱਥੇ ਮਨਜ਼ੂਰ ਦੇ ਮਾਪਿਆਂ ਸਰ ਅਬਦੂਲ ਕਾਦਰ ਤੇ ਸ੍ਰੀਮਤੀ ਕਾਦਿਰ, ਮਨਜ਼ੂਰ ਦੇ ਚਾਚੇ ਸਲੀਮ ਜੋ ਭਾਰਤ ਦਾ 12 ਸਾਲ ਸਰਵੇਤਮ ਟੈਨਿਸ ਖਿਡਾਰੀ ਰਿਹਾ ਸੀ ਤੇ ਮਨਜ਼ੂਰ ਦੀ ਆਖਰੀ ਆਰਾਮਗਾਹ ਸੀ। ਬਸ਼ਾਰਤ ਨੇ ਅਲਾਮਾ ਇਕਬਾਲ ਦੀ ਬੜੀਆਂ ਢੁੱਕਵੀਆਂ ਕਾਵਿ-ਪੰਕਤੀਆਂ ਆਪਣੇ ਪਿਤਾ ਦੀ ਕਬਰ ਦੇ ਕੁਤਬੇ 'ਤੇ ਉਕਰਵਾਈਆਂ ਸਨ :

ਮੈਂ ਤੋਂ ਜਲਤਾ ਹੁੰ ਕਿ ਮੁਜ਼ਮਿਰ ਮੇਰੀ ਫਿਤਰਤ ਮੈਂ ਸੌਜ
ਤੂ ਫੌਰੋਜਾਂ ਹੈ ਕਿ ਪਰਵਾਨੋਂ ਸੇ ਹੋ ਸੰਦਾ ਤੈਰਾ।

(ਮੈਂ ਸੜਦਾ ਹਾਂ ਕਿਉਂਕਿ ਇਹ ਮੇਰਾ ਸੁਭਾਅ ਹੈ। ਭੰਬਟ ਤੇਰੇ ਵੱਲ ਖਿੱਚੋ ਆਉਂਦੇ ਹਨ ਕਿਉਂਕਿ ਤੂ ਬੜੀ ਗਰਮ ਜੋਸ਼ੀ ਨਾਲ ਜਲਦੀ ਹੈ।)

ਭੀਸ਼ਮ ਸਾਹਨੀ ਨਾਲ ਜਾਣ-ਪਛਾਣ

ਉਹ ਮੇਰੇ ਨਾਲੋਂ ਪੂਰੇ 7 ਦਿਨ ਵੱਡਾ ਸੀ। ਭਾਵੇਂ ਅਸੀਂ ਸਰਕਾਰੀ ਕਾਲਜ ਲਾਹੌਰ ਵਿੱਚ ਇਕੋ ਜਮਾਤ ਵਿੱਚ ਪੜ੍ਹਦੇ ਸੀ ਤੇ ਇਕੋ ਹੋਸਟਲ ਵਿੱਚ ਰਹਿੰਦੇ ਸੀ, ਪੰਤੂ ਉਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਸੀ। ਹਰ ਕੋਈ ਉਹਦੇ ਵੱਡੇ ਭਰਾ ਬਲਰਾਜ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਜੋ ਸੁਹਣਾ ਸੀ ਤੇ ਅੱਗੇ ਜਾ ਕੇ ਫਿਲਮੀ ਸਿਤਾਰਾ ਬਣਿਆ, ਪਰ ਭੀਸ਼ਮ ਦਾ ਕੋਈ ਪ੍ਰਸੰਸਕ ਨਹੀਂ ਸੀ। ਉਹ ਹਿੰਦੀ ਪੜ੍ਹਨ ਵਾਲੇ ਮੁੱਠੀ ਭਰ ਵਿਦਿਆਰਥੀਆਂ ਵਿੱਚੋਂ ਸੀ। ਅਸੀਂ ਉਰਦੂ ਪੜ੍ਹਨ ਵਾਲੇ ਉਹਨਾਂ ਨੂੰ ਨਫਰਤ ਕਰਦੇ ਸੀ ਤੇ ਉਹਨਾਂ ਨੂੰ 'ਕਿੰਡੂ ਪੰਤੂ' ਕਰਨ ਵਾਲੇ ਕਹਿੰਦੇ ਸੀ। ਕਾਲਜ ਦੀ ਪੜ੍ਹਾਈ ਖਤਮ ਕਰਨ ਪਿੱਛੋਂ ਮੈਂ ਭੀਸ਼ਮ ਬਾਰੇ ਘੱਟ ਹੀ ਕਦੇ ਸੁਣਿਆ ਸੀ, ਪੰਤੂ ਬਲਰਾਜ ਸਾਹਨੀ ਦਾ ਨਾਮ ਲੈ ਕੇ ਅਸੀਂ ਸਭ ਖੁਸ਼ ਹੁੰਦੇ। ਦੋਹਾਂ ਭਰਾਵਾਂ ਵਿੱਚ ਦੋ ਚੀਜ਼ਾਂ ਦੀ ਸਾਂਝ ਸੀ। ਦੋਵੇਂ ਭਰਾ ਸੰਪਰਦਾਇਕ ਪੱਖਪਾਤ ਤੋਂ ਉਪਰ ਸਨ ਤੇ ਦੋਵੇਂ ਕਮਿਊਨਿਸਟ ਵਿਚਾਰਾਂ ਦੇ ਸਨ।

ਕਿਉਂਕਿ ਮੈਂ ਹਿੰਦੀ ਪੜ੍ਹੇ ਨਹੀਂ ਸਕਦਾ ਸੀ ਇਸ ਲਈ ਮੈਨੂੰ ਭੀਸ਼ਮ ਦੇ ਸਾਹਿਤ ਅਕਾਦਮੀ ਦਾ ਪੁਰਸਕਾਰ ਜਿੱਤਣ ਤੱਕ ਇਹ ਵੀ ਜਾਣਕਾਰੀ ਨਹੀਂ ਸੀ ਕਿ ਉਹ ਹਿੰਦੀ ਦਾ ਕਿਤਨਾ ਵਧੀਆ ਲੇਖਕ ਸੀ। ਮੈਂ ਪਰਦੇ 'ਤੇ ਉਹਦੀ 'ਤਮਸ' ਦੇ ਕੁਝ ਆੰਸ਼ ਵੇਖੇ ਸਨ ਤੇ ਵੇਖ ਕੇ ਇਹ ਮਹਿਸੂਸ ਕੀਤਾ ਸੀ ਕਿ ਉਸ ਦੇ ਰਚਣਹਾਰੇ ਨੂੰ ਜਿਤਨਾ ਜਾਣਨਾ ਚਾਹੀਦਾ ਸੀ, ਨ ਜਾਣ ਕੇ ਮੈਂ ਬੜਾ ਘਾਟੇ ਵਿੱਚ ਰਿਹਾ।

ਜਦੋਂ ਮੈਂ ਉਸ ਨੂੰ 'ਮਿਸਟਰ ਤੇ ਮਿਸਿਜ਼ ਅੱਯਰ' ਵਿੱਚ ਅਦਾਕਾਰੀ ਕਰਦਿਆਂ ਵੇਖਿਆ ਤਾਂ ਮੈਨੂੰ ਉਸ ਦੀ ਅਦਾਕਾਰੀ ਉਹਦੇ ਪ੍ਰਸਿੱਧ ਭਰਾ ਦੀ ਅਦਾਕਾਰੀ ਨਾਲੋਂ ਜੇ ਵਧੀਆ ਨਹੀਂ ਤਾਂ ਉਸ ਵਰਗੀ ਤਾਂ ਜ਼ਰੂਰ ਹੀ ਜਾਪੀ। ਉਹਦਾ ਇਕੋ-ਇਕ ਨਾਵਲ ਜਿਹੜਾ ਮੈਂ ਪੜ੍ਹਿਆ ਤੇ ਜਿਸ ਦੀ ਮੈਂ ਸਮੀਖਿਆ ਕੀਤੀ, ਉਹ ਸੀ 'ਮਾਇਆ ਦਾਸ ਕੀ ਮੜ੍ਹੀ।' ਮੈਂ ਭਉਰੱਕਾ ਰਹਿ ਗਿਆ। ਮੈਨੂੰ ਇਹ ਵੀ ਪਤਾ ਲੱਗਾ ਕਿ ਉਸ ਦਾ ਘਰ ਮੇਰੇ ਘਰ ਤੋਂ ਸਿਰਫ 50 ਗਜ਼ ਦੀ ਦੂਰੀ 'ਤੇ ਸੀ।

ਉਹ ਇਕਾਤਵਾਦੀ ਸੀ, ਲਗਭਗ ਸੰਨਿਆਸੀ। ਉਸ ਪਿੱਛੋਂ ਮੇਰੀ ਉਸ ਨਾਲ ਕਈ ਵਾਰ ਮੁਲਾਕਾਤ ਹੋਈ। ਮੇਰੇ ਲਈ ਇਹ ਰਹੱਸ ਉਦਘਾਟਨ ਸੀ ਕਿ ਉਹ ਪੂਰੀ ਤਰ੍ਹਾਂ ਈਰਖਾ ਰਹਿਤ ਸੀ। ਉਹ ਦੂਜੇ ਲੇਖਕਾਂ ਵਰਗਾ ਨਹੀਂ ਸੀ ਜੋ ਸਦਾ ਆਪਣੇ ਬਾਰੇ ਹੀ ਗੱਲ ਕਰਦੇ ਰਹਿੰਦੇ ਸਨ। ਭੀਸ਼ਮ ਨੇ ਕਦੇ ਆਪਣੇ ਬਾਰੇ ਤੇ ਆਪਣੀਆਂ ਰਚਨਾਵਾਂ ਬਾਰੇ ਕੋਈ ਗੱਲ ਨਹੀਂ ਸੀ ਕੀਤੀ।

ਭੀਸਮ ਮੇਰਾ ਜਮਾਤੀ ਸੀ। ਉਹਦੀ ਬੇਟੀ ਕਲਪਨਾ ਮੇਰੀ ਬੇਟੀ ਮਾਲਾ ਦੀ ਜਮਾਤਣ ਸੀ। ਉਹਦਾ ਪੋਤਾ ਮਾਰਤੰਡ ਸਕੂਲ ਵਿੱਚ ਉਸੇ ਜਮਾਤ ਵਿੱਚ ਪੜ੍ਹਦਾ ਸੀ ਜਿਸ ਵਿੱਚ ਮੇਰੀ ਪੋਤੀ ਨੈਨਾ ਪੜ੍ਹਦੀ ਸੀ। ਕਲਪਨਾ ਦਾ ਵਿਆਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜੀ.ਡੀ. ਖੇਸਲਾ ਤੇ ਉਹਦੀ ਪਤਨੀ ਸ਼ਕੁੰਤਲਾ ਦੇ ਬੇਟੇ ਗੋਮੀ ਖੇਸਲਾ ਨਾਲ ਹੋਇਆ। ਇਸ ਤਰ੍ਹਾਂ ਸਾਡੇ ਸੰਬੰਧ ਤਿੰਨ ਪੀੜ੍ਹੀਆਂ ਤੋਂ ਚਲੇ ਆ ਰਹੇ ਸਨ। ਕਾਸ਼! ਭੀਸਮ ਸਾਹਨੀ ਨਾਲ ਮੇਰੀ ਜਾਣਕਾਰੀ ਹੋਰ ਵਧੇਰੇ ਚੰਗੀ ਤਰ੍ਹਾਂ ਹੋਈ ਹੁੰਦੀ। ਉਸ ਨੇ ਜ਼ਰੂਰ ਹੀ ਮੈਨੂੰ ਹੋਰ ਵਧੀਆ ਇਨਸਾਨ ਬਣਾ ਦੇਣਾ ਸੀ।

1973 ਦਾ ਪਾਲਮ ਹਵਾਈ ਹਾਦਸਾ

ਮੇਰੇ ਤਿੰਨ ਦੋਸਤ ਇਕ ਹੀ ਹਵਾਈ ਹਾਦਸੇ ਵਿੱਚ ਮਾਰੇ ਗਏ। ਸਤੀਸ਼ ਲੂਬਾ ਨੂੰ ਮੈਂ ਆਪਣੇ ਸਕੂਲ ਦੇ ਦਿਨਾਂ ਤੋਂ ਜਾਣਦਾ ਸੀ ਤੇ ਪਿੱਛੋਂ ਲਾਹੌਰ ਵਿੱਚ ਉਸ ਨੂੰ ਕਮਿਊਨਿਸਟ ਮਜ਼ਦੂਰ ਸੰਘ ਦੇ ਨੇਤਾ ਵਜੋਂ ਵੀ ਜਾਣਦਾ ਸੀ। ਮੇਹਨ ਕੁਮਾਰ ਮੰਗਲਮ ਨੂੰ ਇਨਰ ਟੈਂਪਲ ਦੇ ਸਮੇਂ ਤੋਂ ਜਾਣਦਾ ਸੀ ਜਿਥੇ ਅਸੀਂ ਬਾਰ ਵਿੱਚ ਖਾਣਾ ਇਕੱਠੇ ਖਾਇਆ ਕਰਦੇ ਸੀ। ਗੁਰਨਾਮ ਸਿੱਘ ਨੂੰ ਲਾਇਲਪੁਰ ਵਿੱਚ ਇਕ ਵਕੀਲ ਵਜੋਂ, ਮਗਰੋਂ ਪੰਜਾਬੀ ਸੂਬਾ ਲਹਿਰ ਦੇ ਨੇਤਾ ਤੇ ਦਾਰਸ਼ਨਿਕ ਵਜੋਂ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਜਾਣਦਾ ਸੀ। ਮੈਨੂੰ ਉਹਨਾਂ ਨਾਲ ਬਤੀਤ ਕੀਤੇ ਦਿਨ ਯਾਦ ਕਰਨ ਦੀ ਆਗਿਆ ਦਿਉ।

ਸਤੀਸ਼ ਤੇ ਉਹਦਾ ਭਰਾ ਦਿੱਲੀ ਵਿੱਚ ਮਾਡਰਨ ਸਕੂਲ ਵਿੱਚ ਦਾਖਲ ਹੋਏ। ਉਹ ਦੋਵੇਂ ਜੋੜੇ ਸਨ ਤੇ ਇਕੋ ਜਿਹੇ ਸਨ। ਮੈਂ ਤਾਂ ਪਿੱਛੋਂ ਵੀ ਉਹਨਾਂ ਬਾਰੇ ਭੁਲੇਖਾ ਖਾ ਜਾਂਦਾ ਸੀ, ਇਕ ਨੂੰ ਦੂਸਰਾ ਸਮਝ ਲੈਂਦਾ ਸੀ। ਉਹ ਉੱਥੇ ਬਹੁਤਾ ਚਿਰ ਨਹੀਂ ਪੜ੍ਹੇ ਸਨ ਕਿਉਂਕਿ ਸਪੱਸ਼ਟ ਤੌਰ 'ਤੇ ਉਹਨਾਂ ਦੀ ਵਿਧਵਾ ਮਾਂ ਅਮੀਰਾਂ ਦੇ ਮਹਿੰਗੇ ਸਕੂਲ ਵਿੱਚ ਦੋਹਾਂ ਬੇਟਿਆਂ ਦੀ ਪੜ੍ਹਾਈ ਦਾ ਖਰਚ ਦੇ ਸਕਣ ਦੇ ਸਮਰੱਥ ਨਹੀਂ ਸੀ। ਅਸੀਂ ਫਿਰ ਗੌਰਮਿੰਟ ਕਾਲਜ ਲਾਹੌਰ ਵਿੱਚ ਇਕੱਠੇ ਹੋ ਗਏ। ਉਸ ਸਮੇਂ ਸਤੀਸ਼ ਦੀ ਯੂਨੀਵਰਸਿਟੀ ਸਿਆਸਤ ਵਿੱਚ ਕੋਈ ਰੁਚੀ ਨਹੀਂ ਸੀ, ਪਰ ਪੰਜ ਸਾਲ ਮਗਰੋਂ ਜਦੋਂ ਮੈਂ 'ਨਾਗਰਿਕ ਸੁਤੰਤਰਤਾ' ਤੇ ਸੋਵੀਅਤ ਯੂਨੀਅਨ ਦੇ ਮਿੱਤਰ' ਨਾਮ ਦੀ ਸਭਾ ਚਲਾ ਕੇ ਆਪਣੀ ਵਕਾਲਤ ਦਾ ਵਿਹਲਾ ਸਮਾਂ ਗੁਜ਼ਾਰ ਰਿਹਾ ਸੀ ਤਾਂ ਸਤੀਸ਼ ਮਜ਼ਦੂਰਾਂ ਨੂੰ ਜੱਖੇਬੰਦ ਕਰਨ ਵਿੱਚ ਪੂਰੀ ਤਰ੍ਹਾਂ ਰੁੱਝਾ ਹੋਇਆ ਸੀ। ਉਹਦੇ ਕਹਿਣ 'ਤੇ ਹੀ ਇਕ ਸਮੇਂ ਮਿਸਟਰ ਵੀ.ਵੀ. ਗਿਰੀ ਨੂੰ ਜੋ ਭਾਰਤੀ ਰੇਲ ਕਰਮਚਾਰੀ ਸੰਘ ਦੇ ਪ੍ਰਧਾਨ ਸਨ, ਮੇਰੇ ਘਰ ਵਿੱਚ ਠਹਿਰਾਇਆ ਗਿਆ ਸੀ। ਉਸ ਵਿਅਕਤੀ ਬਾਰੇ ਜੋ ਮਗਰੋਂ ਰਾਸ਼ਟਰਪਤੀ ਬਣਿਆ, ਉਹਦਾ ਭੁਲੇਖਾ ਮੈਥੋਂ 30 ਸਾਲ ਪਹਿਲਾਂ ਹੀ ਢੂਰ ਹੋ ਗਿਆ।

ਸਤੀਸ਼ ਕਦੇ ਵੀ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਦਾ ਆਦੀ ਨਹੀਂ ਸੀ ਤੇ ਜਦੋਂ ਸੱਚਾਈ ਦਾ ਪਤਾ ਲੱਗਦਾ ਸੀ ਤਾਂ ਤੁਰੰਤ ਹੀ ਉਹ ਅਮਲ ਕਰਦਾ। ਬਹੁਤ ਸਾਲਾਂ ਲਈ ਇਕ ਮਜ਼ਦੂਰ ਸੰਘ ਦੇ ਨੇਤਾ ਵਜੋਂ ਉਹ ਕਮਿਊਨਿਸਟ ਪਾਰਟੀ ਤੋਂ ਢੂਰ ਹੀ ਰਿਹਾ।

ਜੰਗ ਦੇ ਪਿੱਛੋਂ ਹੀ ਜਦੋਂ ਗਾਂਪੀ ਜੀ, ਪੰਡਤ ਨਹਿਰੂ, ਸਰਦਾਰ ਪਟੇਲ ਤੇ ਹੋਰ ਕਾਂਗਰਸੀ ਨੇਤਾਵਾਂ ਨੇ ਜੇਲ੍ਹ ਤੋਂ ਰਿਹਾਅ ਹੋਣ ਪਿੱਛੋਂ ਕਮਿਊਨਿਸਟਾਂ ਦੀ ਜੰਗ ਸਮੇਂ ਗੱਦਾਰੀ ਕਾਰਨ ਨਿਦਿਆ ਕੀਤੀ ਤੇ ਜਦੋਂ ਹਰ ਕਿਸੇ ਨੂੰ ਪਤਾ ਸੀ ਕਿ ਕਮਿਊਨਿਸਟਾਂ ਵਿਰੁੱਧ ਦੇਸ਼-ਭਗਤੀ ਦੇ ਪ੍ਰਭਾਵ ਵਿੱਚ ਗੁਸੈ ਦਾ ਹੜ੍ਹ ਆ ਜਾਏਗਾ ਤਾਂ ਸਤੀਸ਼ ਨੇ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਬਹੁਤ ਸਾਰੇ ਨੇਤਾਵਾਂ

ਵਾਂਗ ਉਸ ਨੇ ਡੁੱਬਦੇ ਸੂਰਜ ਵੱਲੋਂ ਮੂੰਹ ਨਾ ਮੋਹਿਆ ਤੇ ਨਾ ਹੀ ਚੜ੍ਹਦੇ ਸੂਰਜ ਨੂੰ ਸਲਾਮ ਕਰਕੇ ਆਪਣੀ ਕਿਸਮਤ ਉਸ ਨਾਲ ਜੋੜੀ। ਉਹ ਇਕ ਈਮਾਨਦਾਰ ਆਦਮੀ ਸੀ ਤੇ ਮੇਰੇ ਜਾਣੂਆਂ ਵਿੱਚੋਂ ਮਿਹਨਤੀ ਤੇ ਸ੍ਰੈਨੂ ਨੂੰ ਭੁਲਾ ਦੇਣ ਵਾਲਾ ਵਿਅਕਤੀ ਸੀ।

ਕੁਮਾਰ ਮੰਗਲਮ ਤੇ ਮੈਂ ਤਾਂ ਬਾਰ ਵਿੱਚ ਖਾਣਾ ਖਾਇਆ ਕਰਦੇ ਹੋਏ ਇਕ ਦੂਸਰੇ ਦੇ ਸੰਪਰਕ ਵਿੱਚ ਆਏ। ਚਾਰ ਜਣਿਆਂ ਦੀ ਟੋਲੀ ਨੂੰ ਸ਼ੈਗੀ, ਲਾਲ ਸ਼ਰਾਬ ਤੇ ਪੁਰਤਗੋਜ਼ੀ ਸ਼ਰਾਬ ਦੀ ਇਕ-ਇਕ ਥੋਤਲ ਵਰਤਾਈ ਜਾਂਦੀ ਸੀ। ਸੋਫ਼ੀ ਬਹੁਤ ਸਰਵ-ਪ੍ਰੀਆ ਸਨ ਕਿਉਂਕਿ ਉਹਨਾਂ ਦਾ ਹਿੱਸਾ ਪਿਅਕੜਾਂ ਨੂੰ ਮਿਲ ਜਾਂਦਾ ਸੀ। ਮੈਂ ਉਦੋਂ ਸੋਫ਼ੀ ਹੁੰਦਾ ਸੀ ਤੇ ਕੁਮਾਰ ਮੰਗਲਮ ਵਰਗੇ ਸਾਥੀਆਂ ਨੂੰ ਜੋ ਸੋਫ਼ੀ ਨਹੀਂ ਸਨ ਮੇਰੀ ਬੜੀ ਜ਼ਰੂਰਤ ਹੁੰਦੀ। ਉਹ ਮੇਰੀ ਉਡੀਕ ਲਾਂਘੇ ਦੇ ਨਾਲ ਲਗਵੇਂ ਕਮਰੇ ਕੋਲ ਖੜ ਕੇ ਕਰਦਾ ਰਹਿੰਦਾ ਜਿੱਥੋਂ ਅਸੀਂ ਆਪਣੇ ਕਾਲੇ ਚੌਗੇ ਪਹਿਨਣ ਲਈ ਲੈਂਦੇ ਸੀ। ਉਹ ਮੈਨੂੰ ਨਮਸਕਾਰ ਕਰਕੇ ਕਹਿੰਦਾ, “ਓ ਸਰਦਾਰਾ! ਤੂੰ ਆਪਣੇ ਕਾਲੇ ਭਾਈ ਨਾਲ ਹੀ ਰਹੀ” ਤੇ ਮੈਨੂੰ ਮੌਢੇ ਤੋਂ ਫੜ ਕੇ ਆਪਣੀ ਚੌਂਕੜੀ ਵਿੱਚ ਸ਼ਾਮਲ ਕਰਨ ਲਈ ਲੈ ਡੁਰਦਾ ਜਿਸ ਵਿੱਚ ਦੋ ਹੋਰ ਸੋਫ਼ੀ ਹੁੰਦੇ। ਹੋਰਾਨੀ ਦੀ ਗੱਲ ਨਹੀਂ ਸੀ ਕਿ ਉਹ ਬਹੁਤ ਵਾਰੀ ਉੱਚੀ-ਉੱਚੀ ਬੋਲਦਾ, ਨਸ਼ੇ ਵਿੱਚ ਖਿੜਿਆ ਹੋਇਆ ਵਿਅੰਗ-ਉਕਤੀਆਂ ਕਰਦਾ। ਅਸੀਂ ਆਪਣੀ ਗੱਡੀ ਲੈਣ ਲਈ ਇਕੱਠੇ ਕਿੰਗ ਕਰੋਸ ਸਟੇਸ਼ਨ 'ਤੇ ਵਾਪਸ ਜਾਂਦੇ। ਮੈਂ ਵੈਲਵਿਨ ਗਾਰਡਨ ਸਿਟੀ ਵਿੱਚ ਰਹਿੰਦਾ ਸੀ ਜੋ ਕੈਂਬਰਿਜ਼ ਤੋਂ ਉਹਦੇ ਘਰ ਦੇ ਅੱਧ ਵਿੱਚ ਪੈਂਦਾ ਸੀ।

ਜਦੋਂ ਉਹ ਨਸ਼ੇ ਵਿੱਚ ਪੁੱਤ ਹੁੰਦਾ ਤਾਂ ਉਸ ਸਮੇਂ ਅਸੀਂ ਬਹੁਤ ਵਾਰੀ ਬਹਿਸ ਵਿੱਚ ਉਲੜ ਕੇ ਬਹੁਤ ਉੱਚੀ ਬੋਲਦੇ ਤੇ ਬਹੁਤ ਗੰਦੀਆਂ ਗਾਲ੍ਹਾਂ ਵੀ ਕੱਢਦੇ। ਮੈਨੂੰ ਯਾਦ ਹੈ ਕਿ ਇਕ ਦਿਨ ਮੇਰਾ ਦੋਹਾਂ ਨਾਲ ਮੁਕਾਬਲਾ ਹੋ ਗਿਆ। ਮੇਰਾ ਖਿਆਲ ਹੈ ਦੂਸਰਾ ਵਿਅਕਤੀ ਰਜਨੀ ਪਟੇਲ ਸੀ। ਉਹ ਮੈਨੂੰ ਹਰਾ ਨਾ ਸਕੇ। ਅਚਾਨਕ ਮੋਹਨ ਨੇ ਡੱਬੀ ਦਾ ਦਰਵਾਜ਼ਾ ਖੋਲ੍ਹਿਆ ਤੇ ਰਜਨੀ ਨੂੰ ਸਹਾਇਤਾ ਲਈ ਸੁਲਾਇਆ ਤੇ ਕਿਹਾ, “ਹਰਾਮੀ ਨੂੰ ਚਲਦੀ ਗੱਡੀ ਤੋਂ ਬਾਹਰ ਸੁੱਟ ਦੇਹਾ।”

ਕੁਮਾਰ ਮੰਗਲਮ ਦੇ ਭਾਰਤ ਆ ਜਾਣ ਪਿੱਛੋਂ ਮੈਂ ਉਸ ਨੂੰ ਨਾ ਮਿਲਿਆ ਤੇ ਨਾ ਹੀ ਵੇਖਿਆ, ਪਰ ਦੂਸਰਿਆਂ ਵਾਂਗ ਮੈਂ ਵੀ ਉਸ ਦੀਆਂ ਗਤੀਵਿਧੀਆਂ ਅਖਬਾਰਾਂ ਵਿੱਚ ਪੜ੍ਹਦਾ ਰਹਿੰਦਾ। ਜਦੋਂ ਉਸ ਨੇ ਕੁਲ-ਵਕਤੀ ਪਾਰਟੀ ਦੇ ਮੈਂਬਰ ਵਜੋਂ ਕੰਮ ਛੱਡ ਕੇ ਵਕਾਲਤ ਸ਼ੁਰੂ ਕਰ ਦਿੱਤੀ ਤਾਂ ਮੈਨੂੰ ਯਕੀਨ ਸੀ ਕਿ ਉਹ ਅਸਫਲ ਹੋਵੇਗਾ। ਮੈਂ ਕਿਹਾ, “ਵਕਾਲਤ ਚੌਂ ਚੰਗੀ ਆਮਦਨ ਲਈ ਬੜੇ ਸਾਲ ਗਲਦੇ ਹਨ।” ਮੈਂ ਪੰਜ ਸਾਲ ਵਕਾਲਤ ਕਰਕੇ ਆਪਣਾ ਗੁਜ਼ਾਰਾ ਕਰਨ ਦੇ ਯੋਗ ਨਹੀਂ ਹੋਇਆ ਸੀ, ਪੰਤੂ ਕੁਮਾਰ ਮੰਗਲਮ ਦੀ ਵਕਾਲਤ ਬੋੜ੍ਹੇ ਸਮੇਂ ਵਿੱਚ ਹੀ ਚੱਲ ਪਈ। ਉਸ ਨੇ ਪਾਰਟੀ ਵੀ ਛੱਡ ਦਿੱਤੀ ਤੇ ਐਡਵੋਕੇਟ ਜਨਰਲ ਬਣ ਗਿਆ ਤੇ ਮਗਰੋਂ ਮੰਤਰੀ-ਮੰਡਲ ਵਿੱਚ ਪੂਰਾ ਮੰਤਰੀ, ਪਰ ਫਿਰ ਸੰਭਵ ਹੈ ਕਿ ਉਸ ਵਿੱਚ ਮੇਰੇ ਜਾਂ ਹੋਰਨਾਂ ਲੋਕਾਂ ਨਾਲੋਂ ਅਕਲ ਜਾਂ ਦਿਮਾਗ ਵੀ ਵਧੇਰੇ ਹੋਵੇ।

ਮੈਂ ਗੁਰਨਾਮ ਸਿੰਘ ਨੂੰ ਮਨਜ਼ੂਰ ਕਾਦਰ ਰਾਹੀਂ ਮਿਲਿਆ। ਦੋਹਾਂ ਦੀ ਲਾਇਲਪੁਰ

ਵਿੱਚ ਕਾਫੀ ਅੱਛੀ ਵਕਾਲਤ ਚਲਦੀ ਸੀ ਤੇ ਦੋਵੇਂ ਪੱਕੇ ਮਿੱਤਰ ਸਨ। ਜਦੋਂ ਮਨਜ਼ੂਰ ਲਾਹੌਰ ਚਲਾ ਗਿਆ, ਗੁਰਨਾਮ ਵੀ ਜਦੋਂ ਉਸ ਦਾ ਕੋਈ ਹਾਈ ਕੋਰਟ ਵਿੱਚ ਮੁਕੱਦਮਾ ਹੁੰਦਾ, ਉਸ ਕੋਲ ਜਾ ਕੇ ਠਹਿਰਦਾ। ਮੈਂ ਉਹਦੇ ਵਰਗਾ ਸੁਹਣਾ, ਸੱਭਿਆ ਤੇ ਮਿੱਠ-ਬੇਲੜਾ ਸਿੱਖ ਘੱਟ ਹੀ ਵੇਖਿਆ ਹੈ। ਫਿਰ ਜਿਵੇਂ ਆਮ ਉਕਤੀ ਵਜੋਂ ਕਿਹਾ ਜਾਂਦਾ ਹੈ, ਉਹ ਪਦ ਉੱਨਤ ਹੋ ਕੇ ਜੱਜ ਬਣ ਗਿਆ। ਰਿਟਾਇਰ ਹੋਣ ਪਿੱਛੋਂ ਉਹ ਹੋਰ ਉੱਨਤੀ ਕਰ ਗਿਆ ਤੇ ਪੰਜਾਬੀ ਸੂਬਾ ਅੰਦੋਲਨ ਵਿੱਚ ਉਹ ਸਫਲਤਾ ਦੀ ਪੌੜੀ ਦੇ ਉਤਲੇ ਡੰਡੇ 'ਤੇ ਪਹੁੰਚ ਗਿਆ। ਅੱਜ ਤੱਕ ਪੰਜਾਬੀ ਸੂਬੇ ਬਾਰੇ ਸਪੱਸ਼ਟ ਬਾ-ਦਲੀਲ ਤੇ ਪ੍ਰਮਾਣ ਯੁਕਤ ਸੁ: ਗੁਰਨਾਮ ਸਿੰਘ ਦਾ ਲਿਖਿਆ ਹੋਇਆ ਕਿਤਾਬਚਾ ਹੀ ਹੈ।

ਮੈਂ ਪਿਛਲੀ ਵਾਰ ਉਸ ਨੂੰ ਉਸ ਸਮੇਂ ਪਟਿਆਲੇ ਮਿਲਿਆ ਜਦੋਂ ਉਸ ਨੇ ਪੀ.ਈ. ਅੱਨ, ਕਾਨਫਰੰਸ ਦੇ ਇਕ ਸਮਾਗਮ ਦੀ ਪ੍ਰਧਾਨਗੀ ਕੀਤੀ। ਵਿਦਿਆਰਥੀਆਂ ਨੇ ਰੋਸ ਵਿਖਾਵਾ ਕੀਤਾ। ਜਦੋਂ ਸਮਾਗਮ ਸ਼ੁਰੂ ਹੋਇਆ ਤਾਂ ਉਹਨਾਂ ਨੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਕੁਰਸੀਆਂ ਚਲਾਉਣ ਲੱਗੇ। ਪੁਲੀਸ ਉਹਨਾਂ ਮਗਰ ਡੰਡੇ ਲੈ ਕੇ ਪੈ ਗਈ। ਗੁਰਨਾਮ ਸਿੰਘ ਤੋਂ ਬਿਨਾਂ ਹਰ ਕੋਈ ਭੜਕਾਹਟ ਵਿੱਚ ਸੀ। ਉਹ ਉੱਥੇ ਬਿਨਾਂ ਕਿਸੇ ਭਾਵ ਦਿਖਾਏ ਹੀ ਬੈਠਾ ਰਿਹਾ ਤੇ ਇਸ ਤਰ੍ਹਾਂ ਵਿਖਾਵਾਕਾਰੀਆਂ ਨੂੰ ਵੇਖਦਾ ਰਿਹਾ ਜਿਵੇਂ ਕੋਈ ਸਿਨਮੇ ਵਿੱਚ ਫਿਲਮ ਵੇਖਦਾ ਹੈ। ਪਿੱਛੋਂ ਉਸ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਅਨੁਵਾਦ ਸੁਣਿਆ :

ਮੇਰੀ ਗੁਣ-ਝੁਣ ਲਾਇਆ ਭੈਣੇ ਸਾਵਣੁ ਆਇਆ॥
 ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ॥
 ਤੇਰੇ ਦਰਸਨ ਵਿਟਹੁ ਖੰਨੀਐ ਵੰਦਾ ਤੇਰੇ ਨਾਮ ਵਿਟਹੁ ਕੁਰਬਾਣੇ॥
 ਜਾ ਤੂੰ ਤਾ ਮੈਂ ਮਾਣੁ ਕੀਆ ਹੈ ਭੁਧੁ ਬਿਨੁ ਕੇਹਾ ਮੇਰਾ ਮਾਣੋ॥
 ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ॥
 ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋਂ ਅਵਰਾਹਾ॥
 ਨ ਮਨੀਅਰੁ ਨ ਚੂੜੀਆ ਨਾ ਸੇ ਵੰਗੜੀਆਹਾ॥
 ਜੋ ਸਹ ਕੰਠ ਨ ਲਗੀਆ ਜਲਨੁ ਸਿ ਬਾਰੜੀਆਹਾ॥

(ਸਾਵਣ ਦੇ ਮੀਂਹ ਦੀ ਮਿੱਠੀ ਫੁਹਾਰ ਵਰ੍ਹੁ ਰਹੀ ਹੈ ਤੇ ਮੇਰ ਖੁਸ਼ੀਆਂ 'ਚ ਪੈਲਾਂ ਪਾ ਰਹੇ ਹਨ। ਹੇ ਯਾਰੜਿਆ! ਤੇਰੀਆਂ ਕਟਾਰ ਵਰਗੀਆਂ ਅੱਖਾਂ ਮੇਰੇ ਮਨ 'ਤੇ ਜਾਂਦੂ ਕਰ ਰਹੀਆਂ ਹਨ, ਮੇਰੇ ਮਨ ਵਿੱਚ ਤੈਨੂੰ ਮਿਲਣ ਦਾ ਲਾਲਚ ਭਰ ਆਇਆ ਹੈ। ਤੇਰੀ ਇਕ ਝਲਕ ਤੋਂ ਮੇਰਾ ਜੀਵਨ ਕੁਰਬਾਨ ਕਰ ਦੇਣ ਨੂੰ ਦਿਲ ਕਰਦਾ ਹੈ। ਤੇਰੇ 'ਤੇ ਮਾਣ ਕਰਕੇ ਹੀ ਮੇਰਾ ਮਨ ਮਾਣ ਨਾਲ ਭਰ ਜਾਂਦਾ ਹੈ। ਜੇ ਤੂੰ ਮੇਰੇ ਕੋਲ ਨਹੀਂ ਤਾਂ ਕਾਹਦਾ ਮਾਣ? ਹੇ ਇਸਤਰੀ! ਤੂੰ ਆਪਣੀਆਂ ਵੰਗਾਂ ਪਲੰਘ ਨਾਲ ਮਾਰ ਕੇ ਤੋੜ ਦੇ, ਆਪਣੀਆਂ ਬਾਹਾਂ ਤੋੜ ਦੇ, ਪਲੰਘ ਤੋੜ ਦੇ। ਜੇ ਪਤੀ ਪਰਮੇਸ਼ਰ ਦੂਸਰੇ ਦੀਆਂ ਬਾਹਾਂ ਵਿੱਚ ਹੈ, ਤਾਂ ਸਜ ਧਜ ਦਾ ਕੀ ਲਾਭ?)

ਮੈਨੂੰ ਨਹੀਂ ਪਤਾ ਕਿ ਗੁਰਨਾਮ ਦੀਆਂ ਅੱਖਾਂ 'ਚ ਕਿਉਂ ਹੰਝੂ ਆ ਗਏ, ਪਰ ਉਹ
ਆਪਣਾ ਸਮਾਪਤੀ ਭਾਸ਼ਣ ਵੀ ਪੂਰਾ ਨਾ ਕਰ ਸਕਿਆ।

ਗੁਰਨਾਮ ਸਿੰਘ ਇੰਦਰਾ ਗਾਂਧੀ ਤੇ ਉਸ ਦੀ ਸਰਕਾਰ ਦਾ ਕੱਟੜ ਆਲੋਚਕ ਸੀ।
ਉਸ ਨੂੰ ਕਿਵੇਂ ਹਾਈ ਕਮਿਤੀਨਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਤੇ ਉਸ ਨੇ ਕਿਉਂ
ਉਹ ਪ੍ਰਵਾਨ ਕੀਤੀ, ਸਦਾ ਹੀ ਇਹ ਇਕ ਰਹੱਸ ਬਣਿਆ ਰਹੇਗਾ।

ਇਹਨਾਂ ਤਿੰਨਾਂ ਮਿੱਠਗਾਂ ਦੀ ਮੌਤ ਨੇ ਮੈਨੂੰ ਥੋਰਨਟਨ ਵਿਲਡਰ ਦੇ ਨਾਵਲ 'ਦੀ
ਬਰਿਜ ਆਫ ਸਾਨ ਲੂਈ ਬੇਅ' ਦੀ ਯਾਦ ਤਾਜ਼ਾ ਕਰਾ ਦਿੱਤੀ। ਉਸ ਨੇ ਆਪਣਾ
ਨਾਵਲ ਇਕ ਦੂਸਰੇ ਤੌਂ ਅਗਿਆਤ ਲੋਕਾਂ ਬਾਰੇ ਰਚਿਆ ਜੋ ਪੁਲ ਦੇ ਡਿੱਗਣ ਸਮੇਂ ਉੱਥੇ
ਇਕੱਠੇ ਸਨ ਤੇ ਮੌਤ ਦੀ ਹਨੇਰੀ ਗੁਫਾ ਵਿੱਚ ਚਲੇ ਗਏ ਸਨ।

ਉਹ ਸਾਰੇ ਹੀ ਇਕੱਠੇ ਉਸ ਬੋਇੰਗ ਜਹਾਜ਼ 'ਤੇ ਕਿਉਂ ਸਵਾਰ ਸਨ?

ਕੰਮ ਜਿੰਕਨ

ਮੌਰਿਸ ਜਿੰਕਨ, ਆਈ.ਸੀ.ਐੱਸ. (I.C.S.), ਜੋ ਪਿਛਲੇ ਮਹੀਨੇ 87 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਿਆ, ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਤੇ ਪੰਜਾਬ ਦੇ ਚੀਫ਼ ਜਸਟਿਸ ਦਾ ਗੁੜ੍ਹਾ ਮਿੱਤਰ ਸੀ। ਉਹ ਇਕੋ ਸਮੇਂ ਕੈਂਬ੍ਰਿਜ਼ ਯੂਨੀਵਰਸਿਟੀ ਵਿੱਚ ਰਹੇ।

ਹਰ ਸ਼ਨਿਚਰਵਾਰ ਉਹ ਸਿਨੇਮਾ ਜਾਂਦੇ ਤੇ ਫਿਰ ਇਕੱਠੇ ਖਾਣਾ ਖਾਂਦੇ। ਜਦੋਂ ਉਹ ਸਿਨਮੇ ਜਾਣ ਵਾਸਤੇ ਬੱਸ 'ਤੇ ਜਾਂਦੇ ਤਾਂ ਮੌਰਿਸ ਬਟੂਆ ਕੱਢਦਾ ਤੇ ਕਹਿਦਾ, “ਮੈਂ ਬੱਸ ਦਾ ਕਿਰਾਇਆ ਦਿਆਂਗਾ” ਤੇ ਫਿਰ ਟਿਕਟ ਲੈਣ ਲਈ ਕੁਝ ਪੈਸੇ ਕੱਢਦਾ। ਸਿਨਮੇ ਦੀਆਂ ਟਿਕਟਾਂ ਪ੍ਰਗਿਦਣ ਦੀ ਵਾਰੀ ਮਨਜ਼ੂਰ ਕਾਦਰ ਦੀ ਹੁੰਦੀ। ਸਿਨਮੇ ਦਾ ਖੇਲ ਸਮਾਪਤ ਹੋਣ 'ਤੇ ਮੌਰਿਸ ਫਿਰ ਬੱਸ ਦਾ ਕਿਰਾਇਆ ਦੇਣ ਦੀ ਅੜੀ ਕਰਦਾ। ਹੁਣ ਮਨਜ਼ੂਰ ਕਾਦਰ ਦੀ ਫਿਰ ਰਾਤ ਦੇ ਖਾਣੇ ਦੇ ਪੈਸੇ ਦੇਣ ਦੀ ਵਾਰੀ ਆ ਜਾਂਦੀ। ਜਦੋਂ ਇਸ ਤਰ੍ਹਾਂ ਕਈ ਵਾਰ ਹੋਇਆ ਤਾਂ ਮਨਜ਼ੂਰ ਨੇ ਸਿਆਣਪ ਵਰਤਦਿਆਂ ਕਿਹਾ, “ਮੌਰਿਸ ਹੁਣ ਅੱਗੇ ਤੋਂ ਮੈਂ ਬੱਸ ਦਾ ਕਿਰਾਇਆ ਦਿਆ ਕਰਾਂਗਾ ਤੇ ਤੂੰ ਸਿਨਮੇ ਦੀਆਂ ਟਿਕਟਾਂ ਅਤੇ ਖਾਣੇ ਦੇ ਪੈਸੇ ਪ੍ਰਚੰਦੀਂ।” ਇਸ ਪਿੱਛੋਂ ਅਸੀਂ ਮੌਰਿਸ ਨੂੰ ‘ਬੱਸ ਦੇ ਕਿਰਾਏ ਵਾਲਾ’ ਕਹਿ ਕੇ ਛੇੜਦੇ।

ਮੈਨੂੰ ਮੌਰਿਸ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਸ ਦੀ ਭਾਰਤ ਵਿੱਚ ਪਹਿਲੀ ਨਿਯੁਕਤੀ ਹੋਈ। ਸਾਲ ਮਗਰੋਂ ਉਸ ਨੇ ‘ਤਾਯਾ’ ਨਾਲ ਸ਼ਾਦੀ ਕਰ ਲਈ ਜੋ ‘ਪਹਿਲੀ ਨਜ਼ਰ ਦੇ ਪਿਆਰ’ ਨਾਲੋਂ ਜ਼ਿਆਦਾ ਮਿੱਤਰਾਂ ਤੇ ਰਿਸ਼ਤੇਦਾਰਾਂ ਦੀ ਵਿਉਂਤ ਕਰਕੇ ਸੀ। ਉਹ ਅੰਗਰੇਜ਼ ਯਹੂਦੀ ਸੀ, ਤਾਯਾ ਛਰਾਂਸ ਦੀ ਯਹੂਦਣ, ਪਰ ਉਸ ਨੂੰ ਅੰਗਰੇਜ਼ੀ ‘ਤੇ ਅਥਰ ਹਾਸਿਲ ਸੀ।

ਉਹ 1939 ਵਿੱਚ ਮੇਰੇ ਵਿਆਹ ਦੇ ਸੁਆਗਤੀ ਸਮਾਰੋਹ ਵਿੱਚ ਆਏ, ਜਿਥੇ ਮੁੱਖ ਆਕਰਸ਼ਣ ਮੁੰਹਮਦ ਅਲੀ ਜਿਨਾਹ ਸੀ। ਤਾਯਾ ਨੇ ਪਹਿਲੀ ਵਾਰ ਸਾੜ੍ਹੀ ਪਹਿਨਣ ਦਾ ਫੈਸਲਾ ਕੀਤਾ।

ਉਸ ਨੇ ਸਾੜ੍ਹੀ ਤਾਂ ਪਹਿਨ ਲਈ ਪਰ ਉਸ ਨੇ ਅੰਗੀ ਨੂੰ ਢੱਕਣ ਲਈ ਚੇਲੀ ਨਾ ਪਾਈ ਤੇ ਨਾ ਹੀ ਸਾੜ੍ਹੀ ਹੋਠ ਪੇਟੀਕੋਟ ਪਾਇਆ, ਇਸ ਕਾਰਨ ਸਾੜ੍ਹੀ ਹਰ ਵੇਲੇ ਢਿਲਕ ਢਿਲਕ ਜਾਂਦੀ। ਉਹ ਸਭ ਨੂੰ ਧੱਕਦੀ ਹੋਈ ਅੱਗੇ ਵਧੀ ਤੇ ਬੜੇ ਜੋਸ਼ ਨਾਲ ਕਾਇਦ-ਇ-ਆਜ਼ਮ ਨੂੰ ਕਹਿਣ ਲੱਗੀ, “ਮਿਸਟਰ ਜਨਾਹ, ਮੈਂ ਜਿਨ੍ਹਾਂ ਵਿਅਕਤੀਆਂ ਨੂੰ ਮਿਲੀ ਹਾਂ ਤੁਸੀਂ ਉਹਨਾਂ ਵਿੱਚ ਸਭ ਤੋਂ ਸੁੰਦਰ ਹੋ।” ਜਿਨਾਹ ਨੇ ਆਪਣੀ ਐਨਕ 'ਚੋਂ ਕਠੋਰ

ਭਾਲ੍ਹੀ ਨਾਲ ਵੇਖਿਆ ਤੇ ਉਸ ਵੱਲ ਪਿੱਠ ਕਰ ਲਈ। ਉਸ ਨੇ ਮੈਨੂੰ ਬਾਅਦ ਵਿੱਚ ਕਿਹਾ, “ਜਿਨ੍ਹਾਂ ਆਦਮੀਆਂ ਨੂੰ ਮੈਂ ਮਿਲੀ ਹਾਂ, ਜਿਨਾਹ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਬਦਤਮੀਜ਼ ਤੇ ਅਸ਼ਿਸ਼ਟ ਸੀ।”

ਜ਼ਿੰਕਨ ਜੋੜਾ ਆਜ਼ਾਦੀ ਪਿੱਛੋਂ ਵੀ ਭਾਰਤ ਵਿੱਚ ਰਿਹਾ। ਉਹ ਭਾਰਤ ਵਿੱਚ ‘ਮਾਨਯੋਸਟਰ ਗਾਰਡੀਅਨ’ ਲਈ ਲਿਖਦੀ ਰਹੀ ਜਿਸ ਦਾ ਨਾਮ ਪਿੱਛੋਂ ‘ਦੀ ਗਾਰਡੀਅਨ’ ਕੰਪਨੀ ਦਿੱਤਾ ਗਿਆ ਤੇ ਉਹ ਹਰ ਉਸ ਵਿਅਕਤੀ ਦਾ ਵਿਰੋਧ ਕਰਦੀ ਜੋ ਉਸ ਅਖਬਾਰ ਲਈ ਲਿਖਦਾ। ਦੋਹਾਂ ਨੇ ਭਾਰਤ ਉੱਪਰ ਪੁਸਤਕਾਂ ਲਿਖੀਆਂ। ਜ਼ਿੰਕਨ ਨੂੰ ਆਰਥਿਕ ਮਾਮਲਿਆਂ ਦਾ ਪੂਰਾ ਅਨੁਭਵ ਸੀ, ਸ੍ਰੀਮਤੀ ਜ਼ਿੰਕਨ ਨੂੰ ਸਮਾਜਿਕ ਤੇ ਰਾਜਸੀ ਮਾਮਲਿਆਂ ਵਾਲੇ ਖੇਖਲੀ ਜਾਣਕਾਰੀ ਸੀ।

ਜਦੋਂ ਮੈਂ ਲੰਡਨ 'ਚ ਹੁੰਦਾ, ਮੈਂ ਜ਼ਿੰਕਨ ਜੋੜੇ ਨੂੰ ਮਿਲਦਾ ਰਹਿੰਦਾ। ਉਹ ਪੁਰਾਣੇ ਭਾਰਤੀਆਂ ਦੇ ਗੁੱਟ ਨਾਲ ਸੰਬੰਧਿਤ ਸਨ ਜੋ ਭਾਰਤ ਵਿੱਚ ਰਹਿੰਦਿਆਂ ਵੀ ਤੇ ਇੰਗਲੰਡ ਵਿੱਚ ਦੁਬਾਰਾ ਜਾ ਕੇ ਵੱਸਣ ਪਿੱਛੋਂ ਵੀ ਭਾਰਤੀਆਂ ਦੇ ਮਿੱਤਰ ਰਹੇ। ਕਿਸੇ ਕਾਰਨ ਦੋਹਾਂ ਨੇ ਲਿਖਣਾ ਛੱਡ ਦਿੱਤਾ ਤੇ ਗੁੰਮਨਾਮੀ ਵਿੱਚ ਚਲੇ ਗਏ।

ਤਾਜਾ ਆਪਣੇ ਪੜੀ ਤੋਂ ਕੁਝ ਮਹੀਨੇ ਪਿੱਛੋਂ ਮਰ ਗਈ। ਮੈਨੂੰ ਸਦਾ ਹੀ ਮੌਰਿਸ ਵੱਲੋਂ ਭਾਰਤੀ ਆਰਥਿਕਤਾ ਦੇ ਰੋਗਾਂ ਦੀ ਪ੍ਰਕਾਸ਼ਮਈ ਤਸ਼ਕ਼ੀਸ ਤੇ ਤਾਜਾ ਵੱਲੋਂ ਭਾਰਤੀ ਸਿਆਸਤਦਾਨਾਂ ਉੱਪਰ ਕੀਤੀਆਂ ਵਾਢਵੀਆਂ ਟਿੱਪਣੀਆਂ ਯਾਦ ਰਹਿਣਗੀਆਂ।

ਦਾਦੀ ਮਾਂ—ਇਕ ਇਸਤਰੀ ਦਾ ਚਿੱਤਰ

ਮੇਰੀ ਦਾਦੀ ਵੀ ਸਭਨਾਂ ਦੀਆਂ ਦਾਦੀਆਂ ਵਾਂਗ ਇਕ ਬਿਰਧ ਇਸਤਰੀ ਸੀ। ਉਹ ਪਿਛਲੇ 20 ਸਾਲ ਤੋਂ ਬਿਰਧ ਹੀ ਸੀ ਤੇ ਉਸ ਦੇ ਭੁਰੜੀਆਂ ਪੈ ਗਈਆਂ ਸਨ। ਲੋਕ ਕਹਿੰਦੇ ਸਨ ਕਿ ਉਹ ਕਦੇ ਬੜੀ ਸੁੰਦਰ ਤੇ ਜਵਾਨ ਹੁੰਦੀ ਸੀ ਤੇ ਉਸ ਦਾ ਪਤੀ ਵੀ ਹੁੰਦਾ ਸੀ, ਪਰ ਇਸ ਸਭ ਕੁਝ 'ਤੇ ਵਿਸ਼ਵਾਸ ਬੜੀ ਮੁਸ਼ਕਲ ਨਾਲ ਆਉਂਦਾ ਸੀ। ਮੇਰੇ ਦਾਦੇ ਦਾ ਚਿੱਤਰ ਬੈਠਕ ਵਿੱਚ ਅੰਗੀਠੀ ਉੱਪਰ ਲਟਕ ਰਿਹਾ ਸੀ। ਉਹ ਵੱਡੀ ਪਗੜੀ ਤੇ ਖੁੱਲ੍ਹੇ ਕੱਪੜੇ ਪਹਿਨਦਾ ਸੀ। ਉਸ ਦੀ ਲੰਬੀ ਚਿੱਟੀ ਦਾੜੀ ਉਹਦੀ ਛਾਤੀ ਦੇ ਬਹੁਤੇ ਭਾਗ ਨੂੰ ਢੱਕ ਲੈਂਦੀ ਸੀ ਤੇ ਉਹ ਘੱਟੇ ਘੱਟ ਸੌ ਸਾਲ ਦਾ ਦਿਖਾਈ ਦਿੰਦਾ ਸੀ। ਉਹ ਇਸ ਕਿਸਮ ਦਾ ਆਦਮੀ ਨਹੀਂ ਲੱਗਦਾ ਸੀ ਜਿਸ ਦੀ ਪਤਨੀ ਜਾਂ ਬੱਚੇ ਹੋਣ। ਉਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੇ ਬਹੁਤ ਸਾਰੇ ਪੋਤਰੇ ਹੀ ਹੋਣ ਤੇ ਜਿਥੋਂ ਤੱਕ ਇਹ ਖਿਆਲ ਸੀ ਕਿ ਮੇਰੀ ਦਾਦੀ ਕਦੇ ਜਵਾਨ ਤੇ ਬੜੀ ਸੁੰਦਰ ਸੀ ਤਾਂ ਇਹ ਉੱਕਾ ਹੀ ਘਿਨਾਉਣਾ ਤੇ ਅਟਪਟਾ ਲੱਗਦਾ ਸੀ। ਉਹ ਸਾਨੂੰ ਬਾਲਪਨ ਸਮੇਂ ਦੀਆਂ ਖੇਡਾਂ ਬਾਰੇ ਆਮ ਹੀ ਦੱਸਿਆ ਕਰਦੀ ਸੀ। ਉਹਦੇ ਵੱਲੋਂ ਇਹ ਦੱਸਣਾ ਵੀ ਛਜੂਲ ਤੇ ਘਟੀਆ ਲੱਗਦਾ ਸੀ ਤੇ ਅਸੀਂ ਇਹਨਾਂ ਨੂੰ ਗੁਰੂਆਂ ਦੀਆਂ ਕਹਾਣੀਆਂ ਵਾਂਗੂੰ ਹੀ ਸਮਝਦੇ ਸੀ ਜਿਹੜੀਆਂ ਉਹ ਸਾਨੂੰ ਸੁਣਾਇਆ ਕਰਦੀ ਸੀ।

ਉਹ ਸਦਾ ਹੀ ਮਧਰੀ, ਮੋਟੀ ਤੇ ਬੜੀ ਜਿਹੀ ਕੁੱਬੀ ਸੀ। ਉਹਦੇ ਚਿਹਰੇ 'ਤੇ ਭੁਰੜੀਆਂ ਦਾ ਜਾਲ ਜਿਹਾ ਸੀ ਜੋ ਇਕ ਪਾਸੇ ਤੋਂ ਦੂਸਰੇ ਪਾਸੇ ਨੂੰ ਜਾਂਦੀਆਂ ਸਨ। ਸਾਨੂੰ ਯਕੀਨ ਸੀ ਕਿ ਉਹ ਸਦਾ ਤੋਂ ਐਸੀ ਹੀ ਸੀ ਜੈਸੀ ਅਸੀਂ ਉਸ ਨੂੰ ਵੇਖਦੇ ਰਹੇ ਹਾਂ। ਉਹ ਬੁੱਢੀ ਸੀ, ਇਤਨੀ ਭਿਆਨਕ ਤੇ ਬਿਰਧ ਕਿ ਹੋਰ ਬੁੱਢੀ ਹੋ ਹੀ ਨਹੀਂ ਸਕਦੀ ਸੀ ਤੇ ਪਿਛਲੇ 20 ਸਾਲਾਂ ਤੋਂ ਜਿਵੇਂ ਉਸੇ ਹੀ ਉਮਰ ਦੀ ਰਹੀ ਹੋਵੇ। ਉਹ ਕਦੇ ਆਕਰਸ਼ਕ ਤੇ ਅਲਬੇਲੀ ਨਹੀਂ ਹੋਣੀ, ਹਾਂ ਸੁਹਣੀ ਜਰੂਰ ਹੋਵੇਗੀ। ਉਹ ਘਰ ਵਿੱਚ ਦੁੱਧ ਚਿੱਟੇ ਵਸਤਰਾਂ ਵਿੱਚ ਕੁੱਬ ਨੂੰ ਆਸਰਾ ਦੇਣ ਲਈ ਢਾਕ 'ਤੇ ਇਕ ਹੱਥ ਰੱਖ ਕੇ ਹੌਲੀ-ਹੌਲੀ ਤੁਰਦੀ ਤੇ ਦੂਸਰੇ ਹੱਥ ਨਾਲ ਮਾਲਾ ਫੇਰਦੀ ਰਹਿੰਦੀ। ਉਸ ਦੀਆਂ ਚਾਂਦੀ ਵਰਗੀਆਂ ਲਿਟਾਂ ਬੇਤਰਤੀਬੀ ਨਾਲ ਉਹਦੇ ਪੀਲੇ ਵੱਟੇ-ਵੱਟ ਚਿਹਰੇ 'ਤੇ ਖਿੱਲਰੀਆਂ ਹੁੰਦੀਆਂ ਤੇ ਉਹਦੇ ਬੁਲ੍ਹ ਨਿਰੰਤਰ ਅਸਪੱਸ਼ਟ ਪਾਠ ਕਰਦੇ ਹਿਲਦੇ ਰਹਿੰਦੇ। ਹਾਂ, ਉਹ ਸੁੰਦਰ ਸੀ। ਉਹ ਸਿਆਲ ਦੀ ਰੁੱਤ ਵਿੱਚ ਪਹਾੜਾਂ ਵਿਚਲੀ ਧਰਤੀ ਦੇ ਦ੍ਰਿਸ਼ ਚਿੱਤਰ ਵਾਂਗ ਨਿਰਮਲ ਤੇ ਉੱਜਲ ਸੀ ਤੇ ਸ਼ਾਂਤੀ ਤੇ ਸੰਤੋਖ ਦੀ ਮੂਰਤੀ ਸੀ।

ਮੈਂ ਤੇ ਮੇਰੇ ਦਾਦੀ ਜੀ ਗੂੜੇ ਮਿੱਤਰ ਸੀ। ਮੇਰੇ ਮਾਤਾ-ਪਿਤਾ ਨੇ ਮੈਨੂੰ ਉਸ ਸਮੇਂ ਦਾਦੀ ਕੋਲ ਛੱਡ ਦਿੱਤਾ ਸੀ ਜਦੋਂ ਉਹ ਆਪ ਸ਼ਹਿਰ ਚਲੇ ਗਏ ਤੇ ਅਸੀਂ ਲਗਾਤਾਰ

ਇਕੱਠੇ ਰਹੇ। ਉਹ ਮੈਨੂੰ ਸਵੇਰੇ ਸਵੱਖਤੇ ਉਠਾ ਕੇ ਸਕੂਲ ਲਈ ਤਿਆਰ ਕਰਦੀ। ਉਹ ਸਵੇਰ ਵੇਲੇ ਮੈਨੂੰ ਨੁਹਾਉਂਦਿਆਂ ਤੇ ਕੱਪੜੇ ਪਾਉਂਦਿਆਂ ਗਾ-ਗਾ ਕੇ ਹੀ ਨੀਰਸ ਜਿਹੇ ਢੰਗ ਨਾਲ ਪਾਠ ਇਸ ਉਮੀਦ ਨਾਲ ਕਰਦੀ ਕਿ ਮੈਂ ਵੀ ਸੁਣ ਲਵਾਂਗਾ ਤੇ ਮੈਨੂੰ ਵੀ ਇਹ ਜ਼ਬਾਨੀ ਯਾਦ ਹੋ ਜਾਵੇਗਾ। ਮੈਂ ਸੁਣਦਾ ਰਹਿੰਦਾ ਕਿਉਂਕਿ ਮੈਨੂੰ ਉਹਦੀ ਆਵਾਜ਼ ਚੰਗੀ ਲੱਗਦੀ ਸੀ, ਪਰ ਮੈਂ ਇਸ ਨੂੰ ਯਾਦ ਕਰਨ ਦੀ ਪ੍ਰਵਾਹ ਕਦੇ ਨਾ ਕੀਤੀ। ਫਿਰ ਉਹ ਮੌਗੀ ਲੱਕੜੀ ਦੀ ਛੱਟੀ ਜਿਹੜੀ ਉਸ ਨੇ ਪਹਿਲਾਂ ਹੀ ਧੋ ਕੇ ਸਾਫ਼ ਕਰਕੇ ਗਾਚੀ ਲਾ ਕੇ ਮੇਰੀ ਲੱਕੜੀ ਦੀ ਛੱਟੀ ਜਿਹੜੀ ਉਸ ਨੇ ਪਹਿਲਾਂ ਹੀ ਧੋ ਕੇ ਸਾਫ਼ ਕਰਕੇ ਗਾਚੀ ਲਾ ਕੇ ਸੁਕਾ ਕੇ ਰੱਖੀ ਹੁੰਦੀ ਤੇ ਨਾਲ ਹੀ ਉਹ ਛੱਟੀ ਜਿਹੀ ਮਿੱਟੀ ਦੀ ਦੁਆਤ, ਕਾਨੇ ਦੀ ਕਲਮ ਲਿਆ ਕੇ ਬਸਤੇ ਵਿੱਚ ਪਾ ਕੇ ਮੈਨੂੰ ਫੜਾ ਦਿੰਦੀ। ਫਿਰ ਉਹ ਰਾਤ ਦੀ ਬੋਹੀ ਚਪਾਤੀ ਤੇ ਮੱਖਣ ਤੇ ਖੰਡ ਲਾ ਕੇ ਛਾਹ ਵੇਲਾ ਖੁਆ ਦਿੰਦੀ ਤੇ ਅਸੀਂ ਸਕੂਲ ਚਲੇ ਜਾਂਦੇ। ਉਹ ਆਪਣੇ ਨਾਲ ਕਈ ਬੋਹੀਆਂ ਰੋਟੀਆਂ ਪਿੰਡ ਦੇ ਕੁੱਤਿਆਂ ਨੂੰ ਪਾਉਣ ਲਈ ਲੈ ਜਾਂਦੀ।

ਮੇਰੀ ਦਾਦੀ ਹਰ ਰੋਜ਼ ਮੇਰੇ ਨਾਲ ਸਕੂਲ ਜਾਂਦੀ ਕਿਉਂਕਿ ਸਕੂਲ ਗੁਰਦੁਆਰੇ ਵਿੱਚ ਹੀ ਸੀ। ਭਾਈ ਸਾਨੂੰ ਵਰਣਮਾਲਾ ਪੜਾਉਂਦਾ ਤੇ ਸਵੇਰ ਵੇਲੇ ਦਾ ਪਾਠ ਤੇ ਅਗਦਾਸ ਵੀ। ਜਦੋਂ ਬੱਚੇ ਵਰਾਂਡੇ ਵਿੱਚ ਦੋਹੀਂ ਪਾਸੀਂ ਕਤਾਰਾਂ ਵਿੱਚ ਵਰਣਮਾਲਾ ਜਾਂ ਪੈਂਤੀ ਇਕੱਠੇ ਗਾ ਰਹੇ ਹੁੰਦੇ ਤਾਂ ਮੇਰੀ ਦਾਦੀ ਅੰਦਰ ਬੈਠ ਕੇ ਪਾਠ ਕਰਦੀ ਰਹਿੰਦੀ। ਜਦੋਂ ਅਸੀਂ ਦੋਵੇਂ ਕੰਮ ਮੁਕਾ ਲੈਂਦੇ ਤਾਂ ਅਸੀਂ ਘਰ ਮੁੜ ਆਉਂਦੇ। ਇਸ ਸਮੇਂ ਸਾਨੂੰ ਪਿੰਡ ਦੇ ਕੁੱਤੇ ਗੁਰਦੁਆਰੇ ਦੇ ਦਰਵਾਜ਼ੇ ਵਿੱਚ ਮਿਲਦੇ। ਉਹ ਸਾਡੇ ਮਗਰ-ਮਗਰ ਹੀ ਘਰ ਤੱਕ ਉਹਨਾਂ ਰੋਟੀਆਂ ਖਾਡਾ ਲੜਦੇ ਘੁਰਕਦੇ ਆਉਂਦੇ, ਜੋ ਅਸੀਂ ਉਹਨਾਂ ਵੱਲ ਸੁੱਟਦੇ।

ਜਦੋਂ ਸਾਡੇ ਮਾਤਾ-ਪਿਤਾ ਸ਼ਹਿਰ ਵਿੱਚ ਆਰਾਮ ਨਾਲ ਵੱਸ ਗਏ, ਉਹਨਾਂ ਨੇ ਸਾਨੂੰ ਜਾਵੇਂ ਸਾਡਾ ਲੰਘਦੇ ਗਏ, ਸਾਡਾ ਇਕ ਦੂਸਰੇ ਨੂੰ ਮਿਲਣਾ ਘਟਦਾ ਗਿਆ। ਆਪਣੇ ਕੋਲ ਬੁਲਾ ਲਿਆ। ਉਸ ਸਮੇਂ ਸਾਡੀ ਦੌਸਤੀ ਵਿੱਚ ਨਵਾਂ ਮੋੜ ਆ ਗਿਆ। ਭਾਵੇਂ ਸਾਡਾ ਦੋਹਾਂ ਦਾ ਇਕੋ ਕਮਰਾ ਹੁੰਦਾ ਸੀ ਪਰ ਮੇਰੀ ਦਾਦੀ ਹੁਣ ਮੇਰੇ ਨਾਲ ਸਕੂਲ ਨਹੀਂ ਜਾਂਦੀ ਹੁੰਦੀ ਸੀ। ਮੈਂ ਹੁਣ ਅੰਗਰੇਜ਼ੀ ਸਕੂਲ ਵਿੱਚ ਮੇਟਰ ਗੱਡੀ 'ਤੇ ਜਾਇਆ ਕਰਦਾ ਸੀ। ਗਲੀਆਂ ਵਿੱਚ ਕੋਈ ਕੁੱਤੇ ਨਹੀਂ ਹੁੰਦੇ ਸੀ। ਉਹ ਸਾਡੇ ਸ਼ਹਿਰੀ ਘਰ ਦੇ ਵਿਹੜੇ ਵਿੱਚ ਚਿੜੀਆਂ ਨੂੰ ਚੋਗਾ ਪਾਉਂਦੀ ਰਹਿੰਦੀ।

ਜਿਉਂ-ਜਿਉਂ ਸਾਲ ਲੰਘਦੇ ਗਏ, ਸਾਡਾ ਇਕ ਦੂਸਰੇ ਨੂੰ ਮਿਲਣਾ ਘਟਦਾ ਗਿਆ। ਕੁਝ ਸਮੇਂ ਲਈ ਤਾਂ ਉਹ ਮੈਨੂੰ ਸਵੇਰ ਵੇਲੇ ਜਗਾ ਕੇ ਸਕੂਲ ਲਈ ਤਿਆਰ ਕਰਦੀ ਰਹੀ। ਜਦੋਂ ਮੈਂ ਸਕੂਲ ਤੋਂ ਆਉਂਦਾ ਤਾਂ ਉਹ ਇਹ ਵੀ ਪੁੱਛਦੀ ਕਿ ਮਾਸਟਰ ਨੇ ਕੀ ਪੜਾਇਆ ਹੈ? ਮੈਂ ਉਸ ਨੂੰ ਅੰਗਰੇਜ਼ੀ ਦੇ ਸ਼ਬਦਾਂ, ਪੱਛਮੀ ਗਿਆਨ ਵਿਗਿਆਨ ਦੀਆਂ ਨਿੱਕੀਆਂ-ਹੈ? ਪੜਾਈ ਵਿੱਚ ਮੇਰੀ ਸਹਾਇਤਾ ਨਹੀਂ ਕਰ ਸਕਦੀ ਸੀ। ਉਸ ਨੂੰ ਸਕੂਲ ਵਿੱਚ ਮੇਰੀ ਪੜਾਈ ਵਿੱਚ ਮੇਰੀ ਸਹਾਇਤਾ ਨਹੀਂ ਕਰ ਸਕਦੀ ਸੀ। ਉਸ ਨੂੰ ਸਕੂਲ ਵਿੱਚ ਪੜਾਈ ਜਾਂਦੀਆਂ ਚੀਜ਼ਾਂ ਬਾਰੇ ਵਿਸ਼ਵਾਸ ਨਹੀਂ ਸੀ ਤੇ ਇਸ ਗੱਲੋਂ ਦੁਖੀ ਹੁੰਦੀ ਸੀ ਕਿ ਉਥੋਂ ਪਰਮਾਤਮਾ ਬਾਰੇ ਦੱਸਿਆ ਨਹੀਂ ਜਾਂਦਾ ਅਤੇ ਬਾਣੀ ਨਹੀਂ ਪੜਾਈ ਜਾਂਦੀ। ਕਿ ਉਥੋਂ ਪਰਮਾਤਮਾ ਬਾਰੇ ਦੱਸਿਆ ਨਹੀਂ ਜਾਂਦਾ ਅਤੇ ਬਾਣੀ ਨਹੀਂ ਪੜਾਈ ਜਾਂਦੀ। ਇਕ ਦਿਨ ਮੈਂ ਆ ਕੇ ਇਹ ਦੱਸਿਆ ਕਿ ਸਾਨੂੰ ਸੰਗੀਤ ਸਿਖਾਇਆ ਜਾਂਦਾ ਹੈ ਤਾਂ ਉਹ

ਬਹੁਤ ਦੁਖੀ ਹੋਈ। ਉਸ ਲਈ ਸੰਗੀਤ ਨਾਲ ਤਾਂ ਗੰਦੀਆਂ ਗੱਲਾਂ ਚੁੜੀਆਂ ਹੋਈਆਂ ਸਨ। ਉਸ ਸਮੇਂ ਤੱਕ ਸਿਰਫ ਕੰਜਰੀਆਂ ਤੇ ਮੰਗਤੇ ਹੀ ਗਾਉਂਦੇ ਸਨ ਤੇ ਇਹ ਸਾਊਂਲੋਕਾਂ ਲਈ ਨਹੀਂ ਸੀ। ਉਸ ਮਗਰੋਂ ਮੇਰੇ ਨਾਲ ਉਸ ਨੇ ਘੱਟ ਹੀ ਕਦੇ ਕੋਈ ਗੱਲਬਾਤ ਕੀਤੀ।

ਜਦੋਂ ਮੈਂ ਯੂਨੀਵਰਸਿਟੀ ਵਿੱਚ ਪੜ੍ਹਨ ਚਲਾ ਗਿਆ ਤਾਂ ਮੈਨੂੰ ਆਪਣਾ ਕਮਰਾ ਮਿਲਿਆ। ਦੋਸਤੀ ਦੀ ਕੜੀ ਖਤਮ ਹੋ ਗਈ। ਮੇਰੀ ਦਾਦੀ ਨੇ ਆਪਣੀ ਇਕੱਲ ਨੂੰ ਸਬਰ ਨਾਲ ਪ੍ਰਵਾਨ ਕਰ ਲਿਆ। ਉਹ ਘੱਟ ਹੀ ਕਿਸੇ ਨਾਲ ਗੱਲਾਂ ਕਰਨ ਲਈ ਚਰਖੇ 'ਤੇ ਕੱਤਣਾ ਛੱਡਦੀ। ਸਵੇਰ ਤੋਂ ਸ਼ਾਮ ਤੱਕ ਉਹ ਚਰਖਾ ਕੱਤਦੀ ਰਹਿੰਦੀ ਤੇ ਬਾਣੀ ਪੜ੍ਹਦੀ ਰਹਿੰਦੀ। ਢਲੀ ਦੁਪਹਿਰ ਵੇਲੇ ਹੀ ਉਹ ਚਿੜੀਆਂ ਨੂੰ ਚੋਗਾ ਪਾਉਣ ਸਮੇਂ ਆਰਾਮ ਕਰਦੀ। ਜਦੋਂ ਉਹ ਵਰਾਂਡੇ ਵਿੱਚ ਬੈਠ ਕੇ ਰੋਟੀ ਦੇ ਛੋਟੇ-ਛੋਟੇ ਟੁਕੜੇ ਕਰਦੀ ਤਾਂ ਹਜ਼ਾਰਾਂ ਹੀ ਛੋਟੇ-ਛੋਟੇ ਪੰਛੀ ਇਕੱਠੇ ਹੋ ਕੇ ਚਹਿਰਹਾਉਂਦੇ ਤੇ ਰੌਲਾ-ਰੱਪਾ ਪਾਉਂਦੇ।

ਕੁਝ ਆ ਕੇ ਉਹਦੀਆਂ ਲੱਤਾਂ 'ਤੇ ਬੈਠ ਜਾਂਦੇ ਤੇ ਕੁਝ ਮੋਚਿਆਂ 'ਤੇ, ਕੁਝ ਉਹਦੇ ਸਿਰ 'ਤੇ ਹੀ ਬੈਠ ਜਾਂਦੇ। ਉਹ ਹੱਸਦੀ ਰਹਿੰਦੀ ਤੇ ਕਦੇ ਵੀ ਉਹਨਾਂ ਨੂੰ ਨਾ ਉਡਾਉਂਦੀ। ਉਹਦੇ ਲਈ ਦਿਨ ਦਾ ਇਹ ਅੱਧਾ ਘੰਟਾ ਸਭ ਤੋਂ ਵੱਧ ਖੁਸ਼ੀਆਂ ਵਾਲਾ ਹੁੰਦਾ।

ਜਦੋਂ ਮੈਂ ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਣ ਦਾ ਛੈਸਲਾ ਕੀਤਾ ਤਾਂ ਮੈਨੂੰ ਯਕੀਨ ਸੀ ਕਿ ਮੇਰੀ ਦਾਦੀ ਦੁਖੀ ਹੋਵੇਗੀ। ਮੈਂ ਪੰਜ ਸਾਲ ਲਈ ਬਾਹਰ ਜਾਣਾ ਸੀ ਤੇ ਮੇਰੀ ਦਾਦੀ ਦੀ ਉਮਰ ਵਿੱਚ ਇਹ ਬਰਦਾਸ਼ਤ ਕਰਨਾ ਸੌਖਾ ਨਹੀਂ ਸੀ, ਪਰ ਉਹ ਸਹਾਰ ਗਈ। ਉਹ ਤਾਂ ਜਜ਼ਬਾਤੀ ਵੀ ਨਾ ਹੋਈ। ਉਹ ਮੈਨੂੰ ਰੇਲਵੇ ਸਟੇਸ਼ਨ 'ਤੇ ਵਿਦਾ ਕਰਨ ਆਈ, ਉੱਥੇ ਵੀ ਉਹ ਭਾਵੁਕ ਨਾ ਹੋਈ। ਉਸ ਦੇ ਬੁਲ੍ਹ ਅਰਦਾਸ ਵਿੱਚ ਹਿੱਲੇ, ਉਸ ਦਾ ਮਨ ਅਰਦਾਸ ਵਿੱਚ ਇਕਮਿਕ ਹੋ ਗਿਆ। ਉਸ ਦੀਆਂ ਉੰਗਲਾਂ ਮਾਲਾ ਫੇਰਨ ਵਿੱਚ ਰੁੱਝੀਆਂ ਹੋਈਆਂ ਸਨ। ਉਸ ਨੇ ਚੁਪਚੁਪੀਤੇ ਮੇਰਾ ਮੱਥਾ ਚੁੰਮਿਆ ਤੇ ਜਦੋਂ ਮੈਂ ਉਸ ਤੋਂ ਅੱਡ ਹੋਇਆ ਤਾਂ ਮੈਂ ਉਹਦੀ ਆਖਰੀ ਸਰੀਰਕ ਸੰਪਰਕ ਦੀ ਨਿਸ਼ਾਨੀ, ਉਹਦੇ ਵੱਲੋਂ ਚੁਮਣ ਦੀ ਨਮੀ ਨੂੰ ਪਿਆਰ ਨਾਲ ਯਾਦ ਕਰਦਾ ਰਿਹਾ।

ਪਰ ਇਸ ਤਰ੍ਹਾਂ ਦਾ ਕੁਝ ਵੀ ਨ ਰਿਹਾ। ਪੰਜਾਂ ਸਾਲਾਂ ਪਿੱਛੋਂ ਜਦੋਂ ਮੈਂ ਦੇਸ਼ ਪਰਤਿਆ, ਉਹ ਮੈਨੂੰ ਸਟੇਸ਼ਨ 'ਤੇ ਲੈਣ ਆਈ। ਉਹ ਇਕ ਦਿਨ ਵੀ ਪਹਿਲਾਂ ਨਾਲੋਂ ਬੁੱਢੀ ਨਹੀਂ ਲੱਗਦੀ ਸੀ। ਉਹ ਹੁਣ ਵੀ ਘੱਟ ਹੀ ਗੱਲਾਂ ਕਰਦੀ ਸੀ ਤੇ ਜਦੋਂ ਉਸ ਨੇ ਮੈਨੂੰ ਆਪਣੀ ਜੱਫੀ ਵਿੱਚ ਲਿਆ, ਮੈਨੂੰ ਉਹਦੇ ਪਾਠ ਕਰਨ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਮੇਰੇ ਪਹੁੰਚਣ ਦੇ ਪਹਿਲੇ ਦਿਨ ਵੀ ਉਹਦਾ ਸਭ ਤੋਂ ਵੱਧ ਖੁਸ਼ੀ ਦਾ ਪਲ ਉਹਨਾਂ ਚਿੜੀਆਂ ਨਾਲ ਹੀ ਸੀ ਜਦੋਂ ਉਹ ਉਹਨਾਂ ਨੂੰ ਲੰਮਾ-ਲੰਮਾ ਸਮਾਂ ਦਾਣਾ ਪਾਉਂਦੀ ਸੀ ਤੇ ਉਹਨਾਂ ਨੂੰ ਨਿਰਾਰਥਕ ਝਿੜਕਾਂ ਤੇ ਗਾਲੂਂ ਕੱਢਦੀ ਸੀ।

ਸ਼ਾਮ ਨੂੰ ਉਹਦੇ ਵਿੱਚ ਤਬਦੀਲੀ ਆ ਗਈ। ਉਸ ਸਮੇਂ ਉਸ ਨੇ ਪਾਠ ਨਾ ਕੀਤਾ। ਉਸ ਨੇ ਗੁਆਂਢਣਾ ਨੂੰ ਇਕੱਠੀਆਂ ਕਰਕੇ ਢੋਲਕੀ ਲੈ ਕੇ ਗਾਉਣਾ ਸ਼ੁਰੂ ਕਰ ਦਿੱਤਾ। ਕਈ ਘੰਟਿਆਂ ਤੱਕ ਉਹ ਖਸਤਾ ਹਾਲਤ ਢੋਲਕੀ ਦੀ ਛਿਲਕੀ ਖਲ੍ਹ ਨੂੰ ਤਲੀਆਂ ਨਾਲ

ਵਜਾ ਕੇ ਮੇਰੇ ਘਰ ਪਰਤਣ ਦੀ ਖੁਸ਼ੀ ਵਿੱਚ ਯੋਧਿਆਂ ਦੀਆਂ ਵਾਰਾਂ ਗਾਊਂਦੀ ਰਹੀ। ਅਸੀਂ ਉਸ ਨੂੰ ਬੱਸ ਕਰਨ ਲਈ ਤੇ ਆਪਣੇ ਆਪ ਨੂੰ ਅੰਖਿਆਂ ਕਰਨ ਤੋਂ ਮਸਾਂ ਹਟਾਇਆ। ਜਦ ਤੋਂ ਮੈਂ ਉਸ ਨੂੰ ਵੇਖਦਾ ਆਇਆ ਸੀ ਇਹ ਪਹਿਲਾ ਮੌਕਾ ਸੀ, ਜਦੋਂ ਉਸ ਨੇ ਪਾਠ ਨਾ ਕੀਤਾ।

ਅਗਲੀ ਸਵੇਰ ਉਹ ਬਿਮਾਰ ਹੋ ਗਈ। ਬੁਝਾਰ ਥੋੜ੍ਹਾ ਹੀ ਸੀ ਤੇ ਡਾਕਟਰ ਨੇ ਕਿਹਾ ਕਿ ਛੇਤੀ ਹੀ ਲੱਖ ਜਾਵੇਗਾ, ਪੰਡੂ ਮੇਰੀ ਦਾਦੀ ਹੋਰ ਤਰ੍ਹਾਂ ਸੌਚ ਰਹੀ ਸੀ। ਉਸ ਨੇ ਕਿਹਾ ਕਿ ਉਸ ਦਾ ਅੰਤ ਸਮਾਂ ਆ ਗਿਆ ਹੈ। ਇਹ ਸ਼ਬਦ ਉਸ ਨੇ ਆਪਣੀ ਜ਼ਿੰਦਗੀ ਦੇ ਅੰਤ ਤੋਂ ਕੁਝ ਘੰਟੇ ਪਹਿਲਾਂ ਉਸ ਸਮੇਂ ਕਹੇ ਜਦੋਂ ਉਹ ਪਾਠ ਕਰਨਾ ਭੁੱਲ ਗਈ ਸੀ। ਉਹ ਹੁਣ ਸਾਡੇ ਨਾਲ ਗੱਲਾਂ ਕਰਕੇ ਸਮਾਂ ਨਸ਼ਟ ਨਹੀਂ ਕਰਨਾ ਚਾਹੁੰਦੀ ਸੀ।

ਅਸੀਂ ਰੋਸ ਪ੍ਰਗਟ ਕੀਤਾ, ਪਰ ਉਸ ਨੇ ਸਾਡੇ ਰੋਸ ਦੀ ਪ੍ਰਵਾਹ ਨਾ ਕੀਤੀ। ਉਹ ਬੜੇ ਚੈਨ ਨਾਲ ਬਿਸਤਰੇ 'ਤੇ ਪਈ ਪਾਠ ਕਰਦੀ ਰਹੀ ਤੇ ਮਾਲਾ ਫੇਰਦੀ ਰਹੀ। ਸਾਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਉਸ ਦੇ ਬੁਲ੍ਹ ਹਿਲਣੇ ਬੰਦ ਹੋ ਗਏ ਤੇ ਉਹਦੀਆਂ ਬੇਜਾਨ ਉਗਲਾਂ 'ਚੋ ਮਾਲਾ ਭਿੱਗ ਪਈ। ਉਹਦੇ ਚਿਹਰੇ 'ਤੇ ਪੀਲੱਤਣ ਫਿਰ ਗਈ। ਅਸੀਂ ਸਮਝ ਗਏ ਕਿ ਉਹ ਮਰ ਗਈ ਹੈ।

ਇਹ 1939 ਦੀਆਂ ਗਰਮੀਆਂ ਦੀ ਘਟਨਾ ਹੈ।

ਰਿਵਾਜ ਅਨੁਸਾਰ ਅਸੀਂ ਉਸ ਨੂੰ ਮੰਜੇ ਤੋਂ ਉਠਾ ਕੇ ਭੁੱਜੇ ਲਿਟਾ ਦਿੱਤਾ ਤੇ ਉਸ 'ਤੇ ਲਾਲ ਕੱਢਣ ਪਾ ਦਿੱਤਾ। ਕੁਝ ਘੰਟੇ ਅਫਸੋਸ ਕਰਨ ਪਿੱਛੋਂ ਅਸੀਂ ਉਸ ਨੂੰ ਇਕੱਲਿਆਂ ਛੱਡ ਕੇ ਉਹਦੇ ਸਸਕਾਫ ਦੀ ਤਿਆਰੀ ਕਰਨ ਲੱਗੇ।

ਸ਼ਾਮ ਨੂੰ ਅਸੀਂ ਉਹਦੇ ਕਮਰੇ ਵਿੱਚ ਸਸਕਾਰ ਕਰਨ ਲਈ ਲਿਜਾਣ ਵਾਸਤੇ ਅਣਘੜ ਫੂਹੜੀ ਲੈ ਕੇ ਗਏ। ਫੂਥਦੇ ਸੂਰਜ ਦੀ ਉਸ ਦੇ ਕਮਰੇ 'ਤੇ ਵਰਾਂਡੇ ਵਿੱਚ ਸੁਨਹਿਰੀ ਗੇਜ਼ਨੀ ਦੀ ਚਮਕ ਪੈ ਰਹੀ ਸੀ। ਅਸੀਂ ਵਿਹੜੇ ਦੇ ਵਿਚਕਾਰ ਰੁਕ ਗਏ। ਸਾਰੇ ਵਰਾਂਡੇ 'ਤੇ ਕਮਰੇ ਵਿੱਚ ਉਹਦੀ ਲੋਥ ਤੱਕ ਜਿੱਥੇ ਉਹ ਲਾਲ ਕੱਢਣ ਵਿੱਚ ਵਲੇਟੀ ਪਈ ਸੀ, ਹਜ਼ਾਰਾਂ ਚਿੜੀਆਂ ਫਰਸ਼ 'ਤੇ ਬੈਠੀਆਂ ਸਨ। ਚਿੜੀਆਂ ਦੀ ਚਹਿਰਹਾਟ ਬੰਦ ਸੀ। ਉਸ ਸਾਨੂੰ ਚਿੜੀਆਂ 'ਤੇ ਤਰਸ ਆਇਆ ਤੇ ਮੇਰੀ ਮਾਂ ਉਹਨਾਂ ਲਈ ਰੋਟੀ ਲੈ ਕੇ ਆਈ। ਉਸ ਨੇ ਉਸ ਦੇ ਉਸ ਤਰ੍ਹਾਂ ਹੀ ਛੋਟੇ-ਛੋਟੇ ਟੁਕੜੇ ਕੀਤੇ ਜਿਸ ਤਰ੍ਹਾਂ ਮੇਰੀ ਦਾਦੀ ਕਰਿਆ ਕਰਦੀ ਸੀ ਤੇ ਉਹਨਾਂ ਵੱਲ ਸੁੱਟ ਦਿੱਤੇ। ਚਿੜੀਆਂ ਨੇ ਰੋਟੀ ਦੀ ਕੋਈ ਪ੍ਰਵਾਹ ਨਾ ਕੀਤੀ। ਜਦੋਂ ਅਸੀਂ ਦਾਦੀ ਦਾ ਨੜ੍ਹੇਆ ਉਠਾਇਆ, ਚਿੜੀਆਂ ਚੁਪਚਾਪ ਉੱਡ ਗਈਆਂ। ਅਗਲੀ ਸਵੇਰ ਸਫ਼ਾਈ ਕਰਨ ਵਾਲੇ ਨੇ ਰੋਟੀ ਦੇ ਟੁਕੜੇ ਕੂੜਾਦਾਨ ਵਿੱਚ ਪਾ ਦਿੱਤੇ।

ਰਾਜ-ਬੰਗਲੇ ਦਾ ਛੱਜੂ ਰਾਮ

ਗਰਮੀ ਦੀ ਰੁੱਤ ਵਿੱਚ ਮੈਂ ਘੱਟੋ-ਘੱਟ ਤਿੰਨ ਵਾਰ ਕਸੌਲੀ ਜਾਂਦਾ ਹਾਂ ਤਾਂ ਹਰ ਵਾਰ ਮੈਨੂੰ ਇਸ ਦੇ ਬਿਰਧ ਵਸਨੀਕਾਂ 'ਚੋਂ ਇਕ ਜਾਂ ਵੱਧ ਦੀ ਮੌਤ ਬਾਰੇ ਪਤਾ ਲੱਗਦਾ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਕਿਉਂਕਿ ਕਸੌਲੀ ਦੇ ਸ਼ਹਿਰੀਆਂ ਦੀ ਵਧੇਰੇ ਵੱਸੋਂ ਰਿਟਾਇਰ ਹੋਏ ਲੋਕਾਂ ਦੀ ਹੀ ਹੈ। ਅਤੇ ਉਙਗ ਵੀ ਇਹ ਸਾਂਝ ਜਾਂ ਦੇਸਤੀ ਗਰਮੀ ਦੇ ਮੌਸਮ ਲਈ ਹੀ ਹੁੰਦੀ ਹੈ ਤੇ ਬਾਕੀ ਦਾ ਸਾਰਾ ਸਾਲ ਉਹਨਾਂ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੁੰਦੀ। ਸਮੇਂ ਤੇ ਦੂਰੀ ਨਾਲ ਮੌਤ ਦਾ ਪੜਾਵ ਵੀ ਘਟ ਜਾਂਦਾ ਹੈ, ਪਰ ਛੱਜੂ ਰਾਮ ਬਾਰੇ ਇਹ ਗੱਲ ਨਹੀਂ ਕਹੀ ਜਾ ਸਕਦੀ, ਜਿਸ ਨੂੰ ਮੈਂ 50 ਸਾਲਾਂ ਤੋਂ ਜਾਣਦਾ ਹਾਂ। ਜਦੋਂ ਮੈਂ ਕਸੌਲੀ ਵਿੱਚ ਵੀ ਨਹੀਂ ਹੁੰਦਾ ਸੀ, ਮੈਂ ਟੈਲੀਫੋਨ ਰਾਹੀਂ ਤੇ ਖਤ-ਪੱਤਰਾਂ ਰਾਹੀਂ ਉਸ ਦੇ ਦੁਆਈ—ਠਾਕਰ ਦਾਸ ਅਤੇ ਪਰੋਮ ਤੇ ਉਹਨਾਂ ਦੇ ਪੁੱਤਰਾਂ ਪੀਆਂ ਨਾਲ ਸੰਪਰਕ ਬਣਾਈ ਰੱਖਦਾ। ਅੱਧੀ ਸਦੀ ਤੋਂ ਛੱਜੂ ਰਾਮ ਵੱਲੋਂ ਮੈਨੂੰ ਪਿਆਰ ਤੇ ਇੱਜਤ ਮਿਲਦੀ ਰਹੀ ਹੈ। ਉਸ ਦੀ ਮੌਤ ਨਾਲ ਮੇਰੇ ਜੀਵਨ ਵਿੱਚ ਇਕ ਪ੍ਰਲਾਅ ਪੈਦਾ ਹੋ ਗਿਆ ਹੈ।

ਛੱਜੂ ਰਾਮ ਦਾ ਜਨਮ ਨਾਲਾਗੜ੍ਹ ਜ਼ਿਲ੍ਹੇ ਦੇ ਪਿੰਡ ਗੋਇਲ ਵਿੱਚ ਹੋਇਆ। ਉਹ ਕਬੀਰ ਪੰਥੀ ਸੀ। ਮੈਨੂੰ ਪੱਕਾ ਪਤਾ ਨਹੀਂ ਕਿ ਉਹ ਕਸੌਲੀ ਕਦੋਂ ਆਇਆ। ਉਹ ਮੇਰੇ ਸਹੂਰੇ ਕੋਲ ਚੋਂਕੀਦਾਰ ਰਹਿਣ ਤੋਂ ਪਹਿਲਾਂ ਕਿਸੇ ਸਾਹਿਬ ਦਾ ਨੌਕਰ ਸੀ। ਮੇਰੇ ਸਹੂਰੇ ਸਰਦਾਰ ਤੇਜਾ ਸਿੰਘ ਮਲਿਕ ਨੇ ਉਸ ਨੂੰ ਸਪੈਰਿਨ ਬੰਗਲੇ ਦੀ ਰਾਖੀ ਲਈ ਰਖਿਆ ਸੀ ਜਿਹੜਾ ਉਸ ਨੇ ਇਕ ਕੁਆਗੀ ਬਿਰਧ ਅੰਗਰੇਜ਼ ਇਸਤਰੀ ਪਾਸੋਂ ਖਰੀਦ ਕੇ ਇਸ ਦਾ ਨਾਮ ਆਪਣੀ ਪਤਨੀ ਦੇ ਨਾਮ 'ਤੇ 'ਰਾਜ-ਬੰਗਲਾ' ਰੱਖਿਆ ਸੀ। ਹਰ ਪੱਖੋਂ ਰਾਜ-ਬੰਗਲਾ ਛੱਜੂ ਰਾਮ ਲਈ ਸਾਲ ਦਾ ਬਹੁਤਾ ਸਮਾਂ ਉਹਦੀ ਰਿਹਾਇਸ਼ਗਾਹ ਹੀ ਹੁੰਦਾ। ਜਦੋਂ ਬੰਗਲੇ ਦੇ ਮਾਲਕ ਸਰਦੀਆਂ ਦੇ ਮਹੀਨੇ ਮੇਦਾਨੀ ਇਲਾਕੇ ਵਿੱਚ ਚਲੇ ਜਾਂਦੇ, ਛੱਜੂ ਰਾਮ ਤੇ ਉਸ ਦੀ ਪਤਨੀ ਗੁਮੀਰੇ ਦੇਵੀ ਮੁੱਖ ਗ੍ਰਹਿ ਵਿੱਚ ਨਿਵਾਸ ਕਰ ਲੈਂਦੇ। ਉਹ ਇਸ ਦੀ ਇਸ ਤਰ੍ਹਾਂ ਸਾਂਭ-ਸੰਭਾਲ ਕਰਦੇ ਜਿਵੇਂ ਇਹ ਉਹਨਾਂ ਦਾ ਆਪਣਾ ਬੱਚਾ ਹੋਵੇ। ਇਕ ਸਿਆਲ ਦੀ ਰਾਤ ਵਿੱਚ ਚੇਰਾਂ ਡਕੈਤਾਂ ਨੇ ਕਸੌਲੀ ਦੇ ਕਈ ਘਰ ਲੁੱਟ ਲਏ, ਕਿਉਂਕਿ ਉਹਨਾਂ ਦੇ ਚੋਂਕੀਦਾਰਾਂ ਨੂੰ ਨੌਕਰਾਂ ਵਾਲੇ ਕੁਆਰਟਰਾਂ ਵਿੱਚ ਹੀ ਰਹਿਣ ਦਾ ਹੁਕਮ ਸੀ। ਉਹਨਾਂ ਨੇ ਰਾਜ-ਬੰਗਲੇ ਵਿੱਚ ਵੜਨ ਦੀ ਕੋਸ਼ਿਸ਼ ਵੀ ਕੀਤੀ; ਪਰ ਛੱਜੂ ਰਾਮ ਨੂੰ ਅਹੁੜ ਗਈ ਤੇ ਉਸ ਨੇ ਆਪਣੇ ਲੜਕੇ ਨੂੰ 'ਵਾਜ ਮਾਰ ਕੇ ਕਿਹਾ, "ਮੇਰੀ ਬੰਦੂਕ ਲਿਆਈਂ।"

ਉਸ ਦੇ ਕੋਲ ਕੋਈ ਬੰਦੂਕ ਨਹੀਂ ਸੀ, ਪਰ ਬਦਮਾਸ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਸਨ ਤੇ ਇਸ ਲਈ ਉਹ ਰਫ਼ੂ ਚੱਕਰ ਹੋ ਗਏ।

ਇਕ ਵਾਰ ਜੰਗਲ ਦੀ ਅੱਗ ਵਿੱਚ ਕਈ ਘਰ ਘਰ ਗਏ ਤੇ ਅੱਗ 'ਰਾਜ-ਬੰਗਲੇ' ਦੇ ਨੇੜੇ ਵੀ ਪਹੁੰਚ ਗਈ। ਛੱਜੂ ਰਾਮ ਨੇ ਮੇਰੀ ਪਤਨੀ ਤੇ ਪੋਤਰੀ ਨੂੰ ਸੁਰੱਖਿਅਤ ਸਥਾਨ 'ਤੇ ਭੇਜ ਦਿੱਤਾ; ਉਹ ਆਪ, ਉਸ ਦੀ ਪਤਨੀ, ਲੜਕੇ ਤੇ ਪੋਤਰੇ-ਪੋਤਰੀਆਂ ਵਧ ਰਹੀ ਅੱਗ ਸਾਹਮਣੇ ਪਾਣੀ ਦੀਆਂ ਬਾਲਟੀਆਂ ਤੇ ਹਾਕੀਆਂ ਲੈ ਕੇ ਰੋਕਣ ਤੇ ਬੁਝਾਉਣ ਲਈ ਖੜ੍ਹੇ ਹੋ ਗਏ। ਅਗਲੀ ਵਾਰ 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਇਕ ਹਵਿਆਰ-ਬੰਦ ਹਜ਼ੂਮ ਨੇੜੇ ਦੇ ਪਿੰਡ ਗਰਖਲ ਤੋਂ ਹੁੱਲੜਬਾਜ਼ੀ ਕਰਦਾ, ਸਿੱਖਾਂ ਦੀ ਜਾਇਦਾਦ ਨੂੰ ਲੁੱਟਦਾ, ਮਾਰ-ਧਾੜ ਕਰਦਾ ਤੇ ਅੱਗਾਂ ਲਾਉਂਦਾ ਆ ਗਿਆ। ਕਸੌਲੀ ਤੋਂ ਕੁਝ ਗੁੰਡੇ ਵੀ ਉਹਨਾਂ ਨਾਲ ਰਲ ਗਏ। ਕਸੌਲੀ ਦੇ ਦੁਕਾਨਦਾਰਾਂ ਨੇ, ਜੋ ਸਭ ਹਿੱਦੂ ਸਨ, ਰਾਹ ਰੋਕਣ ਲਈ ਮੌਰਚਾਬੰਦੀ ਕਰ ਲਈ। ਰਾਜ-ਬੰਗਲਾ ਉਹਨਾਂ ਦਾ ਮੁੱਖ ਨਿਸ਼ਾਨਾ ਸੀ। ਛੱਜੂ ਰਾਮ ਤੇ ਉਹਦੇ ਪੁੱਤਰ ਦਰਵਾਜ਼ੇ 'ਤੇ ਪਹਿਰੇਦਾਰ ਬਣ ਕੇ ਖਲੋ ਗਏ। ਉਹਨਾਂ ਨੇ ਹੁੱਲੜਬਾਜ਼ਾਂ ਨੂੰ ਲਲਕਾਰਦਿਆਂ ਕਿਹਾ, "ਤੁਸੀਂ ਇਸ ਘਰ ਵਿੱਚ ਸਾਨੂੰ ਮਾਰੋ ਬਗੈਰ ਦਾਖਲ ਨਹੀਂ ਹੋ ਸਕੋਗੇ।"

ਛੱਜੂ ਰਾਮ ਨੇ ਰਾਜ-ਬੰਗਲੇ ਵਿੱਚ ਰਹਿਦਿਆਂ 50 ਸਾਲਾਂ ਵਿੱਚ ਭਾਈ ਵੀਰ ਸਿੰਘ, ਬਲਰਾਜ ਸਾਹਨੀ, ਨਰਗਿਸ, ਸੁਨੀਲ ਦੱਤ ਤੇ ਸੰਜੈ ਦੱਤ, ਸਲਮਾਨ ਹੈਦਰ ਤੇ ਉਸ ਦਾ ਪਰਿਵਾਰ, ਮਿਆਮਾਰ (ਬਰਮਾ) ਦੀ ਅੰਗਸਾਨ ਸੂਕੀ ਤੇ ਸਭ ਤੋਂ ਆਖਿਰ ਵਿੱਚ ਪ੍ਰਤਿਮਾ ਬੇਦੀ ਨੂੰ ਆਉਂਦਿਆਂ ਤੇ ਜਾਂਦਿਆਂ ਵੇਖਿਆ। ਉਹ ਉਹਨਾਂ ਨੂੰ ਠਹਿਰਾਉਂਦਾ ਤੇ ਦੇਖ-ਭਾਲ ਵੀ ਕਰਦਾ, ਕਿਉਂਕਿ ਉਹ ਮੇਰੇ ਵੱਲੋਂ ਜਾਂ ਮੇਰੀ ਪਤਨੀ ਕੋਲੋਂ ਚਿੱਠੀ ਲੈ ਕੇ ਆਉਂਦੇ। ਦੂਸਰਿਆਂ ਨੂੰ, ਭਾਵੇਂ ਉਹ ਬੜੀ ਨਜ਼ਦੀਕੀ ਰਿਸ਼ਤੇਦਾਰ ਵੀ ਹੁੰਦੇ, ਉਹ ਠਹਿਰਨ ਨਾ ਦਿੰਦਾ। ਜੇ ਕੋਈ ਰਹਿਣ ਲਈ ਚਿੱਠੀ ਨ ਲਿਆਉਂਦਾ, ਉਸ ਨੂੰ ਰਹਿਣ ਦੀ ਆਗਿਆ ਨਾ ਮਿਲਦੀ। ਇਸ ਦਾ ਛਾਇਦਾ ਇਹ ਹੋਇਆ ਕਿ ਮੇਰੀਆਂ ਸੰਗਹਿ ਕੀਤੀਆਂ ਹਜ਼ਾਰਾਂ ਪੁਸਤਕਾਂ, ਚਿੱਤਰਾਂ, ਮੂਰਤੀਆਂ ਤੇ ਕੀਮਤੀ ਕਲਾ-ਕਿਰਤਾਂ ਨੂੰ ਕਿਸੇ ਨੇ ਕਦੇ ਵੀ ਨਾ ਛੋੜਿਆ।

ਅਸੀਂ ਛੱਜੂ ਰਾਮ ਨੂੰ 'ਮਾਲੀ ਜੀ' ਕਹਿ ਕੇ ਬੁਲਾਉਂਦੇ। ਉਸ ਦੀ ਵੱਡੀ ਜ਼ਿੰਮੇਵਾਰੀ, ਬਾਗ ਦੀ ਸੀ। ਜਦ ਤਕ ਉਹ ਜਿਉਂਦਾ ਰਿਹਾ ਤਾਂ ਉਸ ਬੰਗਲੇ ਉਦਾਲੇ ਗੁਲਦਾਊਂਦੀ, ਸੂਰਜਮੁਖੀ, ਸੁੰਦਰ ਫੁੱਲਾਂ ਵਾਲੇ ਗਲੈਡਿਊਲੀ ਤੇ ਹੋਰ ਦਰਜਨਾਂ ਕਿਸਮ ਦੇ ਫੁੱਲ ਖਿੜੇ ਰਹਿੰਦੇ। ਉਹ ਤੇ ਉਹਦੇ ਕੁੱਤੇ ਬੜੀ ਬਹਾਦਰੀ ਨਾਲ ਬੰਦਰਾਂ ਦੀ ਧਾੜ ਤੋਂ ਆਪਣੇ ਉਗਾਏ ਹੋਏ ਫੁੱਲਾਂ ਤੇ ਸਬਜ਼ੀਆਂ ਨੂੰ ਬਚਾਉਣ ਲਈ ਮੁਕਾਬਲਾ ਕਰਦੇ।

ਜਦ ਉਹ ਬਿਰਧ ਹੋ ਗਿਆ ਤਾਂ ਉਸ ਨੇ ਇਹ ਜੰਗ ਤਿਆਗ ਦਿੱਤੀ ਤੇ ਚੁੱਪਚਾਪ ਹੁੱਕਾ ਪੀਂਦਾ, ਸ਼ਾਂਤੀ ਨਾਲ ਬੈਠਾ ਰਹਿੰਦਾ। ਉਹਦਾ ਭਾਰ ਘਟਣਾ ਸ਼ੁਰੂ ਹੋ ਗਿਆ ਤੇ ਉਸ ਵਿੱਚ ਸਵੇਰੇ ਨੂੰ ਕੁਰਸੀਆਂ ਮੇਜ਼ ਬਾਹਰ ਕੱਢਣ 'ਤੇ ਖਿੜਕੀਆਂ ਖੋਲ੍ਹਣ ਤੋਂ ਬਿਨਾਂ ਹੋਰ ਕੁਝ ਕਰਨ ਦੀ ਤਾਕਤ ਨਾ ਰਹਿੰਦੀ। ਪਿਛਲੇ ਅਪੈਲ ਵਿੱਚ ਮੈਂ ਉਸ ਦੀ ਧੋਣ ਦੇ ਨੇੜੇ ਗਿਲੁਟੀ ਵੇਖੀ। ਬਹੁਤ ਵਾਰ ਕਹਿਣ 'ਤੇ ਉਹ ਡਾਕਟਰ ਕੋਲ ਜਾਣ ਤੋਂ ਇਜ਼ਕਦਾ ਰਿਹਾ। "ਇਹਦੀ ਕੋਈ ਪੀੜ੍ਹੀ ਨਹੀਂ ਹੁੰਦੀ। ਇਹ ਹੱਟ ਜਾਏਗੀ।" ਉਸ ਨੇ ਮੈਨੂੰ ਯਕੀਨ ਦੁਆਇਆ।

ਪਰ ਇਹ ਗਿਲੁਟੀ ਆਪ ਖਤਮ ਨਾ ਹੋਈ। ਕਸੌਲੀ ਦੇ ਡਾਕਟਰ ਨੇ ਉਸ ਨੂੰ ਸ਼ਿਮਲੇ ਜਾ ਕੇ ਪਰਖ ਕਰਵਾਉਣ ਲਈ ਕਿਹਾ। ਉਸ ਦਾ ਪੁੱਤਰ ਪਰੇਮ ਵੀ ਉਸ ਨਾਲ ਗਿਆ। ਡਾਕਟਰ ਦੀ ਰਿਪੋਰਟ ਤੋਂ ‘ਬਲੱਡ ਕੈਂਸਰ’ ਦਾ ਪਤਾ ਲੱਗਾ। ਹਰ ਹਫ਼ਤੇ ਪਿਉ ਪੁੱਤਰ ਸ਼ਿਮਲੇ ਮੁੜ੍ਹਨ ਬਦਲਾਉਣ ਲਈ ਜਾਂਦੇ। ਪਿਛਲੇ ਮਹੀਨੇ ਜਦੋਂ ਮੈਂ ਕਸੌਲੀ ਤੋਂ ਦਿੱਲੀ ਜਾ ਰਿਹਾ ਸੀ, ਉਹ ਸੋਟੀ ਦੇ ਸਹਾਰੇ ਹੋਲੀ-ਹੋਲੀ ਤੁਰਦਾ ਮੈਨੂੰ ਅਲਵਿਦਾ ਕਹਿਣ ਲਈ ਰਾਹ 'ਤੇ ਆ ਗਿਆ। ਮੈਨੂੰ ਪਤਾ ਸੀ ਕਿ ਮੈਂ ਉਸ ਨੂੰ ਫੇਰ ਕਦੇ ਨਹੀਂ ਮਿਲ ਸਕਾਂਗਾ। ਮੈਂ ਸੱਚੀ ਹੀ ਉਸ ਨੂੰ ਫਿਰ ਨ ਮਿਲ ਸਕਿਆ। 1998, 15 ਸਤੰਬਰ ਮੰਗਲਵਾਰ ਦੀ ਸਵੇਰ ਨੂੰ ਉਹ ਆਪਣੀਆਂ ਭੈਣਾਂ, ਪੁੱਤਰਾਂ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਰਾਜ-ਬੰਗਲੇ ਤੋਂ ਸਦਾ ਲਈ ਵਿਦਾ ਹੋ ਗਿਆ।

ਪਰਿਵਾਰ ਦਾ ਲਾਭਲਾ ਸਿੰਬਾ

ਮੈਂ ਦਿੱਲੀ ਆਪਣੇ ਘਰ ਮੁੜ ਗਿਆ। ਇਕ ਵਾਰ ਫਿਰ ਮੈਂ ਬੇਰੁਜ਼ਗਾਰ ਸੀ। ਮੇਰੀ ਜੇਥ ਵਿੱਚ ਕੋਈ ਪੈਸਾ ਨਹੀਂ ਸੀ ਤੇ ਬੈਂਕ ਖਾਤੇ ਵਿੱਚ ਵੀ ਕੁਝ ਨਹੀਂ ਸੀ। ਲੈਣਦਾਰੀ ਦੇ ਖਾਤੇ ਵਿੱਚ ਕੁਝ ਕਹਾਣੀਆਂ ਦਾ ਸੰਗ੍ਰਹਿ ਸੀ ਜਿਸ ਬਾਰੇ ਕੁਝ ਸੂਚਨਾਵਾਂ ਸਨ, ਪਰ ਰੁਪਿਆ ਪੈਸਾ ਕੋਈ ਨਹੀਂ ਸੀ, ਇਕ ਸੰਖੇਪ ਤੇ ਸੰਤੁਸ਼ਟਤਾ ਰਹਿਤ 'ਸਿੱਖਾਂ' ਦਾ ਸੰਖੇਪ ਇਤਿਹਾਸ' ਸੀ, ਜਿਸ ਦੀ ਕੱਟੜ ਸਿੱਖਾਂ ਵੱਲੋਂ ਨਿਖੇਧੀ ਕੀਤੀ ਗਈ ਸੀ, ਇਕ ਨਾਵਲ ਸੀ ਜਿਸ ਤੋਂ ਕੁਝ ਰੁਪਿਆ ਮਿਲਿਆ ਜੋ ਮੈਂ ਖਰਚ ਕਰ ਚੁੱਕਾ ਸੀ; ਦੂਸਰੇ ਨਾਵਲ ਦਾ ਖਰੜਾ ਸੀ ਜਿਸ ਨੂੰ ਅਜੇ ਪ੍ਰਕਾਸ਼ਕ ਨੇ ਪ੍ਰਵਾਨ ਨਹੀਂ ਕੀਤਾ ਸੀ।

ਘਰ ਵਿੱਚ ਮੇਰਾ ਸੁਆਗਤ ਕਰਨ ਵਾਲਿਆਂ ਵਿੱਚ ਇਕ ਮਹੀਨੇ ਦਾ ਅਲਸੇਸ਼ੀਅਨ ਕਤੂਰਾ ਸੀ, ਜਿਹੜਾ ਮੇਰੇ ਪਿਤਾ ਦੇ ਇਕ ਦੋਸਤ ਨੇ ਮੇਰੀ ਬੇਟੀ ਮਾਲਾ ਨੂੰ ਦਿੱਤਾ ਸੀ। ਸੁਰੂ ਵਿੱਚ ਤਾਂ ਉਸ ਨੇ ਮੈਨੂੰ ਆਪਣੇ ਛੋਟੇ ਜਿਹੇ ਇਕ ਜੁੱਟ ਪਰਿਵਾਰ ਜੋ ਮੇਰੀ ਪਤਨੀ ਅਤੇ ਦੋ ਬੋਚਿਆਂ 'ਤੇ ਆਧਾਰਿਤ ਸੀ, ਵਿੱਚ ਇਕ ਅਯੋਗ ਘੁਸੇੜੀਆ ਸਮਝ ਕੇ ਵਿਰੋਧ ਕੀਤਾ। ਉਹ ਮੇਰੇ ਪਿਤਾ ਦੇ ਘਰ ਵਿੱਚ ਉਪਰਲੀ ਮੰਜ਼ਿਲ ਦੀ ਖਵਾਬਗਾਹ ਵਿੱਚ ਸੌਂਦਾ ਤੇ ਛੱਜੇ ਦੀ ਛੱਤ ਨੂੰ ਪਾਖਾਨੇ ਵਜੋਂ ਵਰਤਦਾ। ਉਦੋਂ ਤੱਕ ਉਸ ਦਾ ਕੋਈ ਨਾਮ ਨਹੀਂ ਰਖਿਆ ਗਿਆ ਸੀ। ਮੈਂ ਉਸ ਦਾ ਨਾਮ ਪੈਰਿਸ ਵਿੱਚ ਛੱਡੀ ਛੱਬੀ ਬਿੱਲੀ ਦੇ ਨਾਮ 'ਤੇ ਸਿੰਬਾ ਰੱਖਣ ਦਾ ਫੈਸਲਾ ਕੀਤਾ। ਜਿਵੇਂ ਬਹੁਤੇ ਅਲਸੇਸ਼ੀਅਨ ਕੁੱਤਿਆਂ ਦਾ ਸੁਭਾਅ ਹੁੰਦਾ ਹੈ, ਉਹ ਇਕ ਵਿਅਕਤੀ ਦੀ ਹੀ ਜ਼ਿੰਮੇਵਾਰੀ ਹੁੰਦਾ ਸੀ। ਉਹ ਮੇਰੀ ਬੇਟੀ ਦਾ ਸੀ, ਮੇਰੀ ਪਤਨੀ ਉਸ ਨੂੰ ਖਾਣਾ ਦਿੱਦੀ ਤੇ ਬਿਮਾਰ ਹੋਣ ਦੀ ਹਾਲਤ ਵਿੱਚ ਟੀਕੇ ਲੁਆਉਣ ਲਈ ਸਲੋਤਗੀ ਕੋਲ ਲੈ ਕੇ ਜਾਂਦੀ, ਪ੍ਰੰਤੂ ਉਹ ਮੈਨੂੰ ਹੀ ਆਪਣਾ ਮਾਲਕ ਸਮਝਦਾ ਸੀ। ਉਹ ਮੇਰੇ ਗਿਆਨ ਵਿੱਚ ਆਦਮੀਆਂ ਵਰਗਾ ਕੁੱਤਾ ਸੀ ਤੇ ਉਹ ਸਾਡੇ ਦੁੱਖ ਸੁੱਖ ਦਾ ਭਾਈਵਾਲ ਸੀ। ਜਿਸ ਵੇਲੇ ਤੱਕ ਅਸੀਂ ਸੁਜਾਨ ਸਿੰਘ ਪਾਰਕ ਵਿੱਚ ਪਹਿਲੀ ਮੰਜ਼ਿਲ ਵਾਲੇ ਮਕਾਨ ਵਿੱਚ ਗਏ, ਉਹ ਕਤੂਰੇ ਵਾਲੀ ਚਪਲਤਾ ਛੱਡ ਕੇ ਵੱਡ-ਆਕਾਰੀ ਤਾਕਤਵਰ ਜਗਮਨ ਸੈਪਹਰਡ ਬਣ ਚੁੱਕਾ ਸੀ। ਉਹ ਅਜੇ ਵੀ ਸਾਡੇ ਸੌਣ ਵਾਲੇ ਕਮਰੇ ਵਿੱਚ ਆਪਣੀ ਮੰਜੀ 'ਤੇ ਸੌਂਦਾ। ਅਸੀਂ ਕਮਰੇ ਵਿੱਚ ਆਪਣੇ ਨਾਲੋਂ ਵਧੇਰੇ ਉਹਦੀ ਖਾਤਰ ਹੀ ਵਾਤਾਨੁਕੂਲ ਲੁਆਇਆ ਹੋਇਆ ਸੀ। ਰਾਤ ਵੇਲੇ ਉਹ ਮੇਰੇ ਕੰਨ ਵਿੱਚ ਸੁਰੜ ਸੁਰੜ ਕਰਕੇ ਬਿਸਤਰੇ ਵਿੱਚ ਆਪਣੇ ਲਈ ਜਗ੍ਹਾ ਲੈਣ ਲਈ ਕਹਿੰਦਾ। ਮੈਂ ਉਸ ਨੂੰ ਨਾਲ ਪਾ ਲੈਂਦਾ। ਉਹ ਬੜੇ ਧੰਨਵਾਦ ਨਾਲ ਬਿਸਤਰੇ ਵਿੱਚ ਹੋਕਾ ਲੈਂਦਾ ਤੇ ਮੇਰੇ ਬਿਸਤਰੇ ਵਿੱਚ ਅੱਧੀ ਤੋਂ ਵੱਧ ਥਾਂ ਮੱਲ ਲੈਂਦਾ।

ਅਸੀਂ ਉਸ ਨਾਲ ਗੱਲਾਂ ਕਰਦੇ। ਜੇ ਅਸੀਂ ਝੂਠੀ ਮੂਠੀ ਰੋਂਦੇ ਤਾਂ ਉਹ ਵੀ ਸਾਡੇ ਕੌਨਾਂ ਨੂੰ ਸੁਣਦਾ ਤੇ ਸਾਡੇ ਵਾਂਗ ਹੀ ਰੋਣੀ ਸੂਰਤ ਨਾਲ ਬੁਝ੍ਹਿ....ਉਹ ਕਰਦਾ। ਜੇ ਉਹ ਕੋਈ ਸ਼ਰਾਰਤ ਕਰਦਾ ਤਾਂ ਅਸੀਂ ਉਸ ਨੂੰ ਨੁੱਕਰ ਵਿੱਚ ਖਲੋਣ ਦਾ ਹੁਕਮ ਦੇ ਦਿੰਦੇ। ਉਹ ਉਦੋਂ ਤੱਕ ਪਛਤਾਵੇ ਵਜੋਂ ਸਿਰ ਥੱਲੇ ਲਮਕਾਈ ਖੜ੍ਹਾ ਰਹਿੰਦਾ ਜਦ ਤੱਕ ਅਸੀਂ ਇਹ ਨ ਕਹਿੰਦੇ, “ਅੱਛਾ! ਹੁਣ ਤੂੰ ਪਹਿਲਾਂ ਵਾਲੀ ਥਾਂ ‘ਤੇ ਆ ਜਾ।”

ਸਿੰਬਾ ਦਾ ਮਾਲਾਂ ਦੀ ਆਯਾ 75 ਸਾਲਾ ਬੁੱਢੀ ਮਾਈ ਨਾਲ ਖਾਸ ਸੰਬੰਧ ਬਣ ਗਿਆ। ਜਦੋਂ ਉਹ ਸਿੰਬਾ ਨੂੰ ਬਾਗ ਵਿੱਚ ਘੁੰਮਣ ਲਈ ਦਰਵਾਜ਼ਾ ਖੋਲ੍ਹਦੀ ਤਾਂ ਉਹ ਉਸ ਨੂੰ ‘ਵੇ ਸਿੰਬਿਆ’ ਕਹਿ ਕੇ ਬੁਲਾਉਂਦੀ। ਉਹ ਗੁਆਂਢ ਦੇ ਗੁਰਦਵਾਰੇ ਵਿੱਚ ਭਜਨ ਬੰਦਰੀ ਕਰਨ ਲਈ ਜਾਣ ਤੋਂ ਪਹਿਲਾਂ ਸਿੰਬਿਆ ਨੂੰ ਆਪਣਾ ਕੰਮ ਬਾਗ ਵਿੱਚ ਨਿਪਟਾਉਣ ਤੱਕ ਉਡੀਕਦੀ ਰਹਿੰਦੀ। ਉਹ ਜਾਣਦਾ ਸੀ ਕਿ ਉਸ ਨੂੰ ਗੁਰਦਵਾਰੇ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ, ਉਹ ਆਯਾ ਦੇ ਸਲੀਪਰਾਂ ਦੀ ਰਾਖੀ ਕਰਨ ਲਈ ਬਾਹਰ ਹੀ ਬੈਠਾ ਰਹਿੰਦਾ। ਜਿਉਂ ਹੀ ਸਵੇਰ ਦੀ ਅਰਦਾਸ ਪ੍ਰਤਮ ਹੋਣ ਵਾਲੀ ਹੁੰਦੀ ਉਹ ਆਯਾ ਦਾ ਇਕ ਸਲੀਪਰ ਮੂੰਹ 'ਚ ਲੈ ਕੇ ਘਰ ਨੂੰ ਦੁੜਕੀ ਲਾਉਂਦਾ ਤੁਰ ਜਾਂਦਾ ਤੇ ਜਾ ਕੇ ਮੰਜੇ ਹੇਠ ਛੁਪਾ ਦਿੰਦਾ। ਮਾਯਾ ਉਹਦੇ ਮਗਰ-ਮਗਰ ਤਰਲੇ ਕਰਦੀ ਆਉਂਦੀ ਤੇ ਕਹਿੰਦੀ, “ਵੇ ਸੰਬੀਆ! ਤੂੰ ਮੇਰਾ ਸਲੀਪਰ ਕਿਥੇ ਲੁਕਾਇਆ ਹੈ?”

ਸਿੰਬਾ ਸ਼ਾਮ ਦੀ ਸੈਰ ਲਈ ਬਹੁਤ ਕਾਹਲਾ ਪੈ ਜਾਂਦਾ। ਉਹ ਆਪਣਾ ਸਿਰ ਮੇਰੀ ਗੋਦੀ ਵਿੱਚ ਭੂੰਨ ਲੈਂਦਾ ਤੇ ਮੇਰੇ ਵੱਲ ਤਰਲੇ ਭਰੀਆਂ ਅੱਖਾਂ ਨਾਲ ਵੇਖਦਾ। ਉਹਦੀਆਂ ਅੱਖਾਂ ਆਖਦੀਆਂ, “ਕੀ ਜਾਣ ਦਾ ਵਕਤ ਨਹੀਂ ਹੋਇਆ?” ਮੈਂ ਉੱਤਰ ਦਿੰਦਾ, “ਅਜੇ ਨਹੀਂ।” ਫਿਰ ਉਹ ਆਪਣੀ ਸੰਗਲੀ ਲਿਆਉਂਦਾ ਤੇ ਮੇਰੇ ਪੈਰਾਂ ‘ਤੇ ਰੱਖ ਦਿੰਦਾ। “ਹੁਣ?” ਮੈਂ ਉਸ ਨੂੰ ਬਹੁਤ ਕਾਹਲਾ ਨਾ ਪੈਣ ਲਈ ਆਖਦਾ। ਫਿਰ ਉਹ ਮੇਰੀ ਸੈਰ ਵਾਲੀ ਛੜੀ ਲੈ ਆਉਂਦਾ ਤੇ ਜਿਹੜੀ ਮੈਂ ਕਿਤਾਬ ਪੜ੍ਹ ਰਿਹਾ ਹੁੰਦਾ ਉਸ ਉਪਰ ਰੱਖ ਦਿੰਦਾ। “ਅੱਛਾ ਹੁਣ ਚੱਲੀਏ?” ਕੋਈ ਚਾਗ ਨਹੀਂ ਸੀ ਹੁਣ। ਜਦੋਂ ਅਸੀਂ ਘਰੋਂ ਤੁਰਦੇ ਤਾਂ ਉਹ ਜੋੜ ਨਾਲ ਕੰਬਦਾ ਤੇ ਕਿਲਕਾਰੀ ਮਾਰਦਾ। ਜਿਉਂ ਹੀ ਉਹ ਕਾਰ ਦੀ ਪਿਛਲੀ ਸੀਟ ‘ਤੇ ਛਲਾਂਗ ਲਾ ਕੇ ਬੈਠਦਾ ਉਸ ਦੀ ਕਿਲਕਾਰੀ ਹੋਰ ਉੱਚੀ ਹੋ ਜਾਂਦੀ। ਜਦੋਂ ਅਸੀਂ ਸੜਕ ‘ਤੇ ਜਾਂਦੇ ਉਹ ਆਪਣਾ ਸਿਰ ਤਾਕੀ ‘ਚੋਂ ਬਾਹਰ ਕੱਢ ਕੇ ਹਰ ਕੁੱਤੇ, ਗਊ ਜਾਂ ਬੈਲ ਨੂੰ ਭੌਂਕਦਾ ਤੇ ਵੰਗਾਰਦਾ। ਉਸ ਨੂੰ ਲੋਪੀ ਬਾਗ ਦੇ ਬਾਹਰ ਹੀ ਖੁੱਲ੍ਹਾ ਛੱਡਣਾ ਪੈਂਦਾ, ਉਹ ਕਾਰ ਮਗਰ ਦੌੜ ਲਾਉਂਦਾ ਤੇ ਕਾਰ ਖੜ੍ਹੀ ਕਰਨ ਵਾਲੀ ਥਾਂ ਤੱਕ ਪਹੁੰਚ ਜਾਂਦਾ। ਉਸ ਵੇਲੇ ਪਾਰਕ ਵਿੱਚ ਕੁਝ ਖਰਗੋਸ਼ ਹੁੰਦੇ ਸਨ। ਉਹ ਉਹਨਾਂ ਨੂੰ ਸੁਣ-ਸੁਣ ਕੇ ਝਾੜੀਆਂ ‘ਚੋਂ ਬਾਹਰ ਕੱਢਦਾ ਤੇ ਉਹਨਾਂ ਦੇ ਮਗਰ ਦੌੜਦਾ ਤੇ ਫੜਨ ਦੀ ਕੋਸ਼ਿਸ਼ ਕਰਦਾ ਤੇ ਭੌਂਕਦਾ। ਉਹ ਬਹੁਤ ਤੇਜ਼ ਦੌੜਦੇ ਤੇ ਉਸ ਨੂੰ ਝਕਾਨੀ ਦੇ ਜਾਂਦੇ, ਪੰਤੂੰ ਉਹ ਗਲਹਿਗੀਆਂ ਦੇ ਸ਼ਿਕਾਰ ਵਿੱਚ ਬੜਾ ਮਾਹਰ ਹੋ ਗਿਆ। ਉਸ ਨੂੰ ਪਤਾ ਸੀ ਕਿ ਉਹ ਸਭ ਤੋਂ ਨੇੜਲੇ ਦਰੱਖਤ ਵੱਲ ਦੌੜਦੀਆਂ ਸਨ ਤੇ ਫੜੇ ਜਾਣ ਤੋਂ ਬਚਣ ਲਈ ਤਣੇ ਦੇ

ਉਦਾਲੇ ਦੰਨ ਲਾਉਂਦੀਆਂ। ਉਹ ਦਰੱਖਤ ਉਹਲੇ ਲੁਕ ਜਾਂਦਾ ਤੇ ਫਿਰ ਉਹਨਾਂ ਮਗਰ ਲੱਗ ਜਾਂਦਾ। ਖੁੱਲ੍ਹੇ ਮੈਦਾਨ ਵਿੱਚ ਉਹਨਾਂ ਦਾ ਬਚਾਅ ਆੱਖਾ ਸੀ। ਭਾਵੇਂ ਮੈਂ ਉਸ ਨੂੰ ਕਿਤਨਾ ਵੀ ਝਾੜਦਾ ਤੇ ਕਈ ਵਾਰ ਮਾਰਿਆ ਵੀ, ਉਹ ਨਿਰਦੋਸ਼ ਗਲਹਿਰੀਆਂ ਨੂੰ ਮਾਰਨ ਤੋਂ ਕਦੇ ਨ ਰੁਕ ਸਕਦਾ।

ਸ਼ਨਿਚਰਵਾਰ ਸ਼ਾਮ ਨੂੰ ਪਿਕਨਿਕ 'ਤੇ ਜਾਣ ਲਈ ਟੋਕਰੀ ਵਿੱਚ ਪੋਟਲੀਆਂ ਰੱਖਣ ਤੋਂ ਉਹ ਸਮਝ ਲੈਂਦਾ ਕਿ ਅਗਲਾ ਦਿਨ ਉਹਦੇ ਲੇਖੇ ਹੀ ਲੱਗੇਗਾ। ਸਵੇਰ ਹੋਣ ਤੋਂ ਪਹਿਲਾਂ ਹੀ ਉਹ ਜੋਸ਼ ਵਿੱਚ ਚੂੰ-ਚੂੰ ਕਰਦਾ ਫਿਰਦਾ ਤੇ ਹਰ ਇਕ ਨੂੰ ਜਗਾ ਦਿੰਦਾ। ਉਸ ਨੂੰ ਕਾਰ ਵਿੱਚ ਕਾਬੂ ਰੱਖਣਾ ਆੱਖਾ ਹੁੰਦਾ। ਜਦੋਂ ਅਸੀਂ ਸੂਰਜ ਕੁੰਡ ਜਾਂ ਤਿਲਪਟ ਦੇ ਖੁੱਲ੍ਹੇ ਖੇਤਾਂ ਕੋਲ ਪਹੁੰਚਦੇ ਤਾਂ ਸਾਡੇ ਲਈ ਉਸ ਨੂੰ ਕਾਰ 'ਚੋਂ ਛਲਾਂਗ ਲਾਉਣ ਤੋਂ ਰੋਕਣ ਵਿੱਚ ਬੜੀ ਮੁਸ਼ਕਲ ਪੇਸ਼ ਆਉਂਦੀ। ਉਹ ਗਊਆਂ ਦੇ ਵੱਗਾਂ ਮਗਰ ਦੰਨਦਾ ਤੇ ਖੇਤਾਂ ਵਿੱਚ ਉਹਨਾਂ ਨੂੰ ਭਜਾ ਕੇ ਅੱਡ-ਅੱਡ ਕਰ ਦਿੰਦਾ। ਇਕ ਵਾਰ ਉਹ ਆਪਣੇ ਚਿਹਰੇ 'ਤੇ ਗਊ ਦੀ ਛੜ ਹੀ ਖਾ ਲੈਣ ਲੱਗਾ ਸੀ ਤੇ ਇਕ ਵਾਰ ਉਸ ਨੇ ਇਕ ਬੱਕਰੀ ਹੀ ਮਾਰ ਦਿੱਤੀ ਸੀ।

ਤਿੰਨ ਚਾਰ ਘੰਟੇ ਖੁੱਲ੍ਹੇ ਖੇਤਾਂ ਵਿੱਚ ਪ੍ਰਰਗੋਸ਼ਾਂ, ਹਰਨਾਂ ਤੇ ਮੌਰਾਂ-ਮੌਰਨੀਆਂ ਮਗਰ ਭੱਜ-ਭੱਜ ਕੇ ਉਹ ਬੱਕ ਜਾਂਦਾ। ਅਸੀਂ ਸਵੇਰ ਦੀ ਪਿਕਨਿਕ ਤੋਂ ਨਿੰਦਗਾਏ ਤੇ ਉਂਘਲਾਂਦੇ ਹੋਈ ਸਿੰਬਾ ਨੂੰ ਵਾਪਸ ਲੈ ਆਉਂਦੇ। ਹੁਣ ਸ਼ਾਮ ਦੀ ਸੈਰ ਲਈ ਉਹ ਬਹੁਤਾ ਉਤਾਰਲਾ ਨਹੀਂ ਹੁੰਦਾ ਸੀ। ਉਹ ਫਿਰ ਰਾਤ ਦੇ ਖਾਣੇ ਪਿੱਛੋਂ ਖਾਨ ਮਾਰਕੀਟ ਜਾਣ ਲਈ ਕਾਹਲਾ ਪੈ ਜਾਂਦਾ, ਜਿੱਥੋਂ ਅਸੀਂ ਪਾਨ ਲੈਣ ਲਈ ਜਾਂਦੇ। ਉਹ ਆਈਸ-ਕਰੀਮ ਵਾਲੇ ਆਦਮੀ ਕੋਲ ਖਲੋ ਜਾਂਦਾ ਤੇ ਸਾਨੂੰ ਜਿਵੇਂ ਪ੍ਰਗੀਦ ਕੇ ਦੇਣ ਲਈ ਬੇਨਤੀ ਕਰਦਾ। ਉਹ ਆਈਸ ਕਰੀਮ ਦਾ ਬਹੁਤ ਸੌਕੀਨ ਸੀ। ਉਹ ਆਪਣੇ ਅਧਿਕਾਰ ਪੜੀਂ ਵੀ ਸੁਚੇਤ ਸੀ। ਇਕ ਵਾਰ ਕੋਈ ਵਿਅਕਤੀ ਦੋ ਕਤੂਰੇ ਲੈ ਕੇ ਮੰਡੀ ਵਿੱਚ ਵੇਚਣ ਲਈ ਆਇਆ।

ਸਾਡਾ ਉਹਨਾਂ ਵੱਲ ਧਿਆਨ ਦੇਣਾ ਤੇ ਦਿਲਚਸਪੀ ਲੈਣੀ ਉਸ ਨੂੰ ਚੰਗੀ ਨਾ ਲੱਗੀ। ਜਦੋਂ ਵੀ ਅਸੀਂ ਦਰੱਖਤ ਕੋਲ ਖਲੋਂਦੇ ਉਹ ਬੜੀ ਦਰਿਦਰੀ ਨਾਲ ਤਣੇ ਨੂੰ ਦੇਂਦੀਆਂ ਵੱਡਦਾ। ਸੁਜਾਨ ਸਿੰਘ ਪਾਰਕ ਦੇ ਨੇੜੇ-ਤੇੜੇ ਹਰ ਕੋਈ ਸਿੰਬਾ ਨੂੰ ਜਾਣਦਾ ਸੀ। ਸਾਨੂੰ ਉਸ ਥਾਂ ਦੇ ਬੱਚੇ ਸਿੰਬਾ ਦੇ ਮਾਂ-ਪਿਉ ਕਹਿ ਕੇ ਬੁਲਾਉਂਦੇ।

ਸਿੰਬਾ ਤੋਂ ਸਭ ਭਰਦੇ ਸਨ। ਇਕ ਦਿਨ ਸਿੰਬਾ ਮੇਰੀ ਬੇਟੀ ਤੇ ਪਤਨੀ ਨਾਲ ਲੋਧੀ ਬਾਗ ਵਿੱਚ ਜਾ ਰਿਹਾ ਸੀ। ਇਕ ਸਾਈਕਲ ਸਵਾਰ ਨੇ ਮੇਰੀ ਬੇਟੀ ਦੀ ਪਿੱਠ 'ਤੇ ਧੱਡ ਮਾਰਿਆ ਤੇ ਸਾਈਕਲ ਭਜਾ ਕੇ ਦੰਨ ਗਿਆ। ਮੇਰੀ ਪਤਨੀ ਚਿੱਲਾ ਕੇ ਕਹਿਣ ਲੱਗੀ, “ਸਿੰਬਾ ਉਸ ਨੂੰ ਫੜ ਲੈ!” ਸਿੰਬਾ ਉਹਦੇ ਮਗਰ ਦੌੜਿਆ, ਉਸ ਨੂੰ ਸਾਈਕਲ ਤੋਂ ਡੇਗ ਦਿੱਤਾ ਤੇ ਆਪਣੇ ਦੰਦ ਕੱਢ ਕੇ ਉਸ ਉੱਪਰ ਚੜ੍ਹ ਗਿਆ। ਵਿਚਾਰਾ ਹੱਥ ਜੋੜ ਕੇ ਮਾਡੀ ਮੰਗਣ ਲੱਗਾ। ਇਕ ਹੋਰ ਸਮੇਂ ਜਦੋਂ ਮੈਂ ਆਪਣੇ ਘਰ 'ਚੋਂ ਰਾਤ ਦਾ ਖਾਣਾ ਖਾ ਕੇ ਹੇਠਾਂ ਆ ਰਿਹਾ ਸੀ ਤਾਂ ਮੈਂ ਇਕ ਲੜਕੀ ਦੀ ਸਹਾਇਤਾ ਵਾਸਤੇ ਪੁਕਾਰ ਸੁਣੀ। ਦੋ ਜ਼ਾਨ

ਲੜਕੇ ਉਸ ਨੂੰ ਛੇੜਨ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਉਸ ਵੱਲ ਦੌੜਿਆ, ਮੇਰੇ ਮਗਰ ਹੀ ਸਿੰਬਾ ਵੀ ਦੌੜਿਆ। ਲੜਕਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਵੀ ਮਗਰ ਦੌੜਿਆ ਤੇ ਇਕ ਲੜਕੇ ਨੂੰ ਢਾਹ ਲਿਆ। ਉਹ ਲੜਕਾ ਕਾਫੀ ਵੱਡਾ ਸੀ ਤੇ ਮੇਰੇ ਨਾਲੋਂ ਤਗੜਾ, ਪਰ ਸਿੰਬਾ ਮੇਰੇ ਨਾਲ ਹੋਣ ਕਰਕੇ ਮੈਨੂੰ ਉਹਦੇ ਮੂੰਹ 'ਤੇ ਕਈ ਥੱਪੜ ਮਾਰਨ ਤੇ ਗਾਲ੍ਹੂਂ ਕੱਢਣ 'ਚ ਕੋਈ ਝਿਜਕ ਨਾ ਆਈ, ਮੈਂ ਉਸ ਨੂੰ ਗੁੰਡਾ ਤੇ ਬਦਮਾਸ਼ ਵੀ ਆਖਿਆ। ਉਸ ਨੇ ਮਾਫ਼ੀ ਮੰਗੀ ਤੇ ਕਸਮ ਖਾਧੀ ਕਿ ਉਹ ਇਸਤਰੀਆਂ ਨੂੰ ਕਦੇ ਵੀ ਨਹੀਂ ਛੇੜੇਗਾ।

ਅਸੀਂ ਸਦਾ ਹੀ ਸਿੰਬਾ ਨੂੰ ਮਸ਼ੋਬਰਾ ਜਾਂ ਕਸੌਲੀ ਲੈ ਕੇ ਜਾਂਦੇ। ਉਹ ਪਹਾੜਾਂ ਵਿੱਚ ਜਾ ਕੇ ਬਹੁਤ ਮੁਸ਼ ਹੁੰਦਾ। ਮੈਂ ਬਹੁਤੀ ਵਾਰ ਉਹਦੇ ਗਲ੍ਹੂ ਵਿੱਚ ਸੰਗਲੀ ਪਾ ਲੈਂਦਾ ਤਾਂ ਜੋ ਉਹ ਚੜ੍ਹਾਈ ਸਮੇਂ ਸਾਨੂੰ ਉੱਪਰ ਵੱਲ ਖਿੱਚੇ। ਉਸ ਨੂੰ ਸ਼ਿਮਲੇ ਨਾਲੋਂ ਕਸੌਲੀ, ਭਾਰਤੀ ਬੰਦਰਾਂ ਤੇ ਲੰਗੂਰਾਂ ਦੀਆਂ ਟੋਲੀਆਂ ਕਾਰਨ, ਵਧੇਰੇ ਪਸੰਦ ਸੀ। ਉਹ ਉਹਨਾਂ 'ਤੇ ਪਹਾੜੀ ਕਾਵਾਂ ਵਿਕੁੱਧ ਨਾ ਮਤਮ ਹੋਣ ਵਾਲੀ ਜੰਗ ਛੇੜ ਦਿੰਦਾ। ਜਿਹੜੇ ਉਸ ਸਮੇਂ ਝੁੰਡਾਂ ਵਿੱਚ ਆ ਜਾਂਦੇ ਜਦੋਂ ਉਹ ਸ਼ਾਮ ਵੇਲੇ ਦਾ ਖਾਣਾ ਖਾ ਰਿਹਾ ਹੁੰਦਾ।

ਬਹੁਤੇ ਕੁੱਤਿਆਂ ਦੀ ਛੇਵੀਂ ਗਿਆਨ-ਇੰਦਰੀ ਹੁੰਦੀ ਹੈ। ਸਾਡੇ ਸਿੰਬਾ ਦੀ ਸੱਤਵੀਂ ਤੇ ਅੱਠਵੀਂ ਗਿਆਨ-ਇੰਦਰੀ ਵੀ ਸੀ। ਮੈਂ ਇਸ ਨੂੰ ਪ੍ਰਮਾਣਿਤ ਕਰਨ ਲਈ ਇਕ ਉਦਾਹਰਨ ਦਿਆਂਗਾ। ਮੈਂ ਤੇ ਮੇਰੀ ਪਤਨੀ ਨੇ ਦੋ ਕੁ ਮਹੀਨਿਆਂ ਲਈ ਵਿਦੇਸ਼ ਜਾਣਾ ਸੀ। ਸਾਡੇ ਬੱਚੇ ਸ਼੍ਰੂਲ ਹੋਸਟਲਾਂ ਵਿੱਚ ਸਨ। ਅਸੀਂ ਆਪਣੇ ਨੌਕਰਾਂ ਨੂੰ ਛੁੱਟੀ ਦੇ ਕੇ ਘਰ ਨੂੰ ਤਾਲਾ ਲਾਉਣ ਦਾ ਫੈਸਲਾ ਕੀਤਾ। ਸਿੰਬਾ ਨੂੰ ਪੇਮ ਕਿਰਪਾਲ ਦੇ ਘਰ ਠਹਿਰਾਇਆ ਜਾਣਾ ਸੀ ਕਿ ਉਕਿ ਦੋਵਾਂ ਦੀ ਕਾਫੀ ਦੋਸਤੀ ਸੀ ਤੇ ਪੇਮ ਹਰ ਐਤਵਾਰ ਨੂੰ ਸਾਡੇ ਨਾਲ ਬਾਹਰ ਸੈਰ 'ਤੇ ਜਾਂਦਾ ਸੀ ਤੇ ਸਾਡੇ ਘਰ ਨਿਯਮ ਅਨੁਸਾਰ ਆਉਂਦਾ ਰਹਿੰਦਾ ਸੀ। ਉਸ ਨੇ ਖੁਸ਼ੀ-ਖੁਸ਼ੀ ਸਿੰਬਾ ਨੂੰ ਰੱਖ ਲੈਣ ਲਈ ਸਹਿਮਤੀ ਦੇ ਦਿੱਤੀ। ਉੱਚ ਸਰਕਾਰੀ ਅਧਿਕਾਰੀ ਹੋਣ ਕਾਰਨ ਉਸ ਦੀ ਰਿਹਾਇਸ਼ ਕੇਨਿੰਗ ਲੇਨ ਦੇ ਵੱਡੇ ਬਾਗ ਕੋਲ ਸੀ। ਸਿੰਬਾ ਉੱਥੇ ਪਹਿਲਾਂ ਵੀ ਕਈ ਵਾਰ ਗਿਆ ਸੀ ਤੇ ਸਮਝ ਗਿਆ ਕਿ ਅਸੀਂ ਉਸ ਨੂੰ ਉੱਥੇ ਛੱਡ ਕੇ ਜਾਣ ਵਾਲੇ ਹਾਂ। ਉਸ ਨੇ ਇਸ ਦੀ ਬਹੁਤੀ ਪ੍ਰਵਾਹ ਨਾ ਕੀਤੀ।

ਮੇਰੀ ਪਤਨੀ ਮੇਥੇ ਥੋੜ੍ਹਾ ਚਿਰ ਪਹਿਲਾਂ ਦਿੱਲੀ ਮੁੜ ਆਈ। ਉਹ ਸਿੰਬਾ ਨੂੰ ਲੈਣ ਕੇਨਿੰਗ ਲੇਨ ਗਈ। ਉਸ ਨੇ ਖੁਸ਼ੀ-ਖੁਸ਼ੀ ਉਸ ਦਾ ਸੁਆਗਤ ਕੀਤਾ ਪਰ ਉਸ ਨਾਲ ਕਾਰ 'ਚ ਜਾਣ ਤੋਂ ਨਾਹ ਕਰ ਦਿੱਤੀ। ਪੇਮ ਬਹੁਤ ਖੁਸ਼ ਸੀ ਕਿ ਉਸ ਨੇ ਸਿੰਬਾ ਦੀ ਮੁਹੱਬਤ ਜਿੱਤ ਲਈ ਹੈ। ਮੇਰੀ ਪਤਨੀ ਨਾ ਚਾਹੁੰਦੀ ਹੋਈ ਵੀ ਮੰਨ ਗਈ ਤੇ ਕਹਿਣ ਲੱਗੀ, “ਜੇ ਉਹ ਤੁਹਾਡੇ ਨਾਲ ਖੁਸ਼ ਹੈ ਤਾਂ ਉਹ ਇੱਥੇ ਰਹੇ।” ਉਹਨਾਂ ਨੇ ਸ਼ਾਇਦ ਮੇਰੀ ਵਾਪਸੀ ਦੀ ਤਾਰੀਖ ਦਾ ਜਿਕਰ ਕਰ ਦਿੱਤਾ ਤੇ ਸਿੰਬਾ ਨੇ ਉਹਨਾਂ ਨੂੰ ਗੱਲਾਂ ਕਰਦਿਆਂ ਸੁਣ ਲਿਆ। ਜਿਸ ਸਮੇਂ ਮੈਂ ਦਿੱਲੀ ਮੁੜ ਕੇ ਆਇਆ ਉਸ ਤੋਂ ਪਹਿਲੀ ਸ਼ਾਮ ਸਿੰਬਾ ਕੇਨਿੰਗ ਲੇਨ ਤੋਂ ਸੁਜਾਨ ਸਿੰਘ ਪਾਰਕ ਆ ਗਿਆ ਤੇ ਆਪਣੇ ਪਹੁੰਚਣ ਦੀ ਪ੍ਰਬਲ ਦੇਣ

ਲਈ ਦਰਵਾਜ਼ੇ ਨੂੰ ਪੰਜਿਆਂ ਨਾਲ ਖੁਰਚਣ ਲੱਗਾ। ਉਹ ਜਾਣਦਾ ਸੀ ਕਿ ਮੈਂ ਅਗਲੀ ਸਵੇਰ ਆ ਰਿਹਾ ਹਾਂ। ਪੇਮ ਨੂੰ ਸਿੰਬਾ ਵੱਲੋਂ ਛੱਡ ਕੇ ਜਾਣ ਦਾ ਇਤਨਾ ਅਫਸੋਸ ਹੋਇਆ ਕਿ ਸ਼ਾਇਦ ਮੇਰੇ ਵੱਲੋਂ ਉਸ ਦੀ ਮਾਸੂਕਾ ਜਾਂ ਰਖੇਲ ਲੈ ਜਾਣ ਦਾ ਉਸ ਨੂੰ ਇਤਨਾ ਦੁੱਖ ਨਾ ਹੁੰਦਾ।

ਸਿੰਬਾ ਬੜੀ ਸ਼ਾਨ ਨਾਲ ਬੁੱਢਾ ਹੋਇਆ। ਉਸ ਦੇ ਮੂੰਹ ਦੇ ਵਾਲ ਸਫੈਦ ਹੋ ਗਏ। ਉਸ ਨੂੰ ਮੇਡੀਆ ਬਿੰਦ ਹੋ ਗਿਆ। ਕਈ ਵਾਰ ਉਸ ਨੂੰ ਬੁਖਾਰ ਹੋ ਜਾਂਦਾ। ਕਈ ਵਾਰ ਮੇਰੀ ਪਤਨੀ ਸਾਰੀ ਰਾਤ ਉਸ ਨੂੰ ਗੋਦੀ 'ਚ ਲਿਟਾ ਕੇ, ਉਹਦਾ ਸਿਰ ਪਲੋਸਟੀ ਰਹਿੰਦੀ। ਉਹ ਉਸ ਸਮੇਂ ਤੇਰ੍ਹਾਂ ਸਾਲਾਂ ਤੋਂ ਉਪਰ ਦਾ ਸੀ। ਜਦੋਂ ਮੈਨੂੰ ਤਿੰਨ ਮਹੀਨੇ ਪੜ੍ਹਾਉਣ ਲਈ ਸਵਾਰਬਸ਼ੇਰ ਕਾਲਜ ਜਾਣਾ ਪਿਆ ਤਾਂ ਅਸੀਂ ਉਸ ਨੂੰ ਉਸ ਦੀ ਅਸਲੀ ਮਾਲਕਣ ਤੇ ਮੇਰੀ ਬੇਟੀ ਮਾਲਾ ਕੋਲ ਛੱਡ ਕੇ ਗਏ। ਉਹ ਉਸ ਨੂੰ ਲਗਭਗ ਹਰ ਰੋਜ਼ ਸਲੋਤਰੀ ਕੋਲ ਲੈ ਕੇ ਜਾਂਦੀ ਰਹੀ। ਉਹ ਰਾਜ਼ੀ ਨ ਹੋਇਆ। ਉਹਦੀਆਂ ਲੱਤਾਂ ਮਾਰੀਆਂ ਗਈਆਂ। ਉਸ ਨੇ ਸਾਨੂੰ ਤਾਰ ਭੇਜੀ, “ਛੇਤੀ ਮੁੜ ਆਓ। ਸਿੰਬਾ ਸਖਤ ਬਿਮਾਰ ਹੈ।” ਜਾਪਦਾ ਸੀ ਕਿ ਸਲੋਤਰੀ ਨੇ ਮਾਲਾ ਨੂੰ ਦੱਸ ਦਿੱਤਾ ਸੀ ਕਿ ਸਿੰਬਾ ਨੂੰ ਬਹੁਤ ਕਸ਼ਟ ਸੀ, ਉਸ ਦੀਆਂ ਲੱਤਾਂ ਨੂੰ ਅਧਰੰਗ ਹੋ ਗਿਆ ਸੀ, ਉਹ ਬਹੁਤਾ ਚਿਰ ਜਿਊਂਦਾ ਨਹੀਂ ਰਹਿ ਸਕੇਗਾ। ਉਹਦੀ ਇਜਾਜ਼ਤ ਨਾਲ ਉਸ ਨੇ ਸਿੰਬਾ ਨੂੰ ਘਾਤਕ ਦੁਆਈ ਦਿੱਤੀ, ਜਿਸ ਨਾਲ ਉਹ ਮਰ ਗਿਆ।

ਜੇ ਆਪਣੇ ਝਾਸ ਮਿੱਤਰਾਂ ਦੀ ਗੱਲ ਕਰਨੀ ਹੋਵੇ ਤਾਂ ਸਿੰਬਾ ਦਾ ਨੰਬਰ ਸੂਚੀ ਵਿੱਚ ਸਭ ਤੋਂ ਉਪਰ ਸੀ। ਅਸੀਂ ਫਿਰ ਹੋਰ ਕੋਈ ਕੁੱਤਾ ਨਾ ਰਖਿਆ। ਸ਼ਾਇਦ ਅਸੀਂ ਮਿੱਤਰਾਂ ਦੀ ਥਾਂ ਕਿਸੇ ਹੋਰ ਨੂੰ ਨਹੀਂ ਦੇ ਸਕਦੇ।



ਲਾਹੌਰ ਬੁੱਕ ਸਾਪ

ਲੰਬਿਆਲ

ISBN-81-7647-185-2